



ਦਸਮ ਗ੍ਰੰਥ ਦਰਸ਼ਨ



ਪਿਆਰਾ ਸਿੰਘ ਪਦਮ

ਦਸਮ ਗ੍ਰੰਥ ਦਰਸ਼ਨ

ਪਿਆਰਾ ਸਿੰਘ ਪਦਮ

DASAM GRANTH DARSHAN
A critique on the Granth of Guru Gobind Singh
by
PIARA SINGH PADAM

ਪਹਿਲੀ ਵਾਰ 1969
ਦੂਜੀ ਵਾਰ 1982
ਤੀਜੀ ਵਾਰ 1990
ਚੌਥੀ ਵਾਰ 1998
ਪੰਜਵੀਂ ਵਾਰ 2008

ਮੁੱਲ : 100-00 ਰੁਪਏ

ਮਿਲਣ ਦਾ ਪਤਾ :
ਸਿੰਘ ਬ੍ਰਦਰਜ਼

•
ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ - 143 006

•
S.C.O. 223-24, ਸਿਟੀ ਸੈਂਟਰ, ਅੰਮ੍ਰਿਤਸਰ - 143 001

E-mail : singhbro@vsnl.com

Website : www.singhbrothers.com

ਪ੍ਰਕਾਸ਼ਕ :

ਕਲਮ ਮੰਦਿਰ, ਲੋਇਰ ਮਾਲ, ਪਟਿਆਲਾ

ਛਾਪਕ :

ਬੇਨਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਦ ਸ੍ਰੀ ਦਸਮ ਗ੍ਰੰਥ ਸਿੱਖਾਂ ਲਈ ਮਾਨਨੀਕ ਗ੍ਰੰਥ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਤੇ ਹੋਰ ਰਚਨਾ ਸੰਗ੍ਰਹਿਤ ਹੈ। ਇਸ ਬਾਣੀ ਨੇ ਜਿਥੇ ਧਰਮ ਜੁੱਧ ਦਾ ਚਾਉ ਪੈਦਾ ਕਰਕੇ ਸੰਗ੍ਰਾਮੀਏ ਖ਼ਾਲਸੇ ਨੂੰ ਤਿਆਰ-ਬਰ-ਤਿਆਰ ਕੀਤਾ ਹੈ, ਉਥੇ ਮਨੁੱਖ ਨੂੰ ਸੱਚੇ ਧਰਮ, ਜ਼ਿੰਦਗੀ ਦੀ ਏਕਤਾ ਅਤੇ ਪ੍ਰੇਮ ਪਿਆਰ ਦਾ ਸਬਕ ਵੀ ਦਿੱਤਾਇਆ ਹੈ। ਇਹ ਪ੍ਰੇਮ ਪਿਆਰ ਦਾ ਹਥਿਆਰ ਐਸਾ ਹੈ, ਜੋ ਹਰ ਯੁਗ ਤੇ ਹਰ ਦੇਸ਼ ਕਾਲ ਵਿਚ ਮਨੁੱਖਤਾ ਨੂੰ ਵਿਜਈ ਬਣਾਉਂਦਾ ਆਇਆ ਹੈ। ਸ੍ਰੀ ਦਸਮੇਸ਼ ਗੁਰੂ ਬੁਨਿਆਦੀ ਨੁਕਤਾ ਸਮਝਾ ਗਏ ਸਨ ਕਿ ਪਰਮੇਸ਼ਰ ਪ੍ਰੇਮ ਬਣ ਕੇ ਸਰਬ-ਵਿਆਪਕ ਹੋ ਰਿਹਾ ਹੈ ਤੇ ਉਸਨੂੰ ਪਾਉਣ ਦਾ ਸਾਧਨ ਵੀ ਇਕੋ ਇਕ ਪ੍ਰੇਮ-ਮਾਰਗ ਹੈ।

ਕਈ ਵਾਰ ਸਮਕਾਲੀ ਪਰਿਸਥਿਤੀਆਂ ਐਸੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਕੇ ਹੀ ਇਸ ਮਾਰਗ ਨੂੰ ਵਧੇਰੇ ਸਪੱਸ਼ਟ, ਸਿੱਧਾ ਤੇ ਸ਼ਕਤੀਵਾਨ ਕੀਤਾ ਜਾ ਸਕਦਾ ਹੈ। ਮਹਾਂਪੁਰਸ਼ ਇਸ ਨੂੰ ਨਜ਼ਰੰਦਾਜ਼ ਨਹੀਂ ਕਰਦੇ, ਸਗੋਂ ਆਈਆਂ ਰੁਕਾਵਟਾਂ ਨੂੰ ਪਰ੍ਹੇ ਹਟਾਉਣ ਦਾ ਵੀ ਉਪਰਾਲਾ ਕਰਦੇ ਹਨ। ਉਸ ਸਮੇਂ ਦੇ ਹਿੰਦੀ ਸਮਾਜ ਵਿਚ ਸਾਹਸਹੀਨਤਾ ਤੇ ਆਲਸ ਘਰ ਕਰ ਗਿਆ ਸੀ। ਇਸਨੂੰ ਦੂਰ ਕਰਨ ਲਈ ਸਤਿਗੁਰਾਂ 'ਬਚਿੱਤ੍ਰ ਨਾਟਕ' ਵਿਚ ਦੇਸ਼ ਦੇ ਸਾਰੇ ਮਾਨਨੀਕ ਨਾਇਕ/ਨਾਇਕਾਵਾਂ ਦੇ ਪ੍ਰਸੰਗ ਜੁਝਾਰ ਸ਼ੈਲੀ ਵਿਚ ਲਿਖੇ, ਤਾਂਕਿ ਲੋਕ ਉਸ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣ। ਇਸ ਤਰ੍ਹਾਂ ਕੁਝ ਲੋਕ ਸਦਾਚਾਰ ਤੋਂ ਭਟਕ ਕੇ ਵਿਭਚਾਰ ਦੇ ਟੋਏ ਵਿਚ ਡਿਗ ਰਹੇ ਸਨ, ਉਨ੍ਹਾਂ ਨੂੰ ਤਾੜਨਾ ਕਰਨ ਲਈ ਸੈਂਕੜੇ ਕਹਾਣੀਆਂ ਜੋੜ ਕੇ 'ਚਰਿਤ੍ਰ ਪਖਯਾਨ' ਗ੍ਰੰਥ ਤਿਆਰ ਕੀਤਾ ਗਿਆ। ਮਨੋਰਥ ਇਤਨਾ ਹੀ ਸੀ ਕਿ ਜਨ-ਸਾਧਾਰਨ ਹਰ ਕਿਸਮ ਦੀ ਬੁਰਿਆਈ ਤੋਂ ਸਾਵਧਾਨ ਹੋ ਜਾਵੇ।

ਸੋ, ਜਿਸ ਮੰਤਵ ਲਈ ਇਹ ਗ੍ਰੰਥ ਲਿਖੇ ਗਏ, ਉਸੇ ਨੂੰ ਮੁਖ ਰੱਖ ਕੇ ਇਨ੍ਹਾਂ ਦਾ ਪਾਠ ਵਿਚਾਰ ਕਰਨਾ ਚਾਹੀਦਾ ਹੈ। ਬਾਕੀ ਝਗੜੇ ਕਰਨਾ ਨਿਰਮੂਲ ਹੈ। ਤਿੰਨ ਸਦੀਆਂ ਤੋਂ ਸਿਖ ਇਨ੍ਹਾਂ ਗ੍ਰੰਥਾਂ ਦੀਆਂ ਵਿਸ਼ੇਸ਼ ਟੁਕਾਂ ਨੂੰ ਬਾਣੀ ਸਮਝ ਕੇ ਪੜ੍ਹਦੇ ਤੇ ਮੰਨਦੇ ਆ ਰਹੇ ਹਨ। ਅੱਜ ਇਸ ਬਾਰੇ ਵਾਦ-ਵਿਵਾਦ ਖੜ੍ਹਾ ਕਰਨਾ, ਨਾ ਟਿੱਤਿਹਾਸਕ ਸਚਾਈ ਹੈ ਤੇ ਨਾ ਹੀ ਗੁਣਕਾਰੀ।

5 ਜਨਵਰੀ, 1998
(ਪੋਹ ਸੁਦੀ ਸਪਤਮੀ)

ਪਿਆਰਾ ਸਿੰਘ ਪਦਮ

ਇਕ ਪ੍ਰਸ਼ੰਸਾ

ਡਾ. ਬਲਬੀਰ ਸਿੰਘ ਡੇਹਰਾਦੂਨ

'ਸੋਧਕ ਕਮੇਟੀ ਨੇ 30 ਜਾਂ 32 ਬੀੜਾਂ ਦੇ ਸੋਲ-ਮਿਲਾਪ ਦੁਆਰਾ ਸੁਧਾਈ ਦੇ ਸਬੰਧ ਵਿਚ ਏਸ ਗੱਲ ਉੱਪਰ ਧਿਆਨ ਦੁਆਇਆ ਤੇ ਇਸ ਸਿੱਟੇ ਉੱਪਰ ਪਹੁੰਚੇ ਕਿ ਸਾਰੀ ਬੀੜ ਗੁਰ-ਲਿਖਤ ਹੈ। ਬੌਤਾ ਚਿਰ ਹੋਇਆ ਤੇ ਅੰਗ੍ਰੇਜ਼ੀ ਵਿਚ ਇਕ ਖੋਜ-ਪੁਸਤਕ ਛਪੀ (The Poetry of Dasam Granth by D. P. Ashta) (1959) ਇਸ ਵਿਚ ਏਸੇ ਪੱਖ ਨੂੰ ਮੰਨਿਆ ਗਿਆ, ਕਿ ਸਾਰੀ ਬੀੜ ਗੁਰਲਿਖਤ ਹੈ। ਇਸ ਤੋਂ ਪਿਛੋਂ ਫੇਰ ਇਕ ਪੁਸਤਕ ਛਪਦੀ ਹੈ 'ਦਸਮ ਗ੍ਰੰਥ ਦਾ ਕਰਤਿਤਵ' ਭਰਤਾ ਡਾਕਟਰ ਰਤਨ ਸਿੰਘ ਜੱਗੀ (1966)। ਇਸ ਵਿਚ ਉਸ ਪੱਖ ਦਾ ਖੰਡਨ ਹੈ, ਜੋ ਸੋਧਕ ਕਮੇਟੀ ਨੇ ਪੇਸ਼ ਕੀਤਾ ਤੇ ਅਸਟਾ ਜੀ ਨੇ ਅਪਨਾਯਾ। ਇਸ ਤੋਂ ਬਾਦ ਫੇਰ ਇਕ ਹੋਰ ਰਚਨਾ ਹੈ ਜੋ ਅਜ ਕੱਲ ਦੇ ਲਿਹਾਜ਼ ਨਾਲ ਆਖਰੀ ਹੈ, ਇਹ ਹੈ, 'ਦਸਮ ਗ੍ਰੰਥ ਦਰਸ਼ਨ'-ਲੇਖਕ ਪਿਆਰਾ ਸਿੰਘ ਪਦਮ (1968)। ਇਸ ਵਿਚ ਜੋ ਰਤਨ ਸਿੰਘ ਜੱਗੀ ਨੇ ਖੰਡਨ ਕੀਤਾ ਹੈ, ਉਸ ਖੰਡਨ ਦਾ ਖੰਡਨ ਹੈ।

ਹੁਣ ਵਕਤ ਆ ਰਿਹਾ ਹੈ ਕਿ ਦਸਮ ਗ੍ਰੰਥ ਦੇ ਸਾਹਿਤ ਦਾ ਪ੍ਰਭਾਵ ਫਿਰ ਮਹਿਸੂਸ ਕੀਤਾ ਜਾਵੇ। ਜਿਸ ਉਦੇਸ਼ ਨੂੰ ਲੈ ਕੇ ਗੁਰੂ ਜੀ ਨੇ ਸਾਹਿਤ-ਰਚਨਾ ਕੀਤੀ ਸੀ, ਉਸ ਨੂੰ ਮੁੜ ਸੁਰਜੀਤ ਕੀਤਾ ਜਾਏ। ਗੁਰੂ ਜੀ ਦਾ ਆਸ਼ਾ ਸੀ ਕਿ ਗਿਰੀ ਹੋਈ ਸ਼੍ਰੋਣੀ ਨੂੰ ਉੱਚਾ ਕਰਨ ਲਈ ਬਲਵਾਨ ਸਾਹਿਤ ਦੀ ਲੋੜ ਹੈ। ਉਨ੍ਹਾਂ ਸਾਹਿਤ ਵੀ ਰਚਿਆ ਤੇ ਉਸ ਰਚਨਾ ਦਾ ਅਸਰ ਵੀ ਪ੍ਰਤੱਖ ਕਰਕੇ ਦਿਖਾ ਦਿਤਾ। ਅਸੀਂ ਜਿਸ ਵੇਲੇ ਦਿਮਾਗੀ ਬਹਿਸ ਵਿਚ ਪੈ ਜਾਂਦੇ ਹਾਂ ਤਾਂ ਸਾਰ ਵਸਤੂ ਤੋਂ ਉਖੜ ਜਾਂਦੇ ਹਨ। ਸਾਨੂੰ ਕੁਛ ਸਬਕ ਪੱਛਮੀਆਂ ਕੋਲੋਂ ਲੈ ਲੈਣਾ ਚਾਹੀਦਾ ਹੈ। ਇੰਗਲੈਂਡ ਵਿਚ ਵੀ ਸੈਕਸਪੀਅਰ ਦੀ ਰਚਨਾ ਬਾਰੇ ਸ਼ੰਕੇ ਹਨ। ਪਰ ਇਸ ਦੇ ਬਾਵਜੂਦ ਸੈਕਸਪੀਅਰ ਦੀ ਰਚਨਾ ਦਾ ਪ੍ਰਭਾਵ ਵੈਸੇ ਦਾ ਵੈਸਾ ਹੀ ਹੈ। ਅਸੀਂ ਜਿਸ ਵੇਲੇ ਧਰਮ-ਪੁਸਤਕਾਂ ਸੰਬੰਧੀ ਨਿਜੀ ਸੰਦੇਹ ਪ੍ਰਗਟ ਕਰਦੇ ਹਾਂ ਤਾਂ ਸਤਿਕਾਰ ਦਾ ਸਾਰਾ ਵਾਯੂ ਮੰਡਲ ਵਿਗਾੜ ਲੈਂਦੇ ਹਾਂ। ਜ਼ਰੂਰਤ ਹੈ, ਦਸਮ ਗ੍ਰੰਥ ਦੇ ਉਦੇਸ਼ ਨੂੰ ਸਮਝਣ ਦੀ, ਤੇ ਉਸ ਮੰਤਵ ਨੂੰ ਪ੍ਰਾਪਤ ਕਰਨ ਲਈ ਹੇਠਲਾ ਮਾਰਨ ਦੀ ਜਿਸਦਾ ਇਖ਼ਤਿਆਰੀ ਟੀਚਾ ਇਸ ਸਾਹਿਤ ਨੇ ਸਾਡੇ ਸਾਹਮਣੇ ਰਖਿਆ।

ਇਹ ਗੱਲ ਕਦੇ ਵੀ ਅੱਖੋਂ ਉਹਲੇ ਨਹੀਂ ਹੋਣੀ ਚਾਹੀਦੀ ਕਿ ਗੁਰੂ ਗੋਬਿੰਦ ਸਿੰਘ ਵਰਗੀ ਕ੍ਰਾਂਤੀਕਾਰੀ ਹਸਤੀ ਦੀ ਰਚਨਾ ਵਿਚ ਕੁਛ ਖਾਸ ਵਿਚਿਤ੍ਰਤਾ ਹੈ। ਚਾਹ ਸਾਡੀ ਅਨਗਹਲੀ ਜਾਂ ਅਰੁਚੀ ਕਾਰਣ ਇਹ ਰਚਨਾ ਸਾਡੇ ਪ੍ਰਚਾਰ ਦੇ ਦਾਇਰੇ ਤੋਂ ਬਾਹਰਵਾਰ ਰਹੀ ਹੈ ਪਰ ਇਸ ਰਚਨਾ ਦੀ ਬੁਝੀ ਹੋਈ ਭਸਮ ਵਿਚ ਵੀ ਦੱਬੇ ਹੋਏ ਲਾਲ ਅੰਗਾਰੇ ਹਨ। ਜੋ ਲੋੜ ਸਮੇਂ ਫਿਰ ਭੜਕ ਸਕਦੇ ਹਨ ਤੇ ਅੰਦੋਲਨ ਦਾ ਕਾਰਜ ਸੰਪੂਰਣਤਾ ਤਕ ਸਿੱਧਾ

ਪੰਚਾਂ ਦੀ ਰਾਇ—

(1) ਅਣਜਾਣ ਤੇ ਅਧਪੜੇ ਲੋਕਾਂ ਦਸਮ ਗਰੰਥ ਨੂੰ ਵਾਧੂ ਵਾਦ ਵਿਵਾਦ ਦਾ ਵਿਸ਼ਾ ਬਣਾ ਲਿਆ ਹੈ ਜਦੋਂ ਕਿ ਦਸਮ ਪਾਤਸ਼ਾਹ ਦੀ ਇਹ ਬਲਵਾਨ ਰਚਨਾ ਇਤਿਹਾਸ, ਰਵਾਇਤ ਤੇ ਸੰਪ੍ਰਦਾਈ ਟਕਸਾਲਾਂ ਦੀ ਮੰਨਤ ਅਨੁਸਾਰ ਗੁਰੂ ਜੀ ਦੀ ਆਪਣੀ ਕਿਰਤ ਹੈ। ਪਦਮ ਜੀ ਸਿਖ ਪੰਥ ਦੇ ਉਘੇ ਵਿਦਵਾਨ ਹਨ। ਉਨ੍ਹਾਂ ਬੜੀ ਸਪਸ਼ਟਤਾ ਤੇ ਤਰਕ ਸ਼ਕਤੀ ਨਾਲ ਵਾਦੀਆਂ ਦੀਆਂ ਸ਼ੰਕਾਵਾਂ ਦਾ ਸਮਾਧਾਨ ਕੀਤਾ ਹੈ। ਆਪਣੇ ਪ੍ਰਾਚੀਨ ਬੀੜਾਂ ਦੇ ਪ੍ਰਮਾਣੀਕ ਹਵਾਲਿਆਂ ਨਾਲ ਜਿਥੇ ਸਾਰੀ ਚਰਚਾ ਕੀਤੀ ਹੈ, ਉਥੇ ਪਹਿਲੀ ਵਾਰ ਹਰ ਬਾਣੀ ਦਾ ਸੁਤੰਤਰ ਵਿਵੇਚਨ ਵੀ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਖਾਲਸਾ ਪੰਥ, ਦਸਮੇਸ਼-ਬਾਣੀ ਦੀ ਸਪ੍ਰਿਟ ਨੂੰ ਅਪਣਾਵੇ ਤੇ ਕਮਾਵੇ ਤਾਂ ਹੀ ਉਹ 'ਗੁਰਬ ਗੰਜਨ ਦੁਸ਼ਟ ਭੀਜਨ' ਵਰਗੇ ਜਿੰਘ-ਕਰੌਤਵ ਦੀ ਖਾਲਣਾ ਕਰ ਸਕਦਾ ਹੈ।

ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ

(2) ਡਾ. ਬਲਬੀਰ ਸਿੰਘ ਡੇਹਰਾਦੂਨ ਵਾਲਿਆਂ ਠੀਕ ਕਿਹਾ ਸੀ ਕਿ ਦਸਮ ਗਰੰਥ ਦੇ ਮਸਲੇ ਤੇ ਪਦਮ ਜੀ ਦੀ ਪੁਸਤਕ ਇਕ ਤਰ੍ਹਾਂ ਆਖਰੀ ਚੀਜ਼ ਹੈ। ਜਿਵੇਂ ਵਿਦਵਾਨ ਕਰਤਾ ਨੇ ਵਿਰੋਧੀਆਂ ਦੀਆਂ ਘੁੰਤ੍ਰਬਾਜ਼ੀਆਂ ਦਾ ਖੰਡਨ ਕੀਤਾ ਹੈ, ਉਹ ਸਚ-ਮੁਚ ਬੇਮਿਸਾਲ ਹੈ। ਅਸਾਂ ਕਿਸੇ ਇਕ ਪੁਸਤਕ ਵਿਚ ਦਸਮ ਗਰੰਥ ਬਾਰੇ ਇਤਨੀ ਸਮੱਗਰੀ ਨਹੀਂ ਡਿਠੀ ਜਿਤਨੀ ਕਿ ਇਥੇ ਦਿਤੀ ਹੈ। ਹਰ ਸਿਖ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿਖ ਸਰਦਾਰ ਯਾ ਸਿੰਘ ਸਰਕਾਰ ਸਭ 'ਦਸਮ ਗਰੰਥ' ਦਾ ਚਮਤਕਾਰ ਸੀ। ਇਸੇ ਪ੍ਰਚੰਡ ਬਾਣੀ ਸਦਕੇ ਪੰਜਾਬ ਵਿਚ ਕ੍ਰਾਂਤੀ ਆਈ ਤੇ ਇਸੇ ਆਸਰੇ ਖਾਲਸਾ ਪੰਥ ਕਾਇਮ ਹੈ। ਜੋ ਲੋਕ ਮਨੋ ਕਲਪਿਤ ਸੰਕੇ ਉਠਾਕੇ ਸੰਦੇਹ ਪੈਦਾ ਕਰ ਰਹੇ ਹਨ, ਉਹ ਸਾਡੀਆਂ ਬੁਨਿਆਦਾਂ ਨੂੰ ਠੇਸ ਲਾ ਰਹੇ ਹਨ। ਪਦਮ ਜੀ ਨੇ ਇਹ ਰੋਤ ਦੀਆਂ ਦੀਵਾਰਾਂ ਢਾਹ ਕੇ ਸਲਾਘਾ ਯੋਗ ਕੰਮ ਕੀਤਾ ਹੈ। ਗੁਰੂ, ਖੁਸ਼ੀਆਂ ਬਖਸ਼ੇ।

ਜਥੇਦਾਰ ਸੰਤ ਸਿੰਘ ਅਕਾਲੀ

ਬੁੱਢਾ ਦਲ ਪੰਜਵਾਂ ਤਖਤ ਫਿੰਨਵੇਂ ਕੋੜੀ

(3) This book indicates by itself as to how much labour writer have put in, and how vastly he must have studied to understand the philosophy of the multifacted personality of the stature of Guru Govind Singh who brought about revolution in the Sikh religion and giving it, its final shape.

It is extremely difficult to understand the contents of Dasam Granth, for it has got not only spiritual but also social and cultural elements, Padam ji has studied in depth and has tried to present a true picture of the poetry of the holy book which reflects its revolutionary and spiritual echo.

Dr. Khushdeva Singh

(4) ਦਸਮ ਗਰੰਥ ਤੇ ਖਾਲਸਾ ਪੰਥ ਦਾ ਡੂੰਘਾ ਰਿਸਤਾ ਹੈ। ਦਸਮ ਗਰੰਥ ਧਰਮ-ਯੁੱਧ ਉਭਾਰਨ ਲਈ ਹੈ ਅਤੇ ਪੰਥ, ਦੁਸ਼ਟ ਸੰਘਾਰਨ ਲਈ। ਇਨ੍ਹਾਂ ਡੂੰਘੇ ਸਬੰਧਾਂ ਦੀ ਪਛਾਣ ਜ਼ਰੂਰੀ ਹੈ ਤੇ ਵਿਦਵਾਨ ਲੇਖਕ ਦੀ ਇਹ ਪੁਸਤਕ ਇਸੇ ਦਾ ਪ੍ਰਮਾਣ ਹੈ। ਇਕ ਗੱਲ ਹੋਰ, ਧਰਮਯੋਧਿਆਂ ਦੇ ਇਸ ਗ੍ਰੰਥ ਦੀ ਰਮਜ਼ ਕਾਇਰ ਨਹੀਂ ਸਮਝ ਸਕਦੇ।

ਸੰਤ ਜਰਨੈਲ ਸਿੰਘ ਭਿੰਡਰਾਂ ਵਾਲੋਂ

(5) ਪਦਮ ਸਾਹਿਬ ਸਿਖ ਸਾਹਿਤ ਉਤੇ ਅਥਾਰਿਟੀ ਹਨ। ਦਸਮ ਗਰੰਥ ਦੇ ਪੇਚੀਦਾ ਸਵਾਲ ਨੂੰ ਜਿਵੇਂ ਉਨ੍ਹਾਂ ਪ੍ਰਾਚੀਨ ਬੀੜਾਂ, ਤੁਾਰੀਖ ਤੇ ਤਰਕ ਨਾਲ ਸੁ-

Foreword

In this compedium on the Dasam Granth, entitled 'Dasam Granth Darshan', Sardar Piara Singh Padam, a veteran writer on Sikh Religion and Panjabi culture, has presented this important Scripture in its historical perspective, along with a detailed study of its contents and poetic art. Padamji is authority on Sikh literature who has already about fifty books to his credit, expression of his deep devotion to learning and his sincere attempts at going to the original, manuscript sources to establish authenticity. With regard to the Dasam Granth he has tried to come to grips with the great controversy about its authorship, which has divided Sikh scholarship into two camps.

To seek a definitive solution to this controversy would in the present state of our scholarship, perhaps be posing a virtually insoluble question. But if at any time this issue is to be resolved, it must be on the basis of proven historical facts from various sources and not on conjectures as to probability and style. There is weight in Padamji's argument that Guru Gobind Singh composed partly devotional work and partly what may only be termed his reinterpretation of Indian heroic and Puranic literature. About Charitropakhyan the 404 tales on the wiles of women, his thesis is that these tales are meant as instructive literature. Be that as it may, the point here is that his thesis is ably argued, and supported, as far as it goes, by manuscript sources. He has studied nearly a dozen old manuscripts of Daram Granth, and his arguments deserve respect. In any case, some day this controversy must be set at rest this way.

In the other part of the book Padamji has with learning analysed the contents of the various works of Dasam Granth and pointed out the poetic quality of each. With his total work he has added considerably to the stock of learning on Sikhism. He has a chaste and readable style of writing, and while learned, avoids being difficult.

I heartily commend this research work to the reader interested in the deeper study of Sikhism and its literature.

Patiala

October 12, 1982

Gurbachan Singh Talib

ਦੋ ਸ਼ਬਦ

ਸਿਖ ਸਾਹਿਤਕ ਗਗਨ ਦੇ ਸਤਾਰੇ ਅਨੇਕ ਗ੍ਰੰਥ ਹਨ ਪਰੰਤੂ ਆਦਿ ਗ੍ਰੰਥ ਤੇ ਦਸਮ ਗ੍ਰੰਥ ਦੀ ਹੈਸੀਅਤ-ਸੂਰਜ ਚੰਦ ਸਮਾਨ ਹੈ, ਇਨ੍ਹਾਂ ਦੇ ਤੁਲ ਹੋਰ ਨਹੀਂ। ਸਿਖਾਂ ਵਿਚ ਆਦਿ ਗ੍ਰੰਥ ਦਾ ਸਨਮਾਨ ਬੜੇ ਗੁਰੂ ਦੇ ਹੋਣ ਕਰਕੇ ਇਸ ਦਾ ਪਾਠ ਵਿਚਾਰ ਤੇ ਅਧਿਐਨ ਕਾਫੀ ਹੁੰਦਾ ਆਇਆ ਹੈ ਪਰ ਦਸਮ ਗ੍ਰੰਥ ਵਲ ਧਿਆਨ ਕੁਝ ਘਟ ਦਿਤਾ ਗਿਆ ਹੈ। ਇਸ ਦਾ ਕਾਰਣ ਭਾਸ਼ਾ ਦੀ ਕਠਿਨਾਈ ਤੇ ਵਿਸ਼ਿਆਂ ਦੀ ਵਿਵਿਧਤਾਈ ਹੈ—ਅਕਾਲ ਚਰਿਤਰ, ਅਵਤਾਰ ਚਰਿਤਰ ਤੋਂ ਤ੍ਰਿਯਾ ਚਲਿਤ੍ਰ ਤਕ ਇਸ ਦਾ ਪਸਾਰ ਹੈ। ਪਰਮਾਰਥਕ ਤੇ ਅਪਰਮਾਰਥਕ ਦੋਵੇਂ ਤਰ੍ਹਾਂ ਦੀਆਂ ਰਚਨਾਵਾਂ ਦਾ ਸੰਗਮ ਹੋਣ ਕਰਕੇ ਧਾਰਮਕ ਭਾਵ ਨਾਲ ਸਾਰੇ ਦਾ ਪਾਠ-ਵਿਚਾਰ ਸੰਭਵ ਵੀ ਨਹੀਂ। ਜਿਸ ਚੀਜ਼ ਨੂੰ ਨ ਪੜ੍ਹਿਆ ਜਾਵੇ ਤੇ ਨਾ ਸਮਝਿਆ ਜਾਵੇ, ਉਸ ਬਾਰੇ ਸ਼ੰਕੇ ਤੇ ਭੁਲੱਖੇ ਪੈਦਾ ਹੋਣ ਸਾਧਾਰਣ ਗੱਲ ਹੈ ਤੇ ਦਸਮ ਗ੍ਰੰਥ ਸਬੰਧੀ ਇਵੇਂ ਹੀ ਹੋਇਆ।

ਇਹ ਠੀਕ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਕਲਮ ਤੇ ਤੇਗ ਦੋਹਾਂ ਦੇ ਧਨੀ ਸਨ। ਅੱਧੇ ਤੋਂ ਵਧ ਕੰਮ ਉਨ੍ਹਾਂ ਕਲਮ ਨਾਲ ਕੀਤਾ ਤੇ ਬਾਕੀ ਤੇਗ ਨਾਲ। ਦਸਮਗ੍ਰੰਥ ਆਪ ਦੀ ਬਲਵਾਨ ਕਲਮ ਦਾ ਕ੍ਰਿਸਮਾ ਹੈ ਜੋ ਇਕ ਵਿਸ਼ੇ ਦਾ ਇਕ ਗ੍ਰੰਥ ਨਹੀਂ ਬਲਕਿ ਅਨੇਕ-ਪਰਕਾਰੀ ਹਿੰਦੀ, ਪੰਜਾਬੀ ਫ਼ਾਰਸੀ ਰਚਨਾਵਲੀ ਦਾ ਸਮੂਹ ਹੈ। ਇਸ ਲਈ ਇਹਨਾਂ ਸਾਰੀਆਂ ਨੂੰ 'ਗੁਰਬਾਣੀ' ਵਾਂਗ ਇਕ ਪੱਧਰ ਤੇ ਵਿਚਾਰਨਾ ਠੀਕ ਨਹੀਂ, 'ਜਾਪੁ' ਦਾ ਦਰਜਾ ਹੋਰ ਹੈ, 'ਅਵਤਾਰ ਕਥਾ' ਯਾ 'ਚਰਿਤ੍ਰਪਖਯਾਨ' ਦਾ ਹੋਰ। ਜਿਵੇਂ ਕਿਸੇ ਗੁਰੀਲਾ ਸਿਪਾਹੀ ਦੇ ਥੈਲੇ ਵਿਚ ਆਟਾ, ਖੰਡ, ਬਾਰੂਦ, ਮੱਲ੍ਹਮ, ਦਵਾਈ ਆਦਿ ਸਭੋ ਕੁਝ ਹੋ ਸਕਦਾ ਹੈ ਪਰ ਜੇ ਕੋਈ ਭੁੱਲੜ ਬਾਰੂਦ ਤੇ ਮੱਲ੍ਹਮ ਨੂੰ ਖੁਰਾਕ ਸਮਝ ਲਵੇ ਤਾਂ ਇਸਦੇ ਸਿਟੇ ਸਹੀ ਠਿਕਲਣ ਦੀ ਸੰਭਾਵਨਾ ਨਹੀਂ ਹੋ ਸਕਦੀ। ਇਸੇ ਤਰ੍ਹਾਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਉਸੇ ਦ੍ਰਿਸ਼ਟੀਕੋਣ ਤੋਂ ਪੜ੍ਹਨ ਵਿਚਾਰਨ ਦੀ ਲੋੜ ਹੈ ਜਿਸ ਮਕਸਦ ਨਾਲ ਗੁਰੂ ਸਾਹਿਬ ਨੇ ਉਦੋਂ ਲਿਖੀਆਂ।

ਸਿਖ-ਸਾਹਿਤ ਵਿਚ ਹੀ ਨਹੀਂ, ਇਹ ਗ੍ਰੰਥ ਭਾਰਤੀ ਸਾਹਿਤ ਵਿਚ ਵੀ ਇਕ ਗੌਰਵ-ਪੂਰਣ ਅਸਥਾਨ ਰਖਦਾ ਹੈ ਜੋ ਕਿ ਅਧਿਆਤਮਕ ਗਿਆਨ, ਦਾਰਸ਼ਨਿਕ ਵਿਸ਼ਲੇਸ਼ਣ, ਆਚਾਰ ਵਿਉਹਾਰ, ਰਸਮ ਰਿਵਾਜ, ਸਮਾਜਕ ਰਹੁ-ਰੀਤਿ, ਮਤ ਮਤਾਂਤਰ, ਪੁਰਾਣਿਕ ਇਤਿਹਾਸ, ਸਭਿਆਚਾਰ, ਕੌਮਲ ਕਲਾ, ਸ਼ਸਤ੍ਰ ਵਿਦਿਆ, ਸੰਸਾਰੀ ਕਹਾਣੀਆਂ, ਸਾਹਿਤਕ ਸ਼ੈਲੀ

ਭਾਸ਼ਾ-ਵੰਨਗੀਆਂ ਦਾ ਅਨੋਖਾ ਭੰਡਾਰ ਹੈ। ਗੁਰੂ ਦਸਮੇਸ਼ ਦਾ ਵਿਅਕਤਿਤਵ—ਰੂਹਾਨੀ ਗੁਰੂ, ਬੀਰ ਯੋਧੇ ਤੇ ਮਹਾਨ ਕਵੀ ਦਾ ਵਿਅਕਤਿਤਵ ਸੀ। ਉਨ੍ਹਾਂ ਦੀ ਕਲਮ—ਭਾਰਤੀ ਤੱਤ ਗਿਆਨ, ਇਸਲਾਮੀ ਢੰਗ ਦੀ ਸ਼ਾਹੀ ਰਹਿਣੀ ਬਹਿਣੀ, ਕਲਾ-ਕੋਸ਼ਲ ਅਤੇ ਗੁਰੂ ਨਾਨਕ ਵਿਚਾਰਧਾਰਾ ਦੇ ਕ੍ਰਾਂਤੀਕਾਰੀ ਢੰਗ ਦਾ ਸੰਗਮ ਸੀ। ਇਸ ਲਈ ਦਸਮ ਗ੍ਰੰਥ ਦਾ ਬਚਿਤ੍ਰ ਰੰਗ ਢੰਗ ਕੋਈ ਗ਼ੈਰ ਕੁਦਰਤੀ ਘਟਨਾ ਨਹੀਂ, ਸੱਭਿਵਾਨ ਪਾਠਕ ਫੋਰਨ ਪਛਾਣ ਲੈਂਦਾ ਹੈ ਕਿ ਇਸ ਦੀ ਤਾਨ ਕਿਥੇ ਟੁਟਦੀ ਹੈ, ਪਰ ਇਸ ਸੱਭਿ ਲਈ ਅਧਿਐਨ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਮੁਲੰਕਨ ਸੰਭਵ ਵੀ ਨਹੀਂ। ਇਸ ਮਨੋਰਥ ਲਈ ਹਰ ਰਚਨਾ ਦਾ ਆਲੋਚਨਾਤਮਕ ਅਧਿਐਨ ਅਤਿਅੰਤ ਜ਼ਰੂਰੀ ਹੈ ਤਾਂ ਹੀ ਅਸੀਂ ਇਨ੍ਹਾਂ ਦਾ ਉਚਿਤ ਅਸਥਾਨ ਸਿਥ ਸਕਦੇ ਹਾਂ। ਇਹ ਪੁਸਤਕ ਇਸੇ ਤਰ੍ਹਾਂ ਦਾ ਸੰਖਿਪਤ ਵਿਵੇਚਨ ਹੈ। ਆਸ ਹੈ, ਸਿਖ-ਜਾਹਿਤ ਦੇ ਪ੍ਰੇਮੀ ਇਸ ਤੋਂ ਲਾਭ ਉਠਾਉਣਗੇ।

—ਪਿਆਰਾ ਸਿੰਘ ਪਦਮ ਕਲਮ ਮੰਦਿਰ, ਪਟਿਆਲਾ)
1968)

ਬੇਨਤੀ

ਦੂਜੇ ਛਾਪ ਪ੍ਰਕਾਸ਼ਤ ਕਰਦਿਆਂ ਲੋੜੀਂਦੇ ਵਾਧੇ ਕੀਤੇ ਗਏ ਹਨ। ਖਾਸ ਕਰਕੇ ਇਸ ਦੌਰਾਨ ਸਭ ਤੋਂ ਪ੍ਰਾਚੀਨ ਪਹਿਲੀ ਦਸਮ ਗ੍ਰੰਥ ਦੀ ਬੀੜ (ਅਨੰਦਪੁਰੀ ਬੀੜ) ਜੋ ਮਾਤਾ ਸੁੰਦਰੀ ਜੀ ਦੀ ਨਿਗਰਾਨੀ ਹੇਠ ਦਿੱਲੀ ਸੰਕਲਿਤ ਕੀਤੀ ਗਈ ਸੀ—ਉਹ ਵੇਖਣ ਦਾ ਸੁਭਾਗ ਮਿਲਿਆ, ਉਸ ਬਾਰੇ ਜ਼ਰੂਰੀ ਜਾਣਕਾਰੀ ਸ਼ਾਮਲ ਕਰ ਦਿਤੀ ਹੈ। ਇਸੇ ਬੀੜ ਵਿਚੋਂ ਗੁਰੂ ਸਾਹਿਬ ਦਾ ਜੁਆਨੀ ਵਾਲਾ ਤੇ ਸ਼ੇਰ ਦੇ ਸ਼ਿਕਾਰ ਵਾਲਾ ਚਿਤ੍ਰ ਲੱਭਾ ਜੋ ਕਿ ਮਾਤਾ ਸੁੰਦਰੀ ਜੀ ਦੀ ਸੰਭਾਲ ਵਿਚ ਸੀ ਤੇ ਉਨ੍ਹਾਂ ਬੀੜ ਵਿਚ ਹੀ ਲਵਾ ਦਿਤਾ ਸੀ।

ਦਸਮ ਗ੍ਰੰਥ ਬਾਰੇ ਸ਼ੰਕੇ, ਬਹੁਤਾ ਕਰਕੇ ਅਗਿਆਨਤਾ ਦਾ ਨਤੀਜਾ ਹਨ। ਪਹਿਲੀ ਗੱਲ ਇਹ ਕਿ ਦਸਮ ਗ੍ਰੰਥ ਇਕ ਗ੍ਰੰਥ ਨਹੀਂ, ਕਈ ਗ੍ਰੰਥਾਂ ਦਾ ਮਜਮੂਆ ਹੈ। ਦੂਜੇ ਇਹ ਆਦਿ ਗ੍ਰੰਥ ਵਾਂਗ ਗੁਰਤਾ ਪਦਵੀ ਦਾ ਧਾਰਨੀ ਨਹੀਂ ਕਿਉਂਕਿ ਗੁਰਬਾਣੀ ਤੋਂ ਇਲਾਵਾ ਇਸ ਵਿਚ ਹੋਰ ਅਨੇਕਾਂ ਪ੍ਰਸੰਗ ਵੀ ਹਨ। ਅਣਜਾਣ ਲੋਕ ਤਾਂ ਹੀ ਭਰਮ ਦਾ ਸ਼ਿਕਾਰ ਹੁੰਦੇ ਹਨ ਜਦੋਂ ਉਹ ਇਸ ਸਾਰੀ ਰਚਨਾਵਲੀ ਨੂੰ ਗੁਰਬਾਣੀ ਦੀ ਕਸੌਟੀ ਤੇ ਰਖ ਕੇ ਟੀਕਾ-ਟਿਪਣੀ ਕਰਨ ਬਹਿ ਜਾਂਦੇ ਹਨ। ਪੁਰਾਣੇ ਸਿਖਾਂ ਇਨ੍ਹਾਂ ਪ੍ਰਸੰਗਾਂ ਵਿਚੋਂ ਵੀ ਬਾਣੀ ਦੀ ਚੋਣ ਕਰ ਲਈ ਸੀ ਤੇ ਉਸਨੂੰ ਪਾਠ-ਵਿਚਾਰ ਦਾ ਅੰਗ ਬਣਾ ਲਿਆ ਸੀ।

ਜੇ ਉਂਜ ਇਤਿਹਾਸਕ ਵਿਕਾਸ ਵਲ ਝਾਤ ਮਾਰੀਏ ਤਾਂ ਦਸਮ ਗ੍ਰੰਥ ਵਿਚ 'ਮਹਲਾਂ' ਦੀ ਥਾਂ 'ਪਾਤਸਾਹੀ' ਤੇ ਗੁਰਪ੍ਰਸਾਦਿ ਦੀ ਥਾਂ 'ਸ੍ਰੀ ਭਗਉਤੀ ਜੀ ਸਹਾਇ' ਹੋ ਗਿਆ ਹੈ। ਆਦਿ ਗ੍ਰੰਥ ਦੀ ਪ੍ਰਧਾਨ ਸੁਰ ਸੁਹਾਗਣਿ ਦੀ ਹੈ ਜਦੋਂ ਕਿ ਦਸਮ ਗ੍ਰੰਥ ਪੁਰਖ-ਸੁਰ ਨਾਲ ਭਰਪੂਰ ਹੈ।

ਇਕ ਗੱਲ ਹੋਰ, ਦਸਮ ਗ੍ਰੰਥ ਦੀਆਂ ਪੁਰਾਤਨ ਬੀੜਾਂ ਦੇਖਦਿਆਂ ਮੈਂ ਇਹ ਅਨੁਭਵ ਕੀਤਾ ਹੈ ਕਿ ਛਪਾਈ ਵਿਚ ਬਹੁਤ ਸਾਰੀਆਂ ਭੁੱਲਾਂ ਆ ਗਈਆਂ ਹਨ। 'ਵਾਰ ਦੁਰਗਾ ਕੀ' ਵਧੇਰੇ ਪੜ੍ਹੀ ਗਈ ਹੈ, ਇਸ ਕਰਕੇ ਇਸਦੇ ਪਾਠਾਂ ਵਿਚ ਅਦਲਾ-ਬਦਲੀ ਜ਼ਿਆਦਾ ਹੋਈ ਹੈ। ਜੋ ਚੀਜ਼ ਆਮ ਜਨਤਾ ਦੇ ਪੜ੍ਹਨ ਵਿਚ ਬਹੁਤ ਆਵੇ, ਉਸ ਵਿਚ ਘਾਟ ਵਾਧ ਹੋਣਾ ਕੁਦਰਤੀ ਹੈ। ਸਭੇ ਪੁਰਾਤਨ ਬੀੜਾਂ ਵਿਚ ਪਾਠ 'ਹਾਲ ਫਕੀਰਾਂ ਦਾ ਕਹਣਾ' ਹੈ ਪਰੰਤੂ ਪ੍ਰਦਲਤ 'ਹਾਲ ਮੁਰੀਦਾਂ ਦਾ' ਹੋ ਗਿਆ ਹੈ। ਇਸੇ ਤਰ੍ਹਾਂ 'ਛੜ੍ਹੀ ਸਥੈ ਭ੍ਰਿਤ ਬਿਪਨ ਕੇ' ਸਹੀ ਪਾਠ ਹੈ ਪਰ ਛਾਪੇ ਵਿਚ 'ਭ੍ਰਿਤ' ਦੀ ਥਾਂ 'ਕ੍ਰਿਤ' ਮਿਲਦਾ ਹੈ, ਜੋ ਅਸੁੱਧ ਹੈ। 'ਸੁਭ ਕਰਮਨ ਤੇ ਕਬਹੂ ਨ ਟਰੇ', ਦੀ ਥਾਂ ਅਨੰਦਪੁਰੀ ਬੀੜ ਵਿਚ 'ਸੁ ਸੁਕਰਮਨ ਤੇ ਕਬਹੂ ਨ ਟਰੇ' ਪਾਠ ਹੈ, ਜੋ ਵਧੇਰੇ ਠੀਕ ਜਾਪਦਾ ਹੈ। ਇਵੇਂ ਆਨੰਦਪੁਰੀ ਬੀੜ ਵਿਚ ਪਾਠ ਹੈ :

'ਸ੍ਰੀ ਅਸਿਧੁਜ ਜਬ ਭਏ ਦਯਾਲਾ । ਪੂਰਣ ਕਰਾ ਗ੍ਰੰਥ ਦਰਹਾਲਾ ।'
ਹੁਣ 'ਤਤਕਾਲਾ' ਛਪਦਾ ਹੈ।

੧੮੯੫ ਈ. ਵਿਚ ਗੁਰਮਤ ਗ੍ਰੰਥ ਪ੍ਰਚਾਰਕ ਸਭਾ ਅੰਮ੍ਰਿਤਸਰ ਨੇ ਪਾਠ ਦੀਆਂ ਅਸੁੱਧੀਆਂ ਵਲ ਧਿਆਨ ਦਿਤਾ ਸੀ ਤੇ ੩੨ ਦਸਮ ਗ੍ਰੰਥ ਰਖਕੇ ਵਿਚਾਰੇ ਸਨ ਅਤੇ ਇਸ ਵਿਚਾਰ ਦੀ ਰਿਪੋਰਟ ੧੮੯੭ ਵਿਚ ਪ੍ਰਕਾਸ਼ਤ ਕੀਤੀ ਸੀ।* ਇਸ ਤੋਂ ਬਾਦ ਗਿ. ਕਰਤਾਰ ਸਿੰਘ ਹਿਤਕਾਰੀ ਨੇ ਲਾਹੌਰ ੫-੭ ਬੀੜਾਂ ਰਖਕੇ ਪਾਠਾਂਤ੍ਰ ਵਿਚਾਰੇ ਤੇ ਸੁਧਾਈ ਵਲ ਸਿਖ ਪੰਥ ਦਾ ਧਿਆਨ ਖਿਚਿਆ। ਭਾਈ ਰਣਧੀਰ ਸਿੰਘ ਜੀ ਨੇ 'ਸ਼ਬਦਾਰਥ ਦਸਮ ਗ੍ਰੰਥ' ਤਿਆਰ ਕਰਨ ਸਮੇਂ ਏਸ ਪਾਸੇ ਕੁਝ ਜਤਨ ਕੀਤਾ ਪਰ ਅਜੇ ਇਸ ਪਾਸੇ ਹੋਰ ਭਰਪੂਰ ਓਦਮ ਦੀ ਲੋੜ ਹੈ।

ਸ੍ਰੀ ਦਸਮੇਸ਼-ਬਾਣੀ ਸਰਬਲੋਹ-ਮਈ ਹੈ। ਇਸ ਦੇ ਤੇਜ ਪ੍ਰਤਾਪ ਨਾਲ ਖਾਲਸੇ ਵਿਚ ਬਲ ਆਇਆ ਸੀ ਤੇ ਅਜ ਵੀ ਸ਼ਕਤੀ ਦੇ ਸੰਚਾਰ ਲਈ ਇਸ ਦੀ ਆਵੱਸ਼ਕਤਾ ਹੈ। ਇਸੇ ਲਈ ਪੁਸਤਕ ਦੇ ਅੰਤ ਵਿਚ ਚੋਣਵੀਂ ਬਾਣੀ ਦਰਜ ਕਰ ਦਿਤੀ ਹੈ ਤਾਂ ਕਿ ਪਾਠਕ ਸੌਖ ਨਾਲ ਪੜ੍ਹ ਵਿਚਾਰ ਸਕਣ।

ਅੰਤ ਵਿਚ ਮੈਂ ਪੰਥ ਦੇ ਵਿਦਵਾਨਾਂ ਪਾਸ ਸਨਿੰਮਰ ਬੇਨਤੀ ਕਰਾਂਗਾ ਕਿ ਉਹ ਫਾਦ ਵਿਵਾਦ ਨਾਲ ਨਹੀਂ ਸਗੋਂ ਸ਼ਾਂਤੀ, ਧੀਰਜ ਤੇ ਗੰਭੀਰ ਬੁਧੀਮਾਨਤਾ ਨਾਲ ਦਸਮ ਗ੍ਰੰਥ ਨੂੰ ਘੱਖਣ ਦਾ ਯਤਨ ਕਰਨ ਤਾਂ ਕਿ ਗੁਰੂ ਗੋਬਿੰਦ ਸਿੰਘ ਦੀ ਸ਼ਕਤੀਸ਼ਾਲੀ ਵਿਚਾਰਧਾਰਾ ਤੋਂ ਅਜ ਦੇ ਸਮਾਜਕ ਤੇ ਰਾਜਨੀਤਕ ਕਸ਼ਟਾਂ ਦੇ ਨਿਵਾਰਣ ਹਿਤ ਯੋਗ ਅਗਵਾਈ ਲਈ ਜਾ ਸਕੇ।

ਸਰਵਰਕ—

ਰਪੋਟ ਸੋਧਕ ਕਮੇਟੀ

ਦਸਮ ਪਾਤਸਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਸੋਧਾਈ ਦੀ

ਜੋ

ਖਾਲਸਾ ਦੀਵਾਨ ਅੰਮ੍ਰਿਤਸਰ ਜੀ ਦੀ ਆਗਿਆ ਅਨੁਸਾਰ

ਭਾਈ ਮੰਨਾ ਸਿੰਘ ਜੀ ਹਕੀਮ ਸਿਕਤਰ

ਗੁਰਮਤਿ ਗ੍ਰੰਥ ਪ੍ਰਚਾਰਕ ਸਭਾ ਸ੍ਰੀ ਅੰ ਮ੍ਰਿਤਸਰ ਜੀ ਵਲੋਂ ਪ੍ਰਕਾਸ਼ਤ ਹੋਈ

੧ ਕੱਤਕ ੧੯੫੪

ਨਾਨਕਸ਼ਾਹੀ ੪੨੮



ਇਸ ਕਮੇਟੀ ਨੇ ੨੭ ਹੱਥਲਿਖਤ ਤੇ ਪੰਜ ਛਪੀਆਂ ਬੀੜਾਂ ਲੈ ਕੇ ਇਹ ਸੁਧਾਈ ਕੀਤੀ ਸੀ। ਛਪੀਆਂ ਵਿਚ ਇਹ ਸ਼ਾਮਲ ਸਨ—ਦੀਵਾਨ ਬੂਟਾ ਸਿੰਘ ਦੇ ਆਫਤਾਬ ਪੰਜਾਬ ਪ੍ਰੈਸ ਦੀ ਛਪੀ ਬੀੜ, ਛਾਪਾ ਸਯਾਲਕੋਟ ਵਾਲੀ, ਛਾਪਾ ਜੀਂਦ ਵਾਲੀ ਜੋ ਮਹਾਰਾਜਾ ਰਘਬੀਰ ਸਿੰਘ ਨੇ ੧੧ ਬੀੜਾਂ ਦੀ ਮੱਦਦ ਨਾਲ ਸੁਧਾਈ ਕਰਕੇ ਛਪਵਾਈ ਸੀ, ਇਸਦੇ ੨੦੯੮ ਸਫੇ ਸਨ। ਛਾਪਾ ਅੰਮ੍ਰਿਤਸਰ ਵਾਲੀ ਇਹ ੧੪੭੮ ਪੰਨੇ ਦੀ ਬੀੜ ਸੀ। ਜਿਨ੍ਹਾਂ ਸਜਣਾਂ ਸੁਧਾਈ ਵਿਚ ਹਿਸਾ ਲਿਆ ਉਨ੍ਹਾਂ ਦੀ ਨਾਮ-ਸੂਚੀ ਤੇ ਦਸਖਤ ਹਨ। ੧੧ ਆਦਮੀ ਬਾਕਾਇਦਾ ਅ ਉਣ ਵਾਲੇ ਸਨ ਤੇ ੨੧ ਉਹ ਜੋ ਕਦੀ ਕਦੀ ਹਿਸਾ ਪਾਉਂਦੇ ਰਹੇ। ਇਹ ਰਿਪੋਟ ੨੪ ਪੰਨਿਆਂ ਦੀ ਹੈ।

ਭਾਈ ਮਨੀ ਸਿੰਘ ਜੀ
 ਦੀ
 ਇਤਿਹਾਸਕ ਚਿੱਠੀ

੨੭ ਅਕਾਲ ਸਤ੍ਰਾਏ॥

ਪੂਜਯਾਤ ਜੀ ਜੀ ਦੇ ਚਰਨ ਪਰ ਮਈ ਸਿੰਘ ਕੀ ਤੁੰਤੁ
 ਤੁੰਦਰਨ॥ ਘਰੇ ਸਾਧ ਚਾਰ ਵਾਚਨ ਕਿ ਇਥਰ ਮਾਨਿ ਨਾ ਸਾਹੁ॥
 ਸਰੀਰ ਵਾਚਨ ਕਾ ਅਧਿਕ ਵਿਕਾਰੀ ਤੇਇ ਗਇਆ॥ ਸਾਧ ਅਸਤੁ
 ਨਾਸੀ ਸਿੰਘੀ॥ ਤਾਪ ਕੀ ਕਲਾ ਦੇ ਚਾਰ ਸਨੀ॥ ਪਰ ਮੰਦਿਰ ਕੀ
 ਸੇਵਾ ਮੈ ਕੋਈ ਆਸਕ ਨਾਸੀ॥ ਦੇਸ ਵਿਚਿ ਆਸਕੇ ਦਾ ਵਾਕੁ
 ਛੇਦਿ ਗਇਆ॥ ਸਿੰਘ ਪਰਧਾਨਾ ਵਧਾਨਾ ਵਿਚਿ ਜਾਇ ਘਸੇ॥
 ਮੰਦਿਰ ਕੀ ਦੇਸ ਮੇ ਦੇਸੀ ਤੈ ਆਧ ਸਤੀ ਮੇ ਆਸਕ ਨਦੇਇ॥ ਤੁੰਦੀ
 ਸਫਲ ਅਤੁ ਨਾਸੀ॥ ਮੁਛ ਮੁਛ ਕਹਿ ਮਾਰੇ॥ ਗੁਰੂ ਦੇਰੀ ਘੀ
 ਉਨ ਦੇ ਸੰਗਿ ਮਿਲਿ ਗਏ॥ ਤੈ ਆਤਮੀ ਦੇ ਸਿਖਿ ਕਹਿ ਮੁਕਧਾਰੀ
 ਕਰੇ॥ ਸਥੀ ਚਕੁ ਫੇੜ ਗਏ॥ ਮਤ ਸਦੀ ਭਾਗੁ ਗਏ॥
 ਸਾਧੁ ਪਰ ਅਧੀ ਤੇ ਅਕਾਲ ਕੀ ਰਛੁ॥ ਕਾਲ ਕੀ ਖਧਰ ਨਾਸੀ॥
 ਸਾਧਿਯ ਦੇ ਤਰਖ ਮਾਰ॥ ਸਾਧਿਨਿਦ ਸਿੰਘ ਦੇ ਪਤਰੇ ਦੇ ਦਾ ਤਰਖ
 ਸਤੁ ਤੇਇ ਗਇਆ॥ ਸਿੰਘੀਆ ਜੇ ਤੁੰਤੁ ਸਿੰਘ ਸਿਖਿ ਰੁਜੀਥੀ॥
 ਉਨ ਵਿਚਿ ਸਾਧਿਯਾਂ ਦੇ ਤੁੰਤੁ ਚਰਿਤਰ ਉਪਕਿਸਾਨ ਦੀ ਪੋਥੀ
 ਜੇ॥ ਜੇ ਸੀਠ ਸਿੰਘ ਨੂੰ ਮਾਝ ਵਿਚਿ ਦੇਨਾ ਜੀ॥ ਨਾਮ ਮਾਝ ਕੀ
 ਪੋਥੀ ਦੀ ਅਧਰ ਅਧੀ ਮਿਲੀ ਨਾਸੀ॥ ਕਰਿ ਗਾਨਾ ਵਤਾਰ ਪੁਰ
 ਧਾਗੁ ਤੇ ਮਿਲਾ॥ ਉਤਰ ਰਧ ਨਾਸੀ॥ ਜੇ ਮਿਲਾ ਅਸੀ ਕੁਜ ਦੇਵੇ॥
 ਦੇਸ ਵਿਚਿ ਗੋਗਾ॥ ਕਿ ਚੀਰ ਚੀਧਨ ਮੁਕਤਿ ਤੇਇ ਭਾਗੁ ਗਇਆ॥
 ਸਾਧਿਯ ਚਾਣੜੀ ਕਰਨ ਗੇ॥ ਤੇਨਾ ਪੂ ਜੇਨਾ ਸਾਧਿਯ ਜਾ ਦੇ ਕੀ ਘਰੀ
 ਕੇ ਆਰੁਖਨ ਨਈ ਗੁਰੂ ਕਿਆ ਖੰਡੁਰ ਜੇ ਕੇਰਾ॥ ੧੭ ਤਜਤਪਨ
 ਘੀ ਤੁੰਤੁ ਸਿੰਘ ਸੇ ਭਗਯੋ॥ ਪੰਜ ਰਜਸਪਨ ਇਸੇ ਤੇ ਸਾ ਵੀ ਮਾਝ
 ਇ॥ ਨੰ ਆਰਠਕ ਘੀ॥ ਇਸ ਜੇ ਉਠਿ ਜਾਏ ਗੋਮਾਸਤੀ ਵਿ
 ਨੇ ਤਿੰ ਸਾਧ ਨਾਸੀ ਦੀਆ॥ ਜੇ ਦੇਂਦੇ ਤਾਂ ਘੜੇ ਸਠਿਰ ਜੇ ਤੁੰਦੀ
 ਕਰਾਇ ਤੇਜਦੇ॥ ਅਸਾਧੇ ਸਰੀਰ ਦੀ ਗੁਠਿਆ ਰੀ ਤਾਂ
 ਕੁਆਰ ਦੇ ਮਾਜੀ ਆਵੇ॥ ਮਿਤੀ ਦੇ ਸਾਖ ੨੨॥
 ਦੇਸ ਖਤ ਮਨੀ ਸਿੰਘ॥ ਗੁਰੂ ਚਕੁ ਚੀਗਾ॥ ਜੁਆਧ ਪੋਰੀ
 ਮੇ॥

ਗੁਰੂ ਗੋਬਿੰਦ ਸਿੰਘ--ਜੀਵਨ-ਘਟਨਾਵਲੀ


- 1718 ਬਿ. ਪੋਹ ਸੁਦੀ ਸੱਤਵੀਂ—ਜਨਮ ਪਟਨਾ ਸਾਹਿਬ (18 ਦਸੰਬਰ, 1661 ਈ.)
- 1732 ਬਿ. ਮੱਘਰਸੁਦੀ ਪੰਚਮੀ—ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਦਿੱਲੀ
- 1736 ਬਿ. ਦਮਦਮਾ ਸਾਹਿਬ (ਚੱਕ ਨਾਨਕੀ) ਬੀੜਾਂ ਦੀ ਲਿਖਾਈ ਸ਼ੁਰੂ
- 1737 ਬਿ. ਸ੍ਰੀ ਜੀਤੋ ਜੀ ਨਾਲ ਸ਼ਾਦੀ । 1741 ਬਿ. ਸ੍ਰੀ ਸੁੰਦੀ ਜੀ ਨਾਲ ਸ਼ਾਦੀ
- 1742 ਬਿ. 17 ਵਿਸਾਖ— ਚੱਕ ਨਾਨਕੀ ਤੋਂ ਪਾਉਂਟੇ ਗਏ
- 1745 ਬਿ. 18 ਅੱਸੂ— ਰਾਜਾ ਫਤੇਸ਼ਾਹ ਨਾਲ ਭੰਗਾਣੀ ਜੁੱਧ
- 1745 ਬਿ. 28 ਕੱਤਕ— ਪਾਉਂਟੇ ਤੋਂ ਕਪਾਲਮੋਚਨ, ਵਾਪਸ ਚੱਕ ਨਾਨਕੀ
- 1745 ਬਿ. ਮੱਘਰ—ਰਾਜਾ ਭੀਮ ਚੰਦ ਨੇ ਅਗੰਮਪੁਰ, ਤਾਰਾਪੁਰ ਵਾਲੀ ਭੋਂ ਭੇਟ ਕੀਤੀ
- 1746 ਬਿ. ਪ੍ਰਹਿਲਾਦ ਜਾਇ ਤੋਂ 50 ਉਪਨਿਸ਼ਧਾਂ ਦਾ ਤਰਜਮਾ ਸ਼ੁਰੂ ਕਰਾਇਆ
- 1747 ਬਿ. ਕਾਂਸ਼ੀਰਾਮ ਤੋਂ ਪਾਂਡਵ ਗੀਤਾ ਦਾ ਤਰਜਮਾ, 22 ਚੇਤਰ-ਨਦੋਣ ਜੰਗ
- 1749 ਬਿ. ਵਿਸਾਖੀ ਰਵਾਲਸਰ ਪਹਾੜੀ ਰਾਜਿਆਂ ਨੂੰ ਮੇਲਜੋਲ ਦੀ ਪੂਰਨਾ
ਪੁਰਮੰਡਲ (ਸੰਮੂ) ਰਾਜਾ ਗਜੇ ਸਿੰਘ ਨਾਲ ਮੁਲਾਕਾਤ ਕੀਤੀ
- 1750 ਬਿ. ਸ਼ਸਤ੍ਰ ਧਾਰਨ, ਜਟਾਜੂਟ ਰਹਿਣ ਤੇ ਤਮਾਕੂ ਨ ਵਰਤਣ ਦੇ ਹੁਕਮ ਜਾਰੀ
- 1751 ਬਿ. 2 ਚੇਤ — ਹਰਿਦੁਆਰ ਗਏ, ਮੁਖੀ ਪੰਡਿਤਾਂ ਨਾਲ ਵਿਚਾਰ ਕੀਤਾ
- 1752 ਬਿ. ਵਿਸਾਖੀ— ਚਰਣ-ਪਾਹੁਲ ਦੀ ਥਾਂ ਖੰਡੇ ਦੀ ਪਾਹੁਲ ਦੀ ਗੀਤਿ ਚਲਾਈ
- 1752 ਬਿ. 23 ਫੱਗਣ— ਗੁਲੇਰ ਦੀ ਜੰਗ
- 1752-53 ਬਿ.—ਮਹਾਂ ਭਾਰਤ ਦੇ ਪਰਥਾਂ ਦੇ ਅਨੁਵਾਦ ਕਵੀਆਂ ਤੋਂ ਕਰਾਏ
- 1753 ਬਿ. ਭਾਦੋ ਸੁਦੀ 6 — 'ਚਰਿਤ੍ਰਪ੍ਰਖਯਾਨ' ਗ੍ਰੰਥ ਸੰਪੂਰਨ ਕੀਤਾ
- 1755 ਬਿ. ਹਾੜ ਵਦੀ 5 — 'ਬਚਿਤ੍ਰ ਨਾਟਕ' ਗ੍ਰੰਥ ਨੂੰ ਅੰਤਮ ਰੂਪ ਦਿਤਾ ।
ਵਿਦਿਆ ਸਾਗਰ ਦੀ ਵਿਉਂਤਬੰਦੀ।
- 1756 ਬਿ. ਵਿਸਾਖੀ— ਪੰਜ ਪਿਆਰਿਆਂ ਦੀ ਚੋਣ, ਵੱਡੇ ਪੈਮਾਨੇ ਤੇ ਪਾਹੁਲ (ਅੰਮ੍ਰਿਤ)
- 1756 ਬਿ. ਅਜ਼ੀਮ ਖਾਂ ਆਨੰਦਪੁਰ ਡੇ ਹਮਲਾਵਰ, ਪੈਂਦੇ ਖਾਂ ਤੇ ਅਦੀਨਾਬੇਗ ਚੜ੍ਹ ਕੇ ਆਏ
- 1757 ਬਿ. 30 ਭਾਦੋਂ—20 ਕੱਤਕ ਤਕ—ਅਨੰਦਪੁਰ ਘਮਸਾਣ ਦੀ ਜੰਗ
- 1759 ਬਿ.— ਜੰਗੀ ਖ਼ਤਰੇ ਕਾਰਣ ਕਵੀਆਂ ਨੂੰ ਵਿਦਾ ਕੀਤਾ ਗਿਆ ।
- 1762 ਬਿ. ਅੱਸੂ 8— ਹਾਕਮ ਲਾਹੌਰ ਤੇ ਫੌਜਦਾਰ ਸਰਹੰਦ ਦਾ ਅਨੰਦਪੁਰ ਤੇ ਧਾਵਾ
- 6 ਪੋਹ-ਅਨੰਦਪੁਰ ਤਿਆਗ, 8 ਪੋਹ ਜੰਗ ਚਮਕੌਰ, 30 ਪੋਹ ਜੰਗ ਮੁਕਤਸਰ, ਦਮਦਮੇ ਪੁਜੇ
- 1763 ਬਿ. ਕੱਤਕ 29—ਦਮਦਮੇ ਤੋਂ ਮਾਰਵਾੜ ਦੇ ਰਸਤੇ ਦੱਖਣ ਵਲ ਕੂਚ
- 1764 ਬਿ. ਸਾਵਣ 23—ਆਗਰੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਮੁਲਾਕਾਤ
- 1765 ਬਿ. ਹਾੜ—ਬੰਦਾ ਬਹਾਦਰ ਨੂੰ ਪਾਹੁਲ, 19 ਸਾਵਣ-ਨਦੇੜ ਮੁਕਾਮ
- 1765 ਬਿ. ਕੱਤਕ 6—ਗੋਦਾਵਰੀ ਕੰਢੇ ਜੋਤੀ ਜੋਤਿ ਸਮਾਏ । (7 ਅਕਤੂਬਰ, 1708 ਈ.)

(ੳ) ਪਰਿਚਯ ਖੰਡ

ਮੈਂ ਹੋਂ ਪਰਮ ਪੁਰਖ ਕੋ ਦਾਸਾ
ਦੇਖਨ ਆਯੋ ਜਗਤ ਤਮਾਸ਼ਾ
ਜੋ ਪ੍ਰਭੁ ਜਗਤ ਕਹਾ ਸੇ ਕਹਿਹੋਂ
ਮ੍ਰਿਤ ਲੋਕ ਤੇ ਮੋਨ ਨ ਰਹਿਹੋਂ ।੩੩।

(ਬਚਿਤ੍ਰ ਨਾਟਕ)





ੴ ਸ੍ਰੀ ਭਗਵਤੀ ਜੀ ਸਾਹਿਬ ॥

ਸੁਖ ਪੈਰੀ ਕਾ ਰਬ ਕਾ ਸ੍ਰੀ ਬਚਿ ਕਨਾਇਕਾ ਗ੍ਰਿਯਾ ਜੀ ਸਾ ਸ੍ਰੀ ਮੁਖ ਵਾਕ ਪਤਿ ਸਾਹੀ ॥੧॥

ਸੰਨ ੧੭੮੨ ॥ ੧੫ ॥

ਸ੍ਰੀ ਭਗਵਤੀ ਜੀ ਸਾਹਿਬ
 ਸੁਖ ਪੈਰੀ ਕਾ ਰਬ ਕਾ
 ਸ੍ਰੀ ਬਚਿ ਕਨਾਇਕਾ
 ਗ੍ਰਿਯਾ ਜੀ ਸਾ ਸ੍ਰੀ
 ਮੁਖ ਵਾਕ ਪਤਿ ਸਾਹੀ

ਸ੍ਰੀ ਭਗਵਤੀ ਜੀ ਸਾਹਿਬ
 ਸੁਖ ਪੈਰੀ ਕਾ ਰਬ ਕਾ
 ਸ੍ਰੀ ਬਚਿ ਕਨਾਇਕਾ
 ਗ੍ਰਿਯਾ ਜੀ ਸਾ ਸ੍ਰੀ
 ਮੁਖ ਵਾਕ ਪਤਿ ਸਾਹੀ

ਦਸਮ ਗ੍ਰੰਥ ਦੇ ਆਦਿਮ ਤੇ ਅੰਤਿਮ ਪੱਤੇ

ਸੀ ਤੇ ਇਸੇ ਨਿਸ਼ਾਨੇ ਦੀ ਪੂਰਤੀ ਲਈ ਉਨ੍ਹਾਂ ਭਾਰੀ ਬੀਰ-ਸਾਹਿਤ ਰਚਨਾ ਰਚੀ ਤੇ ਹੋਰ ਕਵੀਆਂ ਤੋਂ ਵੀ ਇਜੇਹੀ ਰਚਨਾ ਕਰਵਾਈ। ਪੁਰਾਣੇ ਹਿੰਦੀ ਕਵੀ ਨਿਕੰਮੀ ਜਿਹੀ ਉਸਤਤਿ ਗਾਉਣ ਤੇ ਨੀਵੀਂ ਕਿਸਮ ਦੇ ਸਿੰਗਾਰ-ਨਿਰੂਪਣ ਵਿਚ ਧਸੇ ਹੋਏ ਸਨ, ਜਿਸ ਦੇ ਮਾੜੇ ਸਿੱਟੇ ਨਿਕਲੇ। ਬਿਦੇਸ਼ੀ ਹਮਲਿਆਂ ਦੀ ਮਾਰੀ-ਭੰਨੀ ਹਿੰਦੁਸਤਾਨੀ ਜਨਤਾ ਹੋਰ ਕਮਜ਼ੋਰ ਹੁੰਦੀ ਗਈ। ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਦੇਸ਼ ਭਰ ਵਿਚ ਨਵੇਂ ਅੰਦੋਲਨ ਨੂੰ ਜਨਮ ਦਿਤਾ, ਤਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਪ੍ਰਬੀਨ ਨੇਤਾ ਵਾਂਗ ਉਸ ਜੋਸ਼ ਨੂੰ ਹੋਰ ਉਭਾਰਨ ਲਈ ਨਵੀਂ ਕਿਸਮ ਦਾ ਇਨਕਲਾਬੀ ਸਾਹਿਤ ਪੈਦਾ ਕੀਤਾ ਤੇ ਭਾਰਤੀ ਸਾਹਿਤ ਨੂੰ ਨਾਇਕ ਨਾਇਕਾ ਭੇਦ ਦੇ ਸਿੰਗਾਰੀ ਗੰਦੇ ਚਲੇ ਵਿਚੋਂ ਕੱਢ ਕੇ ਬੀਰ ਰਸ ਨਾਲ ਸਜਾਇਆ। ਭਾਵੇਂ ਉਨ੍ਹਾਂ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਨ ਸੰਤ-ਭਾਸ਼ਾ ਰਾਹੀਂ ਭਗਤੀ ਸਾਹਿਤ ਦੀ ਧਾਰਾ ਪ੍ਰਵਾਹਿਤ ਕਰਦੇ ਆ ਰਹੇ ਸਨ ਪਰ ਅਜ਼ਾਦੀ ਦੀ ਤਹਿਰੀਕ ਨੂੰ ਹਿੰਦ ਭਰ ਵਿਚ ਫੈਲਾਉਣ ਲਈ ਉਨ੍ਹਾਂ ਹਿੰਦੀ ਨੂੰ ਮਾਧਿਅਮ ਬਣਾ ਕੇ ਬੀਰਰਸੀ ਪਰੰਪਰਾਵਾਂ ਨੂੰ ਪੂਰੇ ਜ਼ੋਰ ਨਾਲ ਸੁਰਜੀਤ ਕੀਤਾ। ਭਗਤੀ ਨਾਲ ਸ਼ਕਤੀ ਨੂੰ ਮਿਲਾਕੇ ਸੰਤ ਸਿਪਾਹੀ ਜੀਵਨ ਸਾਜਣਾ ਹੀ ਉਨ੍ਹਾਂ ਦੀ ਨਿਰਾਲੀ ਕਰਾਮਾਤ ਸੀ, ਜਿਸਦੇ ਸਦਕੇ ਭਾਰਤੀ ਸਭਿਆਚਾਰ ਸੁਰੱਖਿਅਤ ਹੋਇਆ ਤੇ ਦੇਸ਼ ਨੂੰ ਆਜ਼ਾਦੀ ਪਰਾਪਤ ਹੋਈ।

ਆਪ ਦਾ ਜਨਮ ਸ੍ਰੀ ਗੁਰੂ ਤੇਗ ਬਹਾਦਰ ਦੇ ਘਰ ਮਾਤਾ ਗੁਜਰੀ ਦੀ ਕੁੱਖਾਂ 18 ਦਸੰਬਰ 1661 ਈ. ਨੂੰ ਪਟਨੇ (ਬਿਹਾਰ) ਵਿਚ ਹੋਇਆ। ਬਚਪਨ ਗੰਗਾ ਕੰਢੇ ਗੁਜ਼ਾਰਿਆ, ਸਤਲੁਜ ਕਿਨਾਰੇ ਰਹਿਕੇ ਵਿਦਿਆ ਪਾਈ ਅਤੇ ਚੜ੍ਹਦੀ ਜੁਆਨੀ ਸਮੇਂ ਜਮਨਾ ਕੰਢੇ ਪਾਉਂਟੇ ਠਹਿਰਕੇ ਕਲਮ ਚਲਾਈ, ਫਿਰ ਵਗਦੇ ਸਤਲੁਜ ਪਾਸ ਅਨੰਦਪੁਰ ਆ ਗਏ ਜਿਥੋਂ ਉਨ੍ਹਾਂ ਤੇਗ ਤੇ ਕਲਮ ਦੋਹਾਂ ਦੀਆਂ ਧਾਰਾਂ ਚਲਾਈਆਂ ਜਿਸਦਾ ਸਿਟਾ ਖਾਲਸਾ ਪੰਥ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਇਆ। ਇਸ ਤਰ੍ਹਾਂ ਉਹ ਇਨਕਲਾਬ ਦੀ ਬੁਨਿਆਦ ਰੱਖ ਕੇ ਤੇ ਏਸ ਖਾਤਰ ਆਪਣਾ ਸਭ ਕੁਝ ਵਾਰ ਕੇ 7 ਅਕਤੂਬਰ 1708 ਈ. ਨੂੰ ਗੋਦਾਵਰੀ ਕੰਢੇ ਨਦੇੜ-ਹਜ਼ੂਰ ਸਾਹਿਬ ਜੋਤੀ ਜੋਤਿ ਸਮਾ ਗਏ। ਆਪਦਾ ਜੀਵਨ ਇਕ ਠਾਟਕ ਸੀ ਜਿਸਨੇ ਇਉਂ ਵਖ ਵਖ ਦਰਿਆਵਾਂ ਕਿਨਾਰੇ ਵਿਭਿੰਨ ਝਾਕੀਆਂ ਦਰਸਾਕੇ ਉਤਰ ਤੋਂ ਦੱਖਣ ਤਕ ਸਾਰੇ ਹਿੰਦ ਨੂੰ ਹਲੂਣਾ ਦਿਤਾ ਪਰ ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਉਹ ਸ਼ਿਵਾ ਜੀ ਯਾ ਨਿਪੋਲੀਅਨ ਵਾਂਗ ਕੇਵਲ ਤਲਵਾਰੀਏ ਨਹੀਂ ਸਨ ਸਗੋਂ ਬਿਕ ਕੌਮ ਦੇ ਸਾਜਣਹਾਰ, ਰੂਹਾਨੀ ਗੁਰੂ ਤੇ ਲਾਸਾਨੀ ਕਵੀ ਵੀ ਸਨ ਜਿਨ੍ਹਾਂ ਅਧਿਆਤਮਕ ਤੇ ਕਲਾਤਮਕ ਸ਼ਕਤੀਆਂ ਨੂੰ ਜ਼ਿੰਦਗੀ ਦੇ ਵਿਕਸਾਉਣ ਖਾਤਰ ਪੂਰੀ ਤਰ੍ਹਾਂ ਵਰਤਿਆ। ਜਦੋਂ ਉਨ੍ਹਾਂ ਕਲਮ ਉਠਾਈ, ਉਸ ਸਮੇਂ ਭਾਰਤੀ ਸਾਹਿਤ ਦੇ ਭਗਤੀ ਯਾ ਸਿੰਗਾਰ-ਰਸਪੂਰਣ ਸਾਹਿਤ ਵਿਚ ਤਲਵਾਰ ਦੀ ਲਹਿਰ ਚਲਾਉਣਾ ਸੌਖਾ ਕੰਮ ਨਹੀਂ ਸੀ। ਇਕ ਕਵਿਤਾ ਜੇਹੀ ਨਾਜ਼ਕ ਦੇਵੀ ਨੂੰ ਤਲਵਾਰਾਂ ਤੇ ਬੰਦੂਕਾਂ ਫੜਾ ਕੇ ਲਹੂ ਦੀਆਂ ਵਗਦੀਆਂ ਧਾਰਾਂ ਵਿਚ ਲਿਆ ਖੜਾ ਕਰਨਾ ਕਿਸੇ ਮਰਦ ਕਵੀ ਦਾ ਹੀ ਕੰਮ ਸੀ। ਦੂਜੇ ਪਾਸੇ ਔਰੰਗਜ਼ੇਬ ਵਟਗਾ ਕੱਟੜ ਸ਼ਰਈ ਬਾਦਸ਼ਾਹ ਹਰ ਪਰਕਾਰ

ਦੀ ਕਲਾ ਦੇ ਵਿਰੁਧ ਸੀ। ਉਸਨੇ ਸੇਂਕੜੇ ਵਧੀਆ ਮੰਦਰ ਢਾਹੇ, ਹਜ਼ਾਰਾਂ ਕੀਮਤੀ ਮੂਰਤੀਆਂ ਤਬਾਹ ਕੀਤੀਆਂ ਤੇ ਸਾਹਿਤ ਅਤੇ ਸੰਗੀਤ ਦੀਆਂ ਮਹਿਫਲਾਂ ਹੁਕਮਨ ਬੰਦ ਕਰ ਦਿਤੀਆਂ। ਖੁਸ਼ਹਾਲ ਖਾਂ, ਬਿਸਰਾਮ ਖਾਂ ਤੇ ਰਸਲੀਨ ਆਦਿ ਗਵਈਆਂ ਨੂੰ ਤਾਕੀਦ ਹੋਈ ਕਿ ਉਹ ਕੇਵਲ ਸਲਾਮ ਕਰਨ ਲਈ ਆਉਣ, ਗਾਉਣ ਲਈ ਨਹੀਂ! ਕਾਜ਼ੀ ਅਬਦੁਲ ਅਜੀਜ਼ ਔਰੰਗੇ ਦਾ ਮੁਨਸ਼ੀ ਸੀ, ਉਸ ਕਿਤੇ ਆਪਣੀ ਛੰਦਬੱਧ ਮੋਹਰ ਬਣਵਾ ਲਈ ਜਦੋਂ ਬਾਦਸ਼ਾਹ ਨੂੰ ਪਤਾ ਲਗਾ ਤਾਂ ਉਸਨੂੰ ਫੋਰਨ ਹਟਾ ਦਿਤਾ ਗਿਆ ਤੇ ਕਿਹਾ, 'ਛੰਦਾਬੰਦੀ' ਜਾਂ ਸ਼ਾਇਰੀ ਤਾਂ ਸ਼ਰ੍ਹਾ ਵਿਰੁਧ ਹੈ!' (ਮਿਰਾਤੁਲ ਖਿਆਲ)

ਇਕ ਵੇਰ ਔਰੰਗਜ਼ੇਬ ਦੀ ਧੀ ਜ਼ੇਬੁਲਨਿਸ਼ਾ ਆਪਣੇ ਪਿਤਾ ਠਾਲ ਬਾਗ ਵਿਚ ਟਹਿਲ ਰਹੀ ਸੀ ਤਾਂ ਉਥੇ ਬੁਲਬੁਲ ਨੂੰ ਮੁਖਾਤਬ ਕਰਕੇ ਬੋਟੀ ਨੇ ਕਿਹਾ, 'ਹੇ ਮਿਠਬੋਲੀ ਬੁਲਬੁਲ! ਜ਼ਰਾ ਹੌਲੀ ਗਾ ਕਿਉਂਕਿ ਬਾਦਸ਼ਾਹ ਦਾ ਮਿਜਾਜ਼ ਸੁਖਨ ਦੀ ਤਾਬ ਨਹੀਂ ਝੱਲ ਸਕਦਾ।

'ਐ ਬੁਲਬੁਲਿ ਖੁਸ਼ਇਲਹਾਂ, ਆਹਿਸਤਾ ਲਬ ਬਚੁਬਾਂ'

ਆਲਿ ਮਿਜਾਜ਼ੇ ਸ਼ਾਹਾਂ, ਤਾਬਿ ਸੁਖਨ ਨਦਾਰਦ।'

ਇਧਰ ਗੁਰੂ ਗੋਬਿੰਦ ਸਿੰਘ ਜਿਥੇ ਖੁਦ ਕਾਵਿ ਰਚਨਾ ਦਾ ਦਰਿਆ ਵਗਾ ਰਹੇ ਸਨ ਉਥੇ ਅਨੇਕਾਂ ਕਵੀਆਂ ਦੀ ਸਰਪ੍ਰਸਤੀ ਕਰਕੇ ਢੇਰ ਸਾਹਿਤ ਰਚਨਾ ਕਰਵਾ ਰਹੇ ਸਨ ਤਾਂ ਕਿ ਭਾਰਤੀ ਜਨਤਾ ਨੂੰ ਸੁਬੰਧਿ ਕਰਕੇ ਧਰਮ ਜੁੱਧ ਲਈ ਤਿਆਰ ਕੀਤਾ ਜਾ ਸਕੇ। ਸੋ ਇਹ ਕਾਵਿ ਰਚਨਾ ਇਕ ਤਰ੍ਹਾਂ ਉਸ ਸਮੇਂ ਦੀ ਸਰਕਾਰ ਵਿਰੁਧ ਬਗਾਵਤ ਹੀ ਸੀ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਵਿਉਂਤਬੰਦੀ ਨਾਲ ਸਿਰੇ ਚੜ੍ਹਾਇਆ। ਗੁਰੂ ਹਰਿਗੋਬਿੰਦ ਜੀ ਨੇ ਸਿਖਾਂ ਨੂੰ ਸ਼ਸਤ੍ਰ ਫੜਾ ਦਿਤੇ ਸਨ ਤੇ ਛਪਰੀਆਂ ਨੂੰ ਛਾਉਣੀਆਂ ਵਿਚ ਬਦਲ ਦਿਤਾ ਸੀ ਲੇਕਿਨ ਭਗਤੀ ਵਾਲੀ ਲਹਿਰ ਨੂੰ ਸ਼ਕਤੀ ਵਾਲੀ ਸੰਤ ਸਿਪਾਹੀ ਲਹਿਰ ਬਣਾਉਣ ਲਈ ਤੇ ਦੇਸ਼ ਭਰ ਵਿਚ ਵਿਆਪਕ ਕਰਨ ਲਈ ਧਰਮ ਯੁੱਧ ਦਾ ਸਾਹਿਤ ਰਚਣਾ ਸਮੇਂ ਦੀ ਜ਼ਰੂਰਤ ਸੀ। ਉਸ ਧਰਮ ਬੀਰ ਕਵੀ ਨੇ ਭਗਤੀ ਦੇ ਰਾਗ ਨੂੰ ਬੰਦ ਕਰਨਾ ਤਾਂ ਨਾ ਪਸੰਦ ਕੀਤਾ ਪਰ ਕਮਜ਼ੋਰ ਸੁਰਾਂ ਬਦਲ ਦਿਤੀਆਂ; ਜਿਥੇ ਇਹ ਰਾਗ ਅਗੇ ਬੰਸਰੀ ਦੀ ਧੁਨ ਅਤੇ ਮ੍ਰਿਦੰਗ ਦੀ ਥਾਪ ਤੇ ਗਾਇਆ ਜਾਂਦਾ ਸੀ, ਉਥੇ ਤਲਵਾਰ ਦੀ ਝਨਕਾਰ ਤੇ ਨਗਾਰਿਆਂ ਦੀ ਗੂੰਜਾਰ ਵਿਚ ਇਸ ਤਾਨ ਨੂੰ ਛੇੜਿਆ ਅਰਥਾਤ ਭਗਤੀ ਨੂੰ ਬੀਰ ਰਸੀ ਪਾਣ ਦੇ ਕੇ 'ਸਿੰਘ' ਸਜਾ ਦਿਤਾ! ਇਸ ਮਹਾਂਕਵੀ ਨੇ ਅਪਣੀ ਰਚਨਾ ਵਿਚ ਆਪਣੇ ਪ੍ਰੀਤਮ ਪ੍ਰਭੂ ਨੂੰ ਠਾਕੁਰ, ਗੋਪਾਲ, ਬੰਸੀਧਰ ਯਾ ਲੱਛਮੀਪਤਿ ਕਹਿਣ ਦੀ ਥਾਂ ਖੜਗਕੋਤ, ਅਸਿਧੁਜ ਤੇ ਕਾਲ ਆਦਿ ਬਲਵਾਨ ਨਾਮਾਂ ਨਾਲ ਯਾਦ ਕੀਤਾ ਉਸ ਨੂੰ ਦਿਆਲੂ ਕ੍ਰਿਪਾਲੂ, ਬਿਆਨਦਿਆਂ ਸ਼ਸਤ੍ਰਧਾਰੀ ਵੀ ਦਸਿਆ:—

ਨਮੋ ਸ਼ਸਤ੍ਰ-ਪਾਣੇ । ਨਮੋ ਅਸਤ੍ਰਮਾਣੇ

ਨਮੋ ਕਲਹ ਕਰਤਾ । ਨਮੋ ਸ਼ਾਤ ਰੂਪੇ ।

'ਗਰਬ ਗੰਜਨ ਦੁਸ਼ਟ ਭੰਜਨ, ਮੁਕਤਿ ਦਾਇਕ ਕਾਮ।' [ਜਾਪੁ

ਅਜਿਹੇ ਖੜਗਧਾਰੀ ਰੱਬ ਤੋਂ ਮੰਗਣਾ ਕੀ ਹੈ, ਉਸ ਅਗੇ ਕੋਹੀ ਪ੍ਰਾਰਥਨਾ ਕਰਨੀ ਹੈ,

ਇਹ ਗੁਰੂ ਜੀ ਦੇ ਹੇਠ ਲਿਖੇ ਪ੍ਰਾਰਥਨਾ-ਗੀਤ ਤੋਂ ਸਪਸ਼ਟ ਹੈ, ਜੋ ਅਜ ਵੀ ਹਰ ਭਾਰਤੀ ਹਿਰਦੇ ਨੂੰ ਟੁੰਬ ਰਿਹਾ ਹੈ—

ਦੇਹਿ ਸ਼ਿਵਾ ! ਵਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂ ਨ ਟਰੋਂ
ਨ ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸਚੈ ਕਰ ਅਪਨੀ ਜੀਤ ਕਰੋਂ
ਅਰ ਸਿਖਰੋਂ ਅਪਨੇ ਹੀ ਮਨ ਕਉ, ਇਹ ਲਾਲਚ ਹੋਂ ਗੁਣ ਤਉ ਉਚਰੋਂ
ਜਬ ਆਵ ਕੀ ਅਉਧ ਨਿਦਾਨ ਬਨੈਂ,
ਅਤਿ ਹੀ ਰਣ ਮਹਿ ਤਬ ਜੁਝਿ ਮਰੋਂ ।

ਇਸ ਤੋਂ ਅਗੇ ਇਸ ਕਲਮਧਾਰੀ ਨੇ ਮਾਲਾ ਫੋਰਨ ਵਾਲੇ ਭਗਤਾਂ ਦੀ ਥਾਂ ਉਪਰੋਕਤ ਅਨੁਸਾਰ ਹੱਸ ਕੇ ਲੜ ਮਰਨ ਵਾਲਿਆਂ ਦੇ ਗੀਤ ਗਾਏ ਤੇ ਉਹਨਾਂ ਬੀਰ ਨਾਇਕ ਨਾਇਕਾਵਾਂ ਦੇ ਜੀਵਨ-ਚਰਿਤ੍ਰ ਲਿਖੇ—

ਧੰਨ ਜੀਉ ਤਿਰ ਕੋ ਜਗ ਮਹਿ, ਮੁਖ ਤੇ ਹਰਿ ਚਿਤ ਮਹਿ ਜੁਧ ਬੀਚਾਰੈ
ਦੇਹ ਅਨਿਤ ਨ ਨਿਤ ਰਹਹਿ, ਜਸ ਨਾਵ ਚੜ੍ਹੇ ਭਵ ਸਾਗਰ ਤਾਰੈ ।

ਗੱਲ ਕੀ ਉਹਨਾਂ ਸਾਰੇ ਭਗਤੀ ਸਾਹਿਤ ਨੂੰ ਬਦਲ ਦਿਤਾ, ਇਸ ਸੰਬੰਧੀ ਉਹਨਾਂ ਦੀ ਰਚਨਾ ਜਾਪੁ, ਅਕਾਲ ਉਸਤਤਿ, ਤੜ ਸ੍ਰੀਈਏ ਤੇ ਸ਼ਬਦ ਹਜ਼ਾਰੇ ਵਿਸੇਸ਼ ਤੌਰ ਤੇ ਪੜ੍ਹਨਯੋਗ ਹਨ । ਇਹਨਾਂ ਵਿਚ ਉਹਨਾਂ ਰੱਬੀ ਏਕਤਾ ਤੇ ਮਨੁੱਖੀ ਏਕਤਾ ਤੇ ਪੂਰਾ ਜ਼ੋਰ ਦਿਤਾ ਹੈ ਤਾਂ ਕਿ ਗੁਰੂਆਂ ਦੀ ਚਲਾਈ ਇਨਕਲਾਬੀ ਲਹਿਰ ਦਾ ਸੰਗਠਨ ਪੱਕੀਆਂ ਨੀਹਾਂ ਤੇ ਖੜਾ ਹੋਵੇ ਤੇ ਇਸ ਵਿਚ ਕਦੀ ਕੋਈ ਕਮਜ਼ੋਰੀ ਨ. ਆਵੇ । ਵਕਤੀ ਜੰਗਾਂ ਜਿੱਤਣ ਨਾਲੋਂ ਮਨੁੱਖੀ ਆਦਰਸ਼ ਦਾ ਉਨ੍ਹਾਂ ਨੂੰ ਵਧੇਰੇ ਧਿਆਨ ਸੀ । ਇਸੇ ਲਈ ਆਖਿਆ ਹੈ—

ਸਾਚ ਕਹਉਂ ਸੁਨਿ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭੁ ਪਾਯੋਂ ।

ਯਾ

ਕੋਉ ਭਯੋ ਮੁੰਡੀਆ ਸੰਨਿਆਸੀ ਕੋਉ ਜੋਗੀ ਭਯੋ,
ਕੋਉ ਬ੍ਰਹਮਚਾਰੀ ਕੋਉ ਜਤੀ ਅਨੁਮਾਨਬੋ
ਹਿੰਦੂ ਭਰਕ ਕੋਉ ਰਾਫਜੀ ਇਮਾਮਸ਼ਾਫੀ
ਮਾਨਸ ਕੀ ਜਾਤਿ ਸਬੈ ਏਕੇ ਪਹਿਚਾਨਬੋ । ੮੫ ।

ਇਹ ਅਨੁਭਵ ਵੀ ਕਿਸੇ ਕੇਵਲ ਜੰਗਜੂ ਜਰਨੈਲ ਦਾ ਨਹੀਂ ਹੋ ਸਕਦਾ ਜੋ ਸਾਰੇ ਸਭ ਸਮੇਂ, ਸਰਬ-ਵਿਆਪਕ ਸੱਤਾ ਨੂੰ ਸਮਾਇਆ ਸਮਝਦਾ ਹੈ—

‘ਜਿਮੀ ਜਮਾਂ ਕੇ ਬਿਖੇ ਸਮਸਤ ਏਕ ਜੋਤਿ ਹੈ
ਨ ਬਾਢ ਹੈ, ਨ ਘਾਟ ਹੈ, ਨ ਬਾਢ ਘਾਟ ਹੋਤ ਹੈ ।’

ਕਬਿੱਤ

ਜੈਸੇ ਏਕ ਆਗ ਤੇ ਕਨੂੜਾ ਕੋਟ ਆਗ ਉਠੇ
ਨਿਆਰੇ ਨਿਆਰੇ ਹੁਇਕੈ ਫਿਰ ਆਗ ਮੈਂ ਮਿਲਾਹਿੰਗੇ

ਜੈਸੇ ਏਕੇ ਧੂਰਿ ਤੇ ਅਨੇਕ ਧੂਰ ਪੂਰਿਅਤ
 ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿੰਗੇ
 ਜੈਸੇ ਏਕ ਨਦ ਤੇ ਤਰੰਗ ਕੋਟਿ ਉਪਜਤ
 ਪਾਨਿ ਕੇ ਤਰੰਗ ਸਬੈ ਪਾਨਿ ਹੀ ਕਹਾਹਿੰਗੇ
 ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ
 ਤਾਂਹੀ ਤੈ ਉਪਜ ਸਬੈ ਤਾਂਹੀ ਮੈ ਸਮਾਹਿੰਗੇ । ੮੭ । [ਅਕਾਲ ਉਸਤਤਿ]

ਇਸ ਪਰਮਾਰਥਕ ਸਾਹਿਤ ਤੋਂ ਇਲਾਵਾ ਗੁਰੂ ਸਾਹਿਬ ਨੇ ਹਿੰਦ ਭਰ ਵਿਚ ਯੁਧ ਦਾ ਚਾਉ ਪੈਦਾ ਕਰਨ ਲਈ ਹਿੰਦੂਆਂ ਦੇ ਤਮਾਮ ਮੰਨੇ ਪ੍ਰਮਾਣੀ ਮਹਾਪੁਰਸ਼ਾਂ-ਅਵਤਾਰਾਂ ਦੀ ਜੀਵਨ ਕਥਾ ਨੂੰ ਬੀਰ ਰਸੀ ਪਾਹ ਦੇ ਕੇ ਨਵੇਂ ਰੰਗ ਢੰਗ ਨਾਲ ਬਿਆਨਿਆ, ਇਸ ਵਡੇ ਗਰੰਥ ਦਾ ਨਾਂ ਬਚਿਤਰ ਨਾਟਕ ਹੈ। ਸ਼ਾਇਦ ਹਿੰਦੀ ਯਾ ਸੰਸਕ੍ਰਿਤ ਵਿਚ ਅਜੇ ਤਕ ਅਜਿਹਾ ਗਰੰਥ ਤਿਆਰ ਨਹੀਂ ਹੋਇਆ ਜਿਸ ਵਿਚ ਇਉਂ ਚੰਡੀ, ਵਿਸ਼ਨੂ ਦੇ ੨੪ ਅਵਤਾਰਾਂ, ਬ੍ਰਹਿਮਾਂ ਦੇ ੭ ਤੇ ਰੁਦ੍ਰ ਦੇ ਦੋ ਅਵਤਾਰਾਂ ਅਤੇ ਮੀਰ ਸਹਿਦੀ ਦੀ ਜੀਵਨੀ ਵੀ ਇਕ ਥਾਂ ਆਈ ਹੋਵੇ। ਇਸੇ ਗਰੰਥ ਦੇ ਮੁਢ ਵਿਚ ਉਨ੍ਹਾਂ ਆਪਣੀ ਆਤਮ-ਕਥਾ ਲਿਖੀ ਜੋ ਭਾਰਤੀ ਸਾਹਿਤ ਵਿਚ ਅਪਣੀ ਤਰ੍ਹਾਂ ਚੀ ਪਹਿਲੀ ਰਚਨਾ ਹੈ। ਇਸੇ ਤਰ੍ਹਾਂ ਉਨ੍ਹਾਂ 'ਸ਼ਸਤ੍ਰ ਨਾਮ ਮਾਲਾ' ਹੇਠ ਇਕ ਨਵਾਂ ਕੋਸ਼ ਰਚਿਆ, ਜਿਸ ਵਿਚੋਂ ਸ਼ਸਤਰ-ਭੰਡਾਰ ਦਾ ਦਰਸ਼ਨ ਕਰ ਕੇ ਕਾਇਰ ਹਿਰਦਿਆਂ ਵਿਚ ਵੀ ਬੀਰਤਾ ਦਾ ਸੰਚਾਰ ਹੁੰਦਾ ਹੈ। ਦਰਅਸਲ ਆਪ ਦੀ ਸਾਰੀ ਹਿੰਦੀ, ਪੰਜਾਬੀ ਤੇ ਫ਼ਾਰਸੀ ਰਚਨਾ ਸ੍ਰੀ ਦਸਮ ਗਰੰਥ ਨਾਮ ਹੇਠ ਸੰਚਿਤ ਮਿਲਦੀ ਹੈ, ਇਹ ਇਕ ਪੁਸਤਕ ਨਹੀਂ ਬਲਕਿ ਕਈ ਗਰੰਥਾਂ ਦਾ ਸੰਗ੍ਰਿਹ ਹੈ ਜੋ ਸੰਭਾਲ ਦੇ ਖਿਆਲ ਨਾਲ ਇਕ ਥਾਂ ਸੰਕਲਿਤ ਕਰ ਦਿਤਾ ਗਿਆ ਹੈ। ਇਸ ਵਿਚ ਜਾਪ, ਅਕਾਲ ਉਸਤਤਿ, ਚੰਡੀਚਰਿਤਰਉਕਤਿ ਬਿਲਾਸ' ਬਚਿਤ੍ਰ ਨਾਟਕ, ਸ੍ਰੀ ਸ਼ਸਤ੍ਰ ਨਾਮ ਮਾਲਾ, ਵਾਰ ਦੁਰਗਾ ਕੀ, ਗਿਆਨ ਪ੍ਰਬੋਧ, ਚਰਿਤਰੋ ਪਖਯਾਨ. ਸ਼ਬਦ ਹਜ਼ਾਰੇ. ਤੰਤੀ ਸਵਦੀਏ, ਅਸਫੋਟਕ ਕਬਿਤ, ਜ਼ਫਰਨਾਮਾ ਤੇ ਹਕਾਯਤਾਂ ਆਦਿ ਸ਼ਾਮਿਲ ਹਨ। ਗੁਰੂ ਸਾਹਿਬ ਦੀ ਕੁਲ ਮਿਲਦੀ ਛੰਦ ਰਚਨਾ ੧੭ ਹਜ਼ਾਰ ਛੰਦਾਂ ਤੋਂ ਵਧੇਰੇ ਹੈ। ਆਪ ਦੀ ਹਦ ਦਰਜੇ ਦੀ ਸੂਝ ਬੂਝ, ਸ਼ਬਦਬਕਤੀ ਤੇ ਕਾਵਿ ਸ਼ਕਤੀ ਨੂੰ ਵੇਖ ਕੇ ਮਨੁਖ ਹੈਰਾਨ ਹੋ ਜਾਂਦਾ ਹੈ ਕਿ ਉਨ੍ਹਾਂ ਕਿਵੇਂ ਇਤਨੇ ਰੁਝੇਵਿਆਂ-ਭਰੇ ਜੀਵਨ ਵਿਚੋਂ ਸਮਾਂ ਕੱਢਕੇ ਸਾਹਿਤਕ ਸਿਰਜਣਾ ਦਾ ਇਤਨਾ ਭਾਰੀ ਕੰਮ ਕੀਤਾ। ਸ਼ਾਇਦ ਦੁਨੀਆਂ ਦੇ ਉਹ ਪਹਿਲੇ ਜੋਧੇ ਜਰਨੈਲ ਸਨ ਜੋ ਆਪ ਗਹਿਰ ਗੰਭੀਰ ਬੌਧਿਕ ਪੁਰਖ ਹੁੰਦੇ ਉਚਕੋਟੀ ਦੇ ਮਹਾਂਕਵੀ ਸਨ। ਜੇ ਉਹ ਕਾਵਿਕਲਾ ਵਿਚ ਇਤਨੇ ਪ੍ਰਬੀਨ ਨ ਹੁੰਦੇ ਤਾਂ ਸ਼ਾਇਦ ਉਨ੍ਹਾਂ ਦੀ ਤੋਰੀ ਲਹਿਰ ਇਤਨਾ ਜ਼ੋਰ ਵੀ ਨ ਪਕੜਦੀ। ਅੱਧਾ ਕੰਮ ਤਾਂ ਉਨ੍ਹਾਂ ਕਲਮੀ ਕ੍ਰਿਸਮਿਆਂ ਰਾਹੀਂ ਪਹਿਲੇ (੧੭੫੫ ਬਿ.) ਮੁਕਾ ਲਿਆ ਸੀ ਤੇ ਅੱਧਾ ਫਿਰ ਇਤਿਹਾਸਕ ਵਿਸਾਖੀ (੧੭੫੬ ਬਿ.) ਨੂੰ ਤਲਵਾਰ ਧੂਹ ਕੇ ਸਿਰੇ ਚੜ੍ਹਾਇਆ।

ਗੁਰੂ ਜੀ ਦੀ ਬਹੁਤੀ ਸਾਹਿਤਕ ਰਚਨਾ ਹਿੰਦੀ ਵਿਚ ਹੈ ਤੇ ਭਾਰਤੀ ਸਾਹਿਤ ਵਿਚ

ਆਪ ਦੇ ਮੁਕਾਬਲੇ ਦਾ ਹੋਰ ਕੋਈ ਮਹਾਂਕਵੀ ਨਹੀਂ ਲੱਭਦਾ। ਮੁਗਲਾਂ ਦੇ ਮਾਰੇ ਭੰਨੇ ਕਮਜ਼ੋਰ ਨਿਤਾਣੇ ਹਿੰਦੂਆਂ ਵਿਚੋਂ ਲੱਖਾਂ ਸੂਰਮੇ ਪੈਦਾ ਕਰਨ ਦਾ ਸਿਹਰਾ ਇਸ ਮਹਾਨ ਕਵੀ ਦੀ ਰਚਨਾ ਨੂੰ ਹੀ ਹੈ। ਹਿੰਦੀ ਰਚਨਾ ਤੋਂ ਇਲਾਵਾ ਆਪ ਨੇ ਪੰਜਾਬੀ, ਫਾਰਸੀ ਤੇ ਰੇਖਤਾ, ਆਦਿ ਵਿਚ ਵੀ ਰਚਨਾ ਕੀਤੀ ਜੋ ਕਿ ਸਾਹਿਤਕ ਦ੍ਰਿਸ਼ਟੀ ਤੋਂ ਬਹੁਮੁੱਲੀ ਹੈ। ਜੋ ਮਹਾਂ ਕਵੀ ਹਿੰਦੀ ਵਿਚ ਜਾਪੁ ਵਰਗੀ ਤੇ ਪੰਜਾਬੀ ਵਿਚ ਵਾਟ ਦੁਰਗਾ ਕੀ ਤੇ ਫਾਰਸੀ ਵਿਚ ਜ਼ਫਰਨਾਮੇ ਜੇਹੀ ਪ੍ਰਚੰਡ ਰਚਨਾ ਕਰ ਸਕਦਾ ਹੈ, ਉਸ ਸਰਬ ਲੋਹ ਦੇ ਕਵੀ ਨੂੰ ਨਮਸਕਾਰ ਕਰਨਾ ਬਣਦਾ ਹੈ ਤੇ ਇਹ ਮਹਾਨ ਬਾਣੀ ਏਕਤਾ, ਸੁਮੇਲ, ਸ਼ਕਤੀ ਤੇ ਸੁਤੰਤ੍ਰਤਾ ਦੀ ਪ੍ਰਤੀਕ ਹੈ।

ਇਹ ਗੱਲ ਧਿਆਨ ਯੋਗ ਹੈ ਕਿ ਕਵੀ ਦਾ ਏਕਤਾਵਾਦ ਨਿਰਾ ਸਿਧਾਂਤਕ ਨਹੀਂ, ਸਗੋਂ ਉਹ ਇਸ ਦੀ ਨੀਂਹ ਤੇ ਸਰਬ ਧਰਮ-ਸੰਮੇਲਨ ਦਾ ਮਹਿਲ ਉਸਾਰਨਾ ਚਾਹੁੰਦਾ ਹੈ। ਹਿੰਦੂ ਮੁਸਲਮ, ਮੰਦਰ ਮਸੀਤ, ਪੂਜਾ ਨਿਮਾਜ ਤੇ ਪੁਰਾਨ ਕੁਰਾਨ ਵਿਚ ਉਸ ਨੂੰ ਕੋਈ ਭੇਦ ਨਹੀਂ ਜਾਪਦਾ। ਉਸ ਦੀ ਸਚਾਈ ਭਰੀ ਪਵਿਤ੍ਰ-ਪੁਨੀ ਸਰਬ ਪਿਆਰ ਦਾ ਸੰਦੇਸ਼ ਦਿੰਦੀ ਹੈ।

‘ਦੇਹੁਰਾ ਮਸੀਤ ਸੋਈ ਪੂਜਾ ਐ ਨਿਵਾਜ ਓਈ,

ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ :

ਦੇਵਤਾ ਅਦੇਵ, ਜੱਛ, ਗੰਧੂਬ, ਤੁਰਕ ਹਿੰਦੂ,

ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ।’ ੮੬।

ਇਹ ਏਕਤਾ ਦਾ ਮਧੁਰ ਨਾਦ ਪੈਦਾ ਕਰਨ ਲਈ ਉਨ੍ਹਾਂ ਸਾਰੇ ਸਾਜ਼ਾਂ ਨੂੰ ਇਕ-ਸੁਰ ਕਰਨ ਦਾ ਯਤਨ ਕੀਤਾ, ਆਪਣੀ ਜ਼ਿੰਦਗੀ ਦਾ ਸਭ ਕੁਝ ਇਸ ਪਾਸੇ ਲਾਇਆ। ਉਹ ਜਾਣਦੇ ਸਨ ਕਿ ਦੁਨੀਆਂ ਤੇ ਨੇਕੀ ਦੀਆਂ ਸੁਨਹਿਰੀ ਦਮਕਾਂ ਉਤਨਾ ਚਿਰ ਭਾਅ ਨਹੀਂ ਮਾਰ ਸਕਦੀਆਂ, ਜਿਤਨਾ ਚਿਹ ਹਰ ਵਿਅਕਤੀ ਕੁੰਦਨ ਨ ਬਣ ਜਾਵੇ। ਮਨੁਖਤਾ ਨੂੰ ਕੁੰਦਨ ਬਣਾਉਣ ਵਾਲੀ ਉਨ੍ਹਾਂ ਦੀ ਦੱਸੀ ਰਸਾਇਣ ਇਹ ਹੈ :—

ਆਤਮ ਉਪਦੇਸ ਭੇਸ ਸੰਜਮ ਕਉ, ਜਾਪ ਸੁ ਅਜਪਾ ਜਾਪੈ

ਸਦਾ ਰਹੈ ਕੰਚਨ ਸੀ ਕਾਇਆ, ਕਾਲ ਨ ਕਬਹੂੰ ਬਿਆਪੈ।

ਦਰਅਸਲ ਮਹਾਂ ਕਵੀ ਜ਼ਿੰਦਗੀ ਦਾ ਗੁਰਦੇਵ ਸੀ। ਕਵਿਤਾ ਦੀ ਕਲਾ ਰਾਹੀਂ ਵੀ ਉਹ ਇਸੇ ਕਲਾ ਦਾ ਗਿਆਨ ਦੇਣ ਆਇਆ ਸੀ।

ਜਦੋਂ ਅਸੀਂ ਇਸ ਰਹੱਸਵਾਦੀ ਪੱਧਰ ਤੋਂ ਹੇਠਾ ਲਹਿ ਕੇ ਉਸ ਕਵੀ ਦੇ ਕਾਵਿ-ਚਮਤਕਾਰਾਂ ਨੂੰ ਤਕਦੇ ਹਾਂ, ਉਹ ਵੀ ਥਾਂ ਥਾਂ ਰਸ ਨਾਲ ਛਲਕਦੇ ਦਿਸਦੇ ਹਨ। ਕਿਤੇ ਅਨੂਠੇ ਤੇ ਅਨੋਖੇ ਭਾਵ ਡੁਲ੍ਹ ਡੁਲ੍ਹ ਪੈ ਰਹੇ ਹਨ ਤੇ ਕਿਧਰੇ ਲਫਜ਼ਾਂ ਦੀ ਗਾਂਦ ਮਨ ਨੂੰ ਮੋਹਦੀ ਜਾਂਦੀ ਹੈ। ਇਸ ਪਹਿਲੂ ਨੂੰ ਦਰਸਾਉਣ ਲਈ ਇਥੇ ਕੁਝ ਛੰਦ ਦਿੰਦੇ ਹਾਂ। ਕਵੀ ਜੀ ਇਕ ਥਾਂ ਇਕ ਸਖੀ ਦੀ ਕਾਨ੍ਹ ਜੀ ਨਾਲ ਪਹਿਲੀ ਪ੍ਰੇਮ-ਤੱਕਣੀ ਦਾ ਜ਼ਿਕਰ ਕਰਦੇ ਲਿਖਦੇ ਹਨ :—

ਬੈਠੀ ਹੁਤੀ ਸਾਜ ਹੋਂ ਸਿੰਗਾਰ ਸਭ ਸਖੀਅਨ ਮੈਂ,

ਏਹੀ ਬੀਚ ਕਾਨ੍ਹ ਜੂ ਦਿਖਾਈ ਮੁਹਿ ਦੈ ਗਯੋਂ।

ਤਬ ਹੀ ਤੇ ਸਭਨ ਕੀ ਸੁਧ ਸੈਂ ਬਿਸਾਰ ਦੀਈ,
 ਚੇਟਕ ਚਲਾਈ ਮਾਨੋ ਚੋਰੀ ਮੋਹਿ ਕੈ ਗਯੋ ।
 ਕਹਾਂ ਕਰੋਂ ਕਾ ਪੈ ਜਾਉਂ, ਜਰੋਂ ਕਿਧੋਂ ਬਿਖ ਖਾਉਂ,
 ਜਾਨਤ ਹੀ ਬੀਸ ਬਿਸਵੈ ਬਿਛੂ ਸੋ ਡਸੈ ਗਯੋ ।
 ਚਖੁਨ ਚਿਤੋਨ ਸੋਂ ਚੁਰਾਂਇ ਚਿਤ ਮੋਰੋ ਲੀਨੋ,
 ਲਟਪਟੀ ਪਾਗ ਸੋਂ ਲਿਪੋਟ ਮਨ ਲੈ ਕੋਜੇ ।

ਅੱਗੇ ਇਕ ਬ੍ਰਿਹੁੰ ਦਾ ਬਿਆਨ ਸੁਣੋ । ਕਾਨ੍ਹ ਦੀ ਯਾਦ ਵਿਚ ਸਖੀਆਂ ਦੀਆਂ ਅੱਖੀਆਂ ਜੋਗਿਆਣੀਆਂ ਬਣ ਜਾਂਦੀਆਂ ਹਨ, ਇਹ ਕਵੀ-ਕਲਪਣਾ ਦਾ ਜੋਗ ਵੀ ਅਜੀਬ ਹੀ ਰੰਗ ਦਾ ਹੈ ।

ਸਵੇਤਤਾ ਬਿਭੂਤਿ ਅਰ ਮੇਖਲੀ ਨਿਮੋਖ ਸੰਦੀ,
 ਅੰਜਨ ਦੀ ਸੇਲੀ ਦਾ ਸੁਭਾਉ ਸੁਭ ਭਾਖਣਾ ।
 ਭਗਵਾ ਸੋ ਭੇਸ ਸਾਡਾ ਨੰਣਾਂ ਦੀ ਲਲਾਈ ਸਾਈ,
 ਯਾਰੜੇ ਦਾ ਧਿਆਨ ਇਹੋ ਕੰਦ ਮੂਲ ਚਾਖਣਾ ।
 ਰੋਦਨ ਦਾ ਮਜਨ ਪਤ੍ਰੀ ਪਤ੍ਰ ਗੀਤ ਗੀਤਾ,
 ਦੇਖਣੇ ਦੀ ਭਿੱਛਾ ਦੁਖ ਪੁੰਆਂ ਅਗੇ ਰਾਖਣਾ ।
 ਉਧੋ ! ਏਨ੍ਹਾਂ ਗੋਪੀਆਂ ਦੀ ਅੱਖੀਆਂ ਦਾ ਜੋਗ ਸਾਰਾ,
 ਨੰਦ ਦੇ ਕੁਮਾਰ ਨੂੰ ਜ਼ਰੂਰ ਜਾਇ ਆਖਣਾ ।

ਇਸ ਤਰ੍ਹਾਂ ਕਵੀ ਦਾ ਆਪਣੇ ਮਹਿਬੂਬ ਪਰਮੇਸ਼ਰ ਦੇ ਬ੍ਰਿਹੁੰ ਵਿਚ ਮਾਛੀਵਾੜੇ ਦੇ ਜੰਗਲ ਅੰਦਰ ਗਾਵਿਆਂ, ਪੰਗਾਬੀ ਗੀਤ ਬਾਰ ਬਾਰ ਗਾਉਣ ਯੋਗ ਹੈ : ਇਹ ਉਸ ਕਾਵਿ-ਆਤਮਾ ਦਾ ਬ੍ਰਿਹੁੰ-ਨਾਦ ਹੈ ਜਿਸ ਜਗਤ ਤਮਾਸ਼ੇ ਵਿਚ ਸ਼ਾਮਲ ਹੋਣ ਸਮੇਂ ਆਪਣੀ ਮਜ਼ਬੂਰੀ ਪ੍ਰਗਟ ਕਰਦਿਆਂ ਕਿਹਾ ਸੀ :—

‘ਚਿਤ ਨ ਭਯੋ ਹਮਰੋ ਆਵਨ ਕਹਿ ।
 ਚੁਭੀ ਰਹੀ ਸ੍ਰੀਤਿ ਪ੍ਰਭੁ ਚਰਨਨ ਮਹਿ ।’

ਪ੍ਰਭੂ ਦੇ ਪਠਾਏ ਪ੍ਰੀਤ-ਬੱਧੇ, ਰੂਹਾਂ ਦੇ ਸਰਦਾਰ ਆ ਤੇ ਗਏ, ਮਗਰ ਵਿਛੋੜੇ ਦੀ ਵੇਦਨਾ ਨਾਲ ਸੀ, ਰੁਕ ਨਾ ਸਕੀ, ਘਣੇ ਜੰਗਲ ਵਿਚ ਫਿਰ ਇਉਂ ਗੂੰਜ ਉਠੀ :

‘ਸਿਤ੍ਰੁ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ
 ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਣਾ
 ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ
 ਯਾਰੜੇ ਦਾ ਸਾਨੂੰ ਸਬਰ ਚੰਗਾ, ਭਠ ਖੋੜਿਆ ਦਾ ਰਹਿਣਾ ।’

ਸ਼ਬਦ ਅਲੰਕਾਰਾਂ ਦਾ ਨਿਖਾਰ ਵੀ ਵੇਖਣ ਯੋਗ ਹੈ । ਪਹਿਲੇ ਇਸ ਦੀ ਬੜੀ ਅਹਿਮੀਅਤ ਮੰਨੀ ਜਾਂਦੀ ਸੀ । ਇਸ ਛੰਦ ਵਿਚ ਚੰਡੀ ਦੀ ਨੁਹਾਰ ਬਿਆਨ ਕਰਦਿਆਂ ‘ਹਰਿ’

ਸ਼ਬਦ ਦੀ ਵਰਤੋਂ ਕਿਤਨੇ ਹੀ ਭਿੰਨ ਭਿੰਨ ਅਰਥਾਂ ਵਿਚ ਕੀਤੀ ਗਈ ਹੈ :

‘ਹਰਿ ਸੋ ਮੁਖ ਹੈ ਹਰਤੀ ਦੁਖ ਹੈ, ਅਲਕੈਂ ਹਰਿ ਹਾਰ ਪ੍ਰਭਾ ਹਰਨੀ ਹੈ
ਲੋਚਨ ਹੈਂ ਹਰਿ ਸੇ ਸਰਸੇ ਹਰਿ ਸੀ, ਭਰੁਟੀ ਹਰਿ ਸੀ ਬਰਨੀ ਹੈ
ਕੇਹਰਿ ਸੋ ਕਰਹਾ ਚਲਬੋ, ਹਰਿ ਪੈ ਹਰਿ ਕੀ ਹਰਨੀ ਤਰਨੀ ਹੈ
ਹੈ ਕਰ ਮੇਂ ਹਰਿ ਪੈ ਹਰਿ ਸੋ, ਹਰ ਰੂਪ ਕੀਏ ਹਰਿ ਕੀ ਧਰਨੀ ਹੈ ।’

ਅਕਾਲ ਉਸਤਤਿ ਵਿਚ ਉਜਲ ਚੀਜ਼ਾਂ ਨਾਲ ਤਸਬੀਹਾਂ ਦੇ ਦੇ ਪ੍ਰਭੂ ਦੀ ਕੀਰਤੀ ਦਾ ਬਿਆਨ ਕੀਤਾ ਹੈ ਤੇ ਨਾਲ ਹੀ ਲਫਜ਼ੀ ਚਮਤਕਾਰ ਖੂਬ ਨਿਭਾਇਆ ਹੈ । ਪਾਠਕ ਖੁਦ ਦੇਖ ਸਕਦੇ ਹਨ ।

ਇਜੇਹਾ ਇਕ ਥਾਂ ਨਹੀਂ, ਹਰ ਰਚਨਾ ਵਿਚ ਓਜਮਈ ਸ਼ੈਲੀ ਪ੍ਰਧਾਨ ਹੈ ਤੇ ਕੇਵਲ ਅਕਾਲ ਪੂਜਾ ਅਤੇ ਨਵੀਆਂ ਮਨੁੱਖੀ ਕਦਰਾਂ ਕੀਮਤਾਂ ਨੂੰ ਪੂਰਨ ਭਾਂਤ ਦ੍ਰਿੜ੍ਹ ਕਰਾਇਆ ਹੈ ਤੇ ਜੋ ਜੋ ਧਰਮ ਦੇ ਨਾਂ ਤੇ ਪ੍ਰਪੰਚ, ਸਮਾਜਕ ਮਰਯਾਦਾ ਦੇ ਨਾਂ ਤੇ ਕੁਰੀਤਾਂ ਤੇ ਰਾਜਸੀ ਅਤਿਆਚਾਰ ਚਲਦੇ ਸਨ, ਉਨ੍ਹਾਂ ਦਾ ਦਲੇਰੀ ਨਾਲ ਥਾਂ ਥਾਂ ਖੰਡਨ ਵੀ ਕੀਤਾ ਹੈ । ਇਹ ਸਭ ਕੁਝ ਸਰਬ ਲੋਹੀ ਕਾਵਿ ਬਣਾ ਕੇ ਪੇਸ਼ ਕੀਤਾ ਹੈ ਤੇ ਫਿਰ ਬਾਣੀ ਦੀ ਵਿਲੱਖਣਤਾ ਸਾਫ ਦਸਦੀ ਹੈ ਕਿ ਇਹ ਮਹਾਨ ਗੁਰੂ ਕਵੀ ਕੋਈ ਵਿਸ਼ੇਸ਼ ਹਸਤੀ ਦਾ ਮਾਲਕ ਹੈ ।

ਗੁਰੂ ਗੋਬਿੰਦ ਸਿੰਘ ਹਰ ਪਹਿਲੂ ਤੋਂ ਸੁੰਦਰ ਸਨ, ਉਨ੍ਹਾਂ ਦੀ ਕਵਿਤਾ ਵੀ ਸੁੰਦਰ ਹੈ, ਉਹ ਬੀਰ ਬਹਾਦਰ ਸਨ, ਉਨ੍ਹਾਂ ਦੀ ਕਵਿਤਾ ਵੀ ਬੀਰ ਬਹਾਦਰ ਹੈ । ਉਹ ਅਮਰ ਹਨ ਤੇ ਉਨ੍ਹਾਂ ਦੀ ਕਵਿਤਾ ਵੀ ਅਮਰ ! ਇਹ ਇਕ ਇਤਹਾਸਕ ਸਚਾਈ ਹੈ ਕਿ ਆਪ ਨੇ ਦੇਸ ਵਿਚ ਜਿਸ ਕ੍ਰਾਂਤੀਕਾਰੀ ਲਹਿਰ ਦੀ ਬੁਨਿਆਦ ਰੱਖੀ, ਉਸ ਵਿਚ ਉਨ੍ਹਾਂ ਦੀ ਤਲਵਾਰ ਦਾ ਜਿੰਨਾ ਕੁ ਹਿੱਸਾ ਸੀ, ਉਸ ਤੋਂ ਕਿਤੇ ਵਧ ਉਨ੍ਹਾਂ ਦੀ ਓਜਮਈ ਕਲਮ ਦਾ ਹਿੱਸਾ ਸੀ ।



(੨)

ਦਸਮ ਗ੍ਰੰਥ ਦਾ ਸੰਕਲਨ ਤੇ ਸੰਪਾਦਨ

ਦਸਮ ਗ੍ਰੰਥ ਇਕ ਪੁਸਤਕ ਨਹੀਂ ਬਲਕਿ ਦਸਮੇਸ਼ ਜੀ ਦੁਆਰਾ ਰਚਿਤ ਹਿੰਦੀ, ਫ਼ਾਰਸੀ ਤੇ ਪੰਜਾਬੀ ਦੀਆਂ ਅਨੇਕ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਨੂੰ ਅਸੀਂ 'ਗੁਰੂ ਗੋਬਿੰਦ ਸਿੰਘ ਗਰੰਥਾਵਲੀ' ਕਹਿ ਸਕਦੇ ਹਾਂ। ਧਹਿਲੇ ਇਹ ਸੰਕਲਨ ਗੁਰੂ ਸਾਹਿਬ ਦੀ ਆਪਣੀ ਨਿਗਰਾਨੀ ਵਿਚ ੧੭੫੫ ਬਿ. ਵਿਚ ਤਿਆਰ ਕਰਾਇਆ ਗਿਆ ਸੀ। ਸਿਖਾਂ ਦਾ ਖਿਆਲ ਸੀ ਕਿ ਇਸਨੂੰ ਆਦਿ ਗਰੰਥ ਨਾਲ ਮਿਲਾ ਦਿਤਾ ਜਾਵੇ ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਕਰਨਾ ਪਰਵਾਣ ਨਹੀਂ ਸੀ ਕੀਤਾ। ਭਾ: ਕੇਸਰ ਸਿੰਘ ਲਿਖਦੇ ਹਨ :—

ਛੋਟਾ ਗਰੰਥ ਜੀ ਜਨਮੇ ਸਾਹਿਬ ਦਸਵੇਂ ਪਾਤਸ਼ਾਹ ਕੇ ਧਾਮ।

ਸੰਮਤ ਸਤਾਰਾਂ ਸੈ ਪਚਵੰਜਾ, ਬਹੁਤ ਖਿਡਾਵੇ ਲਿਖਾਰੀ ਨਾਮ।

ਸਾਹਿਬ ਨੂੰ ਸੀ ਪਿਆਰਾ ਅਪਣੀ ਹੱਥੀਂ ਲਿਖਿਆ ਤੇ ਖਿਡਾਇਆ।।

ਸਿਖਾਂ ਕੀਤੀ ਅਰਦਾਸ. 'ਜੀ ! ਨਾਲਿ ਚਾਹੀਏ ਮਿਲਾਇਆ।' ੨੨੩।

ਬਚਨ ਕੀਡਾ, 'ਗਰੰਥ ਹੈ ਉਹ, ਇਹ ਅਸਾਡੀ ਹੈ ਖੇਡ।'

ਨਾਲਿ ਨ ਮਿਲਾਇਆ, ਆਦਾ ਪਿਆਰਾ, ਕਉਨ ਜਾਨਹਿ ਭੇਦ। ੨੨੪।

(ਬੰਸਾਵਲੀ ਨਾਮਾ, ਚਰਣ ੧੪, ਹੱਥਲਿਖਤ ਖਰੜਾ)

ਪਰੰਤੂ ਅਨੰਦਪੁਰ ਉਤੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਦੇ ਧਾਵਿਆਂ ਸਮੇਂ ਇਹ ਖਰੜਾ ਕਿਥ ਰੇ ਲੁਪਤ ਹੋ ਗਿਆ ਯਾ ਇਹ ਅਨੰਦਪੁਰ ਦੀ ਲੁੱਟ ਵਿਚ ਲੁਟਿਆ ਗਿਆ ਤੇ ਸੰਕਲਿਤ ਰੂਪ ਵਿਚ ਇਕ ਥਾਂ ਸੁਰੱਖਿਅਤ ਨ ਰਹਿ ਸਕਿਆ। ਭਾਈ ਮਨੀ ਸਿੰਘ ਚੁੱਕਿ ਉਮਰ ਭਰ ਗੁਰੂ ਸਾਹਿਬ ਪਾਸ ਰਹੇ ਸਨ, ਤੇ ਕਾਫੀ ਅਰਸਾ ਕਿਤਾਬਾਂ ਲਿਖਣ ਲਿਖਾਉਣ ਦਾ ਕੰਮ ਵੀ ਕਰਦੇ ਰਹੇ,* ਇਸ ਕਰਕੇ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਪੂਰੀ ਜਾਣਕਾਰੀ ਸੀ ਕਿ ਕਿਹੜੀ ਕਿਹੜੀ ਰਚਨਾ ਗੁਰੂ ਸਾਹਿਬ ਦੀ ਆਪਣੀ ਹੈ ਤੇ ਕਿਹੜੀ ਦਰਬਾਰੀ ਕਵੀਆਂ ਦੀ ਹੈ। ਗੁਰੂ ਸਾਹਿਬ ਦੇ ਦੇਹਾਂਤ ਪਿਛੋਂ ਭਾਈ ਸਾਹਿਬ ਨੇ ਜਦੋਂ ਸਤਿਗੁਰਾਂ ਦੀਆਂ ਰਚਨਾਵਾਂ ਵੱਖ ਵੱਖ ਥਾਂ

*ਆਯੂ ਪੈਂਤੀ ਬਰਖ ਕੀ, ਮਨੀ ਸਿੰਘ ਕੀ ਆਹਿ

ਲਿਖੇ ਲਿਖਾਏ ਪੋਥੀਆਂ, ਮਨ ਸਹਿੰ ਬਹੁ ਉਤਸ਼ਾਹ। ੪੦।

[ਸ਼ਹੀਦ ਬਿਲਾਸ, ਸੇਵਾ ਸਿੰਘ]

ਖਿਲਰੀਆਂ ਵੇਖੀਆਂ ਤਾਂ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ ਤੇ ਉਨ੍ਹਾਂ ਵਿਉਂਤ ਬਣਾਈ ਕਿ ਸਾਰੀਆਂ ਪ੍ਰਾਪਤ ਗੁਰ-ਰਚਨਾਵਾਂ ਨੂੰ ਸੰਕਲਿਤ ਕਰਕੇ ਇਕ ਬੀੜ ਵਿਚ ਗੁੰਦ ਦਿੱਤਾ ਜਾਵੇ। ਸੋ ਉਨ੍ਹਾਂ ਬੜੀ ਲੰਮੀ ਘਾਲ ਨਾਲ ਥਾਂ ਥਾਂ ਤੋਂ ਖਰੜੇ ਇਕੱਠੇ ਕੀਤੇ ਤੇ ਭਾਈ ਸ਼ੀਹਾਂ ਸਿੰਘ ਆਦਿ ਲਿਖਾਰੀਆਂ ਪਾਸੋਂ ਇਕੱਤਰ ਕਰਵਾਕੇ 'ਦਸਵੇਂ ਪਾਤਸ਼ਾਹ ਕਾ ਗਰੇਬ' ਤਿਆਰ ਕੀਤਾ। ਭਾਈ ਸਾਹਿਬ ਦੀ ਖੋਜ ਭਾਲ ਦੀ ਸਰਗਰਮੀ ਦਾ ਪਤਾ ਸਾਨੂੰ ਉਨ੍ਹਾਂ ਵਲੋਂ ਅੰਮ੍ਰਿਤਸਰ ਤੋਂ ਦਿਲੀ, ਮਾਤਾ ਸੁੰਦਰੀ ਜੋਗ, ਲਿਖੀ ਚਿਠੀ (ਅਪ੍ਰੈਲ ੧੭੧੩ ਈ.) ਤੋਂ ਵੀ ਲਗਦਾ ਹੈ, ਜੋ ਇਸ ਪਰਕਾਰ ਹੈ :—

ੴ ਅਕਾਲ ਸਹਾਏ ।

'ਪੂਜ ਮਾਤਾ ਜੀ ਦੇ ਚਰਨਾ ਪਰ ਮਨੀ ਸਿੰਘ ਕੀ ਡੰਡੋਤ ਬੰਦਨਾ। ਬਹੁਰੋ ਸਮਾਚਾਰ ਵਾਚਨਾ ਕਿ ਇਧਰ ਆਉਨ ਪਰ ਸਾਡਾ ਸਰੀਰੁ ਵਾਯੂ ਕਾ ਅਧਿਕ ਬਿਕਾਰੀ ਹੋਇ ਗਇਆ ਹੈ। ਸੁਅਸਤ ਨਾਹੀਂ ਰਿਹਿਆ, ਤਾਪ ਕੀ ਕਥਾ ਦੇ ਬਾਰ ਸੁਨੀ ਪਰ ਮੰਦਿਰ ਕੀ ਸੇਵਾ ਮੇਂ ਕੋਈ ਆਲਕੁ ਨਾਹੀ। ਦੇਸ ਵਿਚਿ ਖਾਲਸੇ ਦਾ ਬਲੁ ਛੂਟਿ ਗਇਆ ਹੈ, ਸਿੰਘ ਖਰਬਤਾਂ ਬਥਾਨਾਂ ਵਿਚਿ ਜਾਇ ਬਸੈ ਹੈਨਿ। ਮਲੇਛੋਂ ਕੀ ਦੇਸ ਮੇਂ ਦੋਹੀ ਹੈ। ਬਸਤੀ ਮੇਂ ਬਾਲਕ, ਜੁਵਾ ਇਸਤਰੀ ਸਲਾਮਤੁ ਨਾਹੀ, ਮੁਛ ਮੁਛ ਕਰ ਮਾਰਦੇ ਹੈਨ। ਗੁਰੂ ਦਰੋਹੀ ਬੀ ਉਨ੍ਹਾਂ ਦੇ ਸੰਗ ਮਿਲਿ ਗਏ ਹੈਨ। ਹੰਦਾਲੀਏ ਮਿਲਿ ਕਰਿ ਮੁਕਬਰੀ ਕਰਦੇ ਹੈਨ, ਸਬੀ ਚਕੁ ਛੋੜ ਗਏ ਹੈਨ। ਮੁਤਸਦੀ ਭਾਗ ਗਏ ਹੈਨ ਸਾਡੇ ਪਰ ਅਬੀ ਤੋਂ ਅਕਾਲ ਕੀ ਰੱਛਾ ਹੈ। ਕੱਲ ਕੀ ਖਬਰ ਨਾਹੀ। ਸਾਹਿਬਾਂ ਦੇ ਹੁਕਮ ਅਟੱਲ ਹੈਨ। ਬਿਨੋਦ ਸਿੰਘ ਦੇ ਪੁਤਰੇਲੇ ਦਾ ਹੁਕਮ ਸਦੁ ਹੋਇ ਗਇਆ ਹੈ।

ਪੋਥੀਆਂ ਜੋ ਝੰਡਾ ਸਿੰਘ ਹਾਥਿ ਭੇਜੀ ਬੀ, ਉਨ੍ਹਾਂ ਵਿਚਿ ਸਾਹਿਬਾਂ ਦੇ ੩੦੩ ਚਰਿਤਰ ਉਪਖਿਆਨ ਦੀ ਪੋਥੀ ਜੋ ਹੈ, ਸੋ ਸੀਂਹਾਂ ਸਿੰਘ ਨੂੰ ਮਹਲ ਵਿਚਿ ਦੇਨਾ ਜੀ। ਨਾਮ ਮਾਲਾ ਕੀ ਪੋਥੀ ਦੀ ਖਬਰੁ ਅਬੀ ਮਿਲੀ ਨਾਹੀ। ਕਰਿਸ਼ਨਾਵਤਾਰ ਪੂਰਬਾਰਧ ਤੋਂ ਮਿਲਾ, ਉਤਰਾਰਧ ਨਾਹੀ। ਜੋ ਮਿਲਾ ਅਸੀਂ ਭੇਜ ਦੇਵਾਂਗੇ।

ਦੇਸ ਵਿਚ ਗੋਗਾ ਹੈ ਕਿ ਬੰਦਾ ਬੰਧਨ ਮੁਕਤਿ ਹੋਇ ਭਾਗ ਗਇਆ ਹੈ, ਸਾਹਿਬ ਬਾਹੁੜੀ ਕਰਨਗੇ। ਤੋਲਾ ਪ ਸੋਨਾ ਸਾਹਿਬਜ਼ਾਦੇ ਕੀ ਘਰਨੀ ਕੇ ਆਭੂਖਨ ਲਈ ਗੁਰੂ ਕਿਆਂ ਖੰਡੂਰ ਸੇ ਭੇਜਾ ਹੈ। ੧੭ ਰਜਤਪਨ ਭੀ ਝੰਡਾ ਸਿੰਘ ਸੇ ਭਰ ਪਾਨੇ। ਪੰਜ ਰਜਤਪਣ ਇਸੇ ਤੋਸਾ ਦੀਆ। ਇਸਨੂੰ ਬਦਰਕਾ ਬੀ ਹੈ। ਇਸ ਸੇ ਉਠਿ ਜਾਵੇਗੇ।

ਮੁਤਸਦੀਓਂ ਨੇ ਹਿਸਾਬ ਨਾਹੀ ਦੀਆ। ਜੋ ਦੇਂਦੇ ਤਾਂ ਬੜੇ ਸ਼ਹਰ ਸੇ ਹੁੰਡੀ ਕਰਾਇ ਭੇਜਦੇ। ਅਸਾਡੇ ਸਰੀਰੁ ਦੀ ਰੱਛਿਆ ਰਹੀ ਤਾਂ ਕੁਆਰ ਦੇ ਮਹੀਨੇ ਆਵਾਂਗੇ। ਮਿਤੀ ਵੈਸਾਖ ੨੨, ਦਸਖਤ ਮਨੀ ਸਿੰਘ। ਗੁਰੂ ਚਕੁ ਬੁੰਗਾ। ਜੁਆਬ ਪੋਰੀ ਮੇਂ ॥'

ਇਸ ਪੱਤ੍ਰਕਾ ਵਿਚ ਆਏ ਸੰਕੇਤ ਸਾਫ਼ ਤੌਰ ਤੇ ਅਵਤਾਰ ਕਥਾ (ਬਚਿਤ੍ਰ ਨਾਟਕ),

ਚਰਿਤਰੋ ਪਖਯਾਨ ਤੇ ਸ਼ਸਤ੍ਰਨਾਮਮਾਲਾ ਨੂੰ ਗੁਰੂ ਸਾਹਿਬਾਂ ਦੀ ਕਿਰਤ ਸਿਧ ਕਰਦੇ ਹਨ, ਜਿਨ੍ਹਾਂ ਬਾਰੇ ਕੁਝ ਇਤਰਾਜ਼ ਵੀ ਕੀਤਾ ਜਾਂਦਾ ਹੈ।

ਸੌ ਇਸਤਰੁੰ ਭਾਈ ਮਨੀ ਸਿੰਘ ਜੀ ਦੇ ਯਤਨ ਨਾਲ ਦਸਮ ਪਾਤਸ਼ਾਹ ਦੀ ਪ੍ਰਾਪਤ ਰਚਨਾ 'ਦਸਮ ਗਰੰਥ' ਦੇ ਰੂਪ ਵਿਚ ਸੰਭਾਲ ਦਿੱਤੀ ਗਈ। ਜੇਕਰ ਇਹ ਯਤਨ ਨ ਹੁੰਦਾ ਤਾਂ ਸ਼ਾਇਦ ਇਤਨੇ ਵੱਡੇ ਮਹਾਨ ਸਾਹਿਤਕਾਰ ਦੀ ਇਹ ਸਮੱਗਰੀ ਮਿਲਣਾ ਦੁਰਲਭ ਸੀ।

ਦਸਮ ਗਰੰਥ ਦੀਆਂ ਬੀੜਾਂ ਦੇ ਭੇਦ

ਗਿਆਨੀ ਗਿਆਨ ਸਿੰਘ ਜੀ ਨੇ ਦਸਮ ਗਰੰਥ ਦੀਆਂ ਬੀੜਾਂ ਦੇ ਭੇਦ ਬਾਰੇ ਇਉਂ ਲਿਖਿਆ ਹੈ—

ਇਕ ਦਿਨ ਆਗਿਆ ਪੰਥ ਕੀ, ਮਨੀ ਸਿੰਘ ਜੀ ਪਾਇ ।
 ਬਾਣੀ ਦਸਮੇ ਗੁਰੂ ਕੀ, ਸੰਗ੍ਰਹਿ ਕਰ ਧਰਿ ਭਾਇ । ੨੦ ।
 ਏਕ ਜਿਲਦ ਮੇਂ ਦੀਨੀ ਕਰਹੈ । ਤਿਸਕਾ ਭੋਗ ਹਕਾਯਤ ਪਰ ਹੈ ।
 ਦੂਸਰ ਬੀੜ ਦਮਦਮੇ ਭਈ, ਦੀਪ ਸਿੰਘ ਸ਼ਹੀਦ ਰਚਈ ।
 ਸੰਮਤ ਅਠਾਰਾਂ, ਸੈ ਚਾਰ । ਮਧ ਕਰਯੋ ਉਨ ਯਹ ਉਪਕਾਰ ।
 ਭੋਗ ਸਫੋਟਕ ਕਬਿੱਤਨ ਪਰ ਹੈ। ਯਹੈ ਪਛਾਨ ਸਯਾਨੇ ਰਰ ਹੈ ।
 ਸੁਖਾ ਸਿੰਘ ਗਰੰਥੀ ਔਰ, ਰਚੀ ਬੀੜ ਪਟਨੇ ਮੇਂ ਗੋਰ ।
 ਅਠਾਰਾਂ ਸੈ ਬੱਤੀ ਮਾਹੇ, ਰਖਿਓ ਸੁਖਮਨਾ ਛਕੇ ਵਾ ਹੈਂ ।
 ਅੰਕਪਲੀ ਲੋ ਅਨਿਕ ਪ੍ਰਸੰਗ, ਰਾਖੇ ਓਨ ਆਪਨੇ ਢੰਗ ।
 ਭੋਗ ਛੱਕਯੋ ਪਰ ਪਾਯੋ ਤਾਹਿ । ਤੀਨ ਬੀੜ ਹੋਈ ਬਿਧਿ ਯਾਂਹ ।
 ਪੁਨਾਂ ਚੜ੍ਹੜ ਸਿੰਘ ਤਾਂਕੇ ਪੂਤ, ਅੱਖਰ ਦਸਮ ਗੁਰੂ ਸਮ ਸੂਤ ।
 ਕਰ ਕੈ ਪਾਂਚ ਪੱਤਰੇ ਔਰ, ਗੁਰ ਤਰਫੋਂ ਲਿਖਿ ਪਾਏ ਗੋਰ ।
 ਔਰ ਗਰੰਥ ਇਕ ਵੈਸਾ ਕੀਓ, ਸੋ ਬਾਵੇ ਹਾਕਮ ਸਿੰਘ ਲੀਓ ।
 ਸੋ ਗੁਰਦੁਆਰੇ ਮੋਤੀ ਬਾਗ, ਹੈ ਅਬ ਹਮਨੇ ਪਿਖਯੋ ਬਿਲਾਗ । ੨੧ ।

(ਪੰਥ ਪ੍ਰਕਾਸ਼, ੩੬ਵਾਂ ਨਿਵਾਸ, ਪੰਨਾ ੨੮੭)

ਹੁਣ 'ਦਸਮ ਗਰੰਥ' ਦੀਆਂ ਇਤਿਹਾਸਿਕ ਅਹਿਮੀਅਤ ਵਾਲੀਆਂ ਪ੍ਰਾਚੀਨ ਬੀੜਾਂ ਇਹ ਪ੍ਰਾਪਤ ਹਨ :—

ਕੁਲ ਪੱਤਰੇ

- | | |
|---|------|
| ੧. ਅਨੰਦਪੁਰੀ ਬੀੜ (੮ ਦਸਖਤੀ ਪੱਤਰੇ ਲਗੇ ਹੋਏ) | ੪੦੩ |
| ੨. ਦੋ ਗਰੰਥਾਂ ਵਾਲੀ ਭਾ. ਮਨੀ ਸਿੰਘ ਵਾਲੀ ਬੀੜ (ਆਦਿ ਗਰੰਥ ਸਮੇਤ) | |
| (੯ ਖਾਸ ਪੱਤਰੇ ਲਗੇ ਹੋਏ) | ੧੦੯੬ |
| ੩. ਅਕਾਲ ਤਖਤ ਅੰਮ੍ਰਿਤਸਰ (ਮਿਸਲ ਪਟਨਾ ਜੀ ਦੀ ਨਕਲ) | ੬੨੬ |
| ੪. ਦੀਵਾਨ ਖਾਨਾ ਸੰਗਰੂਰ (੬੦੧ ਤੋਂ ੧੧੬੬ ਪੱਤਰੇ ਤਕ) | ੫੬੬ |

੫. ਗੁਰਦੁਆਰਾ ਮੌਤੀ ਬਾਗ਼, ਪਟਿਆਲਾ (ਸੱਤ ਖਾਸ ਪੱਤਰੇ ਲਗੇ ਹੋਏ) ੫੦੧
 ੬. ਤੋਸ਼ਖਾਨਾ ਤਖਤ ਪਟਨਾ ਸਾਹਿਬ (ਕਈ ਖਾਸ ਪੱਤਰੇ ਲਗੇ ਹੋਏ) ੭੧੩
 ੭. ਪਟਨੇ ਦੇ ਗਰੰਥੀ ਭਾਈ ਸੁੱਖਾ ਸਿੰਘ ਵਾਲੀ ਖਾਸ ਬੀੜ ਪਟਨਾ
 ੮. ਬਾਬਾ ਦੀਪ ਸਿੰਘ ਵਾਲੀ ਬੀੜ, ਦਮਦਮਾ ਸਾਹਿਬ ੯੭੧

ਉਪਰੋਕਤ ਵੇਰਵੇ ਵਿਚ ਲਗਭਗ ਇਹ ਚਾਰੇ ਆ ਹੀ ਜਾਂਦੀਆਂ ਹਨ ਤੇ ਇਸਤੋਂ ਇਲਾਵਾ ਕੁਝ ਹੋਰ ਬੀੜਾਂ ਵੀ ਇਤਿਹਾਸਕ ਮਹੱਤਵ ਵਾਲੀਆਂ ਹਨ। ਕੁਝ ਵਿਸ਼ੇਸ਼ ਬੀੜਾਂ ਦਾ ਥਿਉਰਾ ਇਥੇ ਦਿਤਾ ਜਾਂਦਾ ਹੈ :—

(੧) ਅਨੰਦਪੁਰੀ ਬੀੜ— ਇਹ ਸਭ ਤੋਂ ਪ੍ਰਾਚੀਨ ਬੀੜ ਗਿ. ਸੁਰਿੰਦਰ ਸਿੰਘ ਕੰਵਲ ਤਰਨਤਾਰਨ ਪਾਸ ਮੈਂ 20 ਅਪ੍ਰੈਲ 1972 ਨੂੰ ਵੇਖੀ ਸੀ ਜਿਸਦਾ ਬਹੁਤਾ ਹਿੱਸਾ ਅਨੰਦਪੁਰ ਵਿਖੇ ੧੭੫੨-੫੩ ਥਿ. ਵਿਚ ਦਸਮੇਸ ਜੀ ਦੇ ਹਜ਼ੂਰੀ ਲਿਖਾਰੀਆਂ ਵਲੋਂ ਤਿਆਰ ਸੈਂਚੀਆਂ ਤੇ ਆਧਾਰਿਤ ਹੈ। ਇਹ ਲਿਖਾਰੀ ਸਨ...ਭਾਈ ਦਰਬਾਰੀ, ਦਰਬਾਰੀ ਸਿੰਘ ਛੋਟਾ, ਹਰਿਦਾਸ, ਨਿਹਾਲਾ ਤੇ ਬਾਲਾ ਆਦਿ। ਇਹ ਨਾਂ ਹਰ ਰਚਨਾ ਦੇ ਮੁਢ ਵਿਚ ਹਾਸ਼ੀਏ ਤੋਂ ਬਾਹਰ ਕੋਨੇ ਤੇ ਦਿਤੇ ਹੋਏ ਹਨ। ਦਰ ਅਸਲ ਇਹੋ ਬੀੜ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ, ਭਾਈ ਮਨੀ ਸਿੰਘ ਜੈਸੇ ਵਿਦਵਾਨਾਂ ਦੀ ਘਾਲਣਾ ਸਦਕਾ ਦਿਲੀ ਵਿਖੇ ਭਾਈ ਸ਼ੀਹਾ ਸਿੰਘ ਆਦਿ ਨੇ ਤਿਆਰ ਕਰਵਾਈ। ਭਾਈ ਮਨੀ ਸਿੰਘ ਜੀ ਦੀ ਮਾਤਾ ਸੁੰਦਰੀ ਜੋਗ ਚਿਠੀ ਤੇ ਭਾਈ ਕੇਸਰ ਸਿੰਘ ਦੀ ਲਿਖਤ ਤੋਂ ਵੀ ਇਸਦੀ ਪੁਸ਼ਟੀ ਹੁੰਦੀ ਹੈ।*

*ਅਤੇ ਏਸ ਗਰੰਥ ਦੂਜੇ ਦੀਆਂ ਸੰਚੀਆਂ ਭੀ ਸੇ ਖਿੰਡ ਗਈਆਂ।

ਜੁਪ ਲੜਾਈਆਂ ਕਰਕੇ ਕਿਧਰੇ ਕਿਧਰੇ ਗਈਆਂ। ੩੭੪।

ਏਹੁ ਗਰੰਥ ਅਵਤਾਰ ਲੀਲੁ ਦਾ ਜੋ ਹੈ ਸੀ

ਸੋ ਭਾਈ ਮਨੀ ਸਿੰਘ ਹੋਰਾਂ ਇਕਠਾ ਕਰਵਾਇ ਖਰਚ ਪੈਸੀ

ਸੰਮਤ ਸਤਾਰਾਂ ਸੈ ਬਿਆਸੀ ਜਬ ਗਏ।

ਤਭ ਭਾਈ ਮਨੀ ਸਿੰਘ ਜੀ, ਦੂਜੇ ਅੰਮ੍ਰਿਤਸਰ ਆਵਤ ਭਏ। ੩੭੫।

ਦੂਜਾ ਅੰਮ੍ਰਿਤਸਰ ਜੀ ਚੋਲੇ ਬਾਗ ਵਿਚ ਹੈ ਬਣਿਆ

ਭਾਈ ਮਨੀ ਸਿੰਘ ਮੁਸੱਦੀ ਜਾਤਿ ਕੰਬੋਉ ਸਿਖ ਸਿਖਾਂ ਵਿਚ ਗਣਿਆ।

ਸੋ ਸਿਖ ਮਾਇਆ ਲੈ ਕੇ ਬਹੁਤ ਹੈ ਸੀ ਆਇਆ

ਸਿਖਾਂ ਨੂੰ ਖਰਚ ਰੁਪਈਏ ਦੇ ਕੇ, ਬਾਣੀ ਢੂੰਡਾਇਆ। ੩੭੬

ਖਾਸ ਦਸਖਤੀ ਪੱਤਰੇ, ਲਿਖੇ ਹਥ ਆਏ।

ਉਨ੍ਹਾਂ ਪੱਤ੍ਰਾਂ ਦੇ ਬਰੋਬਰਿ ਨਾਲ ਸਭ ਬਾਣੀ ਲਈ ਲਿਖਾਏ।

(ਬੰਸਾਵਲੀਨਾਮਾਂ, ਦਸਵਾਂ ਚਰਣ, ਖਰੜਾ ਖਾਲਸਾ ਕਾਲਜ ਅੰਮ੍ਰਿਤਸਰ)

ਸੋ ਸ੍ਰੀ ਦਸਮੇਸ਼ ਜੀ ਦੀਆਂ ਰਚਨਾਵਾਂ ਦੇ ਜੋ ਅਨੰਦਪੂਰੀ ਖਰੜੇ ਮਿਲੇ, ਉਹ ਇਸ ਵਿਚ ਸੰਕਲਿਤ ਕਰ ਦਿਤੇ ਗਏ ਜਿਵੇਂ ਕਿ ਜਾਪੁ, ਗਿਆਨ ਪ੍ਰਬੰਧ ਤੇ ਰਾਮਾਵਤਾਰ ਦਾ ਦਰਬਾਰੀ ਸਿੰਘ ਛੋਟਾ ਵਲੋਂ ਕੀਤਾ ਉਤਾਰਾ ਹੈ, ਨਾਮ ਮਾਲਾ, ਵਾਰ ਦੁਰਗਾ ਕੀ ਆਦਿ ਦਰਬਾਰੀ ਦੀ ਨਕਲ ਹੈ। ਕ੍ਰਿਸ਼ਣਾਵਤਾਰ ਦਾ ਕਾਫੀ ਹਿੱਸਾ ਦਰਬਾਰੀ ਦਾ ਤੇ ਕੁਝ (ਜੁਧ ਪ੍ਰਬੰਧ) ਹਰਿਦਾਸ ਦੀ ਕਲਮ ਦਾ ਨਕਲ ਹੈ ਅਤੇ ਚਰਿਤ੍ਰ ਪਖਯਾਨ ਨਿਹਾਲਾ ਤੇ ਬਾਲਾ ਆਦਿ ਵਲੋਂ ਉਤਾਰਿਆ ਗਿਆ ਹੈ। ਬੀੜ 12 × 15 ਸਾਇਜ਼ ਵਿਚ 403 ਪੱਤਰਿਆਂ ਦੀ ਹੈ, 8 ਦਸਖਤੀ ਪੱਤਰੇ ਹਨ ਜਿਨ੍ਹਾਂ ਤੇ ੨੪, ੨੪ ਸਤਰਾਂ ਹਨ। ਬਾਕੀ ਹਰ ਪੱਤਰੇ ਤੇ ਲਗਭਗ ੩੪ ਸਤਰਾਂ ਹਨ। ਸ੍ਰੀ ਦਸਮੇਸ਼ ਜੀ ਦਾ ਜੁਆਨੀ ਦਾ ਸੁੰਦ੍ਰ ਚਿਤ੍ਰ ਮੁਢ ਵਿਚ ਦਿਤਾ ਹੈ ਤੇ ਇਕ ਸ਼ੇਰ ਦਾ ਸ਼ਿਕਾਰ ਕਰਦਿਆਂ ਦਾ ੧੪ਵੇਂ ਪੱਤਰੇ ਤੇ ਹੈ। ਪੰਨੇ ਲਾਉਣ ਲਗਿਆਂ ਹਰ ਮੂਲ ਖਰੜੇ ਦੇ ਪਹਿਲੇ ਪੰਨੇ ਸੌਧਕੇ ਫਿਰ ਦੁਬਾਰਾ ਬੀੜ ਦੇ ਇਕ-ਸਾਰ ਪੰਨੇ ਕੀਤੇ ਗਏ ਹਨ। ਅੰਤ ਵਿਚ ਦਿਤਾ ਜਫਰਨਾਮਾ ਕਿਸੇ ਹੋਰ ਕਲਮ ਦਾ ਲਿਖਿਆ ਪਿਛੋਂ ਜੋੜਿਆ ਗਿਆ ਹੈ ਪਰ ਇਸ ਤੇ ਪੰਨੇ ਨਹੀਂ ਲਗੇ।

ਬੀੜ ਦੇ ਦਰਸ਼ਨ ਦੁਰਲਭ ਜਾਪਦੇ ਹਨ। ਇਸ ਕਰ ਕੇ ਜੋ ਕੁਝ ਮੈਂ ਦੋ ਤਿੰਨ ਘੰਟੇ ਵਿਚ ਵੇਖ ਸਕਿਆ, ਉਹ ਇਥੇ ਦਰਜ ਕਰਨਾ ਜ਼ਰੂਰੀ ਸਮਝਦਾ ਹਾਂ।

ਤਤਕਰੇ ਦਾ ਮੁੱਢ ਇਉਂ ਹੈ—‘ਬਾਣੀ ਸ੍ਰੀ ਮੁਖਵਾਕ ਪਾਤਸਾਹੀ ੧੦’। ੪ ਪੱਤਰੇ ਤਤਕਰਾ ਹੈ। ਪੰਜਵੇਂ ਪੱਤਰੇ ਉਤੇ ਭਾਈ ਮੁਹਕਮ ਸਿੰਘ ਅਰਜਨ ਸਿੰਘ ਦੇ ਨਾਂ ਲਿਖੇ ਦੁਕਮਨਾਮੇ ਦੀ ਨਕਲ ਹੈ। ਅੱਗੇ ਅੱਠ ਪੱਤਰੇ ਗੁਰੂ ਜੀ ਦੀ ਕਲਮ ਦੇ (ਦਸਖਤੀ) ਹਨ, ਹਰੇਕ ਨਾਲ ਲਿਖਾਰੀ ਦਾ ਉਤਾਰਾ ਹੈ। ਇਹ ਰੁਦ੍ਰਾਵਤਾਰ ਦਾ ਪਾਠ ਲਗਦਾ ਹੈ। ੧੪ਵੇਂ ਪੱਤਰੇ ਉਤੇ ਚਿਤ੍ਰ ਹੈ। ੧੫ ਤੋਂ ਜਾਪੁ ਸ਼ੁਰੂ ਹੁੰਦਾ ਹੈ, ਅੰਤਮ ਛੰਦ ਅੰਕ ੧੯੬ ਹੈ। ੧੯ ਪੱਤਰੇ ਦੇ ਪਾਸੇ ਤੇ ਲਿਖਿਆ ਹੈ—‘ਲੇਖਕ ਦਰਬਾਰੀ ਸਿੰਘ ਛੋਟਾ’ ਅਗੇ ਰਾਮਾਵਤਾਰ ਜੋ ੬੩ ਪਤਰੇ ਤੇ ਸਮਾਪਤ ਹੈ, ਉਥੇ ਫਿਰ ‘ਲੇਖਕ ਦਰਬਾਰੀ ਸਿੰਘ ਛੋਟਾ’ ਦੇ ਦਸਖਤ ਹਨ। ਪੱਤਰਾ ੬੪ ਤੋਂ ਕ੍ਰਿਸ਼ਣਾਵਤਾਰ ਹਰਿਦਾਸ ਦੀ ਕਲਮ ਤੋਂ ਹੈ। ੮੯ ਪੱਤਰੇ ਤੇ ਪਾਠ ਹੈ— ‘ਅਵਰ ਬਾਛਨਾ ਨਾਹਿ ਪ੍ਰਭੁ—’ ੧੧੭ ਪੱਤਰੇ ਤੇ ਗੁਰੂ ਜੀ ਦੀ ਕਲਮ ਤੋਂ ਸੌਧ ਕੀਤੀ ਲਗਦੀ ਹੈ। ੧੧੯ ਪੱਤਰੇ ਤੋਂ ਚੰਡੀ ਚਰਿਤ੍ਰ ਉਕਤਿ ਬਿਲਾਸ ਸ਼ੁਰੂ ਹੈ, ਜੋ ੧੨੫ ਤੇ ਖਤਮ ਹੈ, ਉਥੇ ਸੰਮਤ ਦਰਜ ਹੈ— ‘ਸੰਮਤ ੧੭੫੨ ਮਿਤੀ ਫਗਣ ੨੮।*

ਇਥੇ ਅੰਤਮ ਸੁਈਏ ਦੀ ਪਹਿਲੀ ਤੁਕ ਇਉਂ ਦਰਜ ਹੈ :

‘ਦੇਹੁ ਸਿਵਾ ਬਹੁ ਮੋਹਿ ਇਹੈ, ਸੁ ਸੁਕਰਮਨ ਤੇ ਕਬਹੂੰ ਨ ਟਰੇਂ।’

* ਗਿਆਨੀ ਪ੍ਰਾਕ੍ਰਮ ਸਿੰਘ ਜੀ ਸੰਗਰੂਰ ਪਾਸ ਮੈਂ ਇਕ ਹੱਥ-ਲਿਖਤ ਪੋਥੀ ਦਸੰਬਰ ੧੯੪੪ ਵਿਚ ਵੇਖੀ ਸੀ, ਉਸ ਵਿਚ ਚੰਡੀ ਚਰਿਤ੍ਰ ਉਕਤ ਵਿਲਾਸ ਦੇ ਖਰੜੇ ਤੇ ੧੭੫੩, ੧੪ ਹਾੜ ਅੰਕਿਤ.ਸੀ। ਨਾਲ ਸ੍ਰੀ ਸਤਿਗੁਰ ਸ਼ਭਾ ਗ੍ਰੰਥ ਸੀ ਜਿਸਦੇ ੮੨੩ ਛੰਦ ਤੇ ਅਠਾਰਾਂ ਅਧਿਆ ਸਨ।

੧੨੬ ਪੱਤਰੇ ਤੋਂ ਜੁਧ ਪ੍ਰਬੰਧ ਸ਼ੁਰੂ ਹੋ ਕੇ ੧੫੫ ਤ ਸਮਾਪਤ ਹੈ, ਉਥੇ ਟਿੱਪਣੀ ਹੈ—
 'ਜੁਧ ਪਰਬੰਧ ਪੂਰਾ ਹੋਆ, ਲਿਖਿਆ ਹਰਿਦਾਸ ਸੰਮਤ ੧੭੫੨ ਮਿਤੀ ਚੇਤ ੨੧ ॥'
 ੧੫੬ ਤੋਂ ਨਰੁ ਅਵਤਾਰ ਆਦਿ ਦਾ ਪ੍ਰਸੰਗ ਹੈ। ੧੬੬ ਤੋਂ ਗਿਆਨ ਪ੍ਰਬੰਧ ਚਲਦਾ ਹੈ।
 ੨੦੫ ਤੋਂ ਚੰਡੀਚਰਿਤ੍ਰ ਚਲਦਾ ਹੈ—ਮਹਿਖ ਦੈਂਤ ਸੂਰਯੰ।

੨੧੧ ਤੋਂ ੨੩੨ ਤਕ ਨਾਮ ਮਾਲਾ ਹੈ—੧੩੧੭ ਛੰਦ ਹਨ।

੨੩੩ ਤੋਂ—ਵਾਰ ਦੁਰਗਾ ਕੀ—ਕੋਨੇ ਤੇ ਦਸਖਤ ਹੈ—'ਲੇਖਕ ਦਰਬਾਰੀ'

੨੩੬—ਅਸਫੋਟਕ ਕਥਿਤ

੨੩੮—ਤੇ ਪਾਠ ਹੈ—'ਛਤ੍ਰੀ ਸਭੈ ਭ੍ਰਿਤ ਥਿਪਨ ਕੇ—

੨੩੯—ਤੇ 'ਮਾਝ ਸ੍ਰੀ ਮੁਖਬਾਕ ਪਾ. ੧੦' ਦਰਜ ਹੈ।

2੪੧—'ਤਤਕਰਾ ਸ੍ਰੀ ਚਰਿਤ੍ਰ ਪਖਯਾਨ ਕਾ।' ਇਹ ਤਤਕਰਾ ਇਥੇ ਹੀ ਹੈ,

ਪਹਿਲੇ ਨਹੀਂ ਦਿਤਾ। ੨੪੪ ਪੱਤਰੇ ਤੋਂ ਚਰਿਤ੍ਰ ਸ਼ੁਰੂ ਹੈ ਤੇ ਇਸੇ ਪੱਤਰੇ ਦੇ ਪੁਸ਼ਤੇ
 ਵਾਲੇ ਪਾਸੇ ਅੰਕਿਤ ਹੈ—'ਲੇਖਕ ਨਿਹਾਲਾ।' ਅੱਗੇ ੩੨੮ ਪੱਤਰੇ ਤੋਂ ਬਾਲਾ ਦੀ ਕਲਮ
 ਹੈ। ੪੦੨ ਉਤੇ ਚਰਿਤ੍ਰ ਸਮਾਪਤ ਹਨ, ਅਗਲਾ ੪੦੩ ਪੱਤਰਾ ਕੁਛ ਹੋਰ ਛੰਦਾਂ ਦਾ ਉਤਾਰਾ
 ਹੈ। ਇਸਤੋਂ ਪਿਛੋਂ ਜ਼ਫਰਨਾਮਾ ਕਿਸੇ ਹੋਰ ਹੱਥ ਦਾ ਲਿਖਿਆ ਹੋਇਆ ਹੈ ਜਿਸਤੇ ਪੰਨੇ
 ਨਹੀਂ ਲੱਗੇ ਹੋਏ।

ਹਜ਼ੂਰੀ ਲਿਖਾਰੀਆਂ ਵਲੋਂ ਲਿਖੀ ਤੇ ਗੁਰੂ ਸਾਹਿਬ ਵਲੋਂ ਸੋਧੀ ਹੋਣ ਕਰਕੇ ਇਹ ਬੀੜ
 ਸਭ ਤੋਂ ਵਧ ਅਹਿਮ ਤੇ ਮੁਸਤਨਿਦ ਹੈ। ਇਹ ਠੀਕ ਹੈ ਕਿ ਪਹਿਲੇ 63 ਪੱਤਰੇ ਕਾਗਜ਼ ਤੇ
 ਲਿਖਤ ਪੱਖੋਂ ਵੱਖਰੇ ਜਾਪਦੇ ਹਨ ਪਰ ਇਉਂ ਲਗਦਾ ਹੈ ਕਿ ਇਹ ਉਦੋਂ ਕਿਸੇ ਖਸਤਾ ਹਾਲ
 ਖਰੜੇ ਤੋਂ ਹੂਬਹੂ ਉਤਾਰੇ ਗਏ ਹਨ।

(2) ਦੋ ਗਰੰਥਾਂ ਵਾਲੀ ਬੀੜ—ਭਾਈ ਮਨੀ ਸਿੰਘ ਜੀ ਦੀ ਨਿਗਰਾਨੀ ਹੇਠ
 ਦੋਹਾਂ ਗਰੰਥਾਂ ਦੀ ਜੋ ਇਕ ਬੀੜ ਤਿਆਰ ਹੋਈ, ਉਹ ਬੀੜ ਅਜ ਕਲ ਸੂਰਗਵਾਸੀ
 ਰਾਜਾ ਗੁਲਾਬ ਸਿੰਘ ਸੇਠੀ, ਹਨੂਮਾਨ ਰੋਡ, ਨਵੀਂ ਦਿਲੀ ਦੇ ਪਰਿਵਾਰ ਪਾਸ ਸੁਰੱਖਿਅਤ ਹੈ।
 ਸੇਠੀ ਸਾਹਿਬ ਨੇ ਇਹ ਹਜ਼ੂਰ ਸਾਹਿਬ ਤੋਂ ਲਿਆਂਦੀ ਸੀ ਤੇ ਮੈਂ ਇਹ ਬੀੜ 2 ਅਗਸਤ
 1965 ਨੂੰ ਦਿਲੀ ਦੇਖੀ ਸੀ। ਇਤਿਹਾਸ ਵਿਚ ਇਹੋ ਪ੍ਰਚਲਤ ਹੈ ਕਿ ਭਾ. ਮਨੀ ਸਿੰਘ
 ਜੀ ਨੇ ਦੋ ਗਰੰਥਾਂ ਨੂੰ ਇਕ ਕਰਨ ਦੀ ਵਿਉਂਤ ਕੀਤੀ, ਸੰਭਵ ਹੈ ਕਿ ਇਹ ਕਿਸੇ ਹੋਰ
 ਲਿਖਾਰੀ ਦੀ ਕਾਢ ਹੋਵੇ। ਕੁਲ ਪੱਤਰੇ ੧੦੬੬ ਤੇ ਦਸਮ ਗਰੰਥ ਵਾਲਾ ਭਾਗ ਪੜ੍ਹ
 ਤੋਂ ੧੦੨੮ ਪੱਤਰੇ ਤੱਕ ਹੈ, ਨੌਂ ਖਾਸ ਪੱਤਰੇ ਜੋੜੇ ਹੋਏ ਹਨ। ਇਸ ਵਿਚ ਚੂੰਕਿ ਆਦਿ
 ਗਰੰਥ ਦੀ ਬਾਣੀ ਨੂੰ ਰਾਗਾਂ ਦੀ ਥਾਂ ਗੁਰੂ ਵਿਅਕਤੀ ਅਨੁਸਾਰ ਵੰਡ ਕੇ ਦਿਤਾ
 ਗਿਆ ਹੈ ਤੇ 'ਮਹਲਾ' ਦੀ ਥਾਂ 'ਪਾਤਸ਼ਾਹੀ' ਸ਼ਬਦ ਵਰਤਿਆ ਹੈ, ਇਸ ਕਰਕੇ
 ਪਹਿਲੇ ਆਦਿ ਗਰੰਥ ਵਾਲੀ ਬਾਣੀ ਆ ਜਾਂਦੀ ਹੈ, ਫਿਰ ਗੁਰੂ ਗੋਬਿੰਦ ਸਿੰਘ ਜੀ ਦੀ
 ਰਚਨਾ ਹੈ, ਜਿਸ ਨੂੰ 'ਦਸਵੇਂ ਪਾਤਸ਼ਾਹ ਕਾ ਗਰੰਥ' ਕਿਹਾ ਗਿਆ ਹੈ। ਇਸ ਤੋਂ

ਪਿਕੋਂ ਭਗਤਾਂ ਤੇ ਭੱਟਾਂ ਦੀ ਰਚਨਾ ਹੈ। ਅੰਤ ਜ਼ਫਰਨਾਮਾ ਹੈ। ਇਸ ਦਸਮ ਗਰੰਥ ਵਿਚ ਹੇਠ ਲਿਖੇ ਅਨੁਸਾਰ ਛੋਟੇ ਵੱਡੇ ਪੁਸਤਕ ਇਸ ਤਰਤੀਬ ਨਾਲ ਸ਼ਾਮਲ ਹਨ :

- | | |
|---|-------------------|
| ੧. ਦਾਪੁ | ਪੱਤਰਾ ੫੪੬ |
| ੨. ਬਚਿਤ੍ਰ ਨਾਟਕ (ਚੰਡੀ ਚਰਿਤ੍ਰ ਦੋਵੇਂ, ਚੌਥੀਸ ਅਵਤਾਰ, ਬ੍ਰਹਮਾਵਤਾਰ, ਰੁਦ੍ਰ ਅਵਤਾਰ, ੩੨ ਸਵਈਏ ਤੇ ੯ ਸ਼ਬਦ ਰਾਗਾਂ ਕੇ।) | ਪੱਤਰਾ ੫੪੬ ਤੋਂ |
| ੩. ਸਸਤ੍ਰਨਾਮਮਾਲਾ | ਪੱਤਰਾ ੭੮੬ |
| ੪. ਗਿਆਨ ਪ੍ਰਬੋਧ | ,, ੮੨੧ |
| ੫. ਅਕਾਲ ਉਸਤਤਿ | ,, ੮੩੦ |
| ੬. ਵਾਰ ਦੁਰਗਾ ਕੀ | ,, ੮੩੮ |
| ੭. ਚਰਿਤਰੋਪਖਯਾਨ | ਪੱਤਰਾ ੮੪੬-੧੦੨੮ ਤਕ |
| ੮. ਜ਼ਫਰਨਾਮਾ (ਗੁਰਮੁਖੀ ਤੇ ਫ਼ਾਰਸੀ ਦੋਹਾਂ ਵਿਚ) | ਪੱਤਰਾ ੧੦੯੦-੯੫ |
| ੯. ਸੱਦ | |

'ਚਰਿਤਰੋਪਖਯਾਨ' ਤੋਂ ਪਿਛੋਂ ਭਗਤ ਬਾਣੀ ਤੇ ਭੱਟਾਂ ਦੀ ਰਚਨਾ ਆ ਜਾਂਦੀ ਹੈ। ਅੰਤ ਤੇ ਫਾਰਸੀ ਜ਼ਫਰਨਾਮਾ ਤੇ 'ਲੱਖੀ ਜੰਗਲ' ਵਾਲੀ ਸੱਦ ਹੈ।

'ਅਸਫ਼ੋਟਕ ਕਥਿੱਤ' ਤੇ 'ਖਾਲਸਾ ਮਹਿਮਾ' ਵਾਲੇ ਛੰਦ ਇਸ ਵਿਚ ਨਹੀਂ ਆਏ। ਬੀੜ ਦੇ ੧੦੯੬ ਪੱਤਰੇ ਤੇ ਲਿਖਾਰੀ ਦਾ ਨੋਟ ਹੈ :

'ਖੜਗ ਪਾਣਿ ! ਤੈਂ ਕ੍ਰਿਪਾ ਤੇ, ਪੋਥੀ ਰਚੀ ਬਿਚਾਰ
 ਭੂਲ ਹੋਇ ਜਹਿ ਤਹਿ ਸੁਕਵਿ, ਪੜੀਅਹੁ ਸਭੇ ਸੁਧਾਰ
 ਪੋਥੀਯਾ ਕੀ ਉਤਾਰ ਕੀਏ, ਜੁਮਲਾ ਸੰਚਯੇ ਕੋ
 ਜਮਾ ਕੀਏ ਬਡੀ ਮੈਹ (ਨ) ਤ ਸੋ ਲੀਖੇ ਹੈ
 ਸੰਮਤ ੧੭੭੦ ਮੇਂ ਤਯਾਰ ਹੁਵੇ ਹੈਂ ।'

ਭਾਵੇਂ ਇਹ ਸੋਮਤ ਵਾਲੀਆਂ ਸਤਰਾਂ ਹੋਰ ਹੱਥ ਦੀਆਂ ਜਾਪਦੀਆਂ ਹਨ ਫਿਰ ਵੀ ਬੀੜ ਦੀ ਪ੍ਰਮਾਣੀਕਤਾ ਧਿਆਨ ਯੋਗ ਹੈ।

ਪੜ੍ਹ ਪੱਤਰੇ ਤੇ ਦਸਮ ਗਰੰਥ ਦਾ ਤਤਕਰਾ ਸ਼ੁਰੂ ਹੁੰਦਾ ਹੈ ਜੋ ੫੪੫ ਤਕ ਚਲਦਾ ਹੈ। ਮੁਢ ਵਿਚ ਲਿਖਿਆ ਹੈ :—

'ਤਤਕਰਾ ਸ੍ਰੀ ਬਚਿਤ੍ਰ ਨਾਟਕ ਗਰੰਥ ਕਾ
 ਸ੍ਰੀ ਮੁਖਾਰਬਿੰਦ ਬਾਕ ਪਾਤਸ਼ਾਹੀ ਦਸਵੀਂ ੧੦ ।'

ਫਿਰ ਜੇ ੮, ੯ ਖਾਸ ਦਸਖਤੀ ਪੱਤਰੇ ਲੱਭੇ ਸਨ, ਉਹ ਵੀ ਥਾਂ ਥਾਂ ਬੀੜ ਦੇ ਵਿਚ ਹੀ ਸ਼ਾਮਲ ਕਰ ਦਿਤੇ ਗਏ ਹਨ ਤੇ ਨਾਲ ਉਨ੍ਹਾਂ ਦਾ ਪਾਠ ਦੇ ਦਿਤਾ ਹੈ ਤਾਂ ਕਿ ਗੁਰੂ ਸਾਹਿਬ ਦੀ ਸ਼ਿਕਸਤਾ ਲਿਖਤ ਪੜ੍ਹਨ ਵਿਚ ਦਿੱਕਤ ਨ ਆਵੇ।

੬੧੫ ਪਤਿ ਤੇ ਉਹ ਦਸਖਤੀ ਪੱਤਰਾ ਸ਼ਾਮਲ ਹੈ ਜਿਸ ਵਿਚ ਗੁਰੂ ਸਾਹਿਬ ਨੇ ਆਪਣੀ ਛੰਦ-ਰਚਨਾ ਦਾ ਜੋੜ ਦਸਦਿਆਂ ਲਿਖਿਆ ਹੈ :—

‘ਅਠਤਾਲੀ ਸੈ ਕਹਾ ਬਨਾਈ । ਦੋਹਾ, ਛੰਦ ਚਉਪਈ ਆਈ

ਸਵਾਲਛ ਛੰਦਾਗੇ ਹੋਈ । ਜਾ ਮਹਿ ਏਕ ਘਾਟ ਨਹੀਂ ਕੋਈ । ੩੯੨੫ ।
 ॥ ੨੧੭ ਦੇਬ ਪਾਠ ॥ ੮੭੫ ॥ ਜੁਧ ਪ੍ਰਬੰਧ ॥ ੧੧੮੬ ॥ ਦਸਮ ॥ ੩੪੦ ॥ ਰਾਸਮੰਡਲ
 ਕਾ ॥ ੧੩੪ ਗੋਪ ਬ੍ਰਿਹ ॥ ੨੦੩੮ ॥ ਅਬਕਾ ॥ ੪੮੦੦ ॥ ਅਫਜੂ ਕਾ ਅਫਜੂ ॥ ††††
 ਸਮਾਲਾ ਵ ।: ਵਾਰ ॥ ਚਰਿਤ੍ਰ ॥ ਤਿਹੁ ਪੋਥੀਆ ਬਿਨਾ ॥’

ਇਸ ਨੋਟ ਤੋਂ ਇਕ ਗੱਲ ਹੋਰ ਸਾਬਤ ਹੁੰਦੀ ਹੈ ਕਿ ਗੁਰੂ ਸਾਹਿਬ ਆਪਣੀਆਂ ਤਿੰਨ ਰਚਨਾਵਾਂ—ਸ਼ਸਤ੍ਰ ਨਾਮ ਮਾਲਾ, ਦੁਰਗਾ ਦੀ ਵਾਰ ਤੇ ਚਰਿਤਰਪਖਯਾਨ ਦੀ ਛੰਦ-ਗਿਣਤੀ ਨੂੰ ਇਸ ਵਿਚ ਸ਼ਾਮਿਲ ਨਹੀਂ ਕਰਦੇ। ਇਸ ਦਾ ਦੂਜਾ ਭਾਵ ਇਹ ਵੀ ਹੈ ਕਿ ਇਹ ਰਚਨਾਵਾਂ ਗੁਰੂ ਸਾਹਿਬ ਦੀ ਅਪਣੀ ਕਲਮ ਦਾ ਸਿੱਟਾ ਹਨ।

(੩) ਜਦੋਂ ਭਾ: ਮਨੀ ਸਿੰਘ ਦਸਮ ਗਰੰਥ ਦਾ ਸੰਪਾਦਨ ਕਰ ਰਹੇ ਸਨ, ਉਸੇ ਸਮੇਂ ਯਾ ਉਸ ਤੋਂ ਕੁਝ ਸਮਾਂ ਪਿਛੋਂ ਪਟਨੇ ਸਾਹਿਬ ਵੀ ਕੁਝ ਵਿਦਵਾਨ ਸਿਖਾਂ ਬੀੜ ਤਿਆਰ ਕੀਤੀ ਜੋ ਮਿਸਲ ਪਟਨਾ ਜੀ ਕੀ ਕਰਕੇ ਪ੍ਰਸਿਧ ਹੈ। ਇਹ ਬੀੜ ਤਾਂ ਪ੍ਰਾਪਤ ਨਹੀਂ ਪਰ ਇਸ ਦਾ 1822 ਬਿ: ਦਾ ਜੰਮੂ ਵਿਚ ਕੀਤਾ ਉਤਾਰਾ ਅਕਾਲ ਤਖਤ ਅੰਮ੍ਰਿਤਸਰ ਦੇ ਤੋਸ਼ੇਖਾਨੇ ਵਿਚ ਸੁਰੱਖਿਅਤ ਹੈ। ਜਿਸਦੇ ਕੁਲ 626 ਪਤਿ ਹਨ। ਪੰਜਵੇਂ ਪੱਤਰੇ ਤੇ ਲਿਖਿਆ ਹੈ :—

ੴ ਸ੍ਰੀ ਭਗਵਤੀ ਜੀ ਸਤ ॥

ਸੰਮਤ ਅਠਾਰਾਂ ਸੈ ਇਕੀ ਮੰਘੁ ਦਿਨੇ ਛਿਅ ॥ ੧੮੨੧ ॥
 ਆਇਤਵਾਰ ॥ ਸ੍ਰੀ ਗ੍ਰਿਥ ਜੀ ਲਿਖਨੇ ਲਗੇ ॥ ਪਟਣੇ ਜੀ ਦੀ ਮਿਸਲ ॥
 ਪਾਤਸਾਹੀ ॥ ੧੦ ॥ ਸ੍ਰੀ ਮੁਖ ਵਾਕਯ ॥
 616 ਅੰਤਲੇ ਪੱਤਰੇ ਤੇ ਫਿਰ ਇਹ ਸ਼ਬਦ ਹਨ :—

ੴ ਸ੍ਰੀ ਭਗਵਤੀ ਪ੍ਰਸਾਦਿ ॥

ਸੰਮਤ ਅਠਾਰਾਂ ਸੈ ਬਾਈ ਅਸੂ ਦਿਨੇ ਪੰਦ੍ਰਾਂ ॥ ੧੮੨੨ ॥ ਸ੍ਰੀ ਗ੍ਰਿਥ ਜੀ ਸੰਪੂਰਨ ਲਿਖ
 ਪਹੁਤੇ ਸਧ ਪੜ੍ਹਨਾ । ਬਹੁਤਿਆ ਉਪਰੋਂ ਲਿਖਿਆ, ਛੇਤੀ ਨਾਲ ।’

ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਮਿਸਲ ਪਟਨਾ ਜੀ ਤੋਂ ਇਲਾਵਾ ਲਿਖਾਰੀ ਨੇ ਹੋਰ ਬੀੜਾਂ ਦਾ ਆਸਰਾ ਵੀ ਲਿਆ ਸੀ।

ਇਸ ਦਾ ਤਤਕਰਾ ਇਉਂ ਹੈ :—

੧. ਜਾਪੁ

ਪਤਿ ੧੭

2, ਸ਼ਸਤ੍ਰ ਨਾਮ ਮਾਲਾ

,, ੨੨

3.	ਉਸਤਤਿ ਸ੍ਰੀ ਅਕਾਲ ਜੀ ਕੀ	ਪਤਿ ੬੦
੪.	ਸ੍ਰੀ ਬਚਿਤ੍ਰ ਨਾਟਕ	„ ੭੧
੫.	ਗਿਆਨ ਪ੍ਰਬੋਧ	„ ੩੨੯
੬.	ਵਾਰ ਵੁਰਗਾ ਕੀ	„ ੩੪੦
੭.	ਚਰਿਤ੍ਰ ਪਖਯਾਨ ਗਰੰਥ	„ ੩੪੪
੮.	ਫੋਕਟ ਕਥਿਤ ਸਵੈਯੋ	„ ੫੯੩
੯.	ਸ਼ਬਦ ਰਾਗਾਂ ਕੇ	„ ੫੯੮
੧੦.	ਜੰਗ ਨਾਮਾ	„ ੬੦੧

(ਗੁਰਮੁਖੀ ਤੇ ਫਾਰਸੀ ਦੋਹਾਂ ਲਿਪੀਆਂ ਵਿਚ ਹੈ)

(੪) ਦੀਵਾਨ ਖਾਨਾ ਸੰਗਰੂਰ ਵਿਚ ਇਕ ਬੜੀ ਸੁੰਦਰ ਬੀੜ ਪਈ ਹੈ ਜੋ ਮਹਾਰਾਜਾ ਸਰੂਪ ਸਿੰਘ ਨੂੰ ਗਦਰ ਸਮੇਂ ਦਿਲੀ ਤੋਂ ਪ੍ਰਾਪਤ ਹੋਈ ਸੀ। ਡਾ. ਨੰਦਨ ਸਿੰਘ ਗਰੰਥੀ ਜੀ ਨੇ ਦਸਿਆ ਸੀ ਕਿ ਕੋਈ ਪਠਾਣ ਗੁਰਜ, ਖੜਗ ਤੇ ਕਟਾਰ ਸਮੇਤ ਇਹ ਗਰੰਥ ਦੇ ਗਿਆ ਸੀ। ਹੁਣ ਇਹ ਬੀੜ ਸਟੇਟ ਆਰਕਾਈਵਜ਼ ਲਾਇਬਰੇਰੀ ਪਟਿਆਲਾ ਵਿਚ ਆ ਗਈ ਹੈ। ਮੈਂ 18 ਜਨਵਰੀ 1948 ਨੂੰ ਫਿਰ 24-11-1950 ਸੰਗਰੂਰ ਦਰਸਨ ਕੀਤੇ ਸਨ। ਇਹ ੬੦੨ ਪਤਿ ਤੋਂ ਚਲਦੀ ਹੈ। ਇਸ ਤੋਂ ਮਾਲੂਮ ਹੁੰਦਾ ਹੈ ਕਿ ਭਾਈ ਮਨੀ ਸਿੰਘ ਵਾਲੀ ਬੀੜ ਵਾਂਗ ਇਸ ਦਾ ਪੂਰਬਾਰਥ ਆਦਿ ਗਰੰਥ ਸੀ ਤੇ ਉਤਰਾਰਥ ਦਸਮ ਗਰੰਥ ਸੀ। ਪਿਛੋਂ ਇਸ ਨੂੰ ਵੱਖ ਵੱਖ ਕਰ ਦਿਤਾ ਗਿਆ। ਆਦਿ ਗਰੰਥ ਵਾਲਾ ਭਾਗ ਜੀਂਦ ਦੇ ਗੁਰਦੁਆਰੇ ਵਿਚ ਕਿਸੇ ਸਮੇਂ ਸੀ ਤੇ ਇਹ ਦਸਮ ਗਰੰਥ ਵਾਲਾ ਭਾਗ ਸੰਗਰੂਰ ਦੀਵਾਨਖਾਨੇ ਵਿਚ ਸੁਰੱਖਿਅਤ ਸੀ। ਬਹੁਤ ਹੀ ਸੁੰਦਰ ਲਿਖਤ ਵਾਲੀ ਬੀੜ ਹੈ ਤੇ ਇਸ ਦੇ ਹਰ ਪੱਤੇ ਨੂੰ ਵੱਖ ਵੱਖ ਕਿਸਮ ਦੀ ਵੇਲ ਨਾਲ ਸਜਾਇਆ ਗਿਆ ਹੈ, ਵੇਲਾਂ ਦੀ ਇਤਨੀ ਵੰਨਗੀ ਚਿਤ੍ਰਕਾਰ ਦੇ ਕਲਾ ਕਮਾਲ ਦੀ ਸਾਖੀ ਭਰਦੀ ਹੈ।

ਤਤਕਰਾ ਇਉਂ ਹੈ ;—

੧.	ਜਾਪੁ	ਪਤਿ ੬੦੨
੨.	ਨਾਮ ਮਾਲਾ ਪੁਰਾਨ	„ ੬੦੭
੩]	ਉਤਾਰਾ ਖਾਸੇ ਦਸਖਤ ਅਕਾਲ ਪੁਰਖ ਕੀ ਉਸਤਿਤ	ਪਤਿ ੬੩੨
੪.	ਬਿਚਿਤ੍ਰ ਨਾਟਕ ਗ੍ਰੰਥ	ਪਤਿ ੬੫੫
੫:	ਗਿਆਨ ਪ੍ਰਬੋਧ ਗ੍ਰੰਥ	ਪਤਿ ੮੯੬
੬.	ਚੰਡੀ ਚਰਿਤ੍ਰ	ਪਤਿ ੬੬੮
੭.	ਬ੍ਰਹਿਮਾ ਕੇ ਅਵਤਾਰ	ਪਤਿ ੮੭੦
੮.	ਰੁਦ੍ਰ ਕੇ ਅਵਤਾਰ	ਪਤਿ ੮੮੧

੯. ਚਰਿਤ੍ਰ ਪਖਯਾਨ	ਪਤਿ ੯੧੦
੧੦. ਸੰਸਾਹਰ ਸੁਖਮਨਾ	ਪਤਿ ੧੧੧੭
੧੧. ਵਾਰ ਮਾਲ ਕਉਂਸ ਕੀ	ਪਤਿ ੧੧੨੨
੧੨. ਵਾਰ ਭਗਉਤੀ ਕੀ	ਪਤਿ ੧੧੨੩
੧੩. ਸਬਦ ਸ੍ਰੀ ਮੁਖ ਵਾਕ	ਪਤਿ ੧੧੨੪
੧੪. ਜੰਗਨਾਮਾਂ (ਫਾਰਸੀ ਤੇ ਗੁਰਮੁਖੀ ਦੋਵੇਂ)	ਪਤਿ ੧੧੨੬

ਕੁਲ ਪਤਿ ੧੧੬੬ ਹਨ । ਪਰ ਆਦਿ ਗਰੇਥ ਵਾਲੇ ਛਡ ਕੇ ੧੬੬ ਪੱਤਰੇ ਹੀ ਰਹਿ ਜਾਂਦੇ ਹਨ ।

ਇਸ ਬੀੜ ਵਿਚ ਜੋ ਸੰਸਾਹਰ ਸੁਖਮਨਾ, ਵਾਰ ਭਗਉਤੀ ਕੀ ਤੇ ਵਾਰ ਮਾਲ ਕਉਂਸ ਕੀ ਹੈ, ਉਹ ਸਿਵਾਇ ਭਾ: ਸੁਖਾ ਸਿੰਘ ਵਾਲੀ ਬੀੜ ਦੇ, ਹੋਰਥੇ ਨਹੀਂ ਤੇ ਨਾ ਹੀ ਪਿਛਲੇ ਲਿਖਾਰੀਆਂ ਇਨ੍ਹਾਂ ਨੂੰ ਸ਼ਾਮਲ ਕੀਤਾ ਹੈ । ਪੰਨਾ ੪ ਤੇ ਲਿਖਿਆ ਹੈ—

‘ਬਹੁਟੀ ਨੂੰ ਬਖਸ਼ ਲੈਣਾ ਜੀ, ਗੁਲਾਮ ਟਹਲਣ ਨੂੰ ।’

ਤਤਕਰੇ ਦੇ ਵਿਸਤਾਰ ਵਿਚ ਲਿਖਿਆ ਹੈ ;—

‘ਅਥ ਰਾਮਾਅਉਤਾਰ ਕੇ ਉਪਰੰਤ ਏ ਪਉੜੀ ਦਸਖਤ ਖਾਸ ਸੇ ਲਿਖੀ ਪਤਿ ੭੧੮—ਅਥ ਬਰਨੈ ਕਿਸਨਾ ਅਵਤਾਰੁ ।’ ਪਟਨੇ ਵਾਲੀ ਬੀੜ ਤੇ ਵੀ ਇਸੇ ਕਿਸਮ ਦਾ ਨੋਟ ਮਿਲਦਾ ਹੈ ।

(੫) ਮੌਤੀ ਬਾਗ ਗੁਰਦੁਆਰਾ, ਪਟਿਆਲਾ (੫੪੨ ਪੱਤਰੇ) ਵਾਲੀ ਬੀੜ ਦੀ ਤਰਤੀਬ ਇਸ ਤਰ੍ਹਾਂ ਹੈ । (ਪਰ ਹੁਣ ਇਹ ਸਿਖ ਰੈਫਰੈਂਸ ਲਾਇਬਰੇਰੀ ਅੰਮ੍ਰਿਤਸਰ ਵਿਚ ਸੁਰੱਖਿਅਤ ਹੈ)—

ਤਤਕਰਾ ਸ੍ਰੀ ਬਚਿਤ੍ਰ ਨਾਟਕ ਗਰੰਥ ਜੀ ਕਾ, ਸ੍ਰੀ ਮੁਖਾਰਬਿੰਦ ਬਾਕ ਪਾਤਸ਼ਾਹੀ ਦਸਵੀਂ ॥ ੧੦ ॥

ਜਾਪ	੧	ਪਤਿ
ਬਚਿਤ੍ਰ ਨਾਟਕ	੪	“
ਚੰਡੀ ਚਰਿਤ੍ਰ ਉਤ੍ਰਤਿ ਬਿਲਾਸ	੧੪	“
ਚੰਡੀ ਚਰਿਤ੍ਰ ਤ੍ਰਾਂਬੀ ਮਹਾਤਮ	੨੨	“
ਬਿਸਨ ਅਉਤਾਰ ਚਉਬੀਸ	੨੭	“
ਬ੍ਰਹਿਮਾ ਅਵਤਾਰ	੧੭੦	“
ਰੁਦ੍ਰ ਅਵਤਾਰ	੧੮੧	“
ਸ਼ਸਤ੍ਰ ਨਾਮ ਮਾਲਾ	੨੧੪	“
ਉਸਤਤਿ ਅਕਾਲ ਜੀ ਕੀ	੨੪੪	“

ਗਿਆਨ ਪ੍ਰਬੰਧ	੨੫੩
ਵਾਰ ਦੁਰਗਾ ਕੀ	੨੬੨
ਚਰਿਤ੍ਰ ਪ੍ਰਖਿਸ਼ਾਨ ਕੀ ਕਥਾ	੨੬੫
ਅਸਫੋਟਕ ਕਥਿਤ	੪੬੬
ਅਸਫੋਟਕ ਸਵੈਯੇ	੪੬੬
ਬਿਸਨ ਪਦੇ	੪੭੨
ਮਾਝ	,
ਜਫਰਨਾਮਾ (ਗੁਰਮੁਖੀ ਤੇ ਫਾਰਸੀ ਦੋਵੇਂ)	੪੭੭

ਇਸ ਬੀੜ ਵਿਚ ੭ ਖਾਸ ਦਸਖਤੀ ਪੱਤਰੇ ਹਨ ! ਇਕ ੧੯੧ ਪੱਤਰਾ ਤੇ ਅਗੇ ੬ ਪੱਤਰੇ ਹੋਰ—੧੯੮, ੧੯੯, ੨੦੦, ੨੦੧, ੨੦੨ ਤੇ ੨੦੩ ਗਿ. ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਪੰਜ ਪੱਤਰੇ ਚੜ੍ਹਤ ਸਿੰਘ ਨੇ ਲਿਖਕੇ ਪਾਏ ਸਨ ਜੋ ਇਸਤਰ੍ਹਾਂ ਦੀ ਲਿਖਤ ਲਿਖਣ ਵਿਚ ਮੁਹਾਰਤ ਰਖਦਾ ਸੀ। ਵਡੀ ਗੱਲ ਨਹੀਂ ਕਿ ਐਸਾ ਹੀ ਹੋਵੇ ਪਰ ਇਸਦੀ ਗੁਰੂ ਨਾਲ ਛਾਣ ਬੀਣ ਕਰਨ ਦੀ ਲੋੜ ਹੈ—ਕਾਗਜ਼ ਦੀ, ਸਿਆਹੀ ਦੀ ਤੇ ਲਿਖਤ ਦੀ। ਨਾਲੇ ਪੱਤਰੇ ਪੰਜ ਨਹੀਂ, ਸੱਤ ਹਨ।

ਇਸ ਤੋਂ ਇਲਾਵਾ ਕਈ ਹੋਰ ਬੀੜਾਂ ਵੀ ਧਿਆਨ ਯੋਗ ਹਨ ਜਿਵੇਂ ਕਿ ਅਕਾਲ ਤਖਤ ਤੋਸ਼ੇਖਾਨੇ ਵਿਚ ਇਕ ਸੁੰਦਰ ਮਖਮਲੀ ਜਿਲਦ ਵਾਲੀ ਬੀੜ ਹੈ ਜਿਸਦੇ ੧੪੦੪ ਪੱਤਰੇ ਹਨ ਤੇ ਇਹ ੧੮੭੯ ਬਿ. ਦੀ ਲਿਖੀ ਚੋਟੀ ਹੈ। ਇਹ ਸ. ਦੇਸਾ ਸਿੰਘ ਮਜੀਠੀਏ ਨੇ ਭੇਟ ਕੀਤੀ ਸੀ ਇੰਡੀਆ ਆਫਿਸ ਲਾਇਬਰੇਰੀ ਵਿਚ (ਆਦਿ ਗਰੰਥ ਦੀਆਂ ੮ ਬੀੜਾਂ ਤੋਂ ਇਲਾਵਾ) ਤਿੰਨ ਦਸਮ ਗਰੰਥ ਦੀਆਂ ਬੀੜਾਂ ਵੀ ਹਨ :—

ਇਕ ੫੪੧ ਪੱਤਰੇ ਵਾਲੀ ਅਠਾਰਵੀਂ ਸਦੀ ਦੀ ਲਿਖਤ ਹੈ, ਦੂਜੀ ਫੱਗਣ ਵਦੀ ੧੦, ੧੯੦੩ ਬਿ. ਦੀ ਲਿਖੀ ਦੇਵਨਾਗਰੀ ਅੱਖਰਾਂ ਵਿਚ ਹੈ, ਇਸਦੇ ਪੱਤਰੇ ੫੨੦ ਹਨ ਤੀਜੀ ਬੀੜ ੬੪੨ ਪੱਤਰਿਆਂ ਵਾਲੀ ਸੁੰਦਰ ਲਿਖਾਈ ਵਾਲੀ ਹੈ, ਇਹ ੧੮੫੯ ਈ. ਵਿਚ ਸੋਢੀ ਸਾਧੂ ਸਿੰਘ ਕਰਤਾਰਪੁਰ ਵਾਲੇ ਨੇ ਮਲਕਾ ਵਿਕਟੋਰੀਆ ਲਈ ਸੁਗਾਤ ਵਜੋਂ ਭੇਜੀ ਸੀ। ਇਸ ਨਾਲ ੬੯੪ ਪੱਤਰਿਆਂ ਵਾਲੀ ਰੰਗੀਨ ਚਿਤ੍ਰਤ ਹਾਸੀਏ ਵਾਲੀ ਆਦਿ ਗਰੰਥ ਦੀ ਇਕ ਬੀੜ ਵੀ ਸੀ।

ਇਹ ਅਸਾਂ ਚਾਰ ਪੰਜ ਵਿਸ਼ੇਸ਼ ਬੀੜਾਂ ਦੇ ਤਤਕਰੇ ਦਾ ਬਿਉਰਾ ਇਸ ਲਈ ਦਿਤਾ ਹੈ ਤਾਂ ਕਿ ਪਾਠਕਾਂ ਨੂੰ ਪਤਾ ਲਗ ਜਾਵੇ ਕਿ ਕਿਸ ਤਰ੍ਹਾਂ ਵਿਦਵਾਨ ਸਿਖ ਲਿਖਾਰੀਆਂ ਆਪਣੇ ਆਪਣੇ ਜਤਨਾਂ ਰਾਹੀਂ ਇਹ ਕੰਮ ਕੀਤਾ। ਸੋ ਇਸ ਵਿਚ ਥੋੜਾ ਬਹੁਤ ਤਰਤੀਬ ਦਾ ਭੇਦ ਹੋਣਾ ਜ਼ਰੂਰੀ ਸੀ। ਮਗਰ ਪਿਛੋਂ ਦੇ ਲਿਖਾਰੀਆਂ ਵਧੇਰੇ ਭਾਈ ਮਨੀ ਸਿੰਘ ਵਾਲੀ ਤਰਤੀਬ ਨੂੰ ਹੀ ਅਪਣਾਇਆ ਤੇ ਇਹੋ ਪ੍ਰਚਲਤ ਹੋਈ।

ਦਸਮ ਗਰੰਥ ਦਾ ਨਾਮ

ਜਿਥੋਂ ਤਕ ਦਸਮ ਗਰੰਥ ਨਾਂ ਦਾ ਸਬੰਧ ਹੈ, ਇਸ ਵਿਚ ਵੀ ਕਾਫੀ ਤਬਦੀਲੀ ਹੁੰਦੀ ਆਈ ਹੈ। ਭਾਵੇਂ ਪਹਿਲੇ ਨਾਮ ਦੇਣ ਦਾ ਰਿਵਾਜ ਘੱਟ ਸੀ ਪਰ ਤਤਕਰੇ ਵਿਚ ਗਰੰਥ ਦਾ ਜ਼ਿਕਰ ਆ ਜਾਂਦਾ ਸੀ।

ਪੁਰਾਤਨ ਬੀੜਾਂ ਵਿਚ ਵਧੇਰੇ ਕਰਕੇ ਸਾਰੇ ਗਰੰਥ ਦਾ ਨਾਮ 'ਬਚਿਤ੍ਰ ਨਾਟਕ' ਦਿਤਾ ਹੈ। ਇਕ ਕਾਰਣ ਤਾਂ ਇਹ ਵੀ ਹੈ ਕਿ ਇਸ ਸਾਰੀ ਰਚਨਾਵਲੀ ਵਿਚ ਬਚਿਤ੍ਰ ਨਾਟਕ ਜਾਂ ਅਵਤਾਰ ਲੀਲ੍ਹਾ ਵਾਲੀ ਰਚਨਾ ਸਭ ਤੋਂ ਵੱਡੀ ਹੈ। ਫਿਰ ਦੂਜੀ ਗੱਲ ਇਕ ਹੋਰ ਵੀ ਹੈ ਕਿ ਪ੍ਰਾਚੀਨ ਬੀੜਾਂ ਵਿਚ ਛੰਦ ਅੰਕ ਸਾਰੇ ਰਲਾ ਕੇ ਚਲਦੇ ਹਨ ਜਿਵੇਂ ਕਿ ਜਾਪੁ ਤੇ ਅਕਾਲ ਉਸਤਤਿ ਵਾਲੀ ਰਚਨਾ ਨੂੰ ਮੰਗਲਾਚਰਣ ਵਜੋਂ ਮੁੱਢ ਵਿਚ ਰਖਿਆ ਹੈ ਤੇ ਸਾਰੀ ਅਵਤਾਰ ਕਥਾ ਦੇ ਅੰਤ ੩੨ ਸਵਈਏ ਤੇ ਸ਼ਬਦ ਰਾਗਾਂ ਕੇ ਦਰਜ ਇਸ ਲਈ ਕੀਤੇ ਹਨ ਕਿਉਂਕਿ ਇਨ੍ਹਾਂ ਵਿਚ ਸਤਿਗੁਰਾਂ ਬਾਰ ਬਾਰ ਇਹ ਵਿਚਾਰ ਦ੍ਰਿੜ੍ਹ ਕਰਾਇਆ ਹੈ ਕਿ ਇਹ ਅਵਤਾਰ ਪਰਮੇਸ਼ਰ ਨਹੀਂ ਇਹ ਤਾਂ ਅੰਸ ਮਾਤ੍ਰ ਕਲਾ ਰਖਣ ਵਾਲੇ ਸਨ, ਇਨ੍ਹਾਂ ਨੂੰ ਪਰਮੇਸ਼ਰ ਮੰਨ ਕੇ ਪੂਜਣਾ ਠੀਕ ਨਹੀਂ, ਸੋ ਇਹ ਅੰਤਮ ਛੰਦ 'ਪ੍ਰਾਨੀ ਪਰਮਪੁਰਖ ਪਗ ਲਾਗੋ ਦਾ ਸੰਦੇਸ਼ ਦੇਣ ਵਾਲੇ ਹਨ।

'ਦਸਮ ਗਰੰਥ' ਨਾਮ ਬਹੁਤਾ ਪੁਰਾਣਾ ਨਹੀਂ। ਪਹਿਲੇ ਇਸਨੂੰ ਕਈ ਤਰ੍ਹਾਂ ਲਿਖਿਆ ਜਾਂਦਾ ਰਿਹਾ ਹੈ। ਜਿਵੇਂ ਕਿ :—

(੧) ਭਾ. ਮਨੀ ਸਿੰਘ ਵਾਲੀ ਬੀੜ ਵਿਚ ਇਕ ਤਰ੍ਹਾਂ ਸਾਰੇ ਨੂੰ 'ਬਚਿਤ੍ਰ ਨਾਟਕ ਗਰੰਥ' ਹੀ ਆਖਿਆ ਹੈ—

'ਤਤਕਰਾ ਸ੍ਰੀ ਬਚਿਤ੍ਰ ਨਾਟਕ ਗਰੰਥ ਜੀ ਕਾ
ਮੁਖਾਰਬੰਦ ਪਾਤਸਾਹੀ ੧੦'

(੨) ਮਿਸਲ ਪਟਨੇ ਦੀ ਨਕਲ ਬੀੜ, ਜੋ ਅਕਾਲ ਤਖਤ ਹੈ, ਉਸਤੇ ਇਉਂ ਅੰਕਿਤ ਹੈ—

'ਸੂਚੀ ਪੋਥੀ ਕਾ ਤਤਕਰਾ ਸ੍ਰੀ ਬਚਿਤ੍ਰ ਨਾਟਕ ਗਰੰਥ ਜੀ ਕਾ, ਸ੍ਰੀ ਮੁਖ ਵਾਕ ਪਾਤਸਾਹੀ ੧੦ ॥ ਲਿਖਯਤੇ ॥'

(੩) ਇਹ ਹੋਰ ਪ੍ਰਾਚੀਨ ਬੀੜ ਤੇ ਇਉਂ ਦਰਜ ਹੈ :—
'ਤਤਕਰਾ ਲਿਖਿਆ ਗਰੰਥ ਜੀ ਕਾ ਪਾਤਸਾਹੀ ੧੦ ।'

(੪) ਸੰਗਰੂਰ ਵਾਲੀ ਬੀੜ ਤੇ ਇਉਂ ਹੈ—

'ਤਤਕਰਾ ਗਰੰਥ ਕਾ ਸ੍ਰੀ ਮੁਖਬਾਕ ਪਾਤਸਾਹੀ ੧੦'

(੫) ਪੱਥਰ ਦੇ ਛਾਪੇ ਵਾਲੀ ੧੨੧੪ ਸਫੇ ਵਾਲੀ ਬੀੜ ਤੇ ਇਉਂ ਦਰਜ ਹੈ :—
'ਤਤਕਰਾ ਸ੍ਰੀ ਗੁਰੂ ਕਾ ਦਸਮ ਪਾਤਸਾਹੀ ਕਾ ਲਿਖਿਆ ਸੂਚੀ ਪਤ ਕਾ ।'

(੬) ਇਕ ਹੋਰ ਪੱਥਰ ਦੇ ਛਾਪੇ ਦੀ ਬੀੜ ਗਯਾਨ ਪ੍ਰੈਸ ਗੁਜਰਾਵਾਲੇ ਦੀ ਛਪੀ ੧੧੫੮ ਸਫੇ ਦੀ ਹੈ, ਉਸ ਤੇ ਹੈ—‘ਸ੍ਰੀ ਗਰੰਥ ਸਾਹਿਬ ਦਸਵੇਂ ਪਾਤਿ ਸਾਹਿਬ ਜੀ ਕਾ ।

(੭) ੧੩੮੯ ਸਫੇ ਵਾਲੀ ਟਾਇਪ ਦੀ ਬੀੜ ਜੋ ਮੁਫੀਦ ਆਮ ਪ੍ਰੈਸ ਲਾਹੌਰ ਦੀ ਛਪੀ ਹੋਈ ਹੈ, ਇਸ ਤੇ ਸਿਰਲੇਖ ਹੈ—

‘ਸ੍ਰੀ ਗੁਰੂ ਗਰੰਥ ਸਾਹਿਬ ਜੀ ਦਸਮ ਪਾਤਸਾਹੀ ।’

(੮) ਐਂਗਲੋ ਸੰਸਕ੍ਰਿਤ ਪ੍ਰੈਸ ਅਨਾਰਕਲੀ ਲਾਹੌਰ ਦੀ ਛਪੀ ੧੨੮੬ ਪੰਨੇ ਦੀ ਬੀੜ ਤੇ ਇਉਂ ਹੈ :—

‘ਤਤਕਰਾ ਸ੍ਰੀ ਗੁਰੂ ਗਰੰਥ ਸਾਹਿਬ ਦਸਮ ਪਾਤਸਾਹੀ ਜੀ ਕਾ ਲਿਖਯਤੇ ।’

(੯) ਗੁਰੂ ਖਾਲਸਾ ਪ੍ਰੈਸ ਅੰਮ੍ਰਿਤਸਰ ਦੀ ਛਪੀ ੧੨੮੧ ਪੰਨੇ ਵਾਲੀ ਬੀੜ ਤੇ ਇਸ ਪਰਕਾਰ ਹੈ—‘ਸ੍ਰੀ ਦਸਮ ਗਰੰਥ ਸਾਹਿਬ ਜੀ ।’

(੧੦) ਪੰਡਿਤ ਸੁਖਲਾਲ ਉਪਦੇਸ਼ਕ ਭਾਰਤ ਧਰਮ ਮਹਾ ਮੰਡਲ ਬਨਾਰਸ ਵਾਲਿਆਂ ਦੇ ਉਦਮ ਨਾਲ, ਰਾਜਪੂਤ ਪ੍ਰਿੰਟਿੰਗ ਵਰਕਸ ਲਾਹੌਰ ਵਿਚ ਇਕ ਉਰਦੂ ਅੱਖਰਾਂ ਅੰਦਰ ੮੯੨ ਸਫੇ ਦੀ ਬੀੜ ਛਪੀ ਸੀ, ਉਸਤੇ ਵੀ ‘ਦਸਮ ਗਰੰਥ ਸਾਹਿਬ’ ਨਾਮ ਦਿਤਾ ਗਿਆ ਹੈ ।

ਇਸ ਵੇਰਵੇ ਤੋਂ ਪਰਗਟ ਹੈ ਕਿ ‘ਦਸਮ ਗਰੰਥ’ ਨਾਮ ਵੀਹਵੀਂ ਸਦੀ ਦੇ ਮੁੱਢ ਵਿਚ ਪ੍ਰਚਲਤ ਹੋਇਆ ਜਿਸ ਦਾ ਭਾਵ ਸੀ, ‘ਦਸਮ ਪਾਤਸਾਹੀ ਦਾ ਰਚਿਆ ਹੋਇਆ ਪੁਸਤਕ ।’

ਜੇਸਾ ਕਿ ਅਸਾਂ ਅੱਗੇ ਵੀ ਕਿਹਾ ਹੈ ਕਿ ਲਗਭਗ ਸਾਰੀ ਰਚਨਾਵਲੀ ਬਹੁਤੀਆਂ ਬੀੜਾਂ ਵਿਚ ਬਰਾਬਰ ਹੀ ਹੈ । ਕੇਵਲ ਭਾਈ ਸੁੱਖਾ ਸਿੰਘ ਵਾਲੀ (ਪਟਨਾ) ਮਸ਼ਹੂਰ ਬੀੜ ਵਿਚ ਇਹ ਵਾਧੂ ਰਚਨਾਵਾਂ ਮਿਲਦੀਆਂ ਹਨ :—

(੧) ਸੰਸਾਹਰਿ ਸੁਖਮਨਾ—ਇਸ ਦੀਆਂ ੨੪ ਪਉੜੀਆਂ ਹਨ ।

(੨) ਵਾਰ ਮਾਲਕਉਂਸ ਕੀ—ਕੇਵਲ ੧੧ ਪਉੜੀਆਂ ਹਨ ਅਤੇ ਹਰ ਪਉੜੀ ਦੇ ਅਖੀਰ ਤੇ ਇਹ ਤੁਕ ਹੈ—

‘ਨਾਨਕ ਜੋ ਪ੍ਰਭ ਭਾਵਹਿੰਗੇ, ਹਰਿ ਜੀ ਹਰਿਮੰਦਿਰ ਆਵਹਿੰਗੇ ।’

(੩) ਵਾਰ ਸ੍ਰੀ ਭਗਉਤੀ ਜੀ ਕੀ—ਇਹ ਵਾਰ ਦੁਰਗਾ ਕੀ ਨਾਲੋਂ ਭਿੰਨ ਹੈ, ਕੇਵਲ ੮ ਛੰਦ ਹਨ । ਅਰੰਭ ਇਉਂ ਹੈ :—

‘ਭਗਤ ਭਗਉਤੀ ਤਿਸਹ ਕੀ, ਜੋ ਜਨ ਧੀਰ ਧਰੇ ।’

ਮੇਰੀ ਪੁਸਤਕ ‘ਪੰਜਾਬੀ ਵਾਰਾਂ’ ਤੇ ‘ਵਾਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀਆਂ’ ਵਿਚ ਇਸ ਦਾ ਪਾਠ ਦੇ ਚਿਤਾ ਗਿਆ ਹੈ ।

ਇਹ ਤਿੰਨ ਰਚਨਾਵਾਂ ਕੁਝਕੁ ਬੀੜਾਂ ਵਿਚ ਹੀ ਹਨ। ਮਾਲੂਮ ਹੁੰਦਾ ਹੈ ਕਿ ਕਿਸੇ ਲਿਖਾਰੀ ਨੂੰ ਸ਼ਾਇਦ ਭਾਈ ਸੁਖਾ ਸਿੰਘ ਜੀ ਨੂੰ ਹੀ ਇਨ੍ਹਾਂ ਬਾਰੇ ਭੁਲੇਖਾ ਲਗਾ ਕਿ ਇਹ ਦਸਮੇਸ਼-ਕਿਰਤ ਹਨ। ਇਸ ਕਰਕੇ ਉਸ ਨੇ ਇਹ ਸ਼ਾਮਿਲ ਕਰ ਦਿਤੀਆਂ ਪਰੰਤੂ ਪਿਛੋਂ ਦੇ ਵਿਦਵਾਨਾਂ ਦੀ ਖੋਜ ਇਸ ਨਾਲ ਸਹਿਮਤ ਨਹੀਂ ਹੋ ਸਕੀ, ਸੋ ਛਾਪੇ ਦੀਆਂ ਬੀੜਾਂ ਵਿਚ ਇਹ ਦਰਜ ਨਹੀਂ। ਇਸ ਤਰ੍ਹਾਂ ਹੁਣ ਛਾਪੇ ਦੀ ਸੂਰਤ ਵਿਚ ਆਇਆ ਦਸਮ ਗਰੰਥ, ਗੁਰੂ ਗੋਬਿੰਦ ਸਿੰਘ ਰਚਨਾਵਲੀ ਦਾ ਹੀ ਸੰਗ੍ਰਹਿ ਹੈ, ਇਸ ਵਿਚ ਹੋਰ ਕਿਸੇ ਦਰਬਾਰੀ ਕਵੀ ਦੀ ਕੋਈ ਰਚਨਾ ਸ਼ਾਮਲ ਨਹੀਂ।

ਸੋ ਦਸਮ ਗਰੰਥ ਦੇ ਰੂਪ ਵਿਚ ਗੁਰੂ ਸਾਹਿਬ ਕਿਰਤ ਕੁਲ ਪ੍ਰਾਪਤ ਰਚਨਾਵਾਂ ਇਹ ਹੋਈਆਂ :—

(ੳ) ਵੱਡੇ ਗੁਰੰਥ—ਬਚਿਤ੍ਰ ਨਾਟਕ, ਚਰਿਤ੍ਰਪਖਯਾਨ, ਸ਼ਸਤਰ ਨਾਮਮਾਲਾ, ਗਿਆਨ ਪ੍ਰਬੋਧ ਤੇ ੧੧ ਹਕਾਯਤਾਂ (ਫਾਰਸੀ)।

(ਅ) ਛੋਟੀਆਂ ਰਚਨਾਵਾਂ—ਜਾਪੁ, ਅਕਾਲ ਉਸਤਤਿ, ਚੰਡੀ ਚਰਿਤਰ ਉਕਤਿ ਬਿਲਾਸ, ਵਾਰ ਦੁਰਗਾ ਕੀ, ਜਫਰਨਾਮਾ (ਫਾਰਸੀ)।

(ੲ) ਫੁਟਕਲ—ਸ਼ਬਦ ਰਾਗਾਂ ਕੇ, ੩੨ ਸਵੈਯੇ, ਖਾਲਸਾ ਮਹਿਮਾ. ਦੇ ਚਾਰ ਛੰਦ, ਸੱਦ, ਖਿਆਲ ਤੇ ਅਸਵੋਟਕ ਛੰਦ।



(੩)

ਦਸਮ ਗ੍ਰੰਥ ਬਾਰੇ ਸ਼ੰਕਾਵਾਂ

ਕੁਝ ਕੁ ਸੱਜਣ ਸ਼ੰਕਾ ਕਰਦੇ ਹਨ ਕਿ ਦਸਮ ਗ੍ਰੰਥ ਵਿਚ ਆਈ ਸਾਰੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ, ਬੜੀ ਨੂੰ ਛੱਡ ਕੇ ਬਾਕੀ ਰਾਮ, ਸ਼ਿਆਮ ਆਦਿ ਤਾਂਤ੍ਰਿਕ ਕਵੀਆਂ ਦੀ ਹੈ। ਇਹ ਗੱਲ ਠੀਕ ਨਹੀਂ ਕਿਉਂਕਿ ਤਾਂਤ੍ਰਿਕ ਕਵੀਆਂ ਦਾ ਗੁਰੂ ਦਰਬਾਰ ਵਿਚ ਹੋਣਾ ਕਿਸੇ ਇਤਿਹਾਸਕ ਹਵਾਲੇ ਨਾਲ ਵੀ ਸਿਧ ਨਹੀਂ। ਆਪ ਦੇ ਦਰਬਾਰ ਵਿਚ ਉਹੋ ਕਵੀ ਰਹਿੰਦੇ ਸਨ ਜੋ ਗੁਰੂ ਜੀ ਦੀ ਮਹਾਨ ਸ਼ਖਸੀਅਤ ਤੇ ਉਹਨਾਂ ਦੇ ਵੀਚਾਰਾਂ ਦੇ ਸ਼ਰਧਾਲੂ ਸਨ। ਇਹ ਤਾਂ ਹੋ ਸਕਦਾ ਹੈ ਕਿ ਕੋਈ ਬੌਝਾ ਬਹੁਤ ਵਿਚਾਰ-ਭੇਦ ਰਖਦਾ ਹੋਵੇ ਪਰ ਸ਼ਕਤੀ ਦੇ ਪ੍ਰਜਾਰੀ ਤਾਂਤ੍ਰਿਕ ਲੋਕਾਂ ਨੂੰ ਗੁਰੂ ਸਾਹਿਬ ਵਲੋਂ ਇਤਨੀ ਸਰਪ੍ਰਸਤੀ ਪ੍ਰਾਪਤ ਹੋਣਾ ਕਿਵੇਂ ਵੀ ਸੰਭਵ ਨਹੀਂ, ਆਖਿਰ ਉਹ ਇਕ ਧਾਰਮਕ ਗੁਰੂ ਸਨ, ਇਕ ਪਰਮੇਸਰ ਦੀ ਪੂਜਾ ਉਹਨਾਂ ਦਾ ਨਿਸ਼ਾਨਾ ਸੀ, ਸ਼ਕਤੀ-ਪੂਜਾ ਨਹੀਂ। ਜੋ ਉਹ ਆਪਣੇ ਪਵਿਤਰ ਉਦੇਸ਼ ਤੋਂ ਕਿਵੇਂ ਵੀ ਦੂਰ ਨਹੀਂ ਜਾ ਸਕਦੇ ਸਨ।

ਆਖਿਰ ਫਿਰ ਇਹ ਤਾਂਤ੍ਰਿਕ ਕਵੀਆਂ ਦੀ ਕਪੌਲ ਕਲਪਨਾ ਕਿਉਂ ਕੀਤੀ ਗਈ? ਇਸ ਦਾ ਕਾਰਣ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ ਵਿਚ ਬੀਰ ਰਸ ਸੰਚਾਰਨ ਲਈ ਅਪਣੀ ਰਚਨਾ ਵਿਚ ਇਕ ਖਾਸ ਕਿਸਮ ਦੀ ਬੋਲੀ ਤੇ ਸ਼ੈਲੀ ਦੀ ਵਰਤੋਂ ਕੀਤੀ ਹੈ। ਇਸ ਪ੍ਰਯੋਗ ਵਿਚ ਉਹਨਾਂ ਪਰਮੇਸਰ ਲਈ ਭਗਉਤੀ, ਮਹਾਂ ਕਾਲ, ਕਾਲ, ਖੜਗ, ਤੇਗ, ਖੜਗਕੇਤੂ, ਅਸਿਧੁਜ ਆਦਿ ਕਈ ਨਵੇਂ ਸੰਕੇਤ ਵਰਤੇ ਹਨ : ਜਿਵੇਂ ਗੁਰਥਾਣੀ ਵਿਚ ਰਾਮ, ਰਘੁਨਾਥ ਮੁਰਾਰਿ, ਗੋਪਾਲ, ਮਾਧਉ ਆਦਿ ਸ਼ਬਦਾਂ ਨੂੰ, ਬਾਵਜੂਦ ਇਸ ਦੇ ਕਿ ਇਹ ਹਿੰਦੂ ਅਵਤਾਰਾਂ ਦੇ ਵੀ ਨਾਮ ਹਨ, ਪਰਮੇਸਰ ਦੇ ਅਰਥਾਂ ਵਿਚ ਵਰਤਿਆ ਗਿਆ ਹੈ। ਤਿਵੇਂ ਸ੍ਰੀ ਦਸਮੇਸ਼ ਜੀ ਨੇ ਬਲਹੀਣ ਜਨਤਾ ਵਿਚ ਬਲ, ਸਮਰੱਥਾ ਤੇ ਸਵੈਮਾਨ ਪੈਦਾ ਕਰਨ ਲਈ ਜਾਣ ਬੁਝ ਕੇ ਪ੍ਰਭੂ ਦੀ ਪਰਮ ਸੱਤਾ ਨੂੰ ਸ਼ਕਤੀ-ਭਰਪੂਰ ਸ਼ਬਦਾਂ ਨਾਲ ਯਾਦ ਕੀਤਾ ਹੈ, ਜਿਨ੍ਹਾਂ ਦੁਆਰਾ ਭਗਤੀ ਵੀ ਹੋਵੇ ਤੇ ਸ਼ਕਤੀ ਵੀ ਉਪਜੇ। ਉਦਾਹਰਣ ਵਜੋਂ ਤਲਵਾਰ ਲਈ ਵਰਤੇ ਜਾਂਦੇ ਨਾਮ ਤਾਂ ਉਹਨਾਂ ਆਮ ਪਰਮੇਸਰ ਲਈ ਵਰਤੇ ਹਨ। ਪੁਸ਼ਟੀ ਲਈ ਕੁਝ ਮਿਸਾਲਾਂ ਹਾਜ਼ਰ ਹਨ।

(੧) ਭਗਉਤੀ—ਪ੍ਰਿਥਮ 'ਭਗਉਤੀ' ਸਿਮਰ ਕੈ, ਗੁਰੂ ਨਾਨਕ ਲਈ ਧਿਆਇ।

'ਲਈ ਭਗਉਤੀ ਦੁਰਗਸ਼ਾਹ...।' (ਵਾਰ ਦੁਰਗਾ ਕੀ)

(੨) ਖੜਗ—ਨਮਸਕਾਰ ਸ੍ਰੀ 'ਖੜਗ' ਕਉ, ਕਰਉ ਸੁ ਹਿਤ ਚਿਤ ਲਾਇ ।
ਪੂਰਨ ਕਰੋ ਗਰੰਥ ਇਹ, ਤੁਮ ਮਮ ਕਰਹੁ ਸਹਾਇ ।
(ਬਚਿਤ੍ਰ ਨਾਟਕ)

ਇਹ ਸ੍ਰੀ ਖੜਗ, ਤਲਵਾਰ ਨਹੀਂ, ਪਰਮੇਸ਼ਰ ਹੈ, ਤਲਵਾਰ ਸ਼ਾਇਦ ਜੰਗ ਵਿਚ ਤਾਂ ਸਹਾਇਕ ਹੋਵੇ, ਪੁਸਤਕ ਪੂਰੀ ਕਰਨ ਵਿਚ ਨਹੀਂ, ਇਸ ਲਈ ਅਰਥ ਇਥੇ ਪਰਮੇਸ਼ਰ ਹੀ ਹੈ ।

(੩) ਤੇਗ—ਜੈ ਜੈ ਜਗ ਕਾਰਣ ਸ੍ਰਿਸ਼ਟਿ ਉਬਾਰਣ
ਮਮ ਪ੍ਰਤਿਪਾਰਣ ਜੈ ਤੇਗੰ । (ਬਚਿਤਰ ਨਾਟਕ)

(੪) ਕ੍ਰਿਪਾਨ—ਕਾਲ 'ਕ੍ਰਿਪਾਨ' ਬਿਨਾ ਬਿਨਤੀ—
ਨ ਤਉ ਤੁਮ ਕੋ ਪ੍ਰਭੂ ਨੈਕੁ ਰਿਝੈਹੋ । (ਕ੍ਰਿਸ਼ਣਾਵਤਾਰ)

(੫) ਅਸਿ—ਬਾਹਿ ਗਹੇ ਕੀ ਲਾਜ 'ਅਸਿ', ਗੋਬਿੰਦ ਦਾਸ ਤਿਹਾਰ ।
(ਰਾਮਾਵਤਾਰ)

(੬) ਅਸਿਧੁਜ—ਜੇ ਅਸਿਧੁਜ ! ਤਵ ਸਰਨੀ ਪਰੇ ।
ਤਿਨਕੇ ਦੁਸਟ ਦੁਖਿਤ ਹੂੰ ਮਰੇ ।
ਸ੍ਰੀ ਅਸਿਧੁਜ ਜਬ ਭਏ ਦਯਾਲਾ ।
ਪੂਰਨ ਕਰਾ ਗਰੰਥ ਤਭਕਾਲਾ ॥ ੪੦੩ ॥

(੭) ਖੜਗਕੇਤੁ—ਖੜਗਕੇਤੁ ! ਮੈਂ ਸ਼ਰਣ ਤਿਹਾਰੀ ।
ਆਪਿ ਹਾਥ ਦੇ ਲੇਹੁ ਉਬਾਰੀ ।

(੮) ਕਾਲ—ਕੇਵਲ ਕਾਲ ਈ ਕਰਤਾਰ !
ਆਦਿ ਅੰਤ ਅਨੰਤ ਮੂਰਤਿ, ਗੜ੍ਹਨ ਭੰਜਨਹਾਰ । (ਸ਼ਬਦ ਹਜ਼ਾਰੇ)
ਜਵਨ 'ਕਾਲ' ਸਭ ਲੋਕ ਸਵਾਰਾ ।
ਨਮਸਕਾਰ ਹੈ ਤਾਂਹਿ ਹਮਾਰਾ । (ਚਰਿਤਰੋ ਪਖਯਾਨ)

ਭਈ ਜੀਤ ਮੇਰੀ । ਕ੍ਰਿਪਾ 'ਕਾਲ' ਕੇਰੀ । (ਬਚਿਤਰ ਨਾਟਕ)
ਔਰ ਤੋ ਕਾਲ ਸਥੈ ਬਸ ਕਾਲ ਕੇ, ਏਕ ਹੀ 'ਕਾਲ' ਅਕਾਲ ਸਦਾ ਹੈ ।

ਪ੍ਰਿਥਮ ਕਾਲ, ਸਭ ਜਗ ਕੋ ਤਾਤਾ । ਤਾਂ ਤੇ ਭਯੇ ਤੇਜ ਬਖਿਆਤਾ ।
ਸੋਈ ਭਵਾਨੀ ਨਾਮ ਕਹਾਈ । ਜਿਨ ਸਿਗਰੀ ਯਹ ਸ੍ਰਿਸ਼ਟਿ ਬਨਾਈ ।
ਬ੍ਰਹਮਾ ਗਯੋ ਛਾੈਰ ਨਿਧਿ ਜਹਾ
ਕਾਲਪੁਰਖ ਇਸਥਿਤ ਥੇ ਤਹਾਂ । ੨੨੫੬ ।
ਕਹਯੋ ਬਿਸਨੁ ਕਹ ਨਿਕਟ ਬੁਲਾਈ ।
'ਕ੍ਰਿਸ਼ਣਾਵਤਾਰ ਧਰੋ ਤੁਮ ਜਾਈ ।' (ਕ੍ਰਿਸ਼ਣਾਵਤਾਰ)

(੯) ਸਰਬ ਕਾਲ—ਸਰਬ ਕਾਲ ਹੈ ਪਿਤਾ ਹਮਾਰਾ
ਦੇਵਿ ਕਾਲਕਾ ਮਾਤ ਹਮਾਰਾ । (ਬਚਿਤਰ ਨਾਟਕ)

ਸਰਬ ਕਾਲ ਜੀ ਦੀ ਰੱਛਿਆ ਹਮਨੈ ,
ਸਤਬ ਲੋਹ ਜੀ ਦੀ ਸਦਾ ਰਛਿਆ ਹਮ ਨੈ । (ਅਕਾਲ ਉਸਤਤਿ)

(੧੦) ਮਹਾਂਕਾਲ—ਮਹਾਂਕਾਲ ਰਖਵਾਰ ਹਮਾਰੋ ।

ਮਹਾਂ ਲੋਹ ਮੈਂ ਕਿੰਕਰ ਥਾਰੋ । (ਕਰਿਸ਼ਨਾਵਤਾਰ)

ਨਮੋ ਸ਼ਸਤਰ ਪਾਣੇ । ਨਮੋ ਅਸਤਰ ਮਾਣੇ ।

ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ । ੫੨ । (ਜਾਪੁ ਸਾਹਿਬ)

ਤੀਰ ਤੁਹੀ ਸੈਹਬੀ ਤੁਹੀ, ਤੁਹੀ ਤਬਰ ਤਰਵਾਰ ।

ਨਾਮ ਤਿਹਾਰੋ ਜੋ ਜਪਹਿ, ਭਏ ਸਿੰਧੂ ਭਵ ਪਾਰ ।

(ਸ਼ਸਤਰ ਨਾਮ ਪਾਲਾ)

ਜਿਤੇ ਸ਼ਸਤਰ ਨਾਮੰ । ਨਮਸਕਾਰ ਤਾਮੰ ।

ਜਿਤੇ ਅਸਤਰ ਭੇਯੰ । ਨਮਸਕਾਰ ਤੇਯੰ । ੯੧ (ਬਚਿਤ੍ਰ ਨਾਟਕ)

ਸੋ ਇਹਨਾਂ ਨਾਮਾਂ ਦੀ ਇਤਨੀ ਸਪੱਸ਼ਟ ਵਰਤੋਂ ਹੁੰਦਿਆਂ ਇਹਨਾਂ ਨੂੰ ਤਾਂਤ੍ਰਿਕ ਦੇਵੀ ਦੇਵਤੇ ਸਮਝਣਾ ਉੱਕਾ ਹੀ ਭਰਮ ਭੁਲੇਖੇ ਵਾਲੀ ਗੱਲ ਹੈ !

ਸਾਹਿਤ ਦੇ ਪਾਠਕ ਜਾਣਦੇ ਹਨ ਕਿ ਹਰ ਕਵੀ ਦਾ ਆਪਣਾ ਬੋਲ ਹੁੰਦਾ ਹੈ, ਹਰ ਕਵਿਤਾ ਦੀ ਆਪਣੀ ਸੁਰ ਹੁੰਦੀ ਹੈ ਜਿਸ ਤੋਂ ਫੋਰਨ ਪਾਠਕ, ਕਵੀ ਦੀ ਪਛਾਣ ਕਰ ਲੈਂਦਾ ਹੈ ਇਸੇ ਨੂੰ ਸਾਹਿਤ ਵਿਚ 'ਸ਼ੈਲੀ' ਕਿਹਾ ਜਾਂਦਾ ਹੈ । ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੀ ਇਕ ਖਾਸ ਸੁਰ ਹੈ ਇਸ ਸਰਬਲੋਹ ਦੇ ਕਵੀ ਦਾ ਖਾਸ ਜਲਾਲ-ਭਰਿਆ ਬੋਲ ਹੈ, ਜਿਸ ਨੂੰ ਦਸਮ ਗਰੰਥ ਵਿਚੋਂ ਭਲੀ ਪਰਕਾਰ ਸੁਣਿਆ ਜਾ ਸਕਦਾ ਹੈ, ਪਰ ਸੁਣਨ ਦੀ ਸੋਝੀ ਹੋਣੀ ਜ਼ਰੂਰੀ ਹੈ । ਦਰਅਸਲ ਗੁਰੂ ਸਾਹਿਬ 'ਮੁਰਲੀਧਰ' ਜਾਂ ਲਛਮੀਪਤਿ ਦੀ ਥਾਂ 'ਸ਼ਸਤਰਧਾਰੀ' ਪ੍ਰਭੂ ਦਾ ਸੰਕਲਪ ਦੇ ਕੇ ਤਮਾਮ ਸੰਤਾਂ ਨੂੰ ਸਿਪਾਹੀ ਬਣਾਉਣਾ ਚਾਹੁੰਦੇ ਸਨ ਤਾਂ ਕਿ ਉਹ ਸ਼ਸਤਰਧਾਰੀ ਮੁੜਲ ਸੱਤਾ ਦੇ ਜਬਰ ਵਿਰੁਧ ਬਰਾਬਰ ਖੜੇ ਹੋ ਸਕਣ । ਸੋ ਇਹ ਸ਼ਸਤਰ ਦਾ 'ਵਾਤਾਵਰਣ ਉਤਸ਼ਾਹ ਤੇ ਉਭਾਰ ਪੈਦਾ ਕਰਨ ਲਈ ਸੀ । ਦੂਜੀ ਜੰਗ ਸਮੇਂ ਅੰਗਰੇਜ਼ਾਂ ਅੰਗਰੇਜ਼ੀ ਅੱਖਰ V ਦਾ ਨਿਸ਼ਾਨ ਪਰਚਾਰ ਕੇ ਵਿਕਟਰੀ ਯਾ ਜਿੱਤ ਨੂੰ ਯਕੀਨੀ ਬਣਾਉਣ ਦਾ ਉਦਮ ਕੀਤਾ ਸੀ, ਗੁਰੂ ਸਾਹਿਬ ਦਾ ਸ਼ਸਤਰੀ ਵਾਤਾਵਰਣ ਇਸੇ ਪਰਕਾਰ ਦੀ ਕੋਸ਼ਲ ਸੀ ਤੇ ਇਸ ਨੂੰ ਫਲ ਵੀ ਲਗੇ ।

ਪੁਰਾਤਨ ਸਿਖ ਇਸਦੀ ਕਿਵੇਂ ਵਿਆਖਿਆ ਕਰਦੇ ਸਨ ਸੋ ਇਸ ਟੁਕ ਤੋਂ ਭਲੀਭਾਂਤ ਸਿਧ ਹੈ—

'ਤਾਂ ਸਿਖਾਂ ਭਾਈ ਮਨੀ ਸਿੰਘ ਹੋਰਾਂ ਥੀਂ ਪ੍ਰਸ਼ਨ ਕੀਤਾ, ਆਦਿ ਬਾਣੀ ਜੋ ਹੋਈ ਹੈ, ਸੋ ਭਗਤਿ ਮਈ ਹੈ। ਸਾਹਿਬ ਦਸਮੇ ਪਾਤਸ਼ਾਹ ਜੋ ਬਾਣੀ ਕੀਤੀ ਹੈ, ਜੁੱਧਮਈ ਹੈ ਕੇ ਇਸਤਰੀਯਾਂ ਕੇ ਚਰਿਤਰ ਹੋਨ। ਇਸਕਾ ਸਿਧਾਂਤ ਕਿਉਂਕਰਿ ਸਮਝਾਈਏ। ਭਾਈ ਜੀ ਕਹਿਆ—ਜੈਸੇ ਅਰਜਨ ਜੁੱਧ ਦੇ ਸਮੇਂ ਸ਼ਸਤਰ ਛੋਡਿ ਬੈਠਾ ਥਾ ਤੇ ਮਹਾਰਾਜ ਉਸਨੂੰ ਗੀਤਾ ਉਪਦੇਸ਼ ਕਰਕੇ ਵਰਣਾਸ਼੍ਰਮ ਦਾ ਜੁੱਧ ਠਹਿਰਾਇਆ ਸੀ, ਤੈਸੇ ਹੀ ਖਤਰੀਆਂ ਹਿੰਸਾ ਜਾਣ ਕੇ ਸ਼ਸਤਰ ਛੱਡਾਇਤੇ ਹੈਸਨ ਤੇ ਮਲੋਛਾਂ ਪਕੜੇ ਸਨ, ਸ਼ਸਤਰ ਦੇ ਬਲ ਕਰਕੇ ਰਾਜ ਭੋਗਦੇ ਸਨ, ਹਿੰਦੂਆਂ ਨੂੰ ਭਗਤੀ ਕਰਨ ਨਹੀਂ ਸੀ ਦੇਂਦੇ। ਤਾਂ ਸਾਹਿਬ ਖਾਲਸੇ ਜੀ ਨੂੰ ਰਘੁਬੰਸੀ ਜਾਣ ਕੇ ਫੇਰ ਰਾਜ ਲੈ ਦੇਣਾ ਸੀ ਤਾਂ ਜੁੱਧਮਈ ਬਾਣੀ ਕੀਤੀ ਹੈ। ਸ਼ਸਤਰ ਕੀ ਬਿਦਯਾ ਦ੍ਰਿੜ੍ਹ ਕੀਤੀ ਤੇ ਗਯਾਨ ਦਾ ਉਪਦੇਸ਼ ਕੀਤਾ ਜੋ ਸਰੀਰ ਤੁਸਾਂ ਝੂਠੇ ਜਾਣਨੈ। ਜੋ ਤੁਸਾਂਡੇ ਵਰਣਕ ਧਰਮ ਜੁੱਧ ਕਰਨਾ ਹੈ ਤੇ ਜੁਧ ਜੀਤੈਂਗੇ ਤੇ ਰਾਜ ਭੋਗੈਂਗੇ। ਜੇ ਜੁੱਧ ਵਿਚਿ ਮ੍ਰਿਤੁ ਹੋਵੈਂਗੇ ਤਾਂ ਸ੍ਰਗ ਭੋਗੈਂਗੇ। ਜੋ ਗਯਾਨ ਨੂੰ ਦ੍ਰਿੜ੍ਹ ਕਰਹਿੰਗੇ ਤਾਂ ਜੀਵਨ ਮੁਕਤ ਹੋਵਹਿੰਗੇ।'

[ਸਿਖਾਂ ਦੀ ਭਗਤ ਮਾਲ]

ਨਵੇਂ ਯੁਗ ਦੇ ਵਿਦਵਾਨ ਡਾਕਟਰ ਬਨਾਰਸੀਦਾਸ ਜੈਨ ਦਸਮ ਗਰੰਥ ਦੀ ਮਹਾਨਤਾ ਦਸਦੇ ਵੀ ਇਹੋ ਗੱਲ ਲਿਖਦੇ ਹਨ :—

'ਸ੍ਰੀ ਆਦਿ ਗਰੰਥ ਵਿਚ ਤਾਂ ਭਗਤੀ ਦੇ ਸ਼ਬਦ ਹਨ ਜਿਨ੍ਹਾਂ ਦੇ ਪੜ੍ਹਨ ਨਾਲ ਮਨ ਵਿਚ ਸ਼ਾਂਤੀ ਆਉਂਦੀ ਹੈ, ਅਪਣੇ ਪਿਆਰੇ ਪ੍ਰਭੂ ਦੇ ਚਰਣਾਂ ਦਾ ਪ੍ਰੇਮ ਜਾਗਦਾ ਹੈ, ਜੁੱਧ ਆਦਿ ਦੇ ਭਾਵ ਚੂਰ ਹੁੰਦੇ ਹਨ। ਜਦੋਂ ਸ਼ਾਂਤੀ ਪ੍ਰਦਾਨ ਕਰਨ ਵਾਲੀ ਬਾਣੀ ਨੇ ਦਿਲਾਂ ਵਿਚ ਸ਼ਾਂਤੀ ਪ੍ਰਗਟਾਈ ਤਾਂ ਦਇਆ ਨੇ ਆਣ ਦਰਸ਼ਨ ਦਿਤੇ ਫਿਰ ਦਸਮ ਗਰੰਥ ਵਿਚ ਆਈ ਬੀਰਤਾ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ।

ਦਸਮ ਗਰੰਥ ਬੀਰ ਰਸ ਪ੍ਰਧਾਨ ਹੈ, ਇਸ ਦੇ ਪੜ੍ਹਿਆਂ ਕਾਇਰਾਂ ਵਿਚ ਬੀਰਤਾ ਦਾ ਜੋਸ਼ ਪੈਦਾ ਹੋ ਜਾਂਦਾ ਹੈ। ਸੰਸਕ੍ਰਿਤ ਪੁਰਾਣਾਂ ਵਿਚੋਂ ਕਥਾਵਾਂ ਨੇ ਉਨ੍ਹਾਂ ਨੂੰ ਅਜੇਹੇ ਰੰਗ ਵਿਚ ਰੰਗਿਆ ਹੈ ਜੋ ਪੜ੍ਹਨ ਸੁਣਨ ਵਾਲਿਆਂ ਵਿਚ ਜੋਸ਼ ਆ ਜਾਵੇ। ਗੁਰੂ ਜੀ ਦਾ ਮੰਤਵ ਸੀ ਪਈ ਮਨੁੱਖ ਵਿਚ ਸਰੀਰਕ ਤੇ ਆਤਮਿਕ ਸ਼ਕਤੀ ਇਸ ਲਈ ਨਹੀਂ ਹੁੰਦੀ ਕਿ ਉਹ ਨਿਰਬਲ ਤੇ ਅਨਾਥਾਂ ਉਤੇ ਅਤਿਆਚਾਰ ਕਰੇ ਬਲਕਿ ਏਸ ਲਈ ਹੁੰਦੀ ਹੈ ਪਈ ਮੁਸਲਮਾਨ ਹਾਕਮ ਹਿੰਦੂਆਂ ਉਤੇ ਜੁਲਮ ਕਰ ਰਹੇ ਸਨ : ਗੁਰੂ ਜੀ ਨੇ ਮੁਸਲਮਾਨ ਤਾਕਤ ਦਾ ਮੁਕਾਬਲਾ ਕਰਕੇ ਹਿੰਦੂਆਂ ਨੂੰ ਬਚਾਇਆ। ਹੁਣ ਸਿਖ ਕੇਵਲ 'ਸਿਸ' ਅਰਥਾਤ ਚੋਲੇ ਨ ਰਹੇ ਬਲਕਿ 'ਸਿੰਘ' ਅਰਥਾਤ ਸ਼ੇਰ ਬਹਾਦਰ ਹੋ ਗਏ। ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਸਿਖਾਂ ਦੇ ਨਾਂਵ ਵਿਚ ਸਿੰਘ ਜ਼ਰੂਰੀ ਨਹੀਂ ਸੀ ਹੁੰਦਾ ਪਰ ਦਸਮ ਗੁਰੂ ਜੀ ਦੇ ਸਮੇਂ ਸਭ ਸਿੰਘ ਹੋ ਗਏ। ਉਹ ਆਪਣੇ ਅੱਪ ਨੂੰ ਖਾਲਸਾ ਕਹਿਣ ਲਗੇ ਅਤੇ ਇਕ ਦੂਜੇ ਨੂੰ ਮਿਲਣ ਵੇਲੇ 'ਵਾਹਿਗੁਰੂ ਜੀ ਕੀ ਫਤਹਿ' ਬੁਲਾਣ ਲਗ ਪਏ। ਦਸਮ ਗਰੰਥ ਵਿਚ ਬਹੁਤ ਸਾਰੀ ਸਮੱਗਰੀ ਮਨੁੱਖ ਨੂੰ ਸਿੰਘ (ਸ਼ੇਰ) ਬਣਾਉਣ ਲਈ ਹੈ।'

(ਪ੍ਰਕਾਸ਼ ਹਫਤੇਵਾਰ, ਪਟਿਆਲਾ)

ਨਾਲੇ ਗੁਰੂ ਸਾਹਿਬ ਦੀ ਇਸ ਸਾਰੀ ਰਚਨਾ ਨੂੰ ਗੁਰਬਾਣੀ ਸਮਾਨ ਸਮਝਣਾ ਫੁੱਲ ਹੈ । ਦਸਮ ਗਰੰਥ ਵਿਚ ਦੋ ਪਰਕਾਰ ਦੀ ਰਚਨਾ ਹੈ, ਇਕ ਬਾਣੀ ਦੇ ਰੰਗ ਵਾਲੀ ਅਧਿਆਤਮਕ ਰਚਨਾ (Spiritual Literature) ਤੇ ਦੂਜੀ ਪਰਚਾਰਾਤਮਕ ਰਚਨਾ (Propaganda Literature) ਜਿਵੇਂ ਬਚਿਤਰ ਨਾਟਕ ਤੇ ਚਰਿਤਰ ਪਖਯਾਨ ਯਾ ਚੰਡੀ ਚਰਿਤਰ ਆਦਿ । ਹੁਣ 'ਬਚਿਤਰ ਨਾਟਕ', ਅਵਤਾਰ ਲੀਲਾ ਦੀ ਕਹਾਣੀ ਹੈ, ਇਹ ਲਿਖੀ ਤਾਂ ਗਈ ਹੈ ਕਿ ਭਾਰਤੀ ਲੋਕ ਆਪਣੇ ਬੀਰ ਨਾਇਕਾਂ ਦੀਆਂ 'ਬਾਬਾਣੀਆਂ ਕਹਾਣੀਆਂ' ਤੋਂ ਕੁਝ ਨ ਕੁਝ ਪ੍ਰੇਰਨਾ ਲੈ ਸਕਣ । ਵੈਸ਼ਣਵਾਂ ਲਈ ਰਾਮ ਕ੍ਰਿਸ਼ਣ ਪਿਆਰੇ ਸਨ, ਸ਼ੈਵਾਂ ਲਈ ਰੁਦਰ ਮਹਾਰਾਜ, ਤੇ ਸ਼ਕਤੀ ਦੇ ਪੁਜਾਰੀਆਂ ਲਈ ਦੇਵੀ ਹੀ ਸਭ ਕੁਝ ਸੀ, ਮੁਸਲਮਾਨ ਮਹਿੰਦੀ (ਮਹੀਉਦੀਨ) ਅਵਤਾਰ ਦੇ ਮੁੱਦਈ ਸਨ । ਗੁਰੂ ਸਾਹਿਬ ਨੇ ਇਹ ਮਿਥਿਹਾਸ ਦਾ ਕੱਚਾ ਮਸਾਲਾ ਲੈ ਕੇ ਉਸ ਨੂੰ ਬਾਰੂਦ ਦਾ ਰੂਪ ਦਿਤਾ ਤਾਂ ਕਿ ਸੁੱਤਾ ਭਾਰਤ ਇਸ ਧਮਾਕੇ ਨਾਲ ਜਾਗ ਉਠੇ, ਪਰ ਇਸ 'ਅਵਤਾਰ ਕਥਾ' ਵਿਚ ਕਹਾਣੀ ਦੇ ਵਖਿਆਨ ਨੂੰ ਛੱਡਕੇ ਜਿਥੇ ਜਿਥੇ ਗੁਰੂ ਆਤਮਾ ਬੋਲੀ ਹੈ, ਸਿਆਣੇ ਸਿਖ ਹਿਰਦਿਆਂ ਫੌਰਨ ਉਸਦੀ ਪਛਾਣ ਕੀਤੀ ਹੈ । ਜਿਵੇਂ ਰਾਮਾਵਤਾਰ ਵਿਚ 'ਪਾਇ ਗਏ ਜਬ ਤੇ ਤੁਮਰੇ' ਤੇ ਕ੍ਰਿਸ਼ਣਾਵਤਾਰ ਵਿਚ 'ਮੈਂ ਨ ਗਨੇਸ਼ਿ ਪ੍ਰਿਥਮ ਮਨਾਉ' ਆਦਿ ਛੰਦ ਤੇ 'ਛਤ੍ਰੀ ਕੇ ਪੂਤ ਹਉ ਬਖਸ ਕੇ ਨਹਿ' ਤੇ 'ਧੰਨ ਜੀਉ ਤਿਹ ਕੇ ਜਗ ਮਹਿ' ਵਾਲੇ ਸਵਦੀਏ । 'ਚੰਡੀ ਚਰਿਤ੍ਰ ਉਕਤਿ ਕਿਲਾਸ' ਵਿਚ 'ਦੇਹ ਸ਼ਿਵਾ ਬਰ ਮਹਿ ਇ ਹੈ' — ਗੁਰੂ ਆਦਰਸ਼ ਨੂੰ ਪਰਗਟ ਕਰਦਾ ਹੈ । ਕੀ ਕੋਈ ਸਾਧਾਰਣ ਤਾਤਵਿਕ ਕਵੀ ਇਸ ਨਿਰਭੈਤਾ ਨਾਲ ਇਸ ਰੰਗ ਵਿਚ ਬੋਲ ਸਕਦਾ ਸੀ ?

ਇਸ ਤਰ੍ਹਾਂ 'ਚਰਿਤ੍ਰ-ਪਖਯਾਨ' ਚਾਲਾਕ ਔਰਤਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ । ਰਾਜਕੁਮਾਰ ਹਨੁਵੰਤ ਸਿੰਘ ਦੀ ਮਤ੍ਰੇਈ ਮਾਂ ਚਿਤ੍ਰਮਤੀ ਰਾਜਕੁਮਾਰ ਦੇ ਰੂਪ ਨੂੰ ਵੇਖਕੇ ਮੋਹਿਤ ਹੋ ਜਾਂਦੀ ਹੈ ਪਰ ਉਹ ਦੁਰਾਚਾਰ ਤੋਂ ਇਨਕਾਰ ਕਰਦਾ ਹੈ । ਫਿਰ ਰਾਣੀ ਤ੍ਰਿਯਾਜਾਲ ਰਚਕੇ ਬੂਠੀ ਉੱਜ ਲਾ ਕੇ ਰਾਜੇ ਨੂੰ ਉਕਸਾਂਦੀ ਹੈ ਕਿ ਇਸ ਨੇ ਮੇਰੇ ਵਲ ਮੈਲੀ ਨਿਗਾਹ ਨਾਲ ਦੇਖਿਆ ਹੈ । ਰਾਜਾ, ਪੁੱਤਰ ਨੂੰ ਜੇਲ੍ਹਖਾਨੇ ਸੁੱਟ ਚਿੰਦਾ ਹੈ । ਇਸ ਹਾਲਤ ਵਿਚ ਸਿਆਣੇ ਵਜ਼ੀਰ ਨੇ ਰਾਜੇ ਨੂੰ ਚਲਾਕ ਤੇ ਫਰੋਬਣ ਔਰਤਾਂ ਦੇ ਕਿੱਸੇ ਸੁਣਾਏ ਹਨ ਕਿ ਤੂੰ ਰਾਣੀ ਦੀ ਚਾਲ ਵਿਚ ਆ ਕੇ ਪੁੱਤਰ ਨੂੰ ਕਤਲ ਨਾ ਕਰ, ਬਿਲਕੁਲ ਪੂਰਨ ਭਗਤ ਵਾਲੀ ਕਹਾਣੀ । ਜੇ ਟਿਹ ਕਹਾਣੀਆਂ ਇਸ ਸਿਲਸਿਲੇ ਵਿਚ ਹਨ । ਵਜ਼ੀਰ, ਕਹਾਣੀਆਂ ਸੁਣਾ ਰਿਹਾ ਹੈ । ਇਸ ਵਿਚ ਇਹ ਵੀ ਕਿਤੇ ਕਿਤੇ ਆਉਂਦਾ ਹੈ ਕਿ ਛਲਾਣੀ ਔਰਤ ਨੇ ਸ਼ਰਾਬ ਯਾ ਭੰਗ ਪਿਲਾ ਕੇ ਅਮਕੇ ਮਰਦ ਨੂੰ ਬੇਹੋਸ਼ ਕਰ ਦਿਤਾ ਯਾ ਉਸ ਨਾਲ ਐਸਾ ਕੀਤਾ, ਇਹ ਸਭ ਕੁਝ ਕਹਾਣੀ ਦਾ ਹਿੱਸਾ ਹੈ, ਗੁਰੂ ਸਾਹਿਬ ਦੀ ਆਪਣੀ ਕਥਨੀ ਨਹੀਂ । ਪਰ ਜਦ ਕਹਾਣੀ ਮੁਕਣ ਤੇ ਗੁਰੂ-ਕਵੀ ਬੋਲਿਆ ਹੈ ਤਾਂ ਉਹ ਆਪਣੀ ਸੁਰ ਵਿਚ ਬੋਲਿਆ ਹੈ ਤੇ ਉਥੇ ਸਿਰਲੇਖ ਹੈ 'ਕਵਿਉਵਾਚ ਬੇਨਤੀ ਚੋਪਈ ।' 1 ਜੋ ਸਿਖ ਇਸ ਸੁਰ ਨੂੰ ਪਛਾਣਦੇ ਸਨ, ਉਨ੍ਹਾਂ ਚਰਿਤ੍ਰ ਪਖਯਾਨ ਦਾ ਇਹ ਭਾਗ ਗੁਰਬਾਣੀ-ਪਾਠ ਵਿਚ ਸ਼ਾਮਲ ਕਰ ਲਿਆ ਤੇ ਹੁਣ ਤਕ ਇਸ ਨੂੰ

ਰੋਜ਼ ਪੜ੍ਹਦੇ ਹਨ। ਹੁਣ 'ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਅਹੁ ਹਮਾਰਾ।' ਕਹਿਣ ਵਾਲਾ, ਉਸ ਜੋਤ ਤੋਂ ਭਿੰਨ ਹੋਰ ਕੋਣ ਹੋ ਸਕਦਾ ਸੀ, ਜੋ ਪਹਿਲੇ ਜਾਮੇ ਵਿਚ ਇਸ ਤਰ੍ਹਾਂ ਗੁਣਗੁਣਾਇਆ ਸੀ —

‘ਅਪਰੰਪਰ ਪਾਰਬ੍ਰਹਿਮ ਪਰਮੇਸ਼ਰ

ਨਾਨਕ ਗੁਰ ਮਿਲਿਆ ਸੋਈ ਜੀਉ।’

(ਗੁਰੂ ਨਾਨਕ)

ਸਿਖਾਂ ਦੇ ਪੁਰਾਣੇ ਰਹਿਤਨਾਮਿਆਂ ਵਿਚ ਸਾਫ਼ ਲਿਖਿਆ ਹੋਇਆ ਹੈ—

ਦੁਹੂੰ ਗ੍ਰੰਥ ਮੈਂ ਬਾਨੀ ਜੋਈ। ਚੁਨ ਚੁਨ ਕੰਠ ਕਰੈ ਨਿਤ ਸੋਈ। ੩੮।

(ਰਹਿਤਨਾਮਾ ਭਾ. ਦੇਸਾ ਸਿੰਘ)

ਇਸੇ ਆਦੇਸ਼ ਅਨੁਸਾਰ 'ਬਚਿਤ੍ਰ ਨਾਟਕ ਦੇ ਕਥਾ ਭਾਗ ਨੂੰ ਪਾਸੇ ਛੱਡਕੇ ਚੋਣਵੇਂ ਛੰਦ; ਸਿੱਖ ਮੁੱਢ ਤੋਂ ਪੜ੍ਹਦੇ ਆ ਰਹੇ ਹਨ ਤੇ ਇਸੇ ਤਰ੍ਹਾਂ 'ਚਰਿਤ੍ਰ ਪ੍ਰਖਯਾਨ' ਦੇ ਅੰਤ ਤੇ ਆਈ 'ਬੇਨਤੀ ਚੋਪਈ' ਸਿਖ ਨਿਤਨੇਮ ਦਾ ਜ਼ਰੂਰੀ ਭਾਗ ਹੈ। ਇਸੇ ਤਰ੍ਹਾਂ ਹੋਰ ਅਨੇਕ ਛੰਦ ਵੀ; ਜਿਵੇਂ 'ਸੁਧ ਜਥ ਤੇ ਹਮ ਧਰੀ' ਯਾ 'ਢੋਲ ਮਿਦੰਗ ਵਜੈ ਸਭ ਹੀ ਘਰ।' ਜੋ ਪੁਰਾਣੇ ਸਿਖ ਇਹ ਸਮਝਦੇ ਕਿ ਇਹ ਤਾਂ ਤਾਂਤ੍ਰਿਕ ਕਵੀਆਂ ਦੀ ਰਚਨਾ ਹੈ ਤਾਂ ਇਉਂ ਮਹਾਨ ਗ੍ਰੰਥ ਵਿਚੋਂ ਚੁਣ ਚੁਣ ਕੇ ਛੰਦ ਯਾਦ ਕਰਨ ਦੀ ਲੋੜ ਨਹੀਂ ਸੀ। ਹੋਰ ਕਿੰਨੇ ਕੁ ਦਰਬਾਰੀ ਕਵੀਆਂ ਦੀ ਰਚਨਾ ਚੁਣ ਚੁਣ ਕੇ ਪੜ੍ਹੀ ਜਾਂਦੀ ਹੈ, ਕੋਈ ਛੰਦ ਤਾ ਦਸੇ। ਚੰਡੀ ਚਰਿਤ੍ਰ ਵਿਚੋਂ 'ਸੰਖਨ ਕੀ ਧੁਨ ਘੰਟਨ ਕੀ ਕਰਿ...' ਆਰਤੀ ਵਿਚ ਪੜ੍ਹੀਂਦਾ ਹੈ ਤੇ 'ਦੇਹਿ ਸ਼ਿਵਾ ! ਵਰ ਮੋਹਿ ਇਹੈ' 'ਸਵਈਆ' ਸਿਖ ਸੰਗਤਾਂ ਵਿਚ ਆਮ ਪੜ੍ਹਿਆ ਜਾਂਦਾ ਹੈ। ਇਸ ਬਲਵਾਨ ਅਰਦਾਸ ਨੂੰ ਕਿਸੇ ਕਮਜ਼ੋਰ ਤਾਂਤ੍ਰਿਕ ਕਵੀ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਇਹ ਛੰਦ ਯਾ ਅਜੇਹੇ ਹੋਰ ਚੋਣਵੇਂ ਬਚਨ ਇਹਨਾਂ ਰਚਨਾਵਾਂ ਵਿਚ ਸਾਫ਼ ਵੇਖੇ ਜਾ ਸਕਦੇ ਹਨ, ਇਹਨਾਂ ਨੂੰ ਆਖੇਪਕ ਵੀ ਨਹੀਂ ਕਿਹਾ ਜਾ ਸਕਦਾ।

(੨) ਦੂਸਰੇ, ਇਹਨਾਂ ਰਚਨਾਵਾਂ ਦੀ ਅੰਦਰਲੀ ਗਵਾਹੀ ਹੈ। 'ਅਵਤਾਰ ਕਥਾ' ਲਿਖਣ ਵਾਲੇ ਕਵੀ ਦਾ ਫੁਰਮਾਨ ਹੈ—

‘ਜਉ ਕਿਛੁ ਇਛੁ ਕਰੈ ਧਨ ਕੀ, ਚਲਿਓ ਧਨ ਦੇਸਨ ਦੇਸ ਤੇ ਆਵੈ।’ ੧੯੦੧।

(ਕ੍ਰਿਸ਼ਣਾਵਤਾਰ)

ਇਸ ਤਰ੍ਹਾਂ ਚਰਿਤ੍ਰ ਪ੍ਰਖਯਾਨ ਦਾ ਕਰਤਾ ਆਖਦਾ ਹੈ :—

‘ਬਾਲ ਹਮਾਰੇ ਪਾਸ, ਦੇਸ ਦੇਸਨ ਤ੍ਰਿਯਾ ਆਵਹਿ।

ਮਨ ਬਾਂਛਤ ਬਰ ਮਾਂਗ, ਜਾਨਿ ਗੁਰ ਸੀਸ ਝੁਕਾਵਹਿ।’

ਕੀ ਕੋਟੀ ਅਨੰਦਪੁਰ ਵਿਚ ਇਸ ਸਮੇਂ ਦਸਮੇਸ਼ ਜੀ ਤੋਂ ਸਿਵਾ ਹੋਰ ਵੀ ਅਜੇਹੀ ਪ੍ਰਸਿੱਧ ਹਜਤੀ ਸੀ ਜਿਸ ਪਾਸ ਇਉਂ ਦੇਸਾਂ ਦੇਸਾਂ ਤੋਂ ਭੇਟਾ ਚੜ੍ਹਦੀਆਂ ਤੇ ਸ਼ਰਧ ਲੂ ਸੁੰਦਰੀਆਂ ਦਰਸਨਾਂ ਲਈ ਆਉਂਦੀਆਂ ਸਨ ? ਇਸ ਦਾ ਜਵਾਬ ਹੈ, ਨਹੀਂ। ਜੇ ਕੋਈ ਇਤਨਾ

ਵਡਾ ਮਾਲਦਾਰ ਤਾੜਕ ਕਵੀ ਹੁੰਦਾ ਤਾਂ ਉਸ ਨੂੰ ਗੁਰੂ ਸਾਹਿਬ ਦੀ ਨੌਕਰੀ ਕਰਨ ਦੀ ਵੀ ਕੀ ਲੋੜ ਸੀ। ਇਜੇਹੇ ਹੋਰ ਅਨੇਕਾਂ ਹਵਾਲੇ ਗੁਰੂ ਸਾਹਿਬ ਦੀ ਸ਼ਖਸੀਅਤ ਦੀ ਹੀ ਪੁਸ਼ਟੀ ਕਰਦੇ ਹਨ।

(੩) ਤੀਸਰੇ, ਭਾਈ ਮਨੀ ਸਿੰਘ ਜੀ ਗੁਰੂ ਜੀ ਦੇ ਸਮਕਾਲੀ ਸਿਖ ਵਿਦਵਾਨ ਸਨ ਤੇ ਉਮਰ ਭਰ ਗੁਰੂ ਜੀ ਦੀ ਹਜ਼ੂਰੀ ਵਿਚ ਰਹੇ ਸਨ। ਇਹਨਾਂ ਨੂੰ ਸਾਰੀ ਜਾਣਕਾਰੀ ਸੀ ਕਿ ਕਿਹੜੀ ਰਚਨਾ ਦਰਬਾਰੀ ਕਵੀ ਦੀ ਹੈ ਤੇ ਕਿਹੜੀ ਗੁਰੂ ਸਾਹਿਬ ਦੀ ਆਪਣੀ। ਇਸ ਕਰਕੇ ਮਾਤਾ ਸੁੰਦਰੀ ਜੀ ਦੀ ਨਿਗਰਾਨੀ ਤੇ ਭਾਈ ਮਨੀ ਸਿੰਘ ਜੀ ਦੁਆਰਾ ਸੰਕਲਿਤ ਤੇ ਸੰਪਾਦਿਤ 'ਦਸਮ ਗਰੰਥ' ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਹਨਾਂ ਸ੍ਰੀ ਮੁਖਵਾਕ ਰਚਨਾ ਹੀ ਇਸ ਵਿਚ ਸੰਕਲਿਤ ਕੀਤੀ ਹੈ, ਕਿਸੇ ਦਰਬਾਰੀ ਕਵੀ ਦੀ ਰਚਨਾ ਨੂੰ ਇਥੇ ਥਾਂ ਨਹੀਂ ਦਿਤੀ। ਤੇ ਨਾ ਹੀ ਐਸਾ ਕਰਨ ਦੀ ਲੋੜ ਸੀ।

(੪) ਚੌਥੇ ਗੱਲ, ਇਹ ਵੀ ਧਿਆਨ ਵਿਚ ਰੱਖਣ ਵਾਲੀ ਹੈ ਕਿ ਗੁਰੂ ਸਾਹਿਬ ਦੇ ਹਰ ਦਰਬਾਰੀ ਕਵੀ ਨੇ ਆਪਣੀ ਰਚਨਾ ਅਰੰਭ ਯਾ ਸਮਾਪਤ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਮੰਗਲ ਕੀਤਾ ਹੈ ਪਰ ਦਸਮ ਗਰੰਥ ਵਿਚ ਅਜੇਹਾ ਸੰਕੇਤ ਕਿਤੇ ਨਹੀਂ। ਗੁਰੂ ਸਾਹਿਬ ਦੇ ਕੀਤੇ ਮੰਗਲਾਚਰਣ ਅਕਾਲ ਯਾ ਅਕਾਲੀ ਸ਼ਕਤੀ ਸਬੰਧੀ ਹਨ ਤੇ ਇਹਨਾਂ ਦੀ ਸ਼ੈਲੀ ਸਭ ਥਾਂ ਰਲਦੀ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਦਰਬਾਰੀ ਕਵੀਆਂ ਦੀ ਕਿਰਤ ਨਹੀਂ।

ਇਕ ਦਲੀਲ ਇਹ ਵੀ ਦਿਤੀ ਜਾਂਦੀ ਹੈ ਕਿ ਕੁਝ ਥਾਂ 'ਰਾਮ' 'ਸਿਆਮ' ਆਦਿਕ ਨਾਂ ਮਿਲਦੇ ਹਨ ਜਿਸ ਤੋਂ ਜਾਹਰ ਹੈ ਕਿ ਇਹ ਰਾਮ ਯਾ ਸਿਆਮ ਕਵੀ ਦੀ ਰਚਨਾ ਹੈ, ਪਰ ਦਸਮ ਗਰੰਥ ਦੇ ਅੰਤਰਲੇ ਪ੍ਰਮਾਣ ਸਿਧ ਕਰਦੇ ਹਨ ਕਿ ਇਹ ਰਾਮ, ਸਿਆਮ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਅਪਣਾਏ ਉਪਨਾਮ ਹਨ, ਕੋਈ ਵੱਖਰੇ ਕਵੀ ਨਹੀਂ। ਗੁਰੂ ਜੀ ਨੇ ਆਪਣੀ ਜੀਵਨ-ਕਥਾ ਲਿਖਦਿਆਂ ਬਚਿਤ੍ਰ ਨਾਟਕ ਦੇ ੧੪ਵੇਂ ਅਧਿਆਇ ਵਿਚ ਸਾਡਾ ਲਿਖਿਆ ਹੈ :

ਪਹਿਲੇ 'ਚੰਡੀ ਚਰਿਤ੍ਰ' ਬਨਾਯੋ। ਨਖ ਸਿਖ ਤੇ ਕ੍ਰਮ ਭਾਖਿ ਸੁਨਾਯੋ।

ਛੋਰਿ ਕਥਾ ਤਬ ਪ੍ਰਿਥਮ ਸੁਨਾਈ। ਅਬ ਚਾਹਤ ਫਿਰ ਕਰੋ ਬਡਾਈ। ੧੧।

... ..

ਜਿਹ ਜਿਹ ਬਿਧਿ ਮੈਂ ਲਖੇ ਤਮਾਸਾ। ਚਾਹਤ ਤਿਨਕੋ ਕੀਯੋ ਪ੍ਰਕਾਸਾ

ਜੋ ਜੋ ਜਨਮ ਪੂਰਬਲੇ ਹੋਰੇ। ਕਹਿਹੋ ਸੋ ਪ੍ਰਭੂ, ਪ੍ਰਕ੍ਰਮ ਤੋਰੇ। ੧੪।

(ਬਚਿਤ੍ਰ ਨਾਟਕ)

ਇਸ ਕਥਨ ਤੋਂ ਦੋ ਗੱਲਾਂ ਪ੍ਰਤੱਖ ਹਨ, ਪਹਿਲੇ ਇਹ ਕਿ ਚੰਡੀ ਚਰਿਤ੍ਰ ਉਸ ਮਹਾਨ ਕਵੀ ਦਸਮੇਸ਼ ਨੇ ਲਿਖਿਆ ਸੀ ਜੋ ਭੰਗਾਣੀ ਯੁੱਧ ਵਿਚ ਆਪਣੀ ਵਿਜੈ ਦਸਦਾ 'ਭਈ ਜੀਤ ਮੇਰੀ। ਕ੍ਰਿਪਾ ਕਾਲ ਕੇਰੀ।' ਲਿਖਦਾ ਹੈ। ਦੂਜੇ, ਇਹ 'ਆਤਮ ਕਥਾ' ਲਿਖਣ

ਵਾਲਾ ਕਵੀ ਇਹ ਕਹਿੰਦਾ ਹੈ ਕਿ ਮੈਂ ਹੁਣ ਫਿਰ 'ਅਵਤਾਰ ਕਥਾ' ਦੇ ਉਹ ਪ੍ਰਸੰਗ ਸੁਣਾਂਦਾ ਹਾਂ ਜੋ ਪ੍ਰਭੂ-ਲੀਲਾ ਨੂੰ ਪਰਗਟ ਕਰਨ ਵਾਲੇ ਹਨ। ਇਸ ਤੋਂ ਅੱਗੇ 'ਅਭ ਉਚਰੋ' ਚੌਥੀ ਅਵਤਾਰ' ਕਹਿਕੇ ਬਿਸਨੂੰ ਦੇ ੨੪ ਅਵਤਾਰਾਂ ਦੀ ਕਥਾ ਸ਼ੁਰੂ ਹੋ ਜਾਂਦੀ ਹੈ। ਹੁਣ 'ਚੰਡੀ ਚਰਿਤ੍ਰ' ਜਿਸ ਨੂੰ ਗੁਰੂ ਸਾਹਿਬ ਪਹਿਲੇ ਲਿਖੀ, ਅਪਣੀ ਰਚਨਾ ਮੰਨਦੇ ਹਨ, ਉਸ ਬਾਰੇ ਸ਼ੰਕਾ ਦੀ ਗੁੰਜਾਇਸ਼ ਨਹੀਂ। ਅਵਤਾਰ ਕਥਾ ਵਿਚ ਖਾਸ ਕਰਕੇ 'ਕ੍ਰਿਸ਼ਣਾਵਤਾਰ' ਦੀ ਕਹਾਣੀ ਵਿਚ 'ਸਿਆਮ' ਨਾਂ ਵਧੇਰੇ ਵਰਤਿਆ ਗਿਆ ਹੈ। ਫਿਰ 'ਚੰਡੀ ਚਰਿਤ੍ਰ' ਵਿਚ 'ਅਤਿ ਹੀ ਰਣ ਮੈਂ ਤਬ ਜੂਝ ਮਰੋ' ਦੀ ਜੋ ਮੰਗ ਕੀਤੀ ਹੈ, ਇਹੋ ਮੰਗ ਕ੍ਰਿਸ਼ਣਾਵਤਾਰ ਦੇ 'ਹੇ ਰਵਿ, ਹੇ ਸਸਿ', 'ਜਉ ਕਿਛ ਇਛ ਕਰਉ' ਤੇ 'ਛਤ੍ਰੀ ਕੋ ਪੂਤ ਹਉ', ਆਦਿ ਤਿੰਨ ਸਵਈਆਂ ਵਿਚ ਉਨ੍ਹਾਂ ਲਫਜ਼ਾਂ ਰਾਹੀਂ ਹੀ ਦੁਹਰਾਈ ਹੈ ਤੇ ਫਿਰ ਇਨ੍ਹਾਂ ਵਿਚ 'ਸਿਆਮ' ਛਾਪ ਵੀ ਵਰਤੀ ਹੈ। ਸਪਸ਼ਟ ਹੈ ਕਿ ਚੰਡੀ ਚਰਿਤ੍ਰ ਦਾ ਕਰਤਾ ਹੀ ਕ੍ਰਿਸ਼ਣਾਵਤਾਰ ਵਾਲਾ ਸਯਾਮ ਕਵੀ ਹੈ। ਇਸੇ ਤਰ੍ਹਾਂ ਜੋ ਛੰਦ ਬਚਿਤ੍ਰ ਨਾਟਕ ਵਿਚ ਆਏ ਹਨ, ਉਹ ਹੋਰ ਥਾਂ ਵੀ ਮਿਲਦੇ ਹਨ ਜਿਵੇਂ 'ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ।' ਇਹੋ ਸਵੈਯਾ ਚਰਿਤ੍ਰ ਪਖਯਾਨ ਦੇ ਪਹਿਲੇ ਚਰਿਤ੍ਰ ਵਿਚ ਹੈ। 'ਕਾਗਦ ਦੀਪ ਸਬੈ ਕਰਕੈ—' ਸਵੈਯਾ ਬਚਿਤ੍ਰ ਨਾਟਕ। ੧੦੧। ਤੇ ਚਰਿਤਰ (੨੬੯) ਦੋਹਾਂ ਵਿਚ ਮਿਲਦਾ ਹੈ।

ਹੁਣ ਸਵਾਲ ਉਠਦਾ ਹੈ ਕਿ 'ਸਿਆਮ' ਨਾਂ ਵਰਤਣ ਦਾ ਕੀ ਕਾਰਣ ਹੈ। ਇਸਦਾ ਬੜਾ ਸਿਧਾ ਤੇ ਸਪਸ਼ਟ ਜਵਾਬ ਹੈ ਕਿ ਕਵੀ ਅਪਣੀ ਮਰਜ਼ੀ ਅਨੁਸਾਰ ਕੋਈ ਵੀ ਉਪਨਾਮ ਚੁਣ ਸਕਦਾ ਹੈ, ਪਰ ਇਤਿਹਾਸਿਕ ਰਵਾਇਤ ਦਸਦੀ ਹੈ ਕਿ 'ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਜੀ ਦੇ ਸੋਹਰੇ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਸੀ, ਇਸ ਕਰਕੇ ਜਦੋਂ ਮਾਤਾ ਜੀ ਤੇ ਅੰਮਾ ਨਾਨਕੀ ਜੀ ਮੁੰੀ ਦਸਮੇਸ਼ ਨੂੰ ਬੁਲਾਂਦੇ ਤਾਂ ਉਹ 'ਗੋਬਿੰਦ' ਨਾਮ ਲੈਣ ਦੀ ਥਾਂ 'ਸਿਆਮ' ਕਹਿਕੇ ਆਵਾਜ਼ ਦਿੰਦੇ ਸਨ ਤੇ ਇਹ ਮਾਤਾ ਦਾ ਰਖਿਆ ਪਿਆਰਾ ਨਾਮ ਗੁਰੂ ਸਾਹਿਬ ਨੇ ਕਵਿਤਾ ਵਿਚ ਵਰਤਕੇ ਅਮਰ ਕਰ ਦਿਤਾ। ਜੇ ਕਰ ਇਹ ਖਾਸ ਵੱਖਰੇ ਕਵੀ ਦਾ ਨਾਂ ਹੁੰਦਾ ਤਾਂ ਅਵਤਾਰ-ਕਥਾ ਦੇ ਕਈ ਛੰਦਾਂ ਵਿਚ ਇਹ ਮਿਸਾਲ ਨ ਬਣਦੀ ਕਿ ਇਕ ਛੰਦ ਵਿਚ 'ਰਾਮ' ਛਾਪ ਹੈ ਤੇ ਦੂਜੇ ਨਾਲ ਦੇ ਵਿਚ ਹੀ 'ਸਿਆਮ'। ਜਿਵੇਂ ਕ੍ਰਿਸ਼ਣਾਵਤਾਰ ਦੇ ੧੮੭੨ ਨੰ. ਛੰਦ ਵਿਚ 'ਰਾਮ' ਉਪਨਾਮ ਆਉਂਦਾ ਹੈ ਤੇ ੧੮੭੩ ਵਿਚ 'ਸ਼ਯਾਮ'। ਇਸ ਤਰ੍ਹਾਂ ਕਈ ਹੋਰ ਛੰਦਾਂ ਵਿਚ। ਇਹ ਗੱਲ ਅਚਾਨਕ ਨਹੀਂ ਹੋ ਗਈ ਤੇ ਨਾ ਹੀ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਦਰਬਾਰੀ ਕਵੀ ਰਾਮ ਨੇ ਪਹਿਲਾਂ ਸਵਈਆ ਲਿਖਿਆ ਤੇ ਦੂਜਾ ਸਿਆਮ ਨੇ ਰਚਿਆ। ਦਰਅਸਲ 'ਕਵਿ ਰਾਮ ਕਹੈ' ਦੀ ਸ਼ੈਲੀ ਇਉਂ ਹੀ ਚਲ ਪਈ ਹੈ, ਜਿਵੇਂ ਇਹ ਕੋਈ ਕਾਵਿ-ਸ਼ੈਲੀ ਹੋਵੇ। ਜਹਾਂਗੀਰ ਦੇ ਜ਼ਮਾਨੇ ਲਿਖੇ ਗਏ। 'ਹਨੂਮਾਨ ਨਾਟਕ' ਵਿਚ ਹਿਰਦੇਰਾਮ ਭੱਲੇ ਨੇ ਇਸੇ ਵੰਗ ਨਾਲ ਆਪਣਾ ਉਪਨਾਮ, 'ਰਾਮ' ਵਰਤਿਆ ਹੈ। ਗੁਰੂ ਸਾਹਿਬ ਨੂੰ ਇਹ ਨਾਟਕ ਬਹੁਤ ਪਿਆਰਾ ਸੀ ਤੇ ਇਸ ਦੇ ਪ੍ਰਭਾਵ ਵਜੋਂ ਸਾਇਦ ਉਨ੍ਹਾਂ ਇਸ ਤਰ੍ਹਾਂ

‘ਕਵੀ ਰਾਮ’ ਵਾਲੀ ਸ਼ੈਲੀ ਦੀ ਵਰਤੋਂ ਕੀਤੀ ਹੋਵੇ। ਵੈਸੇ ਕਾਂਸ਼ੀ ਰਾਮ, ਗੁਰੂ ਜੀ ਦਾ ਇਕ ਦਰਬਾਰੀ ਕਵੀ ਸੀ ਪਰ ਉਹ ਆਪਣੀ ਰਚਨਾ ‘ ਪਾਂਡਵ ਗੀਤਾ’ ਯਾ ‘ਪਰਸੁਰਾਮ ਸੰਵਾਦ’ ਵਿਚ ਕਿਤੇ ਵੀ ‘ਕਵੀ ਰਾਮ’ ਨਹੀਂ ਵਰਤਦਾ, ਆਪਣਾ ਪੂਰਾ ਨਾਂ ‘ਕਾਂਸ਼ੀ ਰਾਮ’ ਦਿੰਦਾ ਹੈ। ਇਸ ਕਰਕੇ ਇਹ ਅਨੁਮਾਨ ਭੁਲੇਖਾ ਹੋਵੇਗਾ ਕਿ ਕਾਂਸ਼ੀ ਰਾਮ ‘ਰਾਮ’ ਉਪਨਾਮ ਹੇਠ ਕਵਿਤਾ ਰਚਣ ਵਾਲਾ ਸੀ।

ਹਾਂ, ਇਕ ਗੁਰੂ ਸਾਹਿਬ ਦਾ ਸਮਕਾਲੀ, ਰੋਪੜ ਦਾ ਬ੍ਰਾਹਮਣ ਵੈਦ—ਸੀਤਾ ਰਾਮ ਹੋਇਆ ਹੈ, ਇਸ ਨੇ ‘ਖੈਰੁਲ ਤਜਾਰਥ’ ਨਾਂਮੀ ਵੈਦਿਕ ਪੁਸਤਕ ਦਾ ‘ਕਵਿ ਤਰੰਗ’ ਨਾਮ ਹੇਠ ਅਨੁਵਾਦ ਕੀਤਾ ਹੈ ਤੇ ਇਸ ਤੋਂ ਬਿਨਾ ਅਲਿਕ ਬਤੀਸੀ’ ਤੇ ਰਾਜਨੀਤਿ’ ਬਾਰੇ ਵੀ ਇਕ ਰਚਨਾ ਰਚੀ ਹੈ। ਇਹ ਕਿਤੇ ਕਿਤੇ ‘ਕਵਿ ਰਾਮ’ ਪਦ ਵਰਤਦਾ ਹੈ, ਪਰ ਇਸ ਨੇ ਆਪਣੀ ਪੁਸਤਕ ਵਿਚ ਨ ਅਨੰਦਪੁਰ ਦਾ ਜ਼ਿਕਰ ਕੀਤਾ ਹੈ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਵਲ ਸੰਕੇਤ ਕੀਤਾ ਹੈ। ਇਸ ਕਰਕੇ ਇਹ ਮੰਨਣ ਯੋਗ ਨਹੀਂ ਕਿ ਇਹ ਕੋਈ ਦਰਬਾਰੀ ਕਵੀ ਸੀ। ਨਾਲੇ ਸੀਤਾ ਰਾਮ ਆਪਣੇ ਬਾਰੇ ਸਪਸ਼ਟ ਲਿਖਦਾ ਹੈ :—

ਬ੍ਰਾਹਮਣ ਤ੍ਰਿਖੇ ਬੰਸ ਮੈਂ, ਕੇਸਵ ਸੁਤ ਕਵਿ ਰਾਮ।

ਰੋਪੜ ਮੈਂ ਭਾਖਾ ਕਰੀ, ਕਵਿ ਤਰੰਗ ਧਰਿ ਨਾਮ। ੪।

ਕਵਿ ਤਰੰਗ (ਖੈਰੁਲ ਤਜਾਰਥ)

[ਹੱਥ-ਲਿਖਤ ਖਰੜਾ, ਮੋਤੀ ਬਾਗ਼, ਪਟਿਆਲਾ]

ਇਸਦਾ ਅਰਥ ਹੈ ਕਿ ਰੋਪੜ ਵਾਲਾ ਕਵਿ ਰਾਮ ਬ੍ਰਾਹਮਣ ਘਰਾਣੇ ਵਿਚੋਂ ਸੀ ਪਰ ਦਸਮ ਗਰੰਥ ਵਾਲਾ ਰਾਮ ਇਉਂ ਕਹਿੰਦਾ ਹੈ :—

ਛਤ੍ਰੀ ਕੋ ਪੂਤ ਹਰੁ, ਬਾਮਨ ਕੋ ਨਹਿ ਕੈ ਤਪ ਆਵਤ ਹਉ ਜੁ ਕਰੋ। ੨੪੮੮।

[ਕ੍ਰਿਸ਼ਣਾਵਤਾਰ

ਸੋ ਸਾਡੇ ਨਵੇਂ ਪੱਛੀਆਂ ਪ੍ਰਤੀ ਬੇਨਤੀ ਹੈ ਕਿ ਉਹ ਬਿਨਾ ਡੂੰਘੀ ਦੇਖ ਭਾਲ ਕੀਤੇ ਅਜੇਹੀਆਂ ਗਲਤ ਬਿਆਨੀਆਂ ਨ ਕਰਨ ਤੇ ਨਾ ਹੀ ਕਲਪਤ ਦਲੀਲਾਂ ਘੜਨ।

ਇਹੋ ਹਾਲ ਸਿਆਮ ਦਾ ਹੈ, ਸਯਾਮ ਨਾਂ ਦਾ, ਗੁਰੂ ਜੀ ਦਾ ਸਮਕਾਲੀ ਦਰਬਾਰੀ ਕਵੀ ਕੋਈ ਨਹੀਂ ਮਿਲਦਾ। ਫਿਰ ਗੁਰੂ ਸਾਹਿਬ ਵਲੋਂ ਵਰਤੇ ਉਪਨਾਮ ਦੇ ਅਧਾਰ ਤੇ ਕਿਵੇਂ ਇਕ ਅਣਹੋਏ ਕਵੀ ਨੂੰ ਕਲਪ ਲਿਆ ਜਾਵੇ। ਅਸਲੀਅਤ ਤਾਂ ਸਪਸ਼ਟ ਹੈ ਕਿ ਇਹ ਦਸਮੇਸ਼ ਦੇ ਹੀ ਉਪਨਾਮ ਸਨ, ਕੋਈ ਵੱਖਰੇ ਕਵੀ ਨਹੀਂ। ਜੇਕਰ ਇਹ ‘ਅਵਤਾਰ ਕਥਾ’ ਰਾਮ, ਸਿਆਮ ਦੀ ਹੀ ਲਿਖੀ ਹੁੰਦੀ ਤਾਂ ਭਾਈ ਮਨੀ ਸਿੰਘ ਚਿਠੀ ਵਿਚ ਇਉਂ ਨ ਲਿਖਦੇ :

‘ਪੱਥੀਆਂ ਜੋ ਝੰਡਾ ਸਿੰਘ ਹਾਥਿ ਭੇਜੀ ਥੀ, ਉਹਨਾਂ ਵਿਚ ਸਾਹਿਬਾਂ ਦੇ ੩੦੩ ਚਰਿਤਰ ਉਪਖਿਆਨ ਦੀ ਪੱਥੀ ਜੋ ਹੈ, ਸੋ ਸੀਂਹਾਂ ਸਿੰਘ ਨੂੰ ਮਹਲ ਵਿਚ ਦੇਨਾ ਜੀ।

‘ਨਾਮਾ ਮਾਲਾ’ ਕੀ ਪੌਥੀ ਦੀ ਖਬਰ ਅਬੀ ਮਿਲੀ ਨਾਹੀਂ । ਕਰਿਸ਼ਨਾਵਤਾਰ ਪੂਰਬਾਰਧ ਤੋਂ ਮਿਲਾ, ਉਤਰਾਰਧ ਨਾਹੀਂ । ਜੋ ਮਿਲਾ ਅਸੀਂ ਭੇਜ ਦੇਵਾਂਗੇ ।’

ਸਪਸ਼ਟ ਹੈ ਕਿ ਹਜ਼ੂਰੀ ਵਿਦਵਾਨ ਸਿਖ ਭਾਈ ਮਨੀ ਸਿੰਘ ਇਹਨਾਂ ਰਚਨਾਵਾਂ ਨੂੰ ‘ਸਾਹਿਬ’ ਦੀ ਕਿਰਤ ਮੰਨਦਾ ਹੈ । ਆਮ ਤੌਰ ਤੇ ਸ਼ੰਕਾਵਾਦੀ ਅਵਤਾਰ ਕਥਾ ਤੇ ਚਰਿਤ੍ਰ-ਪਖਯਾਨ ਨੂੰ ਹੀ ਗੁਰੂ-ਕਿਰਤ ਮੰਨਣ ਲਈ ਤਿਆਰ ਨਹੀਂ । ਉਹਨਾਂ ਦਾ ਖਿਆਲ ਹੈ ਕਿ ਗੁਰੂ ਸਾਹਿਬ ਅਜੇਹੀਆਂ ਰਚਨਾਵਾਂ ਨਹੀਂ ਸੀ ਲਿਖ ਸਕਦੇ ਪਰ ਇਹ ਠੀਕ ਨਹੀਂ ।

ਜਿਥੋਂ ਤਕ ਇਤਿਹਾਸ ਦਾ ਸੰਬੰਧ ਹੈ, ਪੁਰਾਣੇ ਸਿਖਾਂ ਵਿਚ ਦਸਮ ਗਰੰਥ ਬਾਰੇ ਕਦੀ ਝਗੜਾ ਵੀ ਨਹੀਂ ਹੋਇਆ । ਹਾਂ, ਇਕ ਮਤ-ਭੇਦ ਵਾਲੀ ਗੱਲ ਹੋਈ ਸੀ, ਜਦੋਂ ਭਾਈ ਮਨੀ ਸਿੰਘ ਮੁਸੱਦੀ ਨੇ ਆਇ ਤੇ ਦਸਮ ਗਰੰਥ ਨੂੰ ਇਕੱਠਾ ਕਰ ਦਿਤਾ ਤੇ ਭਗਤ ਬਾਣੀ ਨੂੰ ਛਾਂਟ ਛਾਂਟ ਕੇ ਗੁਰੂ ਬਾਣੀ ਨਾਲੋਂ ਅੱਡ ਕਰ ਦਿਤਾ ।* ਤਾਂ ਸਿੱਖਾਂ ਇਹ ਗੱਲ ਪਸੰਦ ਨਾ ਕੀਤੀ ਤੇ ਫਿਰ ਦਮਦਮੇ ਸਾਹਿਬ ਪੰਥਕ ਇਕੱਤ੍ਰਤਾ ਵਿਚ ਇਹੋ ਫੈਸਲਾ ਹੋਇਆ ਕਿ ਦੋਵੇਂ ਗਰੰਥ

* ਸਮਕਾਲੀ ਲੇਖਕ ਕੇਸਰ ਸਿੰਘ ਇਹ ਘਟਨਾ ਇਉਂ ਬੀਤੀ ਦਸਦਾ ਹੈ :—

‘ਇਤਨੀ ਵਧੀਕ ਉਸ ਪਾਸੋਂ ਗੱਲ ਸੀ ਹੋਈ
ਜੋ ਭਗਤ ਬਾਣੀ ਜੁਦਾ ਕਰ ਲਿਖੀ ਸੀ ਸੋਈ । ੩੭੭ ।
ਨਾਲ ਦੂਜਾ ਆਇ ਗਰੰਥ ਸੀ ਰਲਾਇਆ
ਤਿਸ ਵਿਚੋਂ ਭਗਤ ਬਾਣੀ ਜੁਦਾ ਲਿਖਾਇਆ
ਦੋਹਾਂ ਗਰੰਥਾਂ ਦੀ ਬੀਤ ਇਕ ਕਰਿ ਬੰਧਵਾਈ
ਉਹ ਗਰੰਥ ਕਿਸੇ ਸਿਖ ਗਰੰਥ ਡਿੱਠਾ ਜਾਈ । ੩੭੮ ।
ਦੇਖ ਕੇ ਸਿਖ ਐਸੇ ਬਚਨ ਕਹੇ, ‘ਇਹ ਕੀ ਕਰਿਆ ?
ਭਾਈ ਸਿਖਾ ! ਤੁਧ ਭਗਤ ਜਦੇ ਕਿਉਂ ਕਰ ਧਰਿਆ ?
ਤੁਧ ਬੱਧੀ ਮਿਰਯਾਦ ਗੁਰੂ ਕੀ, ਹੈ ਤੋੜੀ
ਤੇਰੇ ਅੰਗ ਅੰਗ ਜੁਦਾ ਕੀਤੇ ਚਾਹੀਅਨ ਫੋੜੀ’ । ੩੭੯ ।
ਤਬ ਭਾਈ ਮਨੀ ਸਿੰਘ, ਸਿਖ ਨੂੰ ਐਸੇ ਕਹਿਆ—
‘ਭਗਤ ਹੈਨ ਗੁਰੂ ਕੇ ਨਫਰ, ਸਮਾਨ ਬੈਠੇ ਚਹਿਆ ।’
ਤਬ ਸਿੱਖ ਨੇ ਐਸੇ ਬਚਨ ਹੈ ਕੀਤਾ :—
‘ਜਾਂ ਖਾਵਦ ਨਫਰ ਨੂੰ ਚੁਕ ਕੱਛੜ ਲੀਤਾ । ੩੮੦ ।
ਅਤੇ ਵਧਾਇਆ ਆਪਣੇ ਪਾਸ ਬੈਠਾਇਆ,
ਤਾਂ ਤੂੰ ਖਾਵਦ ਪਾਸਹੂੰ ਨਫਰ ਨੂੰ ਕੈਸੇ ਉਠਾਇਆ ।’
ਭਾਈ ਮਨੀ ਸਿੰਘ ਜੀ ਚੁਪ ਕਰ ਗਏ ।
‘ਜੀ ਬਚਨ ਤੁਸਾਡੇ, ਮੇਰੇ ਅੰਗ ਅੰਗ ਜੁਦਾ ਹੋਇ ਰਹੇ । ੩੮੧ ।
‘ਸਿਖੀ ਬਖਸ਼ੋ ਸੁਆਸਾਂ ਨਾਲ ਨਿਭੈ ਮੇਰੀ ।’
ਸਿਖ ਬਚਨ ਕੀਤਾ, ‘ਸਿਖੀ ਅਚੱਲ ਹੈ ਤੇਰੀ ।’
ਸੋ ਸਿਖ ਬਚਨ ਕਰਿ ਅੰਗ ਅੰਗ ਉਹਨਾਂ ਦੇ ਜੁਦਾ ਹੋਇ
ਵਿਚ ਲਾਹੌਰ ਪਕੜੇ ਆਏ, ਜਾਨਤ ਹੈ ਸਭ ਕੋਇ । ੩੮੨ ।

[ਦਸਵਾਂ ਚਰਣ, ਬੰਸਾਵਲੀ ਨਾਮਾ (੧੭੬੬ ਈ.)]

ਵੱਖ ਵੱਖ ਰਖੇ ਜਾਣ ਤੇ ਭਾਈ ਮਨੀ ਸਿੰਘ ਦੁਆਰਾ ਸੰਪਾਦਿਤ 'ਦਸਮ ਗਰੰਥ' ਨੂੰ ਇਸ ਤਰ੍ਹਾਂ ਪਰਵਾਣ ਕਰ ਲਿਆ ਜਾਵੇ। ਸੋ ਇਸ ਗੱਲ ਨੂੰ ਟਿਹ ਬਣਾ ਕੇ ਦਸਣਾ ਕਿ ਦਸਮ ਗਰੰਥ ਸਬੰਧੀ ਕੋਈ ਸ਼ੰਕਾ ਸੀ, ਇਤਿਹਾਸਕ ਹਕੀਕਤ ਨੂੰ ਜਾਣ ਬੁਝ ਕੇ ਗ਼ਲਤ ਪੇਸ਼ ਕਰਨਾ ਹੈ।

ਪੁਰਾਤਨ ਸਿੰਘਾਂ ਵਿਚ ਦਸਮ ਗਰੰਥ ਦਾ ਕਿਤਨਾ ਸਤਿਕਾਰ ਸੀ, ਇਹ ਇਸ ਗੱਲ ਤੋਂ ਜਾਹਰ ਹੈ ਕਿ ਸਿਖ ਮਿਸਲਾਂ ਸਮੇਂ ਜਦੋਂ ਕਿਤੇ 'ਸਰਬਤ ਖਾਲਸਾ' ਜੁੜਦਾ ਸੀ ਤਾਂ ਸ੍ਰੀ ਆਦਿ ਗੁਰੂ ਗਰੰਥ ਦੇ ਨਾਲ ਸ੍ਰੀ ਦਸਮ ਗਰੰਥ ਦਾ ਵੀ ਪ੍ਰਕਾਸ਼ ਕੀਤਾ ਜਾਂਦਾ ਸੀ। ਜੇਹਨ ਮੈਲਕਮ ਨੇ ਇਸ ਦਾ ਸਾਫ ਵਰਣਨ ਕੀਤਾ ਹੈ।*

ਸਿਖ ਇਤਿਹਾਸਕ ਗਰੰਥਾਂ ਵਿਚ ਇਹ ਸੰਕੇਤ ਥਾਂ ਥਾਂ ਆਏ ਹਨ ਕਿ ਸ੍ਰੀ ਦਸਮੇਸ਼ ਜੀ ਨੇ ਕਾਫੀ ਮਾਤਰਾ ਵਿਚ ਬਾਣੀ ਤੇ ਹੋਰ ਪ੍ਰਚੰਡ ਕਾਵਿ ਰਚਨਾ ਕੀਤੀ। ਰਹਿਤ ਨਾਮਿਆਂ ਵਿਚ ਵੀ ਅਜੇਹੇ ਹਵਾਲੇ ਪ੍ਰਾਪਤ ਹਨ ਜੋ ਇਸ ਤੱਥ ਦੀ ਪੁਸ਼ਟੀ ਕਰਦੇ ਹਨ।

ਭਾਈ ਚੌਧਾ ਸਿੰਘ ਦੇ ਰਹਿਤਨਾਮੇ ਵਿਚ ਅੰਕਿਤ ਹੈ :—

'ਸੰਮਤ ੧੭੩੪—ਜਾਪੁ ਅਪਨੀ ਰਸਨੀ ਉਚਾਰ ਕੀਤਾ, ਸ੍ਰੀ ਅਕਾਲ ਉਸਤਤਿ ਉਚਾਰੀ, ਸ੍ਰੀ ਮੁਖ ਵਾਕ ਸਵਈਏ ਉਚਾਰੇ।

ਇਕ ਗੁਰੂ ਜੀ ਗਰੰਥ ਸਾਗਰ ਬਣਾਇਆ

ਦੂਜਾ ਗਰੰਥ ਜੀ ਅਉਤਾਰ ਲੀਲਾ ਦਾ ਬਣਾਇਆ।

ਸੰਮਤ ੧੭੬੮—ਟਿਕ ਖਤਰਾਣੀ ਰੂਪ ਕੌਰ ਸਰੀਰ ਦੀ, ਮੇਲੇ ਵੈਸਾਖੀ ਦੇ ਲਾਹੌਰੇਂ ਨਾਇ ਸੰਗਤ ਦੇ ਆਈ। ਉਸ ਨੇ ਸਾਹਿਬ ਨਾਲ ਵਲ ਛਲ ਕੀਤਾ ਪਰ ਪੇਸ਼ ਨ ਗਿਆ।

* "When the chiefs meet upon this solemn occasion it is concluded that all private animosities ceases, and that every man Sacrifices his personal feelings at the shrine of the general good, and, actuated by principles of pure patriotism, thinks of nothing but the interests of religion and the Commonwealth to which he belongs. When the chiefs and principal leaders are seated, the Adi-Granth and Daswen Pradeshah Ka Granth are placed before them. They all bend their heads before these scriptures and exclaim.—'Wahguru Ji ka Khalsa Wahguru Ji ki Fateh.'

(Sketch of the Sikhs
by Johan Malcolm (1812)

ਉਸ ਦੇ ਪ੍ਰਥਾਇ 'ਚਰਿਤਰ' ਉਚਾਰੇ, ਸੰਮਤ ੧੭੫੩ ਭਾਦੋਂ ਸੁਦੀ ਅਸਟਮੀ, ਭੋਗ ਪਾਇਆ ।
(ਰਹਿਤਨਾਮੇ, ਪੰਨਾ ੧੦੨)

ਭਾਈ ਦੇਸਾ ਸਿੰਘ ਨੇ ਅਪਣੇ ਰਹਿਤਨਾਮੇ ਦੇ ਅੰਤ ਵਿਚ ਲਿਖਿਆ ਹੈ ਕਿ ਸਤਿਗੁਰਾਂ ਦੇ ਮੈਨੂੰ ਸੁਪਨ-ਦਰਸ਼ਨ ਹੋਏ, ਉਨ੍ਹਾਂ ਮੈਨੂੰ ਫ਼ਰਮਾਇਆ—

'ਸੁਨਹੁ ਸਿੰਘ ! ਇਕ ਬਚਨ ਹਮਾਰਾ । ਪ੍ਰਿਥਮ ਹਮ ਨੈ ਜਾਪੁ ਉਚਾਰਾ । ੧੩੩ ।
ਪੁਨ ਅਕਾਲ ਉਸਤਤਿ ਜੋ ਕਹੀ । ਬੇਦ ਸਮਾਨ ਪਾਠ ਜੇ ਅਹੀ ।
ਪੁਨ ਬਚਿਤਰ ਨਾਟਕ ਬਨਵਾਯੋ : ਸੋਢਿ ਬੰਸ ਜਹਿ ਕਥਾ ਸੁਹਾਯੋ । ੧੩੪ ।
ਪੁਨ ਦੋ ਚੰਡੀ ਚਰਿਤਰ ਬਨਾਏ । ਅੰਤਰ ਕੇ ਸਬ ਕਵਿ ਮਨ ਭਾਏ ।
ਗਯਾਨ ਪ੍ਰਬੋਧ ਬੋਧ ਹਮ ਕਹਾ । ਜਸ ਪਾਠ ਕਰਿ ਹਰਿ ਪਦ ਲਗਾ । ੧੩੫ ।
ਪੁਨ ਚੋਬਿਸ ਅਵਤਾਰ ਕਹਾਨੀ । ਬਰਨਨ ਕਰਾ ਸਮਝੀ ਸਬ ਗਯਾਨੀ ।
ਦਤਾਤਰੇਖ ਕੇ ਗੁਰੂ ਸੁਨਾਏ । ਪੁਨ ਬਚਿਤਰ ਬਖਯਾਨ ਬਨਾਏ । ੧੩੬ ।
ਤਿਨ ਕੋ ਭੀ ਇਕ ਗਰੰਥ ਬਖਾਨਾ । ਪੜ੍ਹੋ ਮੂੜ੍ਹ ਸੋ ਹੋਇ ਸਯਾਨਾ ।
ਸਬਦ ਹਜਾਰੋ ਕੇ ਸੁਖਦਾਈ । ਸਬੈ ਨ੍ਰਿਪਨ ਕੀ ਕਥਾ ਸੁਨਾਈ । ੧੩੭ ।
ਜੋ ਮੈਂ ਹਿਤ ਕਰਿ ਬਰਨ ਸਵਾਰੀ । ਪੁਨ ਕਹ ਰਹਤ ਨ ਕਹੂੰ ਉਚਾਰੀ !
ਚਾਰ ਚਾਰ ਸੈ ਚਰਿਤਰ ਬਨਾਏ । ਜਹਾ ਜੁਵਤਿਨ ਕੇ ਛੁਤ ਦਿਖਰਾਏ । ੧੩੮ ।

(ਰਹਿਤਨਾਮੇ, ਪੰਨਾ ੧੫੬)

ਹੁਣ ਜਦ ਤੋਂ ਸਿਖ ਸਾਹਿਤ ਬਾਰੇ ਨਵੀਂ ਬੱਜ ਅਰੰਭ ਹੋਈ, ਤਾਂ ਸਿੰਘ ਸਭਾ ਦੇ ਆਗੂ ਸੰਦੇਹਾਂ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਆਗਿਆ ਅਨੁਸਾਰ ਗੁਰਮਤ ਗਰੰਥ ਪ੍ਰਚਾਰਕ ਸਭਾ ਦੀ ਸਰਪਰਸਤੀ ਹੇਠ ਉਚੇਚੀ 'ਸੋਧਕ ਕਮੇਟੀ' ਨੀਅਤ ਕਰਕੇ ਇਸ ਪਾਸੇ ਕਈ ਸਲਾਹਾਂ ਯੋਗ ਕਦਮ ਉਠਾਏ ਸਨ । 'ਰਪੋਟ ਸੋਧਕ ਕਮੇਟੀ' (1897) ਨੇ 32 ਬੀੜਾਂ ਦੇਖਕ ਸੁਧਾਈ ਕੀਤੀ ਤੇ ਸਾਰੀ ਰਚਨਾ ਨੂੰ ਦਾਸੇਜ਼ ਕਿਰਤ ਮੰਨਿਆ । ਇਹ ੨੪ ਸਵੇਂ ਦੀ ਰਿਪੋਟ ਗੁਰਮਤਿ ਗਰੰਥ ਪ੍ਰਚਾਰਕ ਸਭਾ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਸੀ ।

ਸਿੰਘ ਸਭਾ ਲਹਿਰ ਸਮੇਂ ਪ੍ਰਸਿਧ ਪ੍ਰਚਾਰ ਕਰਤਾ ਤਾਂ ਭਾਵੇਂ ਗਿਆਨੀ ਦਿਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਜੀ ਆਦਿ ਸਨ ਪਰ ਇਸ ਸਮੇਂ ਦ ਮੁੱਖੀ ਵਿਦਵਾਨ ਪ੍ਰਿੰਡਤ ਤਾਰਾ ਸਿੰਘ ਨਰੋਤਮ ਤੇ ਗਿਆਨੀ ਗਿਆਨ ਸਿੰਘ ਜੀ ਸਨ। ਪ੍ਰਿੰਡਤ ਜੀ ਨੇ ਪਹਿਲੀ ਵਾਰੀ 'ਗੁਰਮਤਿ ਨਿਰਣਯ ਸਾਫ਼ਾ' (੧੮੭੭ ਈ:) ਵਿਚ ਸਿਖ ਵਿਚਾਰਧਾਰਾ ਨੂੰ ਸਾਸਤ੍ਰੀ ਦੰਗ ਨਾਲ ਵਿਦਾਰਿਆ ਹੈ । ਉਹਨਾਂ ਆਪਣੀ ਰਾਇ ਸਪਸ਼ਟ ਪਰਗਟ ਕੀਤੀ ਕਿ ਸਾਰਾ ਦਸਮ ਗਰੰਥ ਗੁਰੂ ਜੀ ਦੀ ਰਚਨਾ ਹੈ । ਉਹ ਲਿਖਦੇ ਹਨ : -

'ਗਰੰਥ ਸਾਹਿਬ ਦਾਸੀ ਪਾਤਸ਼ਾਹੀ ਕਾ, ਸਦੀ ਸਿੰਘ ਦੀਪ ਸਿੰਘ ਜੀ ਕੀ ਬੀੜ ਵਾਲਾ ਗੁਰੂ ਕਾ ਹੈ ਯਾਤੇ ਸਦੀ ਪ੍ਰਕਾਸ਼ ਹੈ । ਬਹੁਤ ਲੋਕ ਇਸ ਸੇਂ ਆਦਿ ਸੇਂ ਭੰਟੇ ਕੀ ਕਵਿਤਾ ਵਤ ਕੁਤ ਪਾਸ ਰਹਿਨੇ ਵਾਲੇ ਕਵੀਯੋ ਕੀ ਕਵਿਤਾ ਮਹਤੇ ਹੈ । ਅਰ ਕਵੀਯੋ ਕੀ ਕਵਿਤਾ

ਮੇਂ ਪਾਤਸ਼ਾਹੀ ਦਸ, ਆਦਿ ਮੇਂ ਲਿਖਯਾ ਦੇਖਕੇ ਉਨਕੋ ਗੁਰ ਕੀ ਰਚਨਾ ਕਹਤੇ ਹੈਂ ।
ਬੁਧੀਮਾਨੋਂ ਕੇ ਇਨ ਦੋਨੋਂ ਬਾਤੋਂ ਕੇ ਕਹਨ ਵਾਲਯੋਂ ਪੈ ਹਾਸੀ ਅਰ ਅਫਸੋਸ ਹੈ ।.....

ਜੇਕਰ ਸਿਧ ਹੋਵੇ ਤਬ ਰਹਿਰਾਸ ਮੈਂ ਅਨਯ ਕਵੀਓਂ ਕੀ ਬਨਾਈ 'ਚੋਪਈ' ਨ
'ਪੜ੍ਹਨੀ ਚਾਹੀਏ । ਅਰ 'ਸੇਵਕ ਸਿਖ ਹਜਾਰੇ ਤਾਰੀਯਹ', ਯਹ ਕਹਨਾ ਭੀ ਮਿਥਯਾ ਹੋਵੇਗਾ ।
ਕਿਉਂਕਿ ਗੁਰੂ ਬਿਨਾ, ਗੁਰੂ ਕੇ ਸਿਖ ਕਿਸ ਕਵੀ ਕੇ ਸਿਖ ਹੈਂ ।

(ਗੁਰਮਤਿ ਨਿਰਣਯ ਸਾਗਰ, ਪੰਨਾ ੬੦੩-੬੦੫ (੧੮੯੮ ਈ.)

ਇਸੇ ਪ੍ਰਕਾਰ ਗਿ: ਗਿ ਮਾਨ ਸਿੰਘ ਜੀ ਲਿਖਦੇ ਹਨ :

ਨਿਜ ਬਾਨੀ ਗੁਰ ਦਸਮ ਜੁ ਰਹੀ । ਸਰਸ ਸੁ ਜਾਤਿ ਸੁਬ੍ਰਿਤਨ ਜਹੀ ।

ਯਮਕ ਦਮਕ ਭੂਸ਼ਨਯੁਤ ਭੂਸ਼ਿਤ । ਕਾਵਯ ਕੋਸ ਅਨੁਸਾਰ ਅਦੁਸ਼ਤ ।

ਬਯੋਗ ਲੱਛਣਾ, ਧੁਨੀ ਅਪਾਰੇ । ਉਕਤਿ ਜੁਗਤਿ ਰਸ ਰਾਸ ਉਦਾਰੇ ।

ਦਸਮ ਗੁਰੂ ਕੇ ਗਰੰਥ ਮਝਾਰੀ । ਵਹ ਬਾਨੀ ਹੈ ਲੇਹੁ ਨਿਹਾਰੀ ।

(ਪੰਥ ਪ੍ਰਕਾਸ਼, ਪੰਨਾ ੨੩੨-੩੩ ਅਧਿਆ ੨੨

ਪੱਥਰ ਛਾਪਾ ਐਡੀਸ਼ਨ ਦੂਜੀ, ੧੮੮੯ ਈ.)

ਅਗੇ ਗਿਆਨੀ ਜੀ ਨੇ ਕਵੀਆਂ ਦੀ ਰਚਨਾ ਦਾ ਵੱਖਰਾ ਵਰਣਨ ਕੀਤਾ ਹੈ । ਇਸ
ਤੋਂ ਬਾਦ ੧੯੦੨ ਈ. ਵਿਚ ਭਾਈ ਬਿਸ਼ਨ ਸਿੰਘ ਸੰਗਰੂਰ ਵਾਲਿਆਂ 'ਦਸਮ ਗਰੰਥ ਕਿਸ
ਨੇ ਬਨਾਯਾ' ਲਿਖਕੇ ਤੇ ਸ਼ੇਕਾਵਾਂ ਮਿਟਾ ਕੇ ਸਪਸ਼ਟ ਕੀਤਾ ਕਿ ਇਹ ਸਾਰੀ ਦੀ ਸਾਰੀ ਰਚਨਾ
ਸ੍ਰੀ ਦਸਮ ਜੀ ਦੀ ਹੈ । ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰਿੰਸੀਪਲ ਤੇਜਾ ਸਿੰਘ
ਗਿਆਨੀ ਸ਼ੇਰ ਸਿੰਘ, ਪੰਡਿਤ ਤਰਤਾਰ ਸਿੰਘ ਦਾਖਾ ਆਦਿ ਸਭੇ ਵਿਦਵਾਨ ਇਹੋ ਮੰਨਦੇ ਰਹੇ ।
ਹੁਣ ਡਾ. ਬਲਬੀਰ ਸਿੰਘ, ਡਾ. ਗੋਪਾਲ ਸਿੰਘ ਦਰਦੀ, ਡਾ. ਤ੍ਰਿਲੋਚਨ ਸਿੰਘ, ਡਾਕਟਰ
ਧਰਮਪਾਲ ਅਸ਼ਟਾ, ਡਾ. ਹਰਭਜਨ ਸਿੰਘ, ਡਾ. ਪ੍ਰਸਿੰਨੀ ਸਹਿਗਲ ਤੇ ਡਾ. ਮਹੀਪ ਸਿੰਘ
ਆਦਿ ਨੇ ਇਸ ਪਾਸੇ ਖੋਜ-ਤਾਰਜ ਕੀਤਾ ਹੈ ਤਾਂ ਬਿਨਾ ਕਿਸੇ ਸ਼ੱਕਾ ਦੇ ਸਾਰੇ ਵਿਦਵਾਨਾਂ
ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਇਹ ਰਚਨਾ ਗੁਰੂ ਸਾਹਿਬ ਦੀ ਹੈ । ਨਵੇਂ ਖੋਜ-ਖੇਤਰ
ਵਿਚ ਭਾਈ ਰਣਧੀਰ ਸਿੰਘ ਇਤਿਹਾਸ-ਖੋਜੀ ਨੇ ਸਾਰੇ ਪੱਖ ਨੂੰ ਵਿਗਿਆਨਕ ਢੰਗ ਨਾਲ ਪੇਸ਼
ਕਰਕੇ ਚੰਗੀ ਤਰ੍ਹਾਂ ਉਘਾੜਿਆ ਹੈ, ਜੋ ਵਿਸ਼ੇਸ਼ ਸ਼ਲਾਘਾ ਦਾ ਅਧਿਕਾਰੀ ਹੈ ।

ਸਿੰਘ ਸਭਾ ਲਹਿਰ ਪਿਛੋਂ, ਕੁਝ ਭੜੇੜੀਏ ਸਿਖਾਂ ਦੇ ਦਿਲਾਂ ਵਿਚ ਦਸਮ ਗਰੰਥ ਬਾਰੇ
ਸ਼ੇਕਾਵਾਂ ਪੈਦਾ ਹੋਈਆਂ । ਇਹ ਲੋਕ ਖ਼ਾਸ ਸਾਹਿਤਕ ਰੁਚੀ ਨਹੀਂ ਸੀ ਤਖਦੇ ਤੇ ਨਾਹੀ ਇਸ
ਪਾਸੇ ਦੀ ਇਨ੍ਹਾਂ ਦੀ ਖੋਜ ਸੀ । ਉਨਾਂ ਲਈ ਤਾਂ ਇਹ ਗੱਲ ਹਉਆ ਸੀ ਕਿ ਗੁਰੂ ਗ੍ਰੰਥਿੰਦ ਸਿੰਘ
ਵਰਗਾ ਇਕ ਅਕਾਲ ਦਾ ਪੁਜਾਰੀ ਦੇਵੀ ਦੇਵਤਿਆਂ ਯਾ ਅਵਤਾਰਾਂ ਦੀ ਕਥਾ ਕਹਾਣੀ ਕਿਵੇਂ
ਲਿਖ ਸਕਦਾ ਹੈ । ਉਹ ਧਰਮ-ਗੁਰੂ ਹੁੰਦਾ ਹੋਇਆ ਜਨਾਨੀਆਂ ਦੀਆਂ ਕਹਾਣੀਆਂ ਕਿਵੇਂ ਰਚ
ਸਕਦਾ ਹੈ । ਦਰਅਸਲ ਕਿਸੇ ਨੇ ਗੁਰੂ ਸਾਹਿਬ ਦੇ ਮਕਸਦ ਮਨੋਰਥ ਨੂੰ ਜਾਣਨ ਦੀ ਲੋੜ
ਨਹੀਂ ਸਮਝੀ ਕਿ ਉਹਨਾਂ ਨੇ ਐਸਾ ਕਿਉਂ ਕੀਤਾ । ਇਸ ਦੇ ਪ੍ਰਤਿਕਰਮ ਵਜੋਂ ਉਹਨਾਂ,

ਇਹਨਾਂ ਰਚਨਾਵਾਂ ਤੋਂ ਹੀ ਇਨਕਾਰ ਕਰ ਦਿਤਾ। ਉਹਨਾ ਦੇ ਖਿਆਲਾਂ ਦੀ ਤੇਜ਼ੀ ਇਥੇ ਵੀ ਨਹੀਂ ਮੁੱਕੀ। ਉਨ੍ਹਾਂ ਨੇ 'ਪ੍ਰਿਥਮ ਭਗਉਤੀ ਸਿਮਰਕੈ' ਨੂੰ ਨਾ ਸਮਝ ਕੇ 'ਪ੍ਰਿਥਮ ਸਤਿਨਾਮ ਸਿਮਰਕੈ' ਦੀ ਅਰਦਾਸ ਚਲਾਈ ਤੇ ਫਿਰ ਭੱਟਾਂ ਦੀ ਬਾਣੀ ਦੇ ਖਿਲਾਫ਼ ਵਾਵੇਲਾ ਖੜਾ ਕਰ ਦਿੱਤਾ। ਸੋ ਭਜੋੜੀਆਂ ਦੀ ਕਾਰਰਵਾਈ ਕੁਝ ਕੱਟਰਤਾ ਤੇ ਕਾਹਲੀ ਵਾਲੀ ਸੀ ਇਸ ਨੂੰ ਸਾਹਿਤਕ ਖੋਜ ਮੰਨ ਕੇ ਇਸਤੇ ਬਹਿਸ ਕਰਨਾਂ ਫ਼ਜ਼ੂਲ ਹੈ। ਪਰ ਇਸ ਪ੍ਰਤਿਕ੍ਰਿਆਵਾਦੀ ਲਹਿਰ ਦਾ ਕੁਝ ਕੁ ਲੇਖਕਾਂ ਤੇ ਵੀ ਅਸਰ ਹੋਇਆ ਜਿਨ੍ਹਾਂ ਵਿਚ ਸ. ਸ਼ਮਸ਼ੇਰ ਸਿੰਘ ਅਸ਼ੋਕ ਜੀ ਦਾ ਨਾਮ ਲੈਣਾ ਜ਼ਰੂਰੀ ਹੈ। ਆਪ ਨੇ 'ਅਵਤਾਰ ਕਥਾ' ਤੇ 'ਚਿਤਰੋ ਪਖਯਾਨ' ਬਾਰੇ ਅਪਣੀਆਂ ਸ਼ਿਕਾਵਾਂ ਨੂੰ ਦਲੀਲਾਂ ਬਣਾਕੇ ਪੇਸ਼ ਕੀਤਾ, ਜਿਨ੍ਹਾਂ ਨੂੰ ਇਥੇ ਦੁਹਰਾਉਣ ਦੀ ਲੋੜ ਨਹੀਂ ਕਿਉਂਕਿ ਡਾ: ਰਤਨ ਸਿੰਘ ਜੱਗੀ ਜੀ ਨੇ ਅਪਣੀ ਪੁਸਤਕ ਵਿਚ ਉਨ੍ਹਾਂ ਨੂੰ ਨਵਾਂ ਰੂਪ ਦੇ ਕੇ ਦੁਹਰਾ ਹੀ ਦਿੱਤਾ ਹੈ, ਪਾਠਕ ਉਥੋਂ ਦੇਖ ਸਕਦੇ ਹਨ। ਜੱਗੀ ਸਾਹਿਬ ਨੇ ਕੋਈ ਨਵੀਂ ਤਰਕ ਦਿਤੀ ਵੀ ਹੈ ਤਾਂ ਉਹ ਬੜੀ ਨਿਰਬਲ ਜਿਹੀ ਹੈ। ਜਿਵੇਂ ਕਿ ਸਭੇ ਮੰਨਦੇ ਹਨ ਕਿ 'ਵਾਰ ਦੁਰਗਾ ਕੀ' ਗੁਰੂ ਸਾਹਿਬ ਦੀ ਇਕ ਬਹੁਤ ਵਧੀਆ ਬੀਰਰਸੀ ਪੰਜਾਬੀ ਰਚਨਾ ਹੈ। ਇਸ ਨੂੰ ਗੁਰੂ-ਕ੍ਰਿਤ ਸਮਝ ਕੇ ਹੀ ਇਸਦੀ ਪਹਿਲੀ ਪਉੜੀ ਅਰਦਾਸ ਦਾ ਅੰਗ ਬਣਾਈ ਗਈ ਹੈ। ਇਸ ਬਾਰੇ ਜੱਗੀ ਸਾਹਿਬ ਲਿਖਦੇ ਹਨ :

'ਆਮ ਧਾਰਨਾ ਪ੍ਰਚਲਤ ਹੈ ਕਿ ਜੇ ਇਹ ਰਚਨਾ ਦਸਮ ਗੁਰੂ ਦੀ ਨਾ ਹੁੰਦੀ ਤਾਂ ਨੌਵੇਂ ਗੁਰੂ ਤੋਂ ਬਾਦ ਦਸਵੇਂ ਗੁਰੂ ਦਾ ਨਾਂ ਅਵੱਸ਼ ਆਉਂਦਾ। ਪਰ ਦਸਮ ਗੁਰੂ ਪ੍ਰੰਤਿ ਕਵੀ ਨੇ ਸੁਰੂ ਵਿਚ ਹੀ 'ਪਾਤਸ਼ਾਹੀ ੧੦ ਲਿਖਕੇ ਸ਼ਰਧਾਂਜਲੀ ਅਰਪਣ ਕਰ ਦਿੱਤੀ ਹੈ।'

ਸੋ ਇਸ ਨਵੀਂ ਖੋਜ ਅਨੁਸਾਰ, ਕਰਤਾ ਵਜੋਂ ਲਿਖਿਆ 'ਪਾਤਸ਼ਾਹੀ ੧੦' ਕਵੀ ਦੀ ਅਰਾਧਨਾ ਦਾ ਚਿੰਨ੍ਹ ਹੈ! ਅਸੀਂ ਪੁਛਾਂਗੇ ਕਿ ਕੀ ਜਾਪੁ ਸਾਹਿਬ ਯਾ ਅਕਾਲ ਉਸਤਤਿ ਦੇ ਅਰੰਭ ਵਿਚ ਵੀ ਇਹੋ ਭਾਵ ਹੈ? ਜੇ ਨਹੀਂ ਤਾਂ ਇਥੇ ਕਿਉਂ? ਖੈਰ, ਸਾਡੇ ਪਾਸ ਇਥੇ ਥਾਂ ਨਹੀਂ ਕਿ ਅਸੀਂ ਇਸ ਸਾਰੀ ਖਿੱਦ ਨੂੰ ਖੋਲ੍ਹੀਏ। ਜੱਗੀ ਸਾਹਿਬ ਨੇ ਕਾਹਲੀ ਵਿਚ ਕੁਝ ਕੁ ਐਸੀਆਂ ਗੱਲਾਂ ਵੀ ਕਹੀਆਂ ਹਨ ਜਿਨ੍ਹਾਂ ਦੀ ਬੁਨਿਆਦ ਬਿਲਕੁਲ ਹੀ ਨਹੀਂ। ਉਦਾਹਰਣ ਵਜੋਂ ਭਾਈ ਮਨੀ ਸਿੰਘ ਦੀ ਬੀੜ ਬਾਰੇ ਆਪ ਕਿੰਤੂ ਕਰਦੇ ਹਨ ਕਿ ਉਸ ਵਿਚ ਗੁਰੂ ਅੰਗਦ ਸਾਹਿਬ ਦੀ ਬਾਣੀ ਹੈ ਹੀ ਨਹੀਂ। ਬਾਣੀ ਤਾਂ ਹੈ ਪਰ ਖੋਜੀ ਸੱਜਣ ਦੇਖ ਨਹੀਂ ਸਕੇ। ਦਰਅਸਲ ਗੁਰੂ ਅੰਗਦ ਜੀ ਦੇ ੬੨ ਸਲੋਕ ਹਨ, ਜੋ ਵਰਾਂ ਵਿਚ ਆ ਜਾਂਦੇ ਹਨ ਤੇ ਉਹ ਭਾਈ ਮਨੀ ਸਿੰਘ ਜੀ ਦੀ ਬੀੜ ਵਿਚ ਵੀ ਮੌਜੂਦ ਹਨ। ਇਸੇ ਤਰ੍ਹਾਂ ਆਪ ਲਿਖਦੇ ਹਨ :

'ਦਸਮ ਗੋਤ ਦਾ ਸੰਸ੍ਰੁਤ ਵਾਤਾਵਰਣ, ਦੋਹਾਂ ਇਸ਼ਟ ਦੋਹਾਂ ਦਾ ਸਵਰੂਪ ਆਦਿ ਭਿਆਨਕ ਤੇ ਕਠੋਰ ਹਨ।' (ਪੰਨਾ ੫੮)

'ਕੋਮਲਤਾ ਦੇ ਦਸਮ ਗਰੰਥ ਵਿਚ ਬਹੁਤ ਘੱਟ ਦਰਸ਼ਨ ਹੁੰਦੇ ਹਨ।'

'ਇਸ ਵਿਚ ਨ ਉਤਮ ਝੱਬਾ ਦੀ ਘਾਟ ਹੈ, ਨਾ ਹੀ ਘਟੀਆ ਕਥਨਾਂ ਦੀ।'

'ਇਤਨੀਆਂ ਰਚਨਾਵਾਂ ਦਾ ਉਨ੍ਹਾਂ ਦੁਆਰਾ ਲਿਖਿਆ ਜਾਣਾ ਅਸੰਭਵ ਪ੍ਰਤੀਤ ਹੁੰਦਾ'

ਹੈ । (ਪੰਨਾ ੧੭੫) 'ਭਾਈ ਮਨੀ ਸਿੰਘ ਦੀ ਚਿੱਠੀ ਜਾਅਲੀ ਹੈ ਕਿਉਂਕਿ ਉਹ ਜੁੜਵੀਂ ਨਹੀਂ ਲਿਖੀ ਗਈ ਤੇ ਉਸ ਵਿਚ 'ਚਰਿਤਰ' ਤੇ 'ਕਰਿਸ਼ਨ' ਪਦ ਪੈਰ ਵਿਚ ਰਾਰਾ ਪਾਏ ਬਿਨਾਂ ਲਿਖਿਆ ਹੈ ।' ਅੱਗੇ ਆਪ ਦਾ ਫ਼ਰਮਾਨ ਹੈ :—

'ਸਾਰਾਂਸ਼ ਇਹ ਕਿ ਚੌਬੀਸ ਅਵਤਾਰ, ਚਰਿਤਰੋਪਖਯਾਨ, ਅਤੇ ਬਚਿਤਰ ਨਾਟ ਨਾਮਕ ਕਿਰਤੀਆਂ-ਕਵੀਆਂ, ਭੱਟਾਂ, ਪੰਡਿਤਾਂ ਆਦਿ ਦੀਆਂ ਰਚਨਾਵਾਂ ਹਨ । ਗੁਰਾਂ ਦੀ ਇਨ੍ਹਾਂ ਨੂੰ ਕੇਵਲ ਮਾਨਤਾ ਹੀ ਪ੍ਰਾਪਤ ਸੀ । ਇਨ੍ਹਾਂ ਕਿਰਤੀਆਂ ਪ੍ਰਤੀ ਸ਼ਰਧਾ ਪੈਦਾ ਕਰਨ ਲਈ ਗੁਰੂ ਜੀ ਨੇ ਇਨ੍ਹਾਂ ਨੂੰ ਆਪਣੀਆਂ ਰਚਨਾਵਾਂ ਦੇ ਰੂਪ ਵਿਚ ਪ੍ਰਚਾਰਤ ਕੀਤਾ ।'*

ਜਾਅਲੀ ਚਿੱਠੀ ਘੜਨ ਪਿਛੇ ਸਾਜ਼ਿਸ਼ ਕੀ ਸੀ ਤੇ ਗੁਰੂ ਸਾਹਿਬ ਹੋਰ ਕਵੀਆਂ ਤੋਂ ਲਿਖਾ ਕੇ ਅਪਣੇ ਨਾਂ ਮਨਸੂਬ ਕਰਨ ਜੇਹੀ ਅਨੁਚਿਤ ਕਾਰਵਾਈ ਕਿਵੇਂ ਕਰ ਸਕਦੇ ਸਨ, ਇਸ ਦਾ ਜਵਾਬ ਲੇਖਕ ਨੇ ਨਹੀਂ ਦਿੱਤਾ । ਅਸੀਂ ਇਹ ਕੰਮ ਪਾਠਕਾਂ ਦੇ ਜ਼ਿੰਮੇ ਛੱਡਕੇ ਇਤਨੀ ਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੇ ਸਾਹਿਤਕ ਮਨੋਰਥ ਨੂੰ ਸਮਝ ਕੇ ਹੀ ਦਸਮ ਗਰੰਥ ਦਾ ਅਧਿਐਨ ਕਰਨਾਂ ਯੋਗ ਹੈ, ਕਲਪਿਤ ਦਲੀਲਾਂ ਘੜ ਕੇ ਹਵਾ ਵਿਚ ਤਲਵਾਰਾਂ ਮਾਰਨ ਦਾ ਕੋਈ ਫਾਇਦਾ ਨਹੀਂ ।

ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲੇ, ਜੋ ਬਾਣੀ ਦੀਆਂ ਦੋ ਸਤਰਾਂ ਆਖੀਆਂ ਸਨ, ਜਿਨ੍ਹਾਂ ਨੂੰ ਆਦਿ ਗਰੰਥ ਵਿਚ ਸ਼ਾਮਲ ਹੋਣ ਦਾ ਵੀ ਮਾਣ ਹੈ, ਉਹ ਉਨ੍ਹਾਂ ਦੇ ਕਰਮਯੋਗੀ ਤੇ ਵਿਸ਼ਵਾਸ-ਭਰਪੂਰ ਭਵਿਸ਼ਤ ਜੀਵਨ ਦੀਆਂ ਸੂਚਕ ਹਨ :—

'ਬਲੁ ਹੋਆ ਬੰਧਨ ਛੁਟੇ, ਸਭ ਕਿਛੁ ਹੋਤ ਉਪਾਇ ।

ਸਭ ਕਿਛੁ ਤੁਮਰੇ ਹਾਥ ਮਹਿ, ਤੁਮਹੀ ਹੋਤ ਸਹਾਇ ।'

ਜੋ ਗੁਰੂ ਜੀ ਦਾ ਗੁਲਾਮੀ ਦੇ ਬੰਧਨ ਤੋੜਨ ਲਈ ਲਿਖਿਆ ਸਾਹਿਤ ਬਲਵਾਨ ਹੈ ਤੇ ਇਸ ਵਿਚ ਸ਼ਸਤ੍ਰ ਤੇ ਸ਼ਕਤੀ ਦਾ ਪਰਿਦਰਸ਼ਨ ਹੋਣਾ ਜ਼ਰੂਰੀ ਸੀ । 'ਅਵਤਾਰ-ਕਥਾ' ਹਿੰਦੂ ਨਾਇਕਾਂ ਦੀ ਬੀਰ-ਗਾਥਾ ਹੈ । ਇਹ ਦੁਹਰਾ ਕੇ ਗੁਰੂ ਸਾਹਿਬ ਹਿੰਦੂ ਜਨਤਾ ਦੇ ਮਨਾਂ ਨੂੰ ਉਭਾਰਨਾ ਚਾਹੁੰਦੇ ਸਨ ਤੇ ਇਸੇ ਤਰ੍ਹਾਂ ਸ਼ਕਤੀਹੀਣ ਲੋਕਾਂ ਵਿਚ ਨਵੀਨ ਸ਼ਕਤੀ ਦਾ ਸੰਚਾਰ ਸੰਭਵ ਸੀ । ਫਿਰ ਭਗਤੀ ਧਾਰਾ ਵਿਚ ਸ਼ਕਤੀ ਦਾ ਰੰਗ ਦਿਖਾਉਣਾ ਕਿਸੇ ਮਹਾਨ ਬੀਰ ਸਾਹਿਤਕਾਰ ਦਾ ਹੀ ਕਮਾਲ ਸੀ, ਸਤਿਗੁਰਾਂ ਇਕੋ ਕਲਮ ਨਾਲ ਦੋਵੇਂ ਕਾਰਨਾਮੇ ਕੀਤੇ । 'ਦਸਮ ਗਰੰਥ' ਭਾਰਤੀ ਸਾਹਿਤ ਦਾ ਇਕ ਗੌਰਵ ਗਰੰਥ ਹੈ, ਜਿਸ ਨੇ ਹਿੰਦ ਦੇ ਇਤਿਹਾਸ ਦੀ ਨੁਹਾਰ ਨੂੰ ਬਦਲਿਆ ਤੇ ਸਾਹਿਤ ਵਿਚ ਭੋਗਵਾਦੀ ਸਿੰਗਾਰੀ ਰੀਤਿ ਤਿਆਗ ਕੇ ਬੀਰਤਾ ਤੇ ਸਵੈਮਾਨ ਦੇ ਨਵੇਂ ਪੂਰਨੇ ਪਾਏ । ਮਹਾਨ ਸ਼ਖ਼ਸੀਅਤ ਵਾਲੇ ਕਲਾਧਾਰੀ ਬਿਨਾਂ ਇਸਦਾ ਇਹ ਮਹਾਨ ਰੂਪ ਨਹੀਂ ਸੀ ਬਣਨਾ ਤੇ ਨਾਹੀ ਮਹਾਨ ਸੋਝੀ ਬਿਨਾਂ ਇਸ ਮਹਾਨਤਾ ਨੂੰ ਜਾਣਿਆ ਹੀ ਜਾ ਸਕਦਾ ਹੈ ।

*ਦਸਮ ਗਰੰਥ ਦਾ ਕਰਤ੍ਰਿਤਵ (ਪੰਨਾ ੧੭੧)—ਡਾ. ਰਤਨ ਸਿੰਘ ਜੱਗੀ

(੪)

ਦਸਮ ਗ੍ਰੰਥ ਦੀ ਵਿਚਾਰਧਾਰਾ

ਸ੍ਰੀ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੀ ਦਸਮ ਜੋਤਿ ਸਨ, ਇਸ ਲਈ ਜੋ ਵਿਚਾਰ ਉਨ੍ਹਾਂ ਦਿਤੇ, ਉਹ ਸ੍ਰੀ ਗੁਰੂ ਗਰੰਥ ਦੀ ਵਿਚਾਰਧਾਰਾ ਤੋਂ ਵਿਪਰੀਤ ਹੋਣੇ ਸੰਭਵ ਹੀ ਨਹੀਂ। ਪਹਿਲੇ ਗੁਰੂ ਨੇ 'ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬਤ ਦਾ ਭਲਾ।' ਦਾ ਪਵਿਤਰ ਉਦੇਸ਼ ਲੈ ਕੇ ਜਿਸਤਰ੍ਹਾਂ ਬਾਣੀ ਰਾਹੀਂ ਜ਼ਿੰਦਗੀ ਨੂੰ ਵਿਕਸਤ ਕੀਤਾ ਸੀ, ਤਿਵੇਂ ਸ੍ਰੀ ਦਸਮੇਸ਼ ਜੀ ਨੇ ਆਪਣੀ ਕਲਮ ਦੁਆਰਾ ਇਸ ਮੰਤਵ ਨੂੰ ਸਿਖਰ ਤੇ ਪਹੁੰਚਾਇਆ। ਸਿਧਾਂਤਕ ਤੌਰ ਤੇ ਆਦਿ ਗਰੰਥ ਤੇ ਦਸਮ ਗਰੰਥ ਦੀ ਵਿਚਾਰਧਾਰਾ ਵਿਚ ਕੋਈ ਬੁਨਿਆਦੀ ਅੰਤਰ ਨਹੀਂ, ਕੇਵਲ ਸ਼ੈਲੀ ਦਾ ਭੇਦ ਹੈ। ਜੋ ਭਗਤੀ ਭਾਵ, ਸਦਾਚਾਰ ਦਾ ਵਿਚਾਰ ਤੇ ਭਰਮ ਕਰਮਾਂ ਦਾ ਖੰਡਨ ਆਦਿ ਗਰੰਥ ਵਿਚ ਮਿਲਦਾ ਹੈ ਉਸੇ ਸਿਖਿਆਵਲੀ ਨੂੰ ਦਸਮਗਰੰਥ ਸ਼ਸਤਰਾਂ ਦੀ ਸੰਕੇਤਾਵਲੀ ਵਿਚ ਓਜਮਈ ਬਣਾ ਕੇ ਪੇਸ਼ ਕਰਦਾ ਹੈ। ਜਿਸ ਗੁਰੂ ਨੇ ਅਪਣਾ ਜੀਵਨ-ਉਦੇਸ਼ ਇਹ ਰਖਿਆ ਹੋਵੇ ਕਿ ਮੈਂ ਧਰਮ ਚਤਾਵਨ, ਸੰਤ ਉਥਾਰਨ ਤੇ ਦੁਸ਼ਟ-ਸੰਘਾਰਨ ਲਈ ਆਇਆ ਹਾਂ, ਉਸ ਦੇ ਲਈ ਜ਼ਰੂਰੀ ਸੀ ਕਿ ਉਹ ਮਨੁੱਖ ਦੀ ਖੀਰ ਸ਼ਕਤੀ ਨੂੰ ਪ੍ਰਚੰਡ ਕਰਦਾ। ਏਸ ਮਕਸਦ ਲਈ ਕੇਵਲ ਮਾਧੁਰਯ-ਪੂਰਨ ਭਗਤੀ ਨਹੀਂ ਪ੍ਰਗ ਸਕਦੀ ਸੀ ਤੇ ਨਾ ਹੀ ਕੋਮਲ-ਸਰੂਪ ਦੇਵਤਾ, ਕੰਮ ਆ ਸਕਦਾ ਸੀ। ਸੋ ਪਹਿਲੀ ਗੱਲ ਗੁਰੂ ਜੀ ਨੇ ਜੋ ਕੀਤੀ, ਉਹ ਪਰਮੇਸ਼ਰ ਦੀ ਜਲਾਲੀ ਹਸਤੀ ਦਾ ਨਿਰੂਪਣ ਸੀ ਤਾਂ ਕਿ ਜਗਿਆਸੂ ਉਸਤੋਂ ਨਵਾਂ ਸਾਹਸ ਤੇ ਸਮਰੱਥਾ ਪ੍ਰਾਪਤ ਕਰ ਸਕੇ। ਆਪ ਦੀ ਰਚਨਾ 'ਜਾਪੁ' ਇਸ ਗੱਲ ਦੀ ਪ੍ਰਤੱਖ ਗਵਾਹੀ ਹੈ ਕਿ ਕਿਵੇਂ ਉਹਨਾਂ ਅਕਾਲ ਪੁਰਖ ਨੂੰ 'ਖਲ ਖੰਡਨ ਹੈ', ਮਹਿ ਮੰਡਨ ਹੈ' ਯਾ 'ਗਨੀਮੁਲ ਸਿਕਸਤੈ। ਗਰੀਬੁਲ ਪ੍ਰਸਤੈ' ਕਹਿਕੇ ਥਾਂ ਥਾਂ ਉਸਦੇ ਜਲਾਲੀ ਪੱਖ ਨੂੰ ਉਜਾਗਰ ਕੀਤਾ ਹੈ। ਪ੍ਰਭੂ ਭਗਤੀ ਦਾ ਇਹ ਸ਼ਕਤੀਸ਼ਾਲੀ ਰੰਗ, ਦਸਮ ਗਰੰਥ ਦੀ ਹਰ ਰਚਨਾ ਵਿਚ ਮੌਜੂਦ ਹੀ ਚਾਹੇ ਉਹ ਅਵਤਾਰ-ਚਰਿਤਰ ਹੈ, ਚਾਹੇ ਤ੍ਰਿਯਾ ਚਰਿਤਰ। ਅਵਤਾਰ ਕਥਾ ਦਾ ਮੁੱਢਲਾ ਮੰਗਲਾਚਰਣ ਉਸਦੇ ਪ੍ਰਤਾਪੀ ਤੇਜ ਨੂੰ ਉਜਾਗਰ ਕਰਦਾ ਹੈ :—

‘ਸੁਖ ਸੰਤਾਂ ਕਰਣੈ ਦੁਰਮਤਿ ਦਰਣੈ,

ਕਿਲ ਬਿਖ ਹਰਣੈ ਅਸਿ ! ਸਰਣੈ ।

ਜੋ ਜੈ ਜਗ ਕਾਰਨ ਸ੍ਰਿਸਟਿ ਉਬਾਰਨ,

ਮਮ ਪ੍ਰਤਿਪਾਰਨ ਜੇ ਤੇਗੈ ।’ (ਬਚਿਤਰ ਨਾਂਟਕ)

ਅਵਤਾਰਾਂ ਦੀ ਕਹਾਣੀ ਭਗਤ ਲਿਖਦੇ ਸਨ ਤੇ ਇਸਤਰੀਆਂ ਦੀ ਕਹਾਣੀ ਬਿਲਾਸ ਲਈ ਸ਼ਿੰਗਾਰੀ ਕਵੀ ਰਚਦੇ ਸਨ। ਪਰੰਤੂ ਗੁਰੂ ਸਾਹਿਬ ਨੇ ਭਗਤੀ ਸਾਹਿਤ ਨੂੰ ਜਿਥੇ ਬੀਰ ਜਾਮਾ ਪਹਿਨਾ ਕੇ ਸਿੰਘ ਸਜਾ ਦਿਤਾ, ਉਥੇ ਭਾਰਤੀ ਪਰੰਪਰਾ ਦੇ ਪੁਰਾਣਕ ਰੂਪ ਨੂੰ ਪੇਸ਼ ਕਰਦਿਆਂ ਬੀਰ ਰਸੀ ਘਟਨਾਵਲੀ ਨੂੰ ਸਭ ਤੋਂ ਵਧ ਅਹਿਮੀਅਤ ਦਿਤੀ। ਪ੍ਰਯੋਜਨ ਇਤਨਾ ਹੀ ਸੀ ਕਿ ਲੋਕ ਅਪਣੇ ਵਿਰਸੇ ਤੋਂ ਪ੍ਰੇਰਿਤ ਹੋ ਕੇ ਮੁਗ਼ਲ ਸਾਮਰਾਜ ਵਿਰੁਧ ਵਧੇਰੇ ਤਕੜਾਈ ਲਾਲ ਜੂਝ ਸਕਣ। ਇਹੋ ਕਾਰਣ ਹੈ ਕਿ ਬਚਿਤਰ ਨਾਟਕ ਵਿਚ ਚਾਹੇ ਵਿਸ਼ਨੂ ਦੇ ੨੪ ਅਵਤਾਰਾਂ ਦੀ ਕਥਾ ਹੈ, ਚਾਂਹੇ ਬ੍ਰਹਮਾ ਯਾ ਰੁਦਰ ਦੇ ਅਵਤਾਰਾਂ ਦੀ, ਹਰ ਥਾਂ ਸ਼ਸਤਰਾਂ ਦੀ ਪੁਨਕਾਰ ਸੁਣਾਈ ਦਿੰਦੀ ਹੈ ਤੇ ਇਸੇ ਆਵਾਜ਼ ਨੂੰ ਉਹ ਭਾਰਤੀ ਰਾਸ਼ਟਰੀਅਤਾ ਵਿਚ ਉਸ ਸਮੇਂ ਗੁੰਜਾਇਮਾਨ ਕਰਨਾ ਚਾਹੁੰਦੇ ਸਨ। 'ਚਰਿਤਰੋਪਖਯਾਨ' ਭਾਵੇਂ ਇਸਤਰੀ ਪੁਰਖਾਂ ਦੇ ਚਰਿਤਰਾਂ ਦੀ ਕਿਤਾਬ ਹੈ, ਉਸ ਵਿਚ ਵੀ ਲੜਾਈ ਦੀ ਘਟਨਾਂ ਚੁਪਚਾਪ ਨਹੀਂ ਲੰਘਦੀ। ਉਸ ਜ਼ਮਾਨੇ ਆਮ ਹਿੰਦੀ ਕਵੀ ਭੋਗਵਾਦੀ ਰੁਚੀਆਂ ਦਾ ਸ਼ਿਕਾਰ ਸਨ, ਰਾਜੇ ਤੇ ਨਵਾਬ ਲੋਕ ਅਜੇਹੇ ਬਿਲਾਸੀ ਸਾਹਿਤ ਨੂੰ ਹੱਲਾਸ਼ੇਰੀ ਦੇ ਕੇ ਲੋਕ ਜੀਵਨ ਦੀਆਂ ਜੜਾਂ ਵਿਚ ਤੇਲ ਦੇ ਰਹੇ ਸਨ ਤੇ ਮੁਗ਼ਲਰਾਜ ਦੇ ਕੁਲੱਛਣੇ ਢਾਂਚੇ ਅਨੁਸਾਰ ਵੇਸ਼ਵਾ ਪ੍ਰਣਾਲੀ ਸਾਡੇ ਸਮਾਜ ਨੂੰ ਖਈ ਰੋਗ, ਵਾਂਗ ਅੰਦਰੋਂ ਅੰਦਰੀ ਖਾਈ ਜਾ ਰਹੀ ਸੀ। ਗੁਰੂ ਸਾਹਿਬ ਨੇ ਆਪਣੇ ਸੰਤ-ਸਿਪਾਹੀ ਸਿਖਾਂ ਨੂੰ ਸਾਵਧਾਨ ਕਰਨ ਲਈ ਵੇਸਵਾ ਚਰਿਤਰਾਂ ਨੂੰ ਉਘਾੜ ਕੇ ਪੇਸ਼ ਕੀਤਾ ਤੇ 'ਪਰ ਨਾਰੀ ਕੀ ਸੋਜ ਭੂਲਿ ਸੁਪਨੇਂ ਹੂ ਨ ਜਈਅਹੁ।' ਦਾ ਪਾਠ ਪੜ੍ਹਾਇਆ। ਆਦਿ ਗਰੰਥ ਵਿਚ ਵੀ ਬਾਰ ਬਾਰ ਇਹ ਕਿਹਾ ਗਿਆ ਹੈ :—

‘ਜੈਸਾ ਸੰਗਿ ਬਿਸੀਅਰ ਸਿਉ ਹੈ ਰੇ, ਤੈਸੇਂ ਹੀ ਇਹ-ਪਰਗ੍ਰਿਹੁ।’

ਸੌ ਗੁਰੂ ਸਾਹਿਬ ਦਾ ਕਵੀ ਵਿਅਕਤਿਤਵ ਉਨ੍ਹਾਂ ਦੇ ਗੁਰੂ ਵਿਅਕਤਿਤਵ ਤੋਂ ਕਿਵੇਂ ਵੀ ਬਾਹਰ ਨਹੀਂ ਸੀ, ਕੇਵਲ ਕਾਲ ਭੇਦ ਕਰਕੇ ਸ਼ੈਲੀ ਭੇਦ ਸੀ।

ਉਹ ਆਪਣੇ ਜ਼ਮਾਨੇ ਦੀਆਂ ਧਾਰਮਕ, ਸਮਾਜਕ ਤੇ ਰਾਜਸੀ ਲੋੜਾਂ ਨੂੰ ਮੁਖ ਰਖ ਕੇ ਹੀ ਆਪਣੀ ਕਲਮ ਚਲਾ ਰਹੇ ਸਨ ਤੇ ਇਸ ਵਿਚ ਉਨ੍ਹਾਂ ਨੂੰ ਸਫਲਤਾ ਵੀ ਪੂਰੀ ਪੂਰੀ ਮਿਲੀ। ਗੁਰੂ ਜੀਵਨ, ਪ੍ਰਭੂ ਭਗਤੀ ਦਾ ਮੁਖੀ ਪਰੇਰਕ ਸੀ। ਜੇ ਉਨ੍ਹਾਂ ਵੱਤਰੀ ਲੋੜ ਪੂਰੀ ਕਰਨ ਲਈ ਅਵਤਾਰ ਕਥਾ ਵੀ ਲਿਖੀ ਤਾਂ ਸਿਧਾਂਤਕ ਤੌਰ ਤੇ ਥਾਂ ਥਾਂ ਸਪਸ਼ਟ ਕਰ ਦਿਤਾ ਕਿ ਇਹ ਰਾਮ ਕ੍ਰਿਸ਼ਨ ਦੀ ਕਥਾ ਧਰਮ-ਯੁੱਧ ਦਾ ਚਾਉ ਪੈਦਾ ਕਰਨ ਲਈ ਹੈ ਤੇ ਸਾਡੀ ਇਸ਼ਟ ਭਗਤੀ ਕੇਵਲ ਪ੍ਰਭੂ ਲਈ ਸਮਰਪਿਤ ਹੈ :—

ਸਗਲ ਦੁਆਰ ਕਉ ਛਾਡਿਕੈ, ਗਹਿਓ ਤੁਹਾਰੇਂ ਦੁਆਰ।

ਬਾਹਿ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ।

ਇਸੇ ਤਰ੍ਹਾਂ ਚਰਿਤਰਾਂ ਵਿਚ ਜਨਾਨੀਆਂ ਦੀਆਂ ਕਹਾਣੀਆਂ ਵੀ ਲਿਖੀਆ ਪਰ ਅੰਤਮ

ਮੰਗ ਬਾਰ ਬਾਰ ਇਹੋ ਦੁਹਰਾਈ ਹੈ :—

ਪੂਰਨ ਹੋਇ ਹਮਾਰੀ ਆਸਾ,

ਤੋਰ ਭਜਨ ਕੀ ਰਹੈ ਪਿਆਸਾ। (ਚਰਿਤਰੋ ਪਖਯਾਨ)

ਇਤਨੀ ਸਪਸ਼ਟਤਾ ਦੇ ਬਾਵਜੂਦ ਦਸਮ ਗਰੰਥ ਦੀ ਵਿਚਾਰਧਾਰਾ ਤੇ ਰਚਨਾ ਦੇ ਉਦੇਸ਼ ਨੂੰ ਨ ਸਮਝਣਾ ਇਕ ਅਣਜਾਣਪੁਣੇ ਦੀ ਦੁਰਘਟਨਾ ਹੀ ਹੈ। ਇਹ ਠੀਕ ਹੈ ਕਿ ਦਸਮ ਗਰੰਥ ਵਿਚ ਸ਼ਸਤਰਾਂ ਦਾ ਯਾ ਸ਼ਕਤੀ ਦਾ ਪਰਿਦਰਸ਼ਨ ਹੈ, ਚਾਹੇ ਭਗਤੀ ਸਾਹਿਤ ਵਿਚ ਚਾਹੇ ਕਥਾ ਸਾਹਿਤ ਵਿਚ। ਪਰ ਜਿਥੇ ਜਿਥੇ ਸਿਧਾਂਤ ਦਾ ਮਸਲਾ ਆਇਆ ਹੈ, ਉਥੇ ਉਹ ਬਿਲਕੁਲ ਸਪਸ਼ਟ ਹਨ ਤੇ ਨਿਰਭੈਤਾ ਨਾਲ ਕਹਿੰਦੇ ਹਨ :—

ਕਹਿਓ ਪ੍ਰਭੁ ਸੋ ਭਾਖਿਹੋਂ । ਕਿਸੂ ਨ ਕਾਣ ਰਾਖਿਹੋਂ ।

ਕਿਸੂ ਨ ਭੇਖ ਭੀਜਹੋਂ । ਅਲੇਖ ਬੀਜ ਬੀਜਹੋਂ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮੂਲ ਉਦੇਸ਼ਾਂ ਦੀ ਪੂਰਤੀ ਲਈ ਆਪਣੀ ਬਾਣੀ ਤੇ ਅਮਲਾਂ ਰਾਹੀਂ ਕਲਾਧਾਰੀ ਸਤਿਗੁਰੂ ਹੁੰਦਿਆਂ ਅਧਿਆਤਮਕ, ਮਾਨਸਕ, ਬੌਧਿਕ ਤੇ ਪਦਾਰਥਕ ਵਿਕਾਸ ਲਈ ਜੀਵਨ ਮਾਰਗ ਦੇ ਕਈ ਜ਼ਰੂਰੀ ਪੱਖਾਂ ਨੂੰ ਰੁਸ਼ਨਾਇਆ ਹੈ। ਇਹ ਠੀਕ ਹੈ ਕਿ ਮਜ਼ਬ ਚਿਤਾਂ ਤੋਂ ਜ਼ਿੰਤਗੀ ਨੂੰ ਕਈ ਗੁਣਾਂ ਨਾਲ ਸਿੰਘਾਰਦਾ ਆਇਆ ਹੈ ਪਰ ਇਸ ਦੇ ਨਾਂ ਤੇ ਕਈ ਮੰਨਤ ਮਤੋਤਾਂ ਐਸੀਆਂ ਵੀ ਗਲ ਪੈ ਗਈਆਂ ਸਨ, ਜਿਨ੍ਹਾਂ ਨੇ ਜੀਵਨ ਤਾਣੀ ਨੂੰ ਉਲਝਾ ਦਿਤਾ ਸੀ। ਗੁਰੂ ਸਾਹਿਬ ਨੇ ਇਸ ਪੇਤਰ ਵਿਚ ਵੀ ਵਿਵੇਕਪੂਰਨ ਅਗਵਾਈ ਦੇ ਕੇ ਮਨੁੱਖੀ ਸਭਿਅਤਾ ਨੂੰ ਰਿਣੀ ਬਣਾਇਆ ਹੈ। ਇਥੇ ਕੁੱਝ ਕੁ ਨੁਕਤੇ ਵਿਚਾਰ ਗੋਚਰੇ ਕਰਨੇ ਜ਼ਰੂਰੀ ਹਨ—

(੧) ਆਸਤਿਤਾ ਦਾ ਅਰਥ ਕਿਸੇ ਵਿਸ਼ੇਸ਼ ਵਿਅਕਤੀ, ਦੇਵੀ ਦੇਵਤੇ ਯਾ ਮੂਰਤੀ ਦੀ ਪੂਜਾ ਮਨਤਾ ਨਹੀਂ ਸਗੋਂ ਸਰਬ ਵਿਅਪਕ ਜਾਗਤ ਜੋਤਿ ਦੀ ਅਰਾਧਨਾ ਹੈ। ਉਸ ਜਾਗਤ ਜੋਤਿ ਦਾ ਸੰਕਲਪ ਦਸਮ ਗਰੰਥ ਵਿਚ ਥਾਂ ਪਰ ਥਾਂ ਚਿਹਨ ਚੱਕ੍ਰ ਤੇ ਰੂਪ ਰੇਖਾ ਤੋਂ ਉਤੇ ਬਿਆਨ ਕੀਤਾ ਗਿਆ ਹੈ ਤਾਂਕਿ ਜਗਿਆਸੂ ਕਿਸੇ ਛੋਟੀ ਕਲਪਿਤ, ਸੀਮਤ ਸ਼ਕਤੀ ਨੂੰ ਰੱਖ ਮੰਨਣ ਦਾ ਭੁਲੇਖਾ ਖਾ ਕੇ ਮਨੁੱਖੀ ਹੈਸੀਅਤ ਦਾ ਅਪਮਾਨ ਨ ਕਰੇ।

‘ਜਾਗਤ ਜੋਤਿ ਜਪੈ ਨਿਸਥਾਸਰ, ਏਕ ਬਿਨਾਂ ਮਨ ਨੈਕੁ ਨ ਆਨੈ ।

ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜ੍ਹੀ ਮਨ ਭੂਲ ਨ ਮਾਨੈ ।’

‘ਜਿਮੀ ਜਮਾਂ ਕੇ ਬਿਖੇ ਸਮਸਤ ਏਕ ਜੋਤਿ ਹੈ ।

ਨਾ ਘਾਟ ਹੈ ਨ ਬਾਢ ਹੈ, ਨ ਘਾਟ ਬਾਢ ਹੋਤ ਹੈ ! ੬੬ ।

(ਅਕਾਲ ਉਸਤਤਿ)

ਅਜੇਹੀ ਪਰਮ ਜੋਤਿ ਦੀ ਯਾਦ ਜਿੰਦਗੀ ਦਾ ਆਧਾਰ ਹੈ ਤੇ ਸਤਿਗੁਰਾਂ ਇਸ ਤੇ

ਬਹੁਤ ਜ਼ੋਰ ਦਿਤਾ ਹੈ :—

‘ਤਵ ਚਰਨਨ ਮਨ ਰਹਿ ਹਮਾਰਾ

ਅਪਨਾ ਜਾਨਿ ਕਰਉ ਪ੍ਰਤਿਪਾਰਾ ।’

‘ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਿਣਾ ।’

(੨) ਇਸ ਜਾਗਤ ਜੋਤਿ ਯਾ ਪਰਮੇਸਰ ਦੀ ਪ੍ਰਾਪਤੀ ਦਾ ਇਕੋ ਇਕ ਮਾਰਗ ਪ੍ਰੇਮ ਹੈ, ਪ੍ਰੇਮ-ਸਹਿਤ ਕੀਤਾ ਸਿਮਰਨ ਹੈ, ਹੋਰ ਕਰਮ ਕਾਂਡ ਨਹੀਂ, ਜਿਨ੍ਹਾਂ ਦਾ ਅਕਾਲ ਉਸਤਤਿ ਵਿਚ ਵਿਸਥਾਰ ਨਾਲ ਖੰਡਨ ਵੀ ਕੀਤਾ ਗਿਆ ਹੈ, ਕਿਉਂਕਿ ਉਹ ਪਰਮੇਸਰ ਆਪ ਪ੍ਰੇਮ ਸਰੂਪ ਹੈ ਤੇ ਪ੍ਰੇਮ ਪਿਆਰ ਹੋ ਕੇ ਹੀ ਜਗਤ ਵਿਚ ਵਿਆਪਕ ਹੋ ਰਿਹਾ ਹੈ—

‘ਦੇਸ ਅੰਰ ਨ ਭੇਸ ਜਾਕਰ, ਰੂਪ ਰੇਖ ਨ ਰਾਗ ।

ਜਤਰ ਤਤਰ ਦਿਸਾ ਵਿਸਾ, ਹੋਇ ਫੈਲਿਓ ਅਨੁਰਾਗ । (ਜਾਪੁ)

‘ਸਾਚ ਕਹਉ ਸੁਨਿ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ ।’

‘ਕੇਵਲ ਕਰਮ ਭਰਮ ਸੈ ਚੀਨਹੁ ਧਰਮ ਕਰਮ ਅਨੁਰਾਗੋ ।

ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜਿ ਭਾਗੋ ।’

(ਸ਼ਬਦ ਹਜ਼ਾਰੇ)

(੩) ਰੱਬੀ ਏਕਤਾ ਦੇ ਵਿਸ਼ਵਾਸ ਤੋਂ ਇਲਾਵਾ, ਸਮਾਜਕ ਭਲਾਈ ਦੀ ਬੁਨਿਆਦ ਮਨੁੱਖੀ ਏਕਤਾ ਵਿਚ ਅਤੁੱਟ ਵਿਸ਼ਵਾਸ ਹੈ। ਜੋ ਨਿਸ਼ਚਾ ਯਾ ਕਾਰ ਵਿਹਾਰ ਇਸ ਦੇ ਵਿਰੁਧ ਜਾਂਦਾ ਹੈ, ਉਹ ਧਰਮ ਨਹੀਂ ਤੇ ਨਾ ਹੀ ਜ਼ਿੰਦਗੀ ਲਈ ਹਿਤਕਾਰੀ ਹੋ ਸਕਦਾ ਹੈ। ਇਸ ਕਤਰੇ ਗੁਰੂ ਸਾਹਿਬ ਨੇ ਮਨੁੱਖੀ ਏਕਤਾ ਦਾ ਵਿਸ਼ਵਾਸ ਦਿੱਤਾਉਂਦਿਆਂ ਫੁਰਮਾਇਆ ਹੈ :—

ਹਿੰਦੂ ਤੁਰਕ ਕੋਉ ਰਾਫਜੀ ਇਮਾਮਸਾਫੀ

ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੈ ।

...

...

...

...

ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ

ਖਾਕ ਬਾਦ ਆਤਸ ਅੰ ਆਬ ਕੋ ਰਲਾਉ ਹੈ ।

ਅਲਹੁ ਅਭੇਖ ਸੋਈ ਪੁਰਾਨ ਅੰ ਕੁਰਾਨ ਓਈ

ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ । ੧੬ ।

(ਅਕਾਲ ਉਸਤਤਿ)

ਜਾਂਕੇ ਫੂਟਿ ਗਯੋ ਭ੍ਰਮ ਉਰ ਕਾ ।

ਤਿਸ ਆਕੈ ਹਿੰਦੂ ਕਿਆ ਤੁਰਕਾ ।

(ਬਚਿਤਰ ਨਾਟਕ)

ਪੁਰਾਣੇ ਭਾਰਤੀ ਵਿਚਾਰਾਂ ਅਨੁਸਾਰ ਕੋਈ ਧਰਮ-ਅਧਿਕਾਰ ਤੋਂ ਵੰਚਿਤ ਸੀ ਤੇ ਕੋਈ ਰਾਜ-ਅਧਿਕਾਰ ਤੋਂ। ਗੁਰੂ ਸਾਹਿਬ ਨੇ ਮਨੁੱਖੀ ਸਮਾਨਤਾ ਦਾ ਵਰਤਾਰਾ ਵਰਤਾ ਕੇ ਇਹ ਖੁੱਸੇ ਅਧਿਕਾਰ ਮੁੜ ਬਹਾਲ ਕੀਤੇ। ਸਪਸ਼ਟਤਾ ਲਈ ਦੋ ਮਿਸਾਲਾਂ ਕਾਫੀ ਹਨ। ਨਾਮਦੇਵ

ਨੂੰ ਬ੍ਰਾਹਮਣ ਪਰੋਹਤਾਂ ਧਰਮ-ਅਧਿਕਾਰੀ ਨਹੀਂ ਸਮਝਿਆ ਤੇ ਮੰਦਰ ਵਿਚੋਂ ਕੱਢਣੇ ਵੀ ਪਰਹੇਜ਼ ਨਹੀਂ ਕੀਤਾ। ਜਦ ਸ਼ਿਵਾ ਜੀ 1674 ਈ. ਵਿਚ ਗੱਦੀ ਬੈਠਣ ਲਗੇ ਤਾਂ ਪਰੋਹਤ ਜਮਾਤ ਨੇ ਇਤਰਾਜ਼ ਕੀਤਾ ਕਿ ਛੱਡਤੀ ਨ ਹੋਣ ਕਾਰਨ ਆਪ ਦਾ ਰਾਜ ਤਖ਼ਤ ਤੇ ਬੈਠਣ ਦਾ ਹੱਕ ਨਹੀਂ ਬਣਦਾ। ਇਹ ਹੱਕ ਮਨਵਾਉਣ ਲਈ ਪੰਜਾਹ ਲੱਖ ਰੁਪਇਆ ਖਰਚ ਕਰਕੇ ੧੧ ਹਜ਼ਾਰ ਬ੍ਰਾਹਮਣਾਂ ਨੂੰ ਚਾਰ ਮਹੀਨੇ ਲਗਾਤਾਰ ਭੱਜਨ ਖਲਾਇਆ ਗਿਆ ਤਾਂ ਇਹ ਪਰਵਾਨਗੀ ਮਿਲੀ। ਗੁਰੂ ਸਾਹਿਬ ਨੇ ਇਕ ਬਾਟੇ ਵਿਚ ਅੰਮ੍ਰਿਤ ਛਕਾ ਕੇ ਬਾਣੀ ਦੇ ਪ੍ਰਭਾਵ ਨਾਲ ਧਰਮ-ਅਧਿਕਾਰ ਤੇ ਰਾਜ-ਅਧਿਕਾਰ ਸਭ ਨੂੰ ਸਮਾਨ ਬਖ਼ਸ਼ੇ ਤੇ ਸਰਦਾਰ ਬਣਾਇਆ। ਭਾਰਤੀ ਸਮਾਜਕ ਦਸ਼ਾ ਦੇ ਪਿਛਵਾੜੇ ਵਿਚ ਮਨੁੱਖੀ ਏਕਤਾ ਦਾ ਇਹ ਸਿੰਘ-ਕਰਮ ਸਚਮੁਚ ਹੀ ਸਹਾਨ ਕਾਰਨਾਮਾ ਸੀ।

(੪) ਮਨੁੱਖੀ ਏਕਤਾ ਦਾ ਭਾਵ ਇਹ ਵੀ ਨਹੀਂ ਕਿ ਇਸ ਵਿਚ ਭਲੇ ਬੁਰੇ ਦੀ ਪਛਾਣ ਨਹੀਂ ਕਰਨਾ, ਸਾਧ ਚੋਰ ਯਾ ਚੋੜੇ ਮੰਦੇ ਨੂੰ ਇਕ ਸਮਾਨ ਸਮਝ ਲੈਣਾ ਹੈ। ਸਗੋਂ ਗੁਰੂ ਸਾਹਿਬ ਨੇ ਆਪਣਾ ਜੀਵਨ-ਉਦੇਸ਼ ਦਸਦਿਆਂ ਸਾਫ਼ ਕਿਹਾ ਹੈ ਕਿ ਮੈਂ ਕੇਵਲ ਭਲੇ ਪੁਰਸ਼ਾਂ ਦੀ ਮੱਦਦ ਲਈ ਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਆਇਆ ਹਾਂ। ਮੇਰਾ ਕੰਮ ਹਰ ਤਰ੍ਹਾਂ ਧਰਮ ਨੂੰ ਮਜ਼ਬੂਤ ਕਰਨਾ ਹੈ—

ਯਾਹੀ ਕਾਜ ਧਰਾ ਹਮ ਜਨਮੰ। ਸਮਝਿ ਲੇਹੁ ਸਾਧੂ ਸਭ ਮਨਮੰ।

ਧਰਮ ਚਲਾਵਨ ਸੰਤ ਉਬਾਰਨ। ਦੁਸ਼ਟ ਸਭਨ ਕੇ ਮੂਲ ਉਪਾਰਨ।

ਇਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਬਿਲਕੁਲ ਸਪਸ਼ਟ ਸੀ ਕਿ ਭਲੇ ਕਿਰਤੀ ਲੋਕਾਂ ਦੀ ਹਮਾਇਤ ਕਰਨਾ ਤੇ ਲੁੱਟ-ਖਸ਼ੁੱਟ ਕਰਨ ਵਾਲੀ ਸ਼ਾਮਰਾਜਵਾਦੀ ਸਵਾਰਥੀ ਸ਼ਰਣੀ ਨੂੰ ਸਮਰੱਥਾ ਹੀਣ ਕਰਨਾ ਹੈ। ਇਸੇ ਕਰਕੇ ਉਹਨਾਂ ਆਪਣੇ ਤਨ, ਮਨ, ਧਨ ਦੀ ਸ਼ਕਤੀ ਨੇਕ ਕਿਰਤੀ ਲੋਕਾਂ ਦੇ ਵਿਕਾਸ ਵਿਚ ਲਾਈ ਤੇ ਉਹਨਾਂ ਦਾ ਜਸ ਵੀ ਗਾਇਆ :—

ਸੇਵ ਕਰੀ ਇਨ ਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੇ।

ਦਾਨ ਦਯੋ ਇਨ ਹੀ ਕੇ ਭਲੇ, ਅਰੁ ਆਨ ਕੇ ਦਾਨ ਨ ਲਾਗਤ ਨੀਕੇ।

ਆਗੈ ਫਲੈ ਇਨਹੀ ਕੇ ਦਯੋ, ਜਗ ਮੈ ਜਸੁ ਅਉਰ ਦੀਯੋ ਸਭ ਫੀਕੇ।

ਮੇ ਗੁਹਿ ਮੈ ਤਨ ਤੇ ਮਨ ਤੇ, ਸਿਰ ਲਉ ਧਨ ਹੈ ਸਭ ਹੀ ਇਨ ਹੀ ਕੇ।

(੫) ਇਸ ਤੋਂ ਵੀ ਅਗੇ ਜਾ ਕੇ ਗੁਰੂ ਸਾਹਿਬ ਨੇ ਅਜੇਹੇ ਜਾਗਤ ਜੰਤਿ ਦੇ ਪ੍ਰਜਾਰੀ ਭਲੇ ਪੁਰਸ਼ਾਂ ਵਿਚੋਂ ਪੰਚ ਪ੍ਰਤਿਨਿਧਾਂ ਨੂੰ ਗੁਰਿਆਈ ਗੱਦੀ ਦੀ ਸੌਂਪਣਾ ਕੀਤੀ ਤਾਂ ਕਿ ਮਨੁੱਖਤਾ ਕਦੀ ਅਸਮਾਨੀ ਅਵਤਾਰਾਂ ਯਾ ਨਬੀਆਂ ਦੀ ਇੰਤਜ਼ਾਰ ਵਿਚ ਨਾ ਰਹੇ ਤੇ ਨਾ ਹੀ ਅਤਿਰਤੀ ਪੂੰਜੀਦਾਰਾਂ ਦੇ ਚੱਕਰ ਵਿਚ ਫਸੇ। ਵਿਸਾਖੀ ਸਮੇਂ ਗੁਰੂ ਸਾਹਿਬ ਦਾ ਪੰਚ ਖਾਲਸੇ ਤੋਂ ਆਪ ਅੰਮ੍ਰਿਤ ਪਾਨ ਕਰਨਾ ਇਸ ਦੀ ਅਮਲੀ ਕਾਰਰਵਾਈ ਸੀ। ਉਹ ਕਹਿ ਰਹੇ ਸਨ—

ਖਾਲਸਾ ਮੇਰੇ ਰੂਪ ਹੈ ਖਾਸ।

ਖਾਲਸੇ ਮੇਂ ਹਉਂ ਕਰਉ ਨਿਵਾਸ।

ਖਾਲਸਾ ਮੇਰੇ ਸਤਿਗੁਰ ਪੂਰਾ ।

ਖਾਲਸਾ ਮੇਰੇ ਸੱਜਨ ਸੂਰਾ । (ਸਰਬ ਲੋਹ)

ਦੂਜੇ ਸ਼ਬਦਾਂ ਵਿਚ ਇਹ ਇਕ ਬਹੁਤ ਵੱਡੀ ਇਨਕਲਾਬੀ ਗੱਲ ਸੀ ਕਿ ਧਾਰਮਕ ਪਰੋਹਤੀ ਪੰਡਤਾਂ ਮੁੱਲਾਂ ਤੋਂ ਬੋਹ ਕੇ ਤੇ ਸੰਸਾਰੀ ਚੋਪਰ. ਰਾਜੇ ਰਾਣਿਆਂ ਤੋਂ ਬੋਹ ਕੇ ਪੰਚਾਇਤ ਦੇ ਹਵਾਲੇ ਕੀਤੀ ਜਾ ਰਹੀ ਸੀ । ਇਸ ਤਰ੍ਹਾਂ ਸਤਿਗੁਰਾਂ ਨਵੀਂ ਕਿਸਮ ਦੇ ਧਰਮ-ਪਰਾਇਣ ਲੋਕਤੰਤਰਵਾਦ ਦੀ ਨੀਂਹ ਰੱਖ ਕੇ ਮਨੁੱਖ ਨੂੰ ਸਦਾ ਲਈ ਸ਼ਖਸੀ ਗੁਲਾਮੀ ਤੋਂ ਬਚਾ ਲਿਆ ਹੋਰ ਤਾਂ ਹੋਰ, ਉਹਨਾਂ ਆਪਣੇ ਬਾਰੇ ਵੀ ਇਹ ਗੱਲ ਆਖ ਦਿਤੀ ਕਿ ਮੇਰੇ ਵਿਅਕਤਿੱਤਵ ਨੂੰ ਕਿਤੇ ਰੱਬ ਬਣਾ ਕੇ ਨਾ ਪੂਜਣ ਬਹਿ ਜਾਣਾ—

ਜੋ ਮੁਝ ਕੋ ਪਰਮੇਸਰ ਉਚਰ ਹੈ । ਤੇ ਸਭ ਨਰਕ ਕੁੰਡ ਮਹਿ ਪਰਹੈ ।

ਮੋਕਉ ਦਾਸ ਤਵਨ ਕਾ ਜਾਨਹੁ । ਯਾ ਮੈ ਭੇਦ ਨ ਰੰਚ ਪਛਾਨਹੁ ।

ਮੈਂ ਹੋ ਪਰਮ ਪੁਰਖ ਕੋ ਦਾਸਾ । ਦੇਖਨ ਆਯੋ ਜਗਤ ਤਮਾਸਾ ।

(ਬਚਿਤਰ ਨਾਟਕ)

ਧਰਮਾਂ ਵਿਚ ਇਹ ਭੁੱਲ ਆਮ ਹੁੰਦੀ ਰਹੀ ਹੈ ਕਿ ਪੈਰੋਕਾਰ ਧਰਮ ਦੇ ਬਾਨੀ ਨੂੰ ਹੀ ਪਰਮ ਪੂਜ ਯਾ ਰੱਬ ਮੰਨ ਕੇ ਸੀਮਤ ਹੁੰਦੇ ਗਏ ਹਨ, ਇਸ ਵਿਅਕਤੀ-ਪੂਜਾ ਨੇ ਹਰ ਧਰਮ ਨੂੰ ਸੰਪਰਦਾਇਕ ਕੈਦ ਵਿਚ ਗ੍ਰਸ ਕੇ ਛੋਟਾ ਕੀਤਾ ਹੈ। ਗੁਰੂ ਸਾਹਿਬ ਨੇ ਸਿਖਾਂ ਨੂੰ ਗੁਰੂ ਜਰੰਬ ਪੰਥ ਦੇ ਲੜ ਲਾ ਕੇ ਇਸ ਵੱਡੀ ਭੁੱਲ ਤੋਂ ਬਚਾ ਲਿਆ ਹੈ।

(੬) ਕਿਸੇ ਦੇਵੀ ਦੇਵਤਾ ਯਾ ਪੀਰ ਫਕੀਰ ਦਾ ਆਝੀ ਹੋਣਾ ਮਨੁੱਖੀ ਸੁਤੰਤਰਤਾ ਤੇ ਸਮਰੱਥਾ ਦਾ ਅਪਮਾਨ ਹੈ । ਇਸ ਲਈ ਇਨ੍ਹਾਂ ਪੰਜ ਪਿਆਰਿਆਂ ਨੂੰ ਪਾਲ ਯਾ ਬਪਤਿਸਮਾ ਦੇਣ ਦਾ ਅਧਿਕਾਰ ਵੀ ਦਿਤਾ ਗਿਆ ਤਾਂ ਕਿ ਇਹੋ ਖੁਦ ਨਵੇਂ ਮਾਨਵ ਸਮਾਜ ਦੇ ਸਿਰਜਣਹਾਰ ਬਣਨ । ਕੋਈ ਜੰਤਰ ਮੰਤਰ ਦੀ ਵਿਧੀ ਨਹੀਂ ਸਿਖਾਈ ਤੇ ਨਾ ਹੀ ਕੋਈ ਅਲੋਕਾਰ ਗੱਲ ਕਰ ਕੇ ਕਰਾਮਾਤ ਯਾ ਰਿਧੀ ਸਿਧੀ ਦੇ ਰਾਹ ਪਾਇਆ । ਸਗੋਂ ਸਮਝਾਇਆ ਇਹ ਗਿਆ ਕਿ ਬ ਤੀ ਗੁਰੂ ਹੈ, ਇਹ ਬਾਣੀ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕੀਤਾ ਜਾ ਸਕਦਾ ਹੈ । ਇਸਦਾ ਭਾਵ ਸਪਸ਼ਟ ਸੀ ਕਿ ਗੁਰਬਾਣੀ ਜ਼ਿੰਦਗੀ ਦਾ ਕਰਤਾ ਹੈ । ਕਿਤੇ ਵੀ ਕੋਈ ਤਿਆਰ ਬਰਤਿਆਰ ਪੰਚ ਪੁਰਸ਼ ਜੁੜ ਕੇ ਇਸ ਨੁਸ਼ਖੇ ਰਾਹੀਂ ਨਵੇਂ ਜੀਵਨ ਦੀ ਜਾਗ ਲਾ ਸਕਦੇ ਹਨ ।

ਗਿਆਨ ਗੁਰੂ ਆਤਮ ਉਪਦੇਸਹੁ, ਨਾਮ ਬਿਭੂਤਿ ਲਗਾਉ ।

ਰੂਹਾਨੀ ਗਿਆਨ ਤੋਂ ਇਲਾਵਾ ਬਾਕੀ ਬੌਧਿਕ ਵਿਕਾਸ ਲਈ 'ਬੁਧਿ ਸੁ ਦੀਪਕ ਜਿਉਂ ਉਜੀਆਰੈ' ਵਾਲਾ ਸੰਦੇਸ਼ ਅਤੀ ਮਹੱਤਵ ਪੂਰਣ ਹੈ । ਇਸ ਲਈ ਉਹਨਾਂ ਉਮਰ ਭਰ ਉਪਰਾਲੇ ਕੀਤੇ, ਅਨੰਦਪੁਰ ਵਿਦਿਆ ਦਰਬਾਰ ਰਚਾ ਕੇ, ਚੋਣਵੇਂ ਸਿਖ ਬਨਾਰਸ ਪੜ੍ਹਨ ਲਈ ਭੇਜ ਕੇ ਤੇ ਦਮਦਮੇ ਸਾਹਿਬ ਕਲਮਾਂ ਵਰਤਾ ਕੇ ਤੇ ਲਿਖਣਸਰ ਬਣਾ ਕੇ ਆਦਿ ।

(੭) ਅਧਿਆਤਮਕ ਕੀਮਤਾਂ ਦੇ ਨਾਲ ਨਾਲ ਸਦਾਚਾਰਕ ਕੀਮਤਾਂ ਦੀ ਵੀ ਵਿਸ਼ੇਸ਼ ਥਾਂ ਹੈ, ਇਸ ਤੋਂ ਬਿਨਾਂ ਸਮਾਜਕ ਮਰਯਾਦਾ ਤੇ ਵਿਅਕਤੀਗਤ ਜੀਵਨ ਦਾ ਚੱਜ ਅਚਾਰ ਸੰਪੂਰਣ ਨਹੀਂ ਹੁੰਦਾ। ਇਸ ਲਈ ਬੁਰਿਆਈਆਂ ਦਾ ਤਿਆਗ ਤਾਂ ਲਾਜ਼ਮੀ ਹੀ ਹੈ, ਨਾਲ ਸੁੰਦਰ ਇਖਲਾਕੀ ਗੁਣਾਂ ਦਾ ਪਰਫੁੱਲਤ ਹੋਣਾ ਵੀ ਜ਼ਰੂਰੀ ਹੈ ਜਿਵੇਂ ਸੀਲ, ਸੰਤੋਖ, ਦਇਆ, ਖਿਮਾਂ, ਸੰਜਮ ਤੇ ਨਿਰਲੇਪਤਾ ਆਦਿ, ਤਾਂ ਹੀ ਆਤਮਾ ਤੇ ਕਾਇਆ, ਕੰਚਨ ਵਾਂਗ ਨਿਖਾਰ ਵਿਚ ਆ ਸਕਦੀ ਹੈ।

ਅਲਪ ਅਹਾਰ ਸੁਲਪ ਸੀ ਨਿੰਦੂ, ਦਯਾ ਛਿਮਾ ਤਨ ਪ੍ਰੀਤਿ ।
 ਸੀਲ ਸੰਤੋਖ ਸਦਾ ਨਿਰਬਾਹਬੋ, ਹੈਬੋ ਤ੍ਰਿਗੁਣ ਅਤੀਤਿ ।
 ਕਾਮ ਕ੍ਰੋਧ ਅਹੰਕਾਰ ਲੋਭ ਹਠ, ਮੋਹ ਨ ਮਨ ਸਿਉ ਲਿਆਵੈ ।
 ਤਬ ਹੀ ਆਤਮ ਤਤੁ ਕੋ ਦਰਸੈ, ਪਰਮ ਪੁਰਖ ਕਹ ਪਾਵੈ ।
 'ਆਤਮ ਉਪਦੇਸ਼ ਭੇਸ ਸੰਜਮ ਕੋ, ਜਾਪੁ ਸੁ ਅਜਪਾ ਜਾਪੈ ।
 ਸਦਾ ਰਹੈ ਕੰਚਨ ਸੀ ਕਾਇਆ, ਕਾਲ ਨ ਕਬਹੂੰ ਬਯਾਪੈ ।'

(ਸ਼ਬਦ ਹਜ਼ਾਰੇ)

ਹਮੂੰ ਮਰਦ ਬਾਯਦ ਸਵਦ ਸੁਖਨਵਰ ।
 ਨ ਸ਼ਿਕਮਿ ਦਿਗਰ ਦਰ ਦਹਾਨਿ ਦਿਗਰ ।

(ਜ਼ਫਰਨਾਮਾ)

(੮) ਰੱਬੀ ਵਿਸ਼ਵਾਸ ਤੇ ਮਨੁੱਖੀ ਏਕਤਾ ਦੇ ਨਾਲ ਨਾਲ ਗੁਰੂ ਸਾਹਿਬ ਨੇ ਆਤਮ-ਵਿਸ਼ਵਾਸ ਵੀ ਦ੍ਰਿੜ੍ਹ ਕਰਾਇਆ ਤਾਂ ਕਿ ਸੰਤ ਸਿਪਾਹੀ ਜੀਵਨ, ਕਰਮਯੋਗ ਤੋਂ ਥਿੜਕ ਨ ਜਾਵੇ। ਰੂਹਾਨੀ ਮਾਰਗ ਤੇ ਚਲਣ ਵਾਲੇ ਲੋਕ ਆਮ ਤੌਰ ਤੇ 'ਸੁਰਗ' ਯਾ 'ਮੁਕਤੀ' ਦੀ ਮੰਗ ਕਰਦੇ ਹਨ ਪਰ ਗੁਰੂ ਸਾਹਿਬ ਨੇ ਨਵੀਂ ਸੰਥਾ ਇਹ ਪੜ੍ਹਾਈ ਕਿ ਜ਼ਿੰਦਗੀ, ਨੇਕੀ ਲਈ ਸਭ ਕੁਝ ਨਿਛਾਵਰ ਕਰ ਦੇਣ ਵਿਚ ਹੈ, ਇਹੋ ਧਰਮ ਹੈ ਤੇ ਇਹੋ ਵੱਡਾ ਪੁੰਨ ਕਰਮ ਹੈ :—

ਦੇਹਿ ਸਿਵਾ ! ਵਰ ਮੋਹਿ ਟਿਹੈ ਸੁਭ ਕਰਮਨ ਤੇ ਕਬਹੂ ਨ ਟਰੋਂ ।

ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪਨੀ ਜੀਤ ਕਰੋ ।

ਸਾਡੇ ਦੇਸ਼ ਵਿਚ ਤਿਆਗ ਦਾ ਖਿਆਲ ਇਤਨੇ ਜ਼ੋਰਾਂ ਉਤੇ ਰਿਹਾ ਹੈ ਕਿ ਇਸਨੇ ਹਿੰਦੁਸਤਾਨੀ ਕਰਮਯੋਗ ਨੂੰ ਪਿੰਗਲਾ ਬਣਾ ਛਡਿਆ ਹੈ। ਗੁਰੂ ਸਾਹਿਬ ਨੇ ਸਮਝਾਇਆ ਕਿ ਜੇ ਤਿਆਗ ਯਾ ਨਿਰਲੇਪਤਾ ਧਾਰਨਾ ਹੈ ਤਾਂ ਮਨ ਕਰਕੇ ਮਾਇਕ ਜੰਜਾਲ ਤੋਂ ਉਤਾਰ ਉਠਣ ਦੀ ਲੋੜ ਹੈ, ਤੇ ਇਹ ਘਰ ਵਿਚ ਰਹਿ ਕੇ ਵੀ ਹੋ ਸਕਦਾ ਹੈ :—

ਰੇ ਮਨ ਐਸੋ ਕਰ ਸੰਨਿਆਸਾ

ਬਨ ਸੇ ਸਦਨ ਸਭੈ ਕਰਿ ਸਮਝਹੁ, ਮਨ ਹੀ ਮਾਹਿ ਉਦਾਸਾ ।

(੯) ਤਿਆਗ ਦੇ ਗਲਤ ਫਿਲਸਫੇ ਵਾਂਗ ਅਹਿੰਸਾਵਾਦ ਦੀ ਗਲਤ ਵਿਚਾਰਧਾਰਾ ਵੀ ਹਿੰਦੁਸਤਾਨ ਨੂੰ ਨਕਾਰਾ ਬਣਾਉਣ ਵਿਚ ਹਿਸੇਦਾਰ ਹੈ। ਠੀਕ ਹੈ, ਅਹਿੰਸਾ ਇਕ ਚੰਗਾ

ਗੁਣ ਹੈ ਕਿ ਕਿਸੇ ਨੂੰ ਕਿਸੇ ਤਰ੍ਹਾਂ ਵੀ ਦੁਖਾਇਆ ਨ ਜਾਵੇ ਪਰ ਜੋ ਵਿਅਕਤੀ ਸਾਰੇ ਸਮਾਜ ਲਈ ਦੁਖਦਾਈ ਬਣ ਜਾਵੇ, ਉਸ ਬਾਰੇ ਅਹਿੰਸਾਵਾਦ ਠੀਕ ਰਾਹ ਨਹੀਂ। ਗੁਰੂ ਸਾਹਿਬ ਨੇ ਇਹ ਗੱਲ ਸਮਝਾਈ ਕਿ ਅਜੇਹੀ ਬੁਰਿਆਈ ਨੂੰ ਦੂਰ ਕਰਨ ਦਾ ਹਰ ਸ਼ਾਂਤਮਈ ਯਤਨ ਕਰੋ, ਜੇ ਕਿਸੇ ਤਰ੍ਹਾਂ ਠੀਕ ਨਾ ਆਵੇ ਤਾਂ ਤਾਕਤ ਦੀ ਵਰਤੋਂ ਨਾਲ ਵੀ ਅਜੇਹੇ ਭੈੜ ਨੂੰ ਮੇਟਣ ਤੋਂ ਸੰਕੋਚ ਨਹੀਂ ਕਰਨਾ।

ਚੁੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ।

ਹਲਾਲ ਅਸਤ ਬੁਰਦਨ ਬਸਮਸ਼ੀਰ ਦਸਤ। (ਜ਼ਫ਼ਰਨਾਮਾ)

(੧੦) ਸਤਿਗੁਰਾਂ ਨੇਕੀ ਦੀ ਅੰਤਮ ਜਿੱਤ ਵਿਚ ਵਿਸ਼ਵਾਸ ਦਿੱਤ੍ਰਾਂਦਿਆਂ ਕਿਹਾ ਹੈ ਕਿ ਹੱਥ ਵਿਚ ਤਲਵਾਰ ਤੇ ਦਿਲ ਵਿਚ ਅਕਾਲ ਦਾ ਧਿਆਨ ਧਰਕੇ ਬੁਰਿਆਈ ਵਿਰੁਧ ਲੜਨਾ ਸੂਰਬੀਰਾਂ ਦਾ ਕਰਤੱਵ ਹੈ। ਘਬਰਾਉਣਾ ਨਹੀਂ, ਦਿਲ ਨਹੀਂ ਛੱਡਣਾ, ਆਖਰੀ ਫਤਿਹ ਨੇਕੀ ਦੀ ਹੋਵੇਗੀ। ਸਮਾਂ ਆਵੇਗਾ ਕਿ ਬੁਰਿਆਈ ਦਾ ਬਿਨਾਸ਼ ਤੇ ਸਚਾਈ ਦਾ ਵਿਕਾਸ ਹੋਵੇਗਾ, ਸਾਧੂਆਂ ਦੀ ਦੇਗ ਤੇ ਸਿਪਾਹੀਆਂ ਦੀ ਤੇਗ ਰਲ ਕੇ ਚਲੇਗੀ ਤੇ ਕੋਈ ਕਿਸੇ ਨੂੰ ਨਹੀਂ ਦਬਾ ਸਕੇਗਾ।

ਪੁੰਨ ਪ੍ਰਤਾਪਨ ਬਾਦ ਜੈਤ ਪੁੰਨਿ ਪਾਪਨ ਕੇ ਬਹੁ ਪੁੰਜ ਖਪੈਂਗੇ।

ਸਾਧ ਸਮੂਹ ਪੁੰਨ ਫਿਰੈ, ਜਗ ਸੁਭ ਸਭੈ ਅਵਲੋਕ ਚਪੈਂਗੇ।

[ਅਕਾਲ ਉਸਤਤਿ]

ਦੇਗ ਤੇਗ ਜਗ ਮਹਿ ਦੋਉ ਚਲੈ।

ਰਾਖ ਆਪ ਸੋਹਿ ਅਵਰ ਨ ਦਲੈ। [ਬਚਿਤਰ ਨਾਟਕ]

(੧੧) ਦਸ਼ਮੇਸ਼ ਬਾਣੀ ਵਿਚ ਉਚੇ ਅਧਿਅਤਮਵਾਦ ਤੇ ਸਦਾਚਾਰ ਦੀ ਸੰਥਾ ਬਾਰ ਬਾਰ ਦੁਹਰਾਈ ਹੈ। ਪਰ ਇਸ ਸਾਡੀ ਰਚਨਾ ਵਿਚ ਸੁਤੰਤਰਤਾ ਦੀ ਭਾਵਨਾ ਇਤਨੀ ਤੀਬਰ ਹੋਕੇ ਉਭਰਦੀ ਹੈ ਕਿ ਹਰ ਪਾਠਕ ਜਾਂ ਸਰੋਤਾ ਆਜ਼ਾਦੀ ਦਾ ਦਾਅਵੇਦਾਰ ਹੋ ਜਾਂਦਾ ਹੈ। ਗੁਰੂ ਨਹੀਂ ਸੀ ਚਾਹੁੰਦੇ ਕਿ ਮਨੁੱਖੀ ਹਸਤੀ ਕਿਸੇ ਨਜ਼ੀ ਅਵਤਾਰ ਦੀ ਦਾਸੀ ਬਣੇ ਜਾਂ ਫਿਰ ਕਿਸੇ ਬਾਦਸ਼ਾਹ ਦੀ ਗੁਲਾਮੀ ਪਰਵਾਣ ਕਰੇ। ਉਹ ਹਰ ਥਾਂ ਮਨੁੱਖੀ ਸੁਤੰਤਰਤਾ ਦਾ ਝੰਡਾ ਬਲੰਦ ਕਰਦੇ ਦਿਸਦੇ ਹਨ। ਜਿਥੇ ਜਿਥੇ ਵੀ ਉਨ੍ਹਾਂ ਰੱਬੀ ਵਿਸ਼ਵਾਸ ਨੂੰ ਦੁਹਰਾਇਆ ਹੈ, ਉਥੇ ਨਾਲ ਹੀ ਇਹ ਕਿਹਾ ਹੈ ਕਿ ਮੈਂ ਹੋਰ ਕਿਸੇ ਨੂੰ ਵੀ ਅੱਖ ਹੇਠ ਲਿਆਉਣਾ ਪਸੰਦ ਨਹੀਂ ਕਰਦਾ।

(.) ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਖ ਤਰੇ ਨਹੀਂ ਆਨਿਓ।

[ਰਾਮਾਵਤਾਰ]

(੨) ਮੈਂ ਨ ਗਣੇ ਸਹਿ ਪ੍ਰਿਥਮ ਮਨਾਉ। ਕਿਸਨ ਬਿਸਨ ਕਬਹੂੰ ਨਹਿ ਧਿਆਉ।

ਕਾਨ ਸੁਨੇ ਪਹਿਚਾਨ ਨ ਤਿਨ ਸੋ। ਲਿਵ ਲਾਗੀ ਮੋਰੀ ਪਗ ਇਨ ਸੋ।

[ਕ੍ਰਿਸ਼ਣਾਵਤਾਰ]

(੩) 'ਤੁਮਹਿ ਛਾਡਿ ਕੋ ਅਵਰ ਨ ਧਿਆਉਂ ।
ਜੋ ਬਰ ਚਹਉਂ ਸੋ ਤੁਮ ਤੇ ਪਾਉਂ ।

[ਚਰਿਤਰ ਪਖਯਾਨ

ਇਹ ਸਾਰੀਆਂ ਟੁਕਾਂ ਇਹ ਜ਼ਾਹਰ ਕਰਦੀਆਂ ਹਨ ਕਿ ਗੁਰੂ ਸਿਵਾਇ ਅਕਾਲ ਪੁਰਖ ਦੇ ਕਿਸੇ ਦੀ ਵੀ ਅਧੀਨਗੀ ਪਰਵਾਣ ਨਹੀਂ ਕਰਦੇ । ਇਹ ਪੂਰਣ ਸੁਤੰਤਰਤਾ ਦੀ ਭਾਵਨਾ ਹੈ ਜਿਸ ਨੇ ਸਿੰਘ ਲਹਿਰ ਨੂੰ ਹਰ ਤਰ੍ਹਾਂ ਦੀ ਗੁਲਾਮੀ ਦੇ ਬੰਧਨ ਤੋਂ ਮੁਕਤ ਕਰਾਕੇ ਪ੍ਰਭੂਸੱਤਾ ਦੇ ਸ਼ਾਹਰਾਹ ਤੇ ਪਾਇਆ ਅਤੇ ਰਾਜ ਕਮਾਇਆ ।

ਇਹੋ ਜੇਹੇ ਨਵੇਂ ਵਿਚਾਰ ਪਰਚਾਰ ਕੇ ਤੇ ਇਹਨਾਂ ਨੂੰ ਅਮਲੀ ਰੂਪ ਦੇ ਕੇ ਕ੍ਰਾਂਤੀਕਾਰੀ ਲਹਿਰ ਪੈਦਾ ਕਰਨਾ ਤੇ ਉਸ ਦੇ ਸਿਟੇ ਵਜੋਂ ਨਵਾਂ ਸਮਾਜ ਤੇ ਨਵਾਂ ਰਾਜ ਥਾਪਣਾ ਇਹ ਦਸਮ ਗਰੰਥ ਵਾਲੇ ਮਹਾਨ ਕਵੀ ਦਾ ਹੀ ਚਮਤਕਾਰ ਸੀ । ਫਿਰ ਉਹ ਇਹ ਸਭ ਕੁਝ ਆਪਣੇ ਵਲੋਂ ਨਹੀਂ ਸੀ ਕਹਿ ਰਹੇ ਸਗੋਂ ਆਪਣੇ ਪ੍ਰਭੂ ਯਾ ਵਿਸ਼ਵ ਚੇਤਨਾਂ ਦੀ ਥਾਪੀ ਮਹਯਾਦਾ ਦਾ ਹੀ ਪ੍ਰਕਾਸ਼ ਕਰ ਰਹੇ ਸਨ :

ਕਹਿਓ ਪ੍ਰਭੂ ਸੋ ਭਾਖਿਹੋ । ਕਿਸੂ ਨ ਕਾਣ ਰਾਖਿਹੋਂ ।

'ਜੋ ਪ੍ਰਭੂ ਜਗਤ ਕਹਾ ਸੋ ਕਹਿਹੋਂ । ਮ੍ਰਿਤੁ ਲੋਕ ਤੇ ਮੋਨ ਨ ਰਹਿਹੋਂ ।'

(ਬਚਿਤਰ ਨਾਟਕ)

(੫)

ਦਸਮ ਗ੍ਰੰਥ ਦੀ ਕਾਵਿ-ਧਾਰਾ

ਕਿਸੇ ਕਵੀ ਦੀ ਮਹਾਨਤਾ ਇਸੇ ਵਿਚ ਨਹੀਂ ਕਿ ਉਸ ਨੇ ਕੀ ਆਖਿਆ ਹੈ, ਇਸ ਮਹਾਨਤਾ ਦਾ ਅਨੁਮਾਨ ਇਸ ਤੋਂ ਵੀ ਲਾਇਆ ਜਾਂਦਾ ਹੈ ਕਿ ਉਸ ਨੇ ਕਿਵੇਂ ਆਖਿਆ ਹੈ। ਸਾਹਿਤ ਵਿਚ ਪਹਿਲੀ ਚੀਜ਼ ਨੂੰ 'ਵਿਸ਼ਾ ਵਸਤੂ' ਤੇ ਦੂਜੀ ਨੂੰ 'ਰੂਪ' ਕਿਹਾ ਜਾਂਦਾ ਹੈ। ਰੂਪ ਹਮੇਸ਼ਾ ਵਿਸ਼ੈ-ਵਸਤੂ ਅਨੁਸਾਰ ਢਲਦਾ ਤੇ ਉਸਦੇ ਪਿਛੇ ਪਿਛੇ ਚਲਦਾ ਹੈ। ਜੇ ਇਹ ਸੁਮੇਲ ਨ ਹੋਵੇ ਤਾਂ ਗੱਲ ਬਣਦੀ ਨਹੀਂ। ਇਸ ਲਈ ਚੰਗੀ ਕਲਾ-ਕਿਰਤ ਦਾ ਇਹੋ ਲੱਛਣ ਹੈ ਕਿ ਦੋਹਾਂ ਦਾ ਸੁੰਦਰ ਸੁਮੇਲ ਹੋਵੇ। ਦਸਮ ਗ੍ਰੰਥ ਦੀ ਵਿਚਾਰਧਾਰਾ ਅਧਿਆਤਮਵਾਦੀ ਤੇ ਓਜਮਈ ਹੈ, ਜਿੰਦਗੀ ਨੂੰ ਸ਼ਕਤੀ ਪ੍ਰਦਾਨ ਕਰਨਾ ਉਸਦਾ ਮਨੋਰਥ ਹੈ ਪਰ ਇਹ ਸ਼ਕਤੀ ਕੇਵਲ ਪਦਾਰਥਕ ਵਸਤਾਂ ਤੇ ਕਬਜ਼ਾ ਕਰਨ ਮਾਤਰ ਨਾਲ ਹੀ ਹਾਸਲ ਨਹੀਂ ਹੁੰਦੀ, ਇਸ ਦਾ ਸੱਮਾ ਸ਼ਕਤੀ ਦਾ ਸਾਗਰ ਪ੍ਰਭੂ ਹੈ ਜਿਸ ਦੀ ਭਗਤੀ ਦੁਆਰਾ ਆਤਮਕ ਸ਼ਕਤੀ ਨੂੰ ਪ੍ਰਗਟਾਉਣਾ ਤੇ ਫਿਰ ਉਸ ਨਾਲ ਸੰਸਾਰ ਨੂੰ ਜਗਮਗਾਉਣਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੀ ਹਰ ਰਚਨਾ ਵਿਚ ਉਸ ਜਗਦੀ ਜੋਤਿ ਨੂੰ ਧਿਆਇਆ ਤੇ ਉਸ ਦੇ ਲੜ ਲਗਣ ਦਾ ਰਾਹ ਦਿਖਾਇਆ ਹੈ। ਗੁਰੂ ਹੋਣ ਦੇ ਨਾਤੇ ਉਨ੍ਹਾਂ ਦਾ ਇੱਕ ਬੰਨਿਆਈ ਨਿਸ਼ਚਾ ਸੀ 'ਤੁਮਹਿ ਛਾਡਿ ਕੋਈ ਅਵਰ ਨ ਧਿਆਉ'। ਜੇ ਬਰ ਚਹੁੰ ਸੋ ਤੁਮਤੇ ਪਾਉ'। ਇਸੇ ਨੂੰ ਉਨ੍ਹਾਂ ਮਨੁੱਖੀ ਸੁਤੰਤਰਤਾ ਦਾ ਮੂਲ ਮੰਤਰ ਬਣਾਇਆ।

ਜਦੋਂ ਮੁਖ ਦ੍ਰਿਸ਼ਟੀਕੋਣ ਹੀ ਅਜੇਹਾ ਹੋਵੇ ਤਾਂ ਸਾਹਿਤ ਦੇ ਰੂਪ ਦੀ ਰੂਪ ਰੇਖਾ ਚੜ੍ਹਦੀ ਕੁਲਾ ਵਾਲੀ ਹੋਣੀ ਜ਼ਰੂਰੀ ਸੀ। ਜਲਾਲ, ਓਜ, ਸ਼ਕਤੀ, ਦਗ ਦਗ ਕਰਦੀ ਜੁਆਲਾ ਤੇ ਪ੍ਰਚੰਡ ਤੇਜ ਵਾਲੀ ਚੰਡੀ ਦਾ ਬਚਿਤਰ ਚਰਿਤਰ ਹੀ ਉਪਯੋਗੀ ਹੋ ਸਕਦਾ ਸੀ।

ਇਹੋ ਕਾਰਣ ਹੈ, ਚਾਹੇ ਗੁਰੂ ਸਾਹਿਬ ਨੇ ਭਗਤੀ ਤੇ ਸਦਾਚਾਰ ਦਾ ਸਿਧਾਂਤ ਦ੍ਰਿੜਾਇਆ, ਚਾਹੇ ਪਰਾਣਿਕ ਇਤਿਹਾਸ ਸੁਣਾਇਆ ਅਤੇ ਚਾਹੇ ਸ਼ਸਤ੍ਰਾਂ ਦਾ ਕੋਸ਼ ਲਿਖਿਆ, ਇਹ ਸਭ ਕੁਝ ਉਸੇ ਰੂਪ ਤੇ ਸੁਰ ਵਿਚ ਹੈ ਜੋ ਸੁਰ ਨਗਾਰੇ ਵਾਂਗ ਗੂੰਜਦੀ, ਤੀਰ ਵਾਂਗ ਸੁਕਦੀ ਤੇ ਗੋਲੀ ਵਾਂਗ ਫੁਕਦੀ ਜਾਂਦੀ ਹੈ। ਪਰ ਉਸ ਰਾਜਸੀ ਤੇ ਸਮਾਜਕ ਅਧੋਗਤੀ ਦੀ ਅਵਸਥਾ ਵਿਚ ਇਹ ਬਲਵਾਨ ਸੁਰ ਕੱਢਣਾ ਸੱਮਾ ਕੰਮ ਨਹੀਂ ਸੀ ਜਦੋਂ ਕਿ ਪੁਰਾਣੇ ਭਗਤ ਕਵੀ, ਕਲਪਿਤ ਦੇਵਤਿਆਂ ਦੀਆਂ ਡੰਡੋਂ ਵਿਚ ਡਿਗੇ ਹੋਏ ਸਨ ਤੇ ਗੈਰ ਭਗਤ ਕਾਮਨੀ ਦੇ ਪੈਰਾਂ ਵਿਚ ਡਿਗੇ ਸਿਵਾਇ ਨਾਇਕਾ ਭੇਦ-ਵਰਣਨ ਤੇ ਸਬਦ-ਚਮਤਕਾਰ ਦਿਖਾਉਣ ਦੇ ਹੋਰ

ਕੁਝ ਨਹੀਂ ਸੀ ਜਾਣਦੇ। ਥਾਕੀ ਆਮ ਲੋਕ ਮੁਗਲ ਜਬਰ ਦੇ ਸਾਹਮਣੇ ਉਂਜ ਚੁਫਾਲ ਦੌਣੇ ਪਏ ਸਨ। ਸਾਹਿਤ ਦਾ ਮਨੋਰਥ ਤਾਂ ਜ਼ਿੰਦਗੀ ਨੂੰ ਉਤਾਂਹ ਉਠਾਉਣਾ ਤੇ ਵਿਕਸਾਉਣਾ ਹੈ, ਗਿਰਾਉਣਾ ਨਹੀਂ। ਗੁਰੂ ਸਾਹਿਬ ਨੇ ਐਨ ਵੇਲੇ ਸਿਰ ਇਸ ਤੋਂ ਉਹੀ ਕੰਮ ਲਿਆ ਜੋ ਇਸਰਾਈਲ ਫਰਿਸ਼ਤੇ ਦਾ ਕਿਆਮਤ ਸਮੇਂ ਸਰਨਾਈ ਤੋਂ ਲੈਣਾ ਦਸਿਆ ਜਾਂਦਾ ਹੈ। ਪਰ ਅਜੇਹਾ ਕਰਨ ਲਈ ਕੇਵਲ ਵਿਚਾਰ-ਯੋਜਨਾ ਹੀ ਕਾਫੀ ਨਹੀਂ, ਇਹ ਤਾਂ ਸ਼ਾਇਦ ਹਰ ਚਿੰਤਕ ਯਾ ਫੌਜੀ ਜਰਨੈਲ ਕਰ ਸਕੇ। ਇਸ ਕਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਲਈ ਦੂਤਵੀਂ ਤੇ ਯੋਗ ਬਿੰਬਾਵਲੀ, ਛੰਦਾਵਲੀ ਤੇ ਸ਼ਬਦਾਵਲੀ ਤਿੰਨੋਂ ਸਾਧਨਾਂ ਦੀ ਪ੍ਰਥੀਨਤਾ ਤੇ ਸਮਰੱਥਾ ਪਰਾਪਤ ਕਰਨਾ ਕਲਾਕਾਰ ਲਈ ਬਹੁਤ ਜ਼ਰੂਰੀ ਹੈ। ਇਹ ਠੀਕ ਹੈ ਕਿ ਕੋਈ ਵਿਚਾਰਧਾਰਾ ਵੀ ਕਾਵਿਧਾਰਾ ਨੂੰ ਸ਼ਕਤੀ ਬਖਸ਼ਦੀ ਹੈ ਪਰੰਤੂ ਉਸ ਦਾ ਓਜਮਈ ਅਭਿਵਿਅੰਜਨ ਉਸ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਬਣਾਉਂਦਾ ਹੈ ਅਤੇ ਇਸ ਅਭਿਵਿਅੰਜਨਾ ਲਈ ਉਪਰੋਕਤ ਹਥਿਆਰ ਵਰਤਕੇ ਹੀ ਕਲਾ ਨੂੰ ਸਾਣ ਤੇ ਲਾਇਆ ਜਾ ਸਕਦਾ ਹੈ। ਸਾਡੇ ਦੇਸ਼ ਦੇ ਸਾਹਿਤਕਾਰਾਂ ਕਿਸੇ ਕਾਵਿ ਰਚਨਾ ਦੀ ਪਰਖ ਲਈ ਕਈ ਕਸਵੱਟੀਆਂ ਰਖੀਆਂ ਹਨ ਜਿਨ੍ਹਾਂ ਵਿਚੋਂ ਰਸ, ਧੁਨੀ, ਅਲੰਕਾਰ, ਗੁਣ, ਰੀਤੀ (ਸ਼ੈਲੀ), ਛੰਦ ਤੇ ਭਾਸ਼ਾ, ਆਦਿ ਮੁੱਖ ਹਨ। ਗੁਰੂ ਸਾਹਿਬ ਦੀ ਰਚਨਾ ਹੁਣ ਖੂਬੀ ਦਾ ਪਰਿਦਰਸ਼ਨ ਕਰਦੀ ਉਨ੍ਹਾਂ ਦੀ ਕਲਾ-ਪ੍ਰੋਫਤਾ ਨੂੰ ਪ੍ਰਗਟਾਉਂਦੀ ਹੈ। ਦਸਮ ਗਰੰਥ ਦੀ ਕਾਵਿ ਧਾਰਾ ਵਿਚ ਭਾਵੇਂ ਸਿੰਗਾਰ, ਹਾਸ, ਕਰੁਣ, ਅਦਭੁਤ, ਸ਼ਾਂਤ ਆਦਿ ਦਾ ਰੰਗ ਵੀ ਮਿਲਦਾ ਹੈ ਪਰ ਸਮੁੱਚੇ ਤੌਰ ਤੇ ਇਸਦਾ ਪ੍ਰਵਾਹ ਬੀਰ-ਰਸ ਪ੍ਰਧਾਨ ਹੈ। ਸਿੰਗਾਰ ਰਸ ਲਈ ਕ੍ਰਿਸ਼ਣ-ਚਰਿਤਰ ਤੇ ਤ੍ਰਿਯਾ ਚਰਿਤਰ ਵੇਖਣੇ ਕਾਫੀ ਹਨ, ਇਸੇ ਤਰ੍ਹਾਂ ਹੋਰ ਰਸਾਂ ਦੇ ਉਦਾਹਰਣ ਵੀ ਥਾਂ ਥਾਂ ਮਿਲ ਜਾਂਦੇ ਹਨ। 'ਚੰਤੀ ਚਰਿਤਰ ਉਕਤਿ ਕਿਲਾਸ ਵਿਚ ਸਿੰਗਾਰ ਤੇ ਬੀਰ ਰਸ ਦਾ ਅਨੂਪਮ ਮੇਲ ਹੈ ਜੋ ਕਿ ਕਿਸੇ ਪ੍ਰਥੀਨ ਕਵੀ ਦਾ ਹੀ ਕੰਮ ਹੈ ਕਿਉਂਕਿ ਆਮ ਤੌਰ ਤੇ ਪੁਰਾਣੇ ਸਾਹਿਤਕਾਰ ਇਨ੍ਹਾਂ ਪਰਸਪਰ ਵਿਰੋਧੀ ਰਸ ਮੰਨਦੇ ਆਏ ਹਨ ਤੇ ਇਨ੍ਹਾਂ ਦਾ ਇਕ ਖਾਂ ਜੁੜਨਾ ਜਾਇਜ਼ ਨਹੀਂ ਸਮਝਿਆ ਜਾਂਦਾ।

ਗੁਰੂ ਸਾਹਿਬ ਨੇ ਸਿੰਗਾਰੀ ਕਾਵਿ ਵਿਚ ਬੀਰ ਰਸੀ ਰੰਗ ਲਿਆਉਣੇ ਸੰਕੋਚ ਨਹੀਂ ਕੀਤਾ ਕਿਉਂਕਿ ਇਹ ਸਮੇਂ ਦੀ ਮੰਗ ਸੀ, ਇਸੇ ਕਰਕੇ ਆਪ ਦੀ ਵਰਤੀ ਬਿੰਬਾਵਲੀ ਯਾ ਛੰਦਾਵਲੀ ਵੀ ਇਸੇ ਰੰਗ ਨੂੰ ਉਘਾੜਨ ਵਾਲੀ ਹੈ। ਇਹ ਤਾਂ ਮੰਨਣਾ ਹੀ ਪੈਂਦਾ ਹੈ ਕਿ ਇਕ ਸੁੰਦਰੀ ਦੀ ਪ੍ਰੇਮ-ਮਤੀ ਚਾਲ ਹੋਰ ਹੁੰਦੀ ਹੈ ਤੇ ਜੰਗ ਲਈ ਅੱਗੇ ਵਧ ਰਹੇ ਯੱਧੇ ਦੀ ਹੋਰ। ਇਹੋ ਭੇਦ ਸਿੰਗਾਰੀ ਤੇ ਬੀਰ ਰਸੀ ਰਚਨਾ ਦਾ ਹੈ। ਅਧਿਆਤਮਕਤਾ, ਗੁਰੂ ਸਾਹਿਬ ਦਾ ਸਭ ਤੋਂ ਪਿਆਰਾ ਸਜਮੂਨ ਸੀ ਪਰੰਤੂ ਉਸ ਨੂੰ ਨਿਰੋਲ ਵੈਰਾਗਮਈ ਯਾ ਸਾਂਤਿ ਰੂਪ ਵਿਚ ਪੇਸ਼ ਕਰਨ ਦੀ ਥਾਂ ਉਹ ਜਲਾਲ ਰੂਪ ਵਿਚ ਪਰਗਟਾ ਕੇ ਪ੍ਰਸੰਨ ਹੁੰਦੇ ਹਨ ਤੇ ਇਸੇ ਅਨੁਸਾਰ ਹੀ ਉਹ ਬਲਵਾਨ ਸ਼ਬਦਾਵਲੀ ਯਾ ਛੰਦਾਵਲੀ ਦਾ ਪ੍ਰਯੋਗ ਕਰਦੇ ਹਨ, ਜਿਸ ਤਰ੍ਹਾਂ ਕਿ ਜਾਪੁ ਸਾਹਿਬ ਵਿਚ।

ਦਸਮ ਗ੍ਰੰਥ ਵਿਚ ਡੇਢ ਸੌ ਤੋਂ ਉੱਤੇ ਮਾਤਰਿਕ, ਵਰਣਕ. ਤੇ ਗਣ ਛੰਦਾਂ ਦੀ ਵੰਨਗੀ ਮਿਲਦੀ ਹੈ। ਇਤਨੀ ਵੰਨ ਸੁਵੰਨਤਾ ਹੋਰ ਕਿਸੇ ਕਵੀ ਵਿਚ ਮਿਲਣੀ ਦੁਰਲਭ ਜਿਹੀ ਗੱਲ ਹੈ। ਹਾਂ, ਇਸ ਤੋਂ ਪਿਛੋਂ ਭਾਈ ਸੰਤੋਖ ਸਿੰਘ ਜੀ ਨੇ ਦਸਮ ਗ੍ਰੰਥ ਦੇ ਪ੍ਰਭਾਵ ਹੇਠ 'ਗੁਰ ਪ੍ਰਤਾਪ ਸੂਰਯ' ਵਿਚ ਕੁਝ ਅਜੇਹਾ ਰੰਗ ਅਵੱਸ਼ ਦਿਖਾਇਆ ਹੈ। ਕਥਾ ਪ੍ਰਸੰਗ ਲਈ ਚੋਪਈ ਦਾ ਵਰਤਾਰਾ ਹੈ, ਜੁੱਧ ਵਾਰਤਾ ਲਈ ਭੁਯੰਗ, ਨਾਰਾਜ਼, ਤਿਰਗਤਾ, ਤ੍ਰਿਣਣਣ, ਭੜਥੂਆ, ਸੰਗੀਤ ਭੁਯੰਗ ਪ੍ਰਯਾਤ, ਤ੍ਰਿਭੰਗੀ, ਪਉੜੀ ਆਦਿ ਵਰਤੇ ਹਨ। ਫਾਰਸੀ ਦੇ ਛੰਦ ਬਹਰ ਤਵੀਲ ਪਸਚਮੀ (ਜੋ ਦੋ ਯਗਣ ਤੇ ਇਕ ਗੁਰੂ ਅਤੇ ਦੋ ਯਗਣ ਤੋਂ ਇਕ ਗੁਰੂ ਮਿਲਕੇ ਬਣਦਾ ਹੈ) ਅਤੇ ਬਹਰ ਮੁਤਕਾਰਬ (ਜੋ ਅੱਠਾਂ ਯਗਣਾਂ ਵਾਲੇ ਭੁਯੰਗ ਪ੍ਰਯਾਤ ਦਾ ਹੀ ਇਕ ਰੂਪ ਹੈ) ਆਦਿ ਦਾ ਵੀ ਸਫਲ ਪ੍ਰਯੋਗ ਕੀਤਾ ਹੈ। ਇਸੇ ਤਰ੍ਹਾਂ ਦੇਸੀ ਛੰਦਾਂ ਸਵਈਆ ਆਦਿ ਵਿਚ ਫਾਰਸੀ ਜੇਹੀ ਯਾ ਰੇਖਤਾ ਜ਼ਬਾਨ ਵਰਤਕੇ ਨਵਾਂ ਰੰਗ ਉਘਾੜਿਆ ਹੈ। ਗੁਰੂ ਸਾਹਿਬ ਵਲੋਂ ਵਰਤੋਂ ਕੁਝ ਛੰਦ ਧਿਆਨ ਯੋਗ ਹਨ ਜਿਵੇਂ ਕਿ :— (੧) ਮਾਤ੍ਰਿਕ ਛੰਦ— ਅਤਿ ਮਾਲਤੀ, ਅਭੀਰ, ਅਤਿੱਲ, ਏਲਾ, ਸੂਈਆ, ਸਿਰਖਿੰਡੀ, ਸੌਰਠਾ, ਹਰਿਗੀਤਾ, ਹੰਸਾ, ਕਲਸ, ਕੁੰਡਲੀਆ, ਗਾਹਾ, ਗੀਤਾ ਮਾਲਤੀ. ਘਤਾ, ਚਉਬੋਲਾ, ਛਪੈ, ਤਿਲਕ, ਤ੍ਰਿਭੰਗੀ, ਤੌਮਰ, ਪਦਮਾਵਤੀ, ਪਾਧੜੀ, ਬਹੌੜਾ, ਬਿਸ਼ਨਪਦ, ਮਕਰਾ, ਮਧੁਭਾਰ, ਮਾਧੋ, ਮੌਂਠ, ਵਿਜਯਾ ਆਦਿ। (੨) ਵਰਣਕ—ਉਗਾਥਾ, ਉਛਲਾ, ਉਟੈਕਣ, ਉਤਭੁਜ, ਅਸਤਰ, ਅਕਰਾ, ਅਚਕੜਾ, ਅਜਬਾ, ਅਨਹਦ, ਅਨਕਾ, ਅਨਾਦ, ਅਨੰਤਕਾ ਅਪੂਰਬ, ਅਰੂਪਾ, ਅਲਕਾ, ਏਕ-ਅੱਛਰੀ, ਸਮਾਨਕ, ਸਰਸ੍ਰਤੀ, ਸੁੰਦਰੀ, ਸੌਮਰਾਜੀ, ਸੰਖਨਾਰੀ, ਸੰਗੀਤਾਰਾਜ, ਸੰਗੀਤ ਭੁਯੰਗ, ਹਰਿ ਬੋਲਮਨਾ, ਕਬਿੱਤ, ਕਿਲਕਾ, ਕੁਸਮ ਬਚਿਤਰ, ਚਰਪਟ, ਚਾਚਰੀ, ਚਾਮਰ, ਚੰਚਲਾ, ਬੂਲਨਾ, ਝਲਾ, ਤਾਰਕਾ, ਤਿਲਕਾ, ਤੌਟਕ, ਤ੍ਰਿਗਤਾ, ਤ੍ਰਿਣਣਣ, ਦੋਧਕ, ਨਾਗ ਸਰੂਪਨੀ, ਨਾਰਾਜ਼ ਨਿਸਪਾਲ, ਪ੍ਰਿਯਾ, ਬਚਿਤਰ ਪਦ, ਬਾਨ ਤਰੰਗਮ, ਬੋਲੀ ਬਿਦ੍ਰਮ ਬਿਸ਼ੇਸਕ, ਭਗਉਤੀ, ਭੜਥੂਆ, ਭੁਯੰਗ ਪ੍ਰਯਾਤ, ਭਵਾਨੀ, ਮਧੁਰ ਧੁਨਿ, ਮੌਦਕ, ਮਨੋਹਰ, ਮਾਲਤੀ, ਰੁਣਝੁਣ, ਰੁਆਲ, ਰਸਾਵਲ ਆਦਿ।

ਇਸੇ ਤਰ੍ਹਾਂ ਲੋੜ ਅਨੁਸਾਰ ਕਈ ਥਾਈਂ 'ਦਸਮ ਗ੍ਰੰਥ' ਵਿਚ ਰਾਗ ਦੀ ਵਰਤੋਂ ਵੀ ਹੋਈ, ਜਿਵੇਂ ਕਿ— ਰਾਮਕਲੀ, ਕਲਿਆਣ, ਬਿਲਾਵਲ, ਦੇਵਗੰਧਾਰੀ, ਪਰਜ, ਸੂਹੀ, ਸਾਰੰਗ, ਗਉੜੀ ਧਨਾਸਰੀ, ਤਿਲੰਗ, ਕੇਦਾਰਾ; ਭੈਰਉ, ਮਾਰੂ; ਬਸੰਤ, ਅਡਾਣ, ਕਾਛੀ, ਖਿਆਲ। ਇਹ ਰਾਗ ਕੁਝ ਸ਼ਬਦਾਂ ਭਜਨਾਂ ਵਿਚ ਵਰਤੇ ਹਨ ਯਾ ਕੁਝ ਰੁਦ੍ਰਾਵਤਾਰ ਵਿਚ ਆਏ ਬਿਸ਼ਨਪਦਿਆਂ ਵਿਚ।

ਅਲੰਕਾਰਕ ਤੇ ਛੰਦਕ ਵਚਿੱਤਰਤਾ ਤੋਂ ਇਲਾਵਾ ਦਸਮ ਗ੍ਰੰਥ ਦੀ ਕਾਵਿਧਾਰਾ ਨੂੰ ਹੋਰ ਸੁਹਣੇਰਾ ਤੇ ਤਿਖੇਰਾ ਬਣਾਉਣ ਵਾਲੀ ਇਜਦੀ ਭਾਸ਼ਾ ਹੈ, ਜੋ ਬ੍ਰਿਜਭਾਸ਼ਾ, ਸੰਤ-ਭਾਸ਼ਾ, ਖੜੀ ਬੋਲੀ, ਰੇਖਤਾ, ਫਾਰਸੀ ਤੇ ਪੰਜਾਬੀ ਆਦਿ ਕਈ ਰੂਪਾਂ ਵਿਚ ਮਿਲਦੀ ਹੈ। ਇਛਨੀ ਭਾਸ਼ਾ-ਵਚਿਤਰਤਾ ਕਿਸੇ ਹੋਰ ਇਕੱਲੇ ਕਵੀ ਵਿਚ ਨਹੀਂ ਦਿਸਦੀ। ਗੁਰੂ ਸਾਹਿਬ ਨੇ ਜਿਸ ਭਾਸ਼ਾ ਦਾ ਵੀ ਪ੍ਰਯੋਗ ਕੀਤਾ ਹੈ; ਪੂਰੇ ਕਮਾਲ ਨਾਲ ਕੀਤਾ ਹੈ। ਜਾਪੁ ਦਾ ਉਦਾਹਰਣ

ਪ੍ਰਤੱਖ ਹੈ, ਇਜੇਹਾ ਤਜਰਬਾ ਜੋ ਹਿੰਦੂ ਤੇ ਮੁਸਲਮ ਸੰਸਕ੍ਰਿਤੀ ਦਾ ਅਧਿਆਤਮਕ ਸੁਮੇਲ ਕਰਦਾ ਹੋਵੇ, ਸਾਹਿਤਕ ਖੇਤਰ ਵਿਚ ਹੋਰ ਨਹੀਂ ਦਿਸਦਾ। ਜ਼ਫਰਨਾਮਾ ਫਾਰਸੀ ਦੀ ਉਤਮ ਮਿਸਾਲ ਹੈ ਜੋ ਕਵੀ ਦੀ ਚੜ੍ਹਦੀ ਕਲਾ ਨੂੰ ਉਜਾਗਰ ਕਰਦਾ ਹੈ ਤੇ ਜਿਸ ਦਾ ਪ੍ਰਭਾਵ ਔਰੰਗਜ਼ੇਬ ਵਰਗੇ ਅੱਖੜ ਉਤੇ ਵੀ ਡਾਢਾ ਪਿਆ। ਇਸੇ ਤਰ੍ਹਾਂ ਚੰਡੀ ਦੀ ਵਾਰ ਦਾ ਪੰਜਾਬੀ ਰੰਗ ਪੰਜਾਬੀ ਸੂਰਮਗਤੀ ਨੂੰ ਸਦਾ ਹੱਲਾਸ਼ੇਰੀ ਵਿੰਦਾ ਰਹੇਗਾ। ਇਹ ਯੁਗਾਂਤਰਕਾਰੀ ਸਿੰਘ-ਨਾਦ ਹਰ ਭਾਸ਼ਾ ਵਿਚ ਬਰਾਬਰ ਗੁੰਜਾਇਮਾਨ ਕਰਨਾ ਗੁਰੂ ਕਾਵਿਧਾਰਾ ਦੀ ਵਿਸ਼ੇਸ਼ਤਾ ਹੈ।

ਪ੍ਰਾਚੀਨ ਸਾਹਿਤਕਾਰ ਕਾਵਿ ਦੇ ਮਾਧੁਰਯ, ਓਜ ਤੇ ਪ੍ਰਸ਼ਾਦ ਤਿੰਨ ਗੁਣ ਮੰਨਦੇ ਸਨ। ਗੁਰੂ ਸਾਹਿਬ ਦੀ ਰਚਨਾ ਜਿਥੇ ਪ੍ਰੇਮ-ਕਥਾ ਦਾ ਨਿਰੂਪਣ ਕਰਦੀ ਹੈ, ਉਥੇ ਮਾਧੁਰਯ ਗੁਣ ਦਾ ਸ਼ਾਂਤ ਝਰਨਾ ਵਹਿੰਦਾ ਦਿਸਦਾ ਹੈ ਤੇ ਜਿਥੇ ਉਨ੍ਹਾਂ ਕੇਵਲ ਕਥਾ ਪ੍ਰਸੰਗ ਦੀ ਗੱਲ ਤੋਰੀ ਹੈ, ਉਥੇ ਪ੍ਰਸ਼ਾਦ ਗੁਣ ਇਤਨਾ ਨਿਖਰਵਾਂ ਨਜ਼ਰੀਂ ਪੈਂਦਾ ਹੈ ਕਿ ਕਿਤੇ ਕੋਈ ਰੁਕਾਵਟ ਨਹੀਂ ਪੈਂਦੀ ਲਗਦੀ। ਜਿਸ ਤਰ੍ਹਾਂ ਕਿ ਅਸਾਂ ਪਹਿਲੇ ਕਿਹਾ ਹੈ ਕਿ ਦਸਮ ਗਰੰਥ ਦੀ ਕਾਵਿਧਾਰਾ ਦਾ ਪ੍ਰਮੁੱਖ ਗੁਣ ਓਜ ਹੈ, ਇਸ ਕਰਕੇ ਜਿਥੇ ਕਿਤੇ ਲੜਾਈ ਦੀ ਗੱਲ ਆਉਂਦੀ ਹੈ ਤਾਂ ਉਥੇ ਗੁਰੂ ਸਾਹਿਬ ਉਸ ਨੂੰ ਚਮਕਾ ਕੇ ਪੇਸ਼ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਪਾਠਕ ਸਮਕਾਲੀ ਅਵਸਥਾ ਨਾਲ ਟੱਕਰ ਲੈਣ ਲਈ ਸਾਵਧਾਨ ਹੋ ਸਕਣ ਤੇ ਇਸ ਮੌਕੇ ਨੂੰ ਉਨ੍ਹਾਂ ਕਿਤੇ ਹੱਥੋਂ ਜਾਣ ਨਹੀਂ ਦਿਤਾ। ਭਿਆਨਕ ਤੇ ਰੌਦਰ, ਰਸ ਵੀ ਮਿਲ ਜਾਵੇਗਾ ਪਰ ਬੀਰ ਰਸ ਦਾ ਰੰਗ ਵਧੇਰੇ ਹੈ। ਸ਼ਕਤੀ ਤੇ ਸ਼ਸਤਰ-ਪਰਿਦਰਸ਼ਨ ਦਾ ਵੀ ਭਾਵ ਇਹੋ ਹੈ ਕਿ ਜ਼ਿੰਦਗੀ ਉਤਸ਼ਾਹ ਨਾਲ ਜੂਝਣ ਯੋਗ ਹੋਵੇ, ਉਹ ਕਿਤੇ ਹਾਰ ਨ ਖਾਵੇ। ਸੋ ਦਸਮ ਗਰੰਥ ਦੀ ਕਾਵਿਧਾਰਾ ਦਾ ਅਲੰਕਾਰ-ਵਿਧਾਨ, ਛੰਦ-ਬੰਧਾਨ ਡੇ ਭਾਸ਼ਾ ਦਾ ਸਾਮਾਨ ਸਭ ਕੁਝ ਅਜੇਹਾ ਹੀ ਹੈ ਜੋ ਜ਼ਿੰਦਗੀ ਨੂੰ ਸ਼ਕਤੀ ਬਖਸ਼ਦਾ ਤੇ ਤਿਆਰ ਬਰਤਿਆਰ ਕਰਦਾ ਹੈ। 'ਖਗ ਖੰਡ ਬਿਹੰਡ' ਖਲ ਦਲ ਖੰਡ' ਇਕੱਲੇ ਤਿਭੰਗੀ ਛੰਦ ਦੀ ਮਿਸਾਲ ਲੈ ਲਓ, ਇਸ ਦਾ ਪਾਠ ਸੰਤ ਯਾ ਜਗਿਆਸੂ ਜੀਉੜੇ ਨੂੰ ਜੀਅਦਾਨ ਬਖਸ਼ਦਾ, ਸਿਪਾਹੀ ਸੂਰਮੇ ਨੂੰ ਸਾਵਧਾਨ ਕਰਦਾ ਤੇ ਸਾਧਾਰਣ ਸਰੋਤੇ ਨੂੰ ਆਪਣੇ ਰੂਪਕ ਪ੍ਰਭਾਵ ਕਰਕੇ ਹੀ ਇਤਨਾ ਸ਼ਕਤੀਮਾਨ ਬਣਾਉਂਦਾ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਸਾਹਿਤਕ ਰਸੀਏ ਇਸਦਾ ਹੋਰ ਸੁਆਦ ਲੈਂਦੇ ਹਨ। ਇਹ ਮਹਾਂ ਸ਼ਕਤੀ ਦੇ ਤਾਂਡਵ ਨਾਚ ਦਾ ਜੀਉਂਦਾ-ਜਾਗਦਾ ਚਿਤਰ ਸਚਮੁਚ ਕਵੀ ਦੀ ਰੂਪਕ ਪ੍ਰਬੰਧਨਤਾ ਦਾ ਕ੍ਰਿਸ਼ਮਾ ਹੈ ਜੋ ਚਾਰ ਵੱਖ ਵੱਖ ਸ਼ਰਣੀਆਂ ਨੂੰ ਵੱਖ ਵੱਖ ਤਰ੍ਹਾਂ ਦੀ ਸੰਤੁਸ਼ਟਤਾ ਪ੍ਰਦਾਨ ਕਰਦਾ ਹੈ। ਮਹਾਨ ਕਵੀ ਉਹ ਹੈ ਜੋ ਵਧੀਆ ਅਨੁਭਵ ਕਰਕੇ ਫਿਰ ਵਧੀਆ ਵਿਧੀ ਨਾਲ ਕਹਿ ਵੀ ਸਕਦਾ ਹੈ। The poet is he, who can best see and best say. ਇਸ ਲਈ ਪ੍ਰੰਢ ਵਿਦਵਤਾ ਵੀ ਚਾਹੀਦੀ ਹੈ ਤੇ ਕਲਪਨਾ ਸ਼ਕਤੀ ਵੀ। ਮੂਰਤੀਕਾਰ ਬਾਉਚਰਡਨ (Boucherdon) ਆਖਿਆ ਕਰਦਾ ਸੀ ਕਿ ਮੈਂ ਹੋਮਰ ਪੜ੍ਹਕੇ ਵੀਹ ਫੁਟ ਹੋਰ ਉੱਚਾ ਹੋ ਜਾਂਦਾ ਹਾਂ। ਦਸਮ ਗਰੰਥ ਦੀ ਬਾਣੀ ਨੇ ਹਰ ਸੰਤ ਸਿਪਾਹੀ ਦੇ ਕੰਦ ਬੁਤ ਅਤੇ ਸਾਹਸ ਨੂੰ ਵਧਾਇਆ ਹੈ। ਇਸਦਾ ਕਾਰਣ ਕੇਵਲ ਵਿਸ਼ਾ ਵਸਤੂ ਦਾ ਸਾਮਾਨ ਹੀ ਨਹੀਂ ਸਗੋਂ ਮਹਾਂਕਵੀ ਦਾ ਰੂਪਕ ਵਿਧਾਨ ਵੀ ਹੈ।

—0—

(ਅ) ਅਧਿਐਨ ਖੰਡ

ਦਸਮ ਗ੍ਰੰਥ
ਦੀ
ਰਚਨਾਵਲੀ

ਅਵਰ ਬਾਛ ਨਾ ਨਾਹਿ ਕਿਛੁ ਧਰਮ ਜੁੱਧ ਕੈ ਚਾਇ ।

੧. ਜਾਪੁ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ 'ਜਾਪੁ' ਦਸਮ ਗਰੰਥ ਦੇ ਆਦਿ ਵਿਚ ਦਰਜ ਪਹਿਲੀ ਬਾਣੀ ਹੈ, ਜਿਸ ਤਰ੍ਹਾਂ ਆਦਿ ਗਰੰਥ ਵਿਚ ਜਪੁ । ਜਿਵੇਂ ਜਪੁਜੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਦਾ ਬੀਜ ਮਾਤਰ ਮੌਜੂਦ ਹੈ, ਉਸੇ ਤਰ੍ਹਾਂ 'ਜਾਪੁ' ਵਿਚ ਸੂਤਰ ਰੂਪ ਵਿਚ ਆਏ ਵਿਚਾਰ ਦਸਮ ਗਰੰਥ ਦਾ ਆਧਾਰ ਹਨ । ਪਰਮੇਸਰ ਦੀ ਮਹਾਨ ਵਚਿਤਰ ਸ਼ਕਤੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਜੈਸੇ ਵਿਅਕਤੀ ਦਾ ਮਹਾਨ ਅਨੁਭਵ 'ਜਾਪੁ' ਵਿਚ ਦੋਵੇਂ ਇਕ-ਸੁਰ ਹਨ, ਇਸ ਤੇਜਸਵੀ ਅਦ੍ਰਿਤਵਾਦੀ ਰਚਨਾ ਨੂੰ ਰਹੱਸਵਾਦੀ ਗੁਰੂ ਦਾ 'ਅਨੁਭਵ ਪ੍ਰਕਾਸ਼' ਹੀ ਕਿਹਾ ਜਾ ਸਕਦਾ ਹੈ, ਇਹ ਕੋਈ ਸਾਧਾਰਣ ਅਵਸਥਾ ਵਿਚ ਤੁਕਬੰਦੀ ਕਰਕੇ ਬਣਾਈ ਰਚਨਾ ਨਹੀਂ, ਸਗੋਂ ਕਿਸੇ ਅਨੂਠੀ ਸਮਾਧੀ ਦਾ ਲਿਖਕਾਰਾ ਹੈ, ਜਿਸ ਵਿਚ 'ਏਕ ਮੂਰਤਿ ਅਨੇਕ ਦਰਸਨ' ਸਾਮਰਤੱਖ ਮੂਰਤੀਮਾਨ ਹੈ । ਨਿਰਗੁਣ ਬ੍ਰਹਿਮ ਦਾ ਓਜਮਈ ਤੇ ਜਲਾਲ-ਭਰਪੂਰ ਸੰਕਲਪ ਸਮੇਂ ਦੀ ਲੋੜ ਲਈ ਨਿਹਾਇਤ ਜ਼ਰੂਰੀ ਸੀ, ਇਸੇ ਦੇ ਆਧਾਰ ਤੇ 'ਖਾਲਸਾ' ਦੀ ਸਾਜਨਾ ਕੀਤੀ ਗਈ ਸੀ । 'ਜਾਪੁ' ਵਿਚ ਚਿਤਰਤ ਇਸ਼ਟ ਗੁਰੂ ਗੋਬਿੰਦ ਸਿੰਘ ਦੇ ਵਿਅਕਤਿਤ੍ਵ ਵਿਚ ਜੀਉਂਦਾ-ਜਾਗਦਾ ਦਿਸਦਾ ਹੈ, ਇਸਤਰ੍ਹਾਂ ਜਾਪੁ, ਇਸ ਦਾ ਵਿਸ਼ਵਸਤੂ-ਜਲਾਲੀ ਰੱਬ ਤੇ ਇਸ ਦਾ ਕਰਤਾ ਗੁਰੂ ਇਕਮਿੱਕ ਹਨ ਇਹ ਅਭੇਦਤਾ ਹੀ ਕਲਾ ਦੀਆਂ ਉਚੇਰੀਆਂ ਸਿਖਰਾਂ ਛੋਹਣ ਦੇ ਯੋਗ ਹੋਣੀ ਹੈ । ਸ਼ਾਇਦ ਸੰਸਾਰ ਦੇ ਰਹੱਸਵਾਦੀ ਸਾਹਿਤ ਵਿਚ ਇਹ ਪ੍ਰੋਚ ਰਚਨਾ ਆਪਣੀ ਮਿਸਾਲ ਆਪ ਹੈ । ਭਾਰਤੀ ਸਾਹਿਤ ਵਿਚ 'ਵਿਸ਼ਣੁ ਸਹਸ੍ਰਨਾਮ' ਯਾ ਇਸ ਤਰ੍ਹਾਂ ਦੀ ਪਰੰਪਰਾ ਮੌਜੂਦ ਹੈ ਪਰੰਤੂ 'ਜਾਪੁ' ਅਜੇਹੀ ਸਰਬਲੋਹੀ ਮਾਲਾ ਹੈ ਜੋ ਭਗਤੀ ਤੇ ਸ਼ਕਤੀ ਦੋਹਾਂ ਦਾ ਸੰਮਾ ਹੈ, ਇਸ ਤੋਂ ਬਿਨਾ ਸੰਤਸਿਪਾਹੀ ਦੀ ਸਾਜਨਾ ਸੰਭਵ ਨਹੀਂ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਮਰਨ ਦੀ ਇਸ ਬਲਵਾਨ ਧਾਰਾ ਦੁਆਰਾ ਹੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਉਦਘਾਟਨ ਕੀਤਾ ਸੀ । ਇਸ ਵਿਚ ਕੇਵਲ ਅਧਿਆਤਮਕਤਾ ਹੀ ਨਹੀਂ ਸਗੋਂ ਸਮਾਜਕ ਤੇ ਰਾਜਸੀ ਕ੍ਰਾਂਤੀ ਦੇ ਵੀ ਮੂਲ ਸੂਤਰ ਵਿਦਮਾਨ ਹਨ ।

ਇਹ ੧੯੯ ਛੰਦਾਂ ਦੀ ਛੋਟੀ ਜੇਹੀ ਰਚਨਾ ਹੈ, ਜਿਸ ਵਿਚ ਦਸ ਤਰ੍ਹਾਂ ਦੇ ਛੰਦ ਵਰਤੇ ਗਏ ਹਨ - ਛਪੇ, ਭੁਯੰਗ ਪ੍ਰਯਾਤ, ਚਾਂਚਰੀ, ਰੂਆਲ, ਭਗਵਤੀ, ਹਰਿ ਬੋਲ ਮਨਾ, ਚਰਪਟ, ਮਧੁਭਾਰ, ਰਸਾਵਲ ਤੇ ਏਕ ਅੱਛਰੀ । ਇਹ ਛੰਦ ਵਧੇਰੇ ਬਾਂਰਰਸੀ ਰੰਗ ਪ੍ਰਗਟ ਕਰਨ ਵਾਲੇ

ਹਨ। ਭਾਸ਼ਾ ਨ ਬ੍ਰਿਜ ਹੈ, ਨ ਸਪੁਕਤੀ, ਸਗੋਂ ਸੰਸਕ੍ਰਿਤ, ਅਰਬੀ ਫਾਰਸੀ ਦੀ ਰਲੀ ਮਿਲੀ ਵਿਸ਼ੇਸ਼ਣ ਮਾਲਾ ਜੋੜ ਕੇ ਹਿੰਦੂ ਮੁਸਲਮ ਸ਼ਬਦਾਵਲੀ ਦਾ ਅਨੋਖਾ ਸੰਗਮ ਕੀਤਾ ਗਿਆ ਹੈ ਤਾਂਕਿ ਹਰ ਤਰ੍ਹਾਂ ਦਾ ਅਧਿਆਤਮਕ ਜਗਿਆਸੂ ਇਸ ਤੋਂ ਫੈਜ਼ ਹਾਸਲ ਕਰ ਸਕੇ। ਜੇ ਸੁਧ ਹਿੰਦੀ ਵਿਚ ਪ੍ਰਭੂ ਦੀ ਸਿਫਤ 'ਕਰਣਾਲਯ ਹੈ, ਅਰਿ ਘਾਲਯ ਹੈ। ਖਲ ਖੰਡਨ ਹੈ, ਮਹਿ ਮੰਡਨ ਹੈ।' ਕਹਿ ਕੇ ਗਾਇਨ ਕੀਤੀ ਹੈ ਤਾਂ ਨਾਲ ਹੀ 'ਗਨੀਮੁਲ ਸ਼ਿਕਸਤੈ, ਗਰੀਬੁਲ ਪੁਸ਼ਤੈ ' ਬਲੰਦੁਲ ਮਕਾਨੈ ਜਮੀਨੁਲ ਜਮਾਨੈ' ਆਖ ਕੇ ਉਸਨੂੰ ਅਰਬੀ ਫਾਰਸੀ ਲਿਬਾਸ ਵਿਚ ਵੀ ਪੇਸ਼ ਕੀਤਾ ਹੈ। ਨਾਮ ਸਿਮਰਨ ਯਾ ਪ੍ਰਭੂ ਦੀ ਯਾਦ ਦਾ ਚਰਚਾ ਸਾਰੇ ਭਗਤੀ ਸਾਹਿਤ ਵਿਚ ਹੈ ਪਰ ਗੁਰੂ ਗੋਬਿੰਦ ਸਿੰਘ ਦੀ ਜਪਮਾਲਾ ਕਿਸੇ ਆਲਸੀ ਭਸਮਾਭੂਤ ਸਾਧੂ ਯਾ ਮੁਰਦੇ ਨਿਤਾਣੇ ਭਗਤ ਦੀ ਮਾਲਾ ਨਹੀਂ, ਇਸਦੇ ਵਿਚਾਰਾਂ ਤੇ ਸ਼ਬਦਾਂ ਦੋਹਾਂ ਉਤੇ, ਮਹਾਨ ਯੋਧੇ ਗੁਰੂ ਦੀ ਆਤਮਕ ਛਾਪ ਹੈ। ਸੁਸਤ ਹੋ ਕੇ ਇਸ ਨੂੰ ਨਹੀਂ ਪੜ੍ਹਿਆ ਜਾ ਸਕਦਾ ਸਗੋਂ ਇਸ ਦੇ ਪਾਠ ਲਈ ਤਨ ਤੇ ਮਨ ਦੋਹਾਂ ਦਾ ਕਮਰਕਸਾ ਕਰਨਾ ਜ਼ਰੂਰੀ ਹੈ। ਇਹ ਠੀਕ ਹੈ ਕਿ ਇਹ ਜਾਪੁ ਗੁਰੂ ਨਾਨਕ ਦੇ ਦੱਸੇ 'ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੇ ਗੁਰਪ੍ਰਸਾਦਿ' ਦੀ ਹੀ ਬੀਰ ਰਸ ਪੂਰਣ ਵਿਆਖਿਆ ਹੈ ਪਰੰਤੂ ਇਸ ਵਿਆਖਿਆ ਦੁਆਰਾ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੰਤ ਸਿਪਾਹੀ ਮਿਸ਼ਨ ਨੂੰ ਸੰਪੂਰਣ ਕੀਤਾ, ਉਹ ਵੀ ਇਕ ਬੇਮਿਸਾਲ ਕਾਰਨਾਮਾ ਹੈ। ਇਸ ਛੋਟੀ ਜੇਹੀ ਰਚਨਾ ਵਿਚ ਇਤਨੇ ਵਡੇ ਕਾਰਯਕ੍ਰਮ ਨੂੰ ਇਸ ਜਲਾਲੀ ਰੂਪ ਵਿਚ ਪੇਸ਼ ਕਰਨਾ ਕਲਾ ਦਾ ਕਮਾਲ ਸੀ।

'ਜਾਪੁ' ਦਾ ਪਹਿਲਾ ਛਪੇ ਛੰਦ, ਸਾਰੀ ਰਚਨਾ ਦਾ ਸਾਰ ਕਿਹਾ ਜਾ ਸਕਦਾ ਹੈ। ਇਸ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਬੁਧੀਮਾਨ ਲੋਕ ਉਸ ਨਿਰੰਕਾਰ ਦੇ ਕੁਝ ਕੁ ਕੇਵਲ ਕਰਮ-ਨਾਮਾਂ ਯਾ ਵਿਸ਼ੇਸ਼ਣਾਂ ਦਾ ਬਿਆਨ ਤਾਂ ਕਰਦੇ ਹਨ ਪਰੰਤੂ ਸੰਪੂਰਣ ਰੂਪ ਨੂੰ ਚਿਤ੍ਰਨੋਂ ਅਸਮਰੱਥ ਹੋਣ-ਕਾਰਣ 'ਨੇਤਿ ਨੇਤਿ' ਆਖ ਕੇ ਬਸ ਹੋ ਜਾਂਦੇ ਹਨ। ਸੋ ਇਸ ਕਥਨ ਰਾਹੀਂ ਅੰਤ ਤਾਂ ਪਾਇਆ ਨਹੀਂ ਜਾ ਸਕਦਾ ਪਰ ਇਹ ਜਾਪ ਆਤਮਾ ਨੂੰ ਬਲਵਾਨ ਕਰਨ ਲਈ ਅਤਿਅੰਤ ਉਪਯੋਗੀ ਹੈ। ਇਹ ਠੀਕ ਹੈ ਕਿ ਗੁਰੂ ਸਾਹਿਬ ਨੇ ਇਕ ਦੋ ਥਾਂ ਜ਼ਬਾਨੀ ਜਾਪ ਦਾ ਵਿਰੋਧ ਵੀ ਕੀਤਾ ਹੈ।

ਜਾਪ ਕੇ ਕੀਏ ਤੇ ਜੋ ਪੈ ਪਾਈਅਤ ਅਜਾਪ ਜਾਪ,
ਪੂਦਨਾ ਸਦੀਵ ਤੂਹੀ ਤੂਹੀ ਉਚਰਤ ਹੈ।

[ਅਕਾਲ ਉਸਤਤਿ

ਪਰੰਤੂ ਇਥੇ ਉਸ ਗੁਣਵੰਤ ਹਸਤੀ ਦਾ ਤਸੱਵਰ ਸਾਹਮਣੇ ਰੱਖਣਾ ਹੀ ਸੱਚਾ ਜਾਪ ਹੈ ਜੋ ਮਨੁੱਖ ਲਈ ਆਦਰਸ਼ ਬਣ ਸਕਦਾ ਹੈ! ਦੁਨੀਆਂ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਤੇ ਵੱਡੀਆਂ ਵੱਡੀਆਂ ਕਿਤਾਬਾਂ ਉਸ ਦੇ ਰਾਜ ਨੂੰ ਨਹੀਂ ਪਾ ਸਕੀਆਂ। ਉਹ ਅਜੇਹਾ ਦੇਵਤਾ ਹੈ ਜਿਸਦੀ ਮੂਰਤੀ ਸਥਾਪਨ ਕਰਨ ਵਾਲਾ ਕੋਈ ਨਹੀਂ ਸਗੋਂ ਉਹ ਸਭ ਦਾ ਸਥਾਪਕ ਹੈ ਤੇ ਉਸਦੇ ਪ੍ਰਤਾਪ ਦਾ ਜਾਪ ਚਹੁੰਆਂ ਕੁੰਟਾਂ ਵਿਚ ਗੁੰਜਾਇਮਾਨ ਹੈ।

ਲੋਕ ਚੰਦਹਿ ਕੇ ਬਿਖੇ ਜਗ ਜਾਪ ਹੀ ਜਿਹ ਜਾਪ ।

ਆਦਿ ਦੇਵ ਅਨਾਦਿ ਮੂਰਤਿ, ਥਾਪਿਓ ਸਭੈ ਜਿਹ ਥਾਪ । ੮੩ ।

ਭਾਰਤੀ ਵਿਚਾਰਧਾਰਾ ਵਿਚ ਪਰਮੇਸ਼ਰ ਸਬੰਧੀ ਦੋ ਖਿਆਲ ਪ੍ਰਚਲਤ ਹਨ — ਨਿਰਗੁਣਵਾਦ ਤੇ ਸਰਗੁਣਵਾਦ । ਸਰਗੁਣਵਾਦੀ ਵਿਚਾਰਧਾਰਾ ਦਾ ਇਸ ਦੇਸ ਉੱਤੇ ਕੁਝ ਵਧੇਰੇ ਪ੍ਰਭਾਵ ਰਿਹਾ ਹੈ ਜਿਸ ਨੇ ਬਹੁਦੇਵ ਪੂਜਾ, ਮੂਰਤੀ-ਪੂਜਾ ਤੇ ਅਵਤਾਰ-ਪੂਜਾ ਨੂੰ ਜਨਮ ਦਿਤਾ ਅਤੇ ਇਸ ਨਾਲ ਮਨੁੱਖੀ ਸਮਾਜ ਵੀ ਵੰਡਿਆ ਗਿਆ । ਨਿਰਗੁਣਵਾਦੀ ਲੋਕ ਬ੍ਰਹਿਮ ਵਿਚ ਕਿਸੇ ਗੁਣ ਦੀ ਕਲਪਨਾ ਨ ਕਰਨ ਕਾਰਣ ਇਸ ਤੋਂ ਸਾਰਥਕ ਪ੍ਰਭਾਵ ਨਹੀਂ ਗ੍ਰਹਿਣ ਕਰ ਸਕੇ ਤੇ ਅਖੀਰ ਇਕ ਤਰ੍ਹਾਂ ਸੁੰਨਵਾਦੀ ਹੀ ਬਣਕੇ ਰਹਿ ਗਏ । ਗੁਰੂ ਸਾਹਿਬ ਨੇ ਇਨ੍ਹਾਂ ਦੋਹਾਂ ਵਿਚਾਰਾਂ ਦੀਆਂ ਖ਼ਾਮੀਆਂ ਨੂੰ ਦੂਰ ਕਰਨ ਲਈ 'ਜਾਪੁ' ਵਿਚ ਕਈ ਨਵੀਆਂ ਗੱਲਾਂ ਕਹੀਆਂ ਤੇ ਕੁਝ ਕੁ ਜ਼ਰੂਰੀ ਪੱਖਾਂ ਉੱਤੇ ਜ਼ੋਰ ਦਿਤਾ ਹੈ, ਜਿਨ੍ਹਾਂ ਦਾ ਵਿਚਾਰਨਾ ਹਿਤਕਾਰੀ ਹੈ ।

(੧) ਸਭ ਤੋਂ ਪਹਿਲੇ ਜੋ ਵਿਚਾਰ ਬਾਰ ਬਾਰ ਦੁਹਰਾਇਆ ਹੈ, ਉਹ ਇਹ ਕਿ ਪਰਮੇਸ਼ਰ ਚਿਹਨ ਚਕ੍ਰ, ਰੂਪ ਰੰਗ, ਜਾਤ ਪਾਤ, ਰੇਖ ਭੇਖ ਤੇ ਵਰਣ ਮਜ਼ਬ ਆਦਿ ਤੋਂ ਉਚੇਰਾ ਹੈ । ਇਕ ਨਿਰਾਕਾਰ ਤੇ ਜ਼ੋਰ ਦੇਣ ਦਾ ਭਾਵ ਇਤਨਾ ਹੀ ਸੀ ਕਿ ਲੋਕ ਬੁਤ-ਪੂਜਾ ਤੇ ਅਵਤਾਰ-ਪੂਜਾ ਤੋਂ ਉਤਾਰ ਉਠਕੇ ਸਰਬ ਸ਼ਕਤੀਆਂ ਦੇ ਸੋਮੇ ਨੂੰ ਧਿਆ ਸਕਣ । ਇਹ ਏਕਤਾ ਤੇ ਸ਼ਕਤੀ ਲਈ ਪਹਿਲੀ ਗੱਲ ਸੀ । ਵੈਸੇ ਵੀ ਇਹ ਉਚਿਤ ਨਹੀਂ ਸੀ ਕਿ ਉਸ ਅਸੀਮ ਸ਼ਕਤੀ ਨੂੰ ਕਿਸੇ ਮੂਰਤੀ ਜਾਂ ਵਿਅਕਤੀ-ਵਿਸ਼ੇਸ਼ ਅਵਤਾਰ ਆਦਿ ਵਿਚ ਸੀਮਤ ਕਰਕੇ ਯਥਾਰਥ ਤੋਂ ਦੂਰ ਜਾਇਆ ਜਾਵੇ । ਸੌ ਅੱਧੇ ਤੋਂ ਵਧ 'ਜਾਪੁ' ਇਸੇ ਗੱਲ ਦੀ ਵਿਆਖਿਆ ਹੈ ਕਿ ਉਸ ਅਨੰਤ ਸ਼ਕਤੀ ਨੂੰ ਅਨੰਤ ਹੀ ਸਮਝਿਆ ਜਾਵੇ । ਉਸਦਾ ਨਾਮ, ਧਾਮ ਜਾਂ ਸਰੂਪ ਸਾਡੇ ਪੈਮਾਨਿਆਂ ਵਿਚ ਨਹੀਂ ਆ ਸਕਦਾ, ਉਹ ਸਦਾ, ਸਭ, ਥਾਂ, ਸਭ ਲਈ ਮਾਨਯੋਗ ਹੈ, ਅਨੇਕ ਰੂਪ ਧਾਰਕੇ ਫਿਰ ਏਕ ਹੀ ਹੈ—

ਨਾਮ ਕਾਮ ਬਿਹੀਨ ਪੇਖਤ ਧਾਮਹੂੰ ਨਹਿ ਜਾਹਿ ।

ਸਰਬਮਾਨ ਸਰਬਤ੍ਰ ਮਾਨ, ਸਦੈਵ ਮਾਨਤ ਤਾਹਿ ।

ਏਕ ਮੂਰਤਿ ਅਨੇਕ ਦਰਸਨ, ਕੀਨ ਰੂਪ ਅਨੇਕ

ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ । ੮੧ ।

ਯਾ

ਅਨੇਕ ਹੈਂ । ਫਿਰ ਏਕ ਹੈਂ । ੮੩ ।

(੨) ਬ੍ਰਹਮ ਦੇ ਨਿਰਗੁਣ ਸਰੂਪ ਬਾਰੇ ਕਈਆਂ ਨੂੰ ਇਹ ਭੁਲੇਖਾ ਹੈ ਕਿ ਉਸ ਹਸਤੀ ਵਿਚ ਗੁਣ ਕੌਈ ਨਹੀਂ ਦਰਅਸਲ ਇਹ ਠੀਕ ਨਹੀਂ । ਨਿਰਗੁਣ ਤੋਂ ਭਾਵ ਉਹ ਚੇਤਨ ਸ਼ਕਤੀ ਹੈ ਜੋ ਮਾਇਆ ਦੇ ਸਤੋ, ਰਜੋ, ਤਮੋ ਆਦਿ ਗੁਣਾਂ ਤੋਂ ਉਚੇਰੀ ਹੈ । ਪਰੰਤੂ ਗੁਰੂ ਸਾਹਿਬ ਮਾਇਆ ਨੂੰ ਬ੍ਰਹਮ ਤੋਂ ਅੱਡਤੀ ਹਸਤੀ ਨਹੀਂ ਮੰਨਦੇ ਸਗੋਂ ਉਹ ਤਾਂ ਕਹਿੰਦੇ

ਹਨ ਕਿ ਇਹ ਉਸੇ ਦਾ ਰੂਪ ਹੈ—

ਨਮੋ ਰਾਜਸੰ ਤਾਮਸੰ ਸ਼ਾਂਤ ਰੂਪੇ

ਨਮੋ ਪਰਮ ਤਤੰ ਅਤਤੰ ਸਰੂਪੇ । ੧੮੬ ।

ਕਈ ਨਾਸਤਕ ਇਹ ਵੀ ਆਖਿਆ ਕਰਦੇ ਹਨ ਕਿ ਨਿਰਗੁਣਵਾਦੀ ਤਾਂ ਸਾਡੇ ਹੀ ਭੈਣ ਭਾਈ ਹਨ ਕਿ ਉਸਦਾ ਰੂਪ ਕੋਈ ਨਹੀਂ, ਅਸੀਂ ਵੀ ਕਹਿੰਦੇ ਹਾਂ ਉਹ ਹੈ ਨਹੀਂ, ਅਸਲੀਅਤ ਇਹ 'ਨਹੀਂ' । ਨਿਰਗੁਣਵਾਦੀਆਂ ਦਾ ਦ੍ਰਿਸ਼ਟੀਕੋਣ ਤਾਂ ਇਹ ਹੈ ਕਿ ਲਾਮਹਿਦੂਦ ਸ਼ਕਤੀ ਨੂੰ 'ਇਤਨਾ ਕੁ' ਮੰਨਣ ਵਾਲੇ ਗਲਤੀ ਤੇ ਹਨ, ਉਹ ਉਨ੍ਹਾਂ ਦੇ ਕਥਨ ਤੋਂ ਅਗੇ ਵੀ ਹੈ । ਨਾਸਤਕ ਉਸਦੀ ਹਸਤੀ ਤੋਂ ਇਨਕਾਰੀ ਹਨ ਤੇ ਨਿਰ-ਗੁਣਵਾਦੀ ਉਸਦੀ ਅਦ੍ਰਿਸ਼ਟ ਮਹਾਨਤਾ ਦੇ ਮੁੱਦਈ ਹਨ । ਗੁਰੂ ਸਾਹਿਬ ਨੇ ਇਸੇ ਅਦ੍ਰਿਤਵਾਦ ਰਾਹੀਂ ਸਰਗੁਣਵਾਦ ਤੇ ਨਿਰਗੁਣਵਾਦ ਦੋਹਾਂ ਨੂੰ ਸਮੇਂ ਕੇ ਵੇਦਾਂਤੀਆਂ ਵੇਸ਼ਣਵਾਂ, ਸਾਕਤਾਂ ਤੇ ਸਨਾਤਨੀਆਂ ਨੂੰ ਨਵਾਂ ਮਾਰਗ ਦਿਖਾਇਆ ਹੈ ।

(੩) ਗੁਰੂ ਸਾਹਿਬ ਨਿਰਗੁਣਵਾਦੀ ਹੁੰਦੇ ਹੋਏ ਬ੍ਰਹਮ ਨੂੰ ਗੁਣਾਂ ਦਾ ਭੰਡਾਰ ਦਸਦੇ ਹਨ, ਕਰਤਾਰੀ ਗੁਣਾਂ ਦਾ ਸਮੂਹ । ਇਨ੍ਹਾਂ ਗੁਣਾਂ ਵਿਚ ਕ੍ਰਿਪਾਲੂ ਤੇ ਸਰਬਵਿਆਪਕ ਤਾਂ ਉਸਨੂੰ ਦਸਿਆ ਹੀ ਗਿਆ ਹੈ । ਪਰ ਸਭ ਤੋਂ ਵਧ ਉਸ ਨੂੰ ਰੇਜ ਪ੍ਰਤਾਪਵਾਨ, ਸ਼ਕਤੀਵਾਨ ਯਾ ਜਲਾਲ ਪੂਰਣ ਚਿਤਰਿਆ ਹੈ ਤਾਂ ਕਿ ਉਸਦਾ ਧਿਆਨ ਧਰਨ ਵਾਲੇ ਇਹ ਸ਼ਕਤੀ ਪਾ ਕੇ ਕਰਮ ਖੇਤਰ ਵਿਚ ਚੰਗੀ ਤਰ੍ਹਾਂ ਜੂਝ ਸਕਣ । ਉਸ ਸਮੇਂ ਸ਼ਰਧਾਲੂਆਂ ਨੂੰ ਸੰਤ੍ਰਿਸ਼ਿਪਾਹੀ ਸਾਜਣ ਲਈ ਅਜੇਹੇ ਸੂਰੂਪ ਨੂੰ ਉਜਾਗਰ ਕਰਨਾ ਵਧੇਰੇ ਲੋੜੀਂਦਾ ਸੀ । ਇਸ ਕਰਕੇ ਪ੍ਰਬੀਨ ਕਵੀ ਨੇ ਸ਼ਸਤ੍ਰਧਾਰੀ, ਗਰਬਗੰਜਨ, ਦੁਸ਼ਟਭੰਜਨ ਅੰਕਿਤ ਕਰਕੇ ਟਿਕ ਤਰ੍ਹਾਂ ਸਮਾਜਕ ਉਪਯੋਗਤਾ ਨੂੰ ਧਿਆਨ ਵਿਚ ਰਖਿਆ ਹੈ । ਹਿੰਦੂ ਪੁਰਾਣ ਮਹਾਂ ਵਿਸ਼ਣੂ ਨੂੰ ਸਮੁੰਦਰ ਵਿਚ ਸ਼ੇਸਨਾਗ ਦੀ ਸੇਜਾ ਤੇ ਲੇਟਿਆ ਦਸਦੇ ਹਨ ਜਿਥੇ ਕਿ ਲੱਛਮੀ ਉਸਦੇ ਚਰਨ ਘੁਟ ਰਹੀ ਹੈ । ਇਸ ਤੋਂ ਇਲਾਵਾ ਅਵਤਾਰਾਂ ਵਿਚ ਮੁਰਲੀਧਰ ਕ੍ਰਿਸ਼ਣ ਦਾ ਨਾਮ ਵਧੇਰੇ ਪ੍ਰਿਯ ਹੈ ਜਿਸਦੀ ਕੋਮਲ ਬੰਸਰੀ ਗੋਪੀਆਂ ਨੂੰ ਖਿਚ ਪਾਉਂਦੀ ਹੈ ਪਰ ਗੁਰੂ ਸਾਹਿਬ ਜਮਾਲ ਦੀ ਥਾਂ ਜਲਾਲ ਦਾ ਪ੍ਰਗਟਾਵਾ ਕਰਕੇ ਪ੍ਰਸੰਨ ਹਨ ਤਾਂ ਕਿ ਜਬਰ ਵਿਰੋਧੀ ਅੰਦੋਲਨ ਕਰਨ ਲਈ ਇਸ ਇਸ਼ਟ ਦੇਵ ਤੋਂ ਸ਼ਕਤੀ ਲਈ ਜਾ ਸਕੇ । ਇਸੇ ਲਈ ਜਾਪੁ ਵਿਚ ਬਾਰ ਬਾਰ ਦੁਹਰਾਇਆ ਹੈ—

ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ । ੫੨ ।

ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ

ਹਰੀਫੁਲ ਸ਼ਿਕੰਨ ਹੈ । ਹਿਰਾਸੁਲ ਫਿਕੰਨ ਹੈ । ੧੫੩ ।

* * *

ਖਲ ਖੰਡ ਖਿਆਲ । ਗੁਰਬਰ ਅਕਾਲ । ੧੬੭ ।

ਨਮੋ ਜੁਧ ਜਧੇ । ਨਮੋ ਗਿਆਨ ਗਿਆਨੇ ।

*

*

*

ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੈ ।

ਨਮੋ ਇੰਦ੍ਰ ਇੰਦ੍ਰੇ ਅਨਾਦੈ ਬਿਭੁਤੇ । ੧੮੭ ।

(੪) ਇਸ ਦਾ ਇਹ ਭਾਵ ਵੀ ਨਹੀਂ ਕਿ ਪਰਮੇਸ਼ਰ ਕੋਈ ਮਾਰੂ ਸ਼ਕਤੀ ਹੀ ਹੈ ਉਸਨੂੰ 'ਦਿਆਲੋਂ ਸਰੂਪੇ' ਤੇ 'ਕਤੀਮੇ ਰਹੀਮੇ ਵੀ ਕਿਹਾ ਹੈ । ਆਪ ਉਸ ਨੂੰ ਸ੍ਰਿਸਟੀ ਵਿਚ ਪ੍ਰੇਮ ਬਣ ਕੇ ਵਿਆਪਕ ਹੋਇਆ ਦੱਸਦੇ ਹਨ, ਕਿਤਨੀ ਠੋਸ ਹਕੀਕਤ ਹੈ:—

ਦੇਸ ਔਰ ਨ ਭੇਸ ਜਾਕਰ. ਰੂਪ ਰੇਖ ਨਾ ਰਾਗ ।

ਜੜ੍ਹ ਤਤੁ ਦਿਸਾ ਵਿਸਾ, ਹੋਇ ਫੈਲਿਓ ਅਨੁਰਾਗ । ੮੦ ।

ਤੇ ਫਿਰ ਇਤਨੀ ਵਡੀ ਪਰਮਾਤਮ ਸ਼ਕਤੀ, ਨਿਕੀ ਆਤਮਾ ਦੇ ਵਸ ਵੀ ਹੋ ਜਾਂਦੀ ਹੈ:—

ਪਰਮਾਤਮ ਹੈ' । ਸਰਬਾਤਮ ਹੈ' ।

ਆਤਮ ਬਸ ਹੈ' । ਜਸ ਕੇ ਜਸ ਹੈ' । ੧੮੮ ।

(੫) ਇਸ ਤੋਂ ਇਲਾਵਾ ਉਸ ਨੂੰ ਅਤਿਅੰਤ ਬੁਧੀਮਾਨ ਤੇ ਰੂਪਵਾਨ ਸ਼ਕਤੀ ਦਸਿਆ ਗਿਆ ਹੈ ਜੋ ਅਤਿਅੰਤ ਨਿਪੁਣਤਾ ਤੇ ਮਨੋਹਰਤਾ ਨਾਲ ਸਾਰੀ ਸੰਸਾਰ ਕਾਰ ਨੂੰ ਦਲਾ ਰਹੀ ਹੈ । ਉਸ ਦਾ ਸੌਂਦ੍ਰਯ ਤੇ ਉਸਦੀ ਵਿਵੇਕ ਬੁਧੀ ਸਚਮੁਚ ਸਲਾਹੁਣ ਯੋਗ ਹੈ । ਦੋਹਾਂ ਭਗਵਤੀ ਛੰਦਾਂ ਵਿਚ ਇਸ ਪੱਖ ਨੂੰ ਵਧੇਰੇ ਚਮਕਾ ਕੇ ਰੇਖਤਾ ਦੇ ਨਵੇਂ ਰੂਪ ਵਿਚ ਪਸ ਕੀਤਾ ਹੈ:—

'ਕਿ ਸਰਬੰ ਕਲੀਮੈ । ਕਿ ਪਰਮੰ ਫਹੀਮੈ ।

ਕਿ ਆਕਲ ਅਲਾਮੈ । ਕਿ ਸਾਹਿਬ ਕਲਾਮੈ ।' ੧੨੦ ।

'ਕਿ ਹੁਸਨੁਲ ਵਜੂ ਹੈ । ਤਮਾਮੁਲ ਰੁਜੂ ਹੈ ।'

'ਕਿ ਜਾਹਰ ਜਹੂਰ ਹੈ । ਕਿ ਹਾਜ਼ਰ ਹਜੂਰ ਹੈ ।

'ਹਮੇਸ਼ਲ ਸਲਾਮ ਹੈ । ਸਮਸਤੁਲ ਕਲਾਮ ਹੈ' ।' ੧੫੦ ।

ਕਿ ਸਾਹਿਬ ਦਿਮਾਗ ਹੈ । ਕਿ ਹੁਸਨੁਲ ਚਰਾਗ ਹੈ' ।'

'ਸਮਸਤੁਲ ਜੁਬਾਂ ਹੈ । ਕਿ ਸਾਹਿਬਿ ਕਿਰਾਂ ਹੈ । ੧੫੫ ।

ਤਮਾਮੁਲ ਤਮੀਜ ਹੈ । ਸਮਸਤੁਲ ਅਜੀਜ ਹੈ' । ੧੫੬ ।

ਉਸਦਾ ਹੁਸੀਨ ਪਹਲੂ ਦੱਸਣ ਤੋਂ ਇਲਾਵਾ ਗੁਰੂ ਸਾਹਿਬ ਉਸਨੂੰ ਕਲਹ ਕਰਤਾ, ਅੰਧਕਾਰ ਰੂਪ, ਰੋਗ ਰੋਗੇ, ਕ੍ਰੂਰ ਕਰਮੇ ਯਾ ਪ੍ਰੇਤ ਰੂਪ ਕਹਿਕੇ ਵੀ ਨਮਸਕਾਰਦੇ ਹਨ । ਆਪ ਦੇ ਖਿਆਲ ਅਨੁਸਾਰ ਉਹ ਪਰਮ ਦੀ ਧੁਜਾ, ਜਲਾਲ ਤੇ ਜਮਾਲ ਦੋਹਾਂ ਦਾ ਮਾਲਕ ਹੈ । ਜਿਥੇ ਬਦੀ ਦੇ ਨਾਸ ਕਰਨ ਲਈ ਸਮਰੱਥ ਹੈ, ਉਥੇ ਪਾਲਕ ਤੇ ਕ੍ਰਿਪਾਲੂ ਵੀ ਹੈ ਉਹ ਸਭ ਇਕਮਿਕ ਤੇ ਸਭ ਤੋਂ ਨਿਰਲੇਪ ਸੱਤਾ ਨੂੰ ਸਦਾ ਅੰਗ ਸੰਗ ਸਮਝਣਾ ਚਾਹੀਦਾ ਹੈ ਤਾਂ

ਕਿ ਜੀਵਨ ਜੋਤਿ ਸਦਾ ਪ੍ਰਸੂਲਤ ਹੁੰਦੀ ਰਹੇ।
 ਦੁਕਾਲੀ ਪ੍ਰਣਾਸੀ ਦਇਆਲੀ ਸ੍ਰੁਰੂਪੇ ।
 ਸਦਾ ਅੰਗ ਸੰਗੇ ਅਭੰਗੀ ਬਿਭੂਤੇ । ੧੯੯ ।

ਜਾਪੁ ਦੇ ਰੂਪਕ ਪੱਖ ਨੂੰ ਵਿਚਾਰਿਆਂ ਪਤਾ ਲਗਦਾ ਹੈ ਕਿ ਮੁਖ ਤੌਰ ਤੇ ਇਹ ਵਿਸ਼ੇਸ਼ਣਮਾਲਾ ਹੋਣ ਕਰਕੇ ਸ਼ਾਇਦ ਇਸ ਵਿਚ ਵਿਸ਼ੇ ਯਾ ਅਲੰਕਾਰਕ ਬੰਧਾਨ ਤੇ ਉਤਨਾ ਜ਼ੋਰ ਨਹੀਂ, ਛੰਦਾਂ ਦੀ ਬਣਤ ਤੇ ਭਾਸ਼ਾ ਇਤਨੀ ਪ੍ਰਭਾਵਸ਼ਾਲੀ ਹੈ ਕਿ ਉਸ ਤੋਂ ਮਹਾਨ ਸ਼ਕਤੀ ਦਾ ਲੋਹਾ ਆਪਣੇ ਆਪ ਵਿਲ ਤੇ ਬੈਠਦਾ ਜਾਂਦਾ ਹੈ ਤੇ ਕ੍ਰਾਂਤੀ ਦਾ ਇਹ ਬੀਰ ਜਾਪ, ਦਾਸਤਾ ਦੀਆਂ ਜੰਜੀਰਾਂ ਤੋੜਦਾ ਦਿਸਦਾ ਹੈ ।

ਗੁਰੂ ਸਾਹਿਬ ਵੀ ਇਸ ਅਖੰਡ ਜਾਪ ਵਿਚ ਕਿਤੇ ਦਮ ਲੈਂਦੇ ਨਹੀਂ ਲਗਦੇ । ਜਿਥੇ ਛੰਦ ਖਤਮ ਹੁੰਦਾ ਹੈ, ਉਥੇ ਫਿਰ ਨਵਾਂ ਛੰਦ ਰਚਣ ਲਗੇ 'ਤ੍ਰੁ ਪ੍ਰਸਾਦਿ ਯਾ 'ਤੇਰਾ ਜੋਰ' ਲਿਖਕੇ ਅਰੰਭ ਕਰਦੇ ਹਨ । ਕਈ ਥਾਂ ਜਾਪ ਦੀ ਅਖੰਡ ਧਾਰਾ ਵਿਚ ਛੰਦਾਂ ਦੇ ਠਾਮ ਵੀ ਇਸਤਰ੍ਹਾਂ ਰੱਖੇ ਹਨ ਕਿ ਉਹ ਸਿਮਰਨ ਦੇ ਪ੍ਰੋਰਕ ਬਣ ਗਏ ਹਨ ਜਿਵੇਂ 'ਹਰ ਥੋਲ ਮਨਾ ਛੰਦ ।' ਜਾਪੁ ਦੇ ਛੰਦ ਫੌਜੀ ਮਾਰਚ ਵਾਲੇ ਹਨ, ਇਉਂ ਲਗਦਾ ਹੈ ਕਿ ਜਿਵੇਂ ਜਪੁਜੀ ਦੇ ਹੁੰਦਿਆਂ ਜਾਪੁ ਦੀ ਰਚਨਾ ਦੁਸ਼ਟ ਦਮਨ ਮਿਸਨ ਦੀ ਪੂਰਤੀ ਲਈ ਕੀਤੀ ਗਈ ਸੀ । ਜੀਵਨ ਸੰਗ੍ਰਾਮ ਹੈ ਤਾਂ ਜਾਪੁ ਉਸ ਸੰਗਰਾਮ ਲਈ ਤਿਆਰ-ਬਰਤਿਆਰ ਕਰਨ ਹਿਤ ਇਕ ਵਧੀਆ ਅਭਿਆਸ ਹੈ ਜਿਸਦੀ ਓਜਪੂਰਣ ਤੀਬਰ ਗਤੀ ਆਪਣੇ ਆਪ ਸ਼ਕਤੀ ਪ੍ਰਦਾਨ ਕਰਦੀ ਹੈ । ਜੇ ਗੁਰੂ ਨਾਲ ਦੇਖਿਆ ਜਾਵੇ ਤਾਂ ਜਾਪੁ ਦੀ ਰਚਨਾ ਵਿਚ ਭਾਸ਼ਾ ਦਾ ਹਿੱਸਾ ਸਭ ਤੋਂ ਵਧ ਮਹਤ੍ਵਪੂਰਣ ਹੈ । ਉਂਜ ਤਾਂ ਗੁਰੂ ਸਾਹਿਬ ਦਾ ਅਨੁਭਵ ਹੀ ਮੁਖ ਵਸਤੂ ਹੈ ਪਰੰਤੂ ਇਹ ਅਨੁਭਵ ਇਸ ਰੂਪ ਵਿਚ ਸਾਡੇ ਤਕ ਨਹੀਂ ਸੀ ਪਹੁੰਚ ਸਕਦਾ ਜੇਕਰ ਇਸ ਕਿਸਮ ਦੀ ਢੁਕਵੀਂ ਤੇ ਬਲਵਾਨ ਭਾਸ਼ਾ ਦਾ ਪ੍ਰਯੋਗ ਨ ਹੁੰਦਾ । ਇਸ ਪ੍ਰਯੋਗ ਵਿਚ ਸੰਸਕ੍ਰਿਤ, ਅਰਬੀ ਫਾਰਸੀ ਦੇ ਸੰਮਿਲਤ ਸਮਾਸ ਨਵੀਂ ਚੀਜ਼ ਹਨ ਜੋ ਹਿੰਦੂ ਮੁਸਲਮ ਸੰਸਕ੍ਰਿਤੀ ਤੇ ਅਧਿਆਤਮਵਾਦ ਦਾ ਸੰਗਮ ਦਰਸਾਉਂਦੇ ਹਨ । ਰੇਖਤਾ ਜਬਾਨ ਦਾ ਵਿਕਾਸ ਦੱਸਣ ਲਈ ਦੋਵੇਂ ਭਗਵਤੀ ਛੰਦ ਅਨੌਖੀ ਸਮੱਗਰੀ ਪੇਸ਼ ਕਰਦੇ ਹਨ ਤੇ ਬਾਕੀ ਛੰਦ ਵੀ ਆਪਣੀ ਚੁਸਤ ਬੰਦਸ਼ ਕਾਰਣ ਭਗਤੀ ਸਾਹਿਤ ਵਿਚ ਇਕ ਨਿਗਲੀ ਥਾਂ ਰਖਦੇ ਹਨ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਾਪੁ ਵਿਸ਼ੇਵਸਤੂ ਤੇ ਰੂਪ ਦੋਹਾਂ ਦੇ ਪੱਖ ਤੋਂ ਕ੍ਰਾਂਤੀਕਾਰੀ ਸਿਰੋਮਣੀ ਰਚਨਾ ਹੈ ਤੇ ਇਸ ਰਚਨਾ ਦਾ ਕੋਈ ਨ ਕੋਈ ਤੁਕਾਸ਼ ਦਸਮ ਗਰੰਥ ਦੀ ਹਰ ਰਚਨਾ ਵਿਚ ਵਿਆਪਕ ਹੋਇਆ ਆਪਣੀ ਜੋਤ ਜਗਾ ਰਿਹਾ ਹੈ ।

੨. ਅਕਾਲ ਉਸਤਤਿ

'Mantle of East' ਵਿਚ ਐਂਡਮੰਡ ਕੈਂਡਲਰ ਲਿਖਦਾ ਹੈ, 'ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਰਬ ਲੋਹੀ ਰਹੁ-ਰੀਤ ਚਲਾਈ ਤਾਂ ਉਨ੍ਹਾਂ ਸਚੀਂ-ਮੁਚੀਂ ਆਪਣੇ ਆਪ ਨੂੰ ਦਾਨਾ ਤੇ ਦੂਰੰਦੇਸ਼ ਆਗੂ ਸਿੱਧੇ ਕੀਤਾ ਕਿਉਂਕਿ ਜਿਨ੍ਹਾਂ ਪਦਾਰਥਕ ਵਸਤਾਂ ਨੇ ਜੀਅ ਦੀ ਅਧਿਆਤਮਕ ਮਹੱਤਤਾ ਨੂੰ ਉਭਾਰਿਆ ਹੈ, ਸਰਬਲੋਹ ਉਨ੍ਹਾਂ ਵਿਚੋਂ ਸਭ ਤੋਂ ਵਧ ਖਰਾ ਸੱਚਾ ਤੇ ਦ੍ਰਿੜ੍ਹ ਅਚੱਲ ਹੈ।' ਇਹ ਇਕ ਹਕੀਕਤ ਹੈ ਕਿ ਫੋਲਾਦ ਜੇਹਾ ਮਜ਼ਬੂਤ ਅਚਰਣ ਉਸਾਰਨ ਲਈ ਗੁਰੂ ਸਾਹਿਬ ਨੇ ਖਾਲਸੇ ਨੂੰ ਸਰਬਲੋਹ ਦਾ ਵਰਦਾਨ ਦਿਤਾ ਹੈ। 'ਸਰਬਲੋਹ' ਸ਼ਸਤਰਾਂ ਦਾ ਪਿਤਾ ਹੈ ਤੇ ਸਰਬਲੋਹ ਅਕਾਲੀ ਸ਼ਕਤੀ ਦਾ ਵੀ ਪ੍ਰਤੀਕ ਹੈ। ਇਸੇ ਕਰਕੇ ਗੁਰੂ ਸਾਹਿਬ ਅਕਾਲ ਉਸਤਤਿ ਦਾ ਅਰੰਭ ਕਰਦੇ ਕਹਿੰਦੇ ਹਨ :—

ਅਕਾਲ ਪੁਰਖ ਕੀ ਰੱਛਾ ਹਮ ਨੈ ।

ਸਰਬਲੋਹ ਦੀ ਰੱਛਿਆ ਹਮਨੈ ।

ਸਰਬਕਾਲ ਜੀ ਦੀ ਰੱਛਿਆ ਹਮਨੈ ।

ਸਰਬਲੋਹ ਜੀ ਦੀ ਸਦਾ ਰੱਛਿਆ ਹਮਨੈ ।

ਅਕਾਲ ਉਸਤਤਿ ਗੁਰੂ ਜੀ ਦੀ ਉਹ ਬਾਣੀ ਹੈ ਜਿਸ ਵਿਚ ਅਕਾਲ ਸ਼ਕਤੀ ਦੇ ਗੁਣ ਗਾਏ ਗਏ ਹਨ। 'ਬਚਿਤਰ ਨਾਟਕ' ਦੇ ਮੁਢਲੇ ਅਧਿਆਇ ਦਾ ਨਾਮ ਵੀ 'ਸ੍ਰੀ ਕਾਲ ਜੀ ਕੀ ਉਸਤਤਿ' ਹੈ। ਜਦੋਂ ਅਕਾਲ ਉਸਤਤਿ ਵਾਲੀ ਰਚਨਾ ਦੀ ਸ਼ੁੱਧ ਕਾਪੀ ਲਿਖਾਰੀ ਲਿਖਣ ਲਗਾ ਤਾਂ ਉਸ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਵਜੋਂ ਇਹ ਪਹਿਲੀਆਂ ਸਤਰਾਂ ਲਿਖਵਾਈਆਂ, ਇਸ ਕਰਕੇ ਅੱਗੇ ਉਤਾਰਾ ਕਰਨ ਵਾਲਿਆਂ ਇਸ ਮੁਢਲੇ ਛੰਦ ਬਾਰੇ ਇਹ ਨੋਟ ਦਿਤਾ :— 'ਉਤਾਰ ਖਾਸੇ ਦਸਖਤ ਕਾ' ਅਤੇ ਇਨ੍ਹਾਂ ਚਾਰ ਸਤਰਾਂ ਤੋਂ ਬਾਦ ਫਿਰ ਛੋਟਾ ਜੇਹਾ ਨੋਟ—'ਆਗੇ ਲਿਖਾਰੀ ਕੇ ਦਸਖਤ'— ਹੈ। ਜਾਹਰ ਹੈ ਕਿ ਗੁਰੂ ਸਾਹਿਬ ਦੀਆਂ ਰਚੀਆਂ ਤੇ ਖੁਦ ਹੱਥੀਂ ਲਿਖੀਆਂ ਇਹਨਾਂ ਚਾਰ ਸਤਰਾਂ ਵਿਚ ਅਕਾਲ ਪੁਰਖ ਨੂੰ ਦੋ ਵਾਰ ਸਰਬਲੋਹ ਦਾ ਨਾਮ ਲੈ ਕੇ ਯਾਦ ਕੀਤਾ ਗਿਆ ਹੈ। ਇਹ ਸਰਬਲੋਹ ਉਹੋਂ ਅਕਾਲ ਸ਼ਕਤੀ ਹੈ ਜਿਸਦੀ ਯਾਦ ਮਨੁੱਖ ਨੂੰ ਸੰਤ ਤੇ ਸਿਪਾਹੀ ਬਣਾਉਂਦੀ ਹੈ। ਫਿਰ ਸਰਬਲੋਹ ਸ਼ਸਤ੍ਰ ਦਾ ਵੀ ਪ੍ਰਤੀਕ ਹੈ ਜਿਸ ਦੁਆਰਾ ਦੁਸ਼ਟਾਂ ਦਾ ਸੰਘਾਰ ਕਰਕੇ ਧਰਮ ਦੀ ਰੱਖਿਆ ਕੀਤੀ ਜਾ ਸਕਦੀ ਹੈ। ਇਸਤਰ੍ਹਾਂ ਗੁਰੂ ਸਾਹਿਬ ਨੇ ਭਗਤੀ ਕਰਦਿਆਂ ਸ਼ਕਤੀ ਉਪਜਾਉਣ ਦਾ ਨਵਾਂ ਮਾਰਗ ਦਰਸਾਇਆ ਤੇ ਇਸ 'ਅਕਾਲ ਉਸਤਤਿ ਵਿਚ ਗਾਈ ਮਹਿਮਾ ਦੁਆਰਾ ਵੀ ਸ਼ਕਤੀ

ਪ੍ਰਗਟਾਉਣ ਦਾ ਸਾਰਥਕ ਯਤਨ ਕੀਤਾ ਹੈ। ਗੁਰੂ ਸਾਹਿਬ ਨੇ ਕੋਈ ਅਜੇਹਾ ਅਧਿਆਤਮਕ ਯਾ ਕਲਾਤਮਕ ਕਰਮ ਨਹੀਂ ਕੀਤਾ ਜੋ ਸਮਾਜ ਲਈ ਉਪਯੋਗੀ ਨ ਹੋਵੇ, ਜਿਸ ਤੋਂ ਮਾਨਵ ਸਮਾਜ, ਸ਼ਕਤੀ ਪ੍ਰਾਪਤ ਕਰਕੇ ਸ਼ੈਤਾਨੀ ਤਾਕਤਾਂ ਨਾਲ ਲੜ ਨ ਸਕੇ।

‘ਅਕਾਲ ਉਸਤਤਿ’, ਜਾਪੁ ਦੀ ਪ੍ਰਚੰਡ ਨਾਮਮਾਲਾ ਤੋਂ ਅਗਲਾ ਕਦਮ ਵੀ ਹੈ। ਧਰਮ ਵਿਚ ਦੋ ਮੁਖ ਗੱਲਾਂ ਹੁੰਦੀਆਂ ਹਨ, ਪਹਿਲੇ ਇਸ਼ਟ ਦੂਜੇ ਉਸ ਇਸ਼ਟ ਦੀ ਪ੍ਰਸੰਨਤਾ ਲਈ ਕੀਤੇ ਕਰਮ। ਅਕਾਲ ਉਸਤਤਿ ਵਿਚ ਦੋਹਾਂ ਅਹਿਮ ਨੁਕਤਿਆਂ ਤੇ ਵਿਸ਼ੇਸ਼ ਵਿਚਾਰ ਹੈ। ਗੁਰੂ ਸਾਹਿਬ ਆਪਣਾ ਇਸ਼ਟ ਅਕਾਲ ਪੁਰਖ ਨੂੰ ਮੰਨਦੇ ਹਨ, ਇਸ ਕਰਕੇ ਉਸ ਹਸਤੀ ਦੀ ਸਪਸ਼ਟਤਾ ਲਈ ਇਹ ਸਾਰੀ ਵਿਆਖਿਆ ਕੀਤੀ ਗਈ ਹੈ। ਦੂਸਰੇ ਉਸ ਇਸ਼ਟ ਨੂੰ ਰੀਝਾਣਿ ਲਈ ਲੋਕ ਜੋ ਕਰਮ ਕਰਦੇ ਹਨ, ਉਸ ਨੂੰ ਧਰਮ ਕਿਹਾ ਜਾਂਦਾ ਹੈ, ਇਹ ਧਰਮ ਕਰਮ ਵੱਖ ਵੱਖ ਹਨ, ਗੁਰੂ ਸਾਹਿਬ ਨੇ ਇਨ੍ਹਾਂ ਪ੍ਰਚਲਤ ਧਰਮ ਕਰਮਾਂ ਦਾ ਡੂੰਘਾ ਵਿਸਲੇਸ਼ਣ ਕੀਤਾ ਤੇ ਅੰਤ ਸਮੂਹ ਮਾਨਵ ਜਾਤੀ ਲਈ ਪ੍ਰੇਮ ਤੇ ਵਿਸ਼ਵਸਾਝ ਨੂੰ ਸਰਬੋਤਮ ਧਰਮ ਦਰਸਾਇਆ ਹੈ।

। ਇਸ ਸਮੇਂ ਅਕਾਲ ਉਸਤਤਿ ਵਿਚ ਸਾਢੇ ੨੭੧ ਛੰਦ ਹਨ। ਮੰਗ ਖਿਆਲ ਹੈ ਇਸ ਵਿਚ ਚੰਡੀ ਉਸਤਤਿ ਦੇ ੨੦ ਤ੍ਰਿਭੰਗੀ ਛੰਦ ਜੋ ਹਨ, ਇਹ ਚੰਡੀ ਚਰਿਤਰ ਦੂਜੇ ਦੇ ਮੁਢ ਵਿਚ ਹੋਣੇ ਚਾਹੀਦੇ ਸਨ, ਇਥੇ ਨਹੀਂ। ਇਸੇ ਤਰ੍ਹਾਂ—੧੦ ਪ੍ਰਬਨੀ ਦੋਹਰੇ ਸ਼ਾਇਦ ਗਿਆਨ ਪ੍ਰਬੋਧ ਦਾ ਭਾਗ ਹਨ, ਅਕਾਲ ਉਸਤਤਿ ਦਾ ਨਹੀਂ। ਬਾਕੀ ਅਕਾਲ ਪੁਰਖ ਦੀ ਮਹਿਮਾ ਆਮ ਕਰਕੇ ਦਸ ਦਸ ਯਾ ਵੀਹ ਵੀਹ ਛੰਦਾਂ ਦੇ ਸਮੂਹ ਬਣਾਕੇ ਕੀਤੀ ਗਈ ਹੈ, ਜਿਵੇਂ ਕਿ—

੧੦ ਚਉਪਈ—ਸਰਬਵਿਆਪਕ ਜੋਤ ਦਾ ਸਾਰੇ ਪਸਾਰਾ ਹੈ, ਭਵਾਨੀ ਆਦਿ ਦੇਵੀਆਂ ਉਸੇ ਦੀਆਂ ਸੇਵਕਾ ਹਨ।

੧੦ ਕਬਿੱਤ—‘ਸਰਬ ਕਾਲ ਸਰਬ ਠਉਰ ਏਕ ਸੇ ਲਗਤ ਹੋ’ ਕਹਿਕੇ ਸਚਬ ਵਿਆਰਕ ਹਸਤੀ ਦੀ ਵਿਆਖਿਆ ਹੈ।

੧੦ ਸਵੈਈਏ—ਕਰਮਕਾਂਡੀਆਂ ਤੇ ਰਾਜਸੀ ਬਲ ਦੇ ਦਾਅਵੇਦਾਰਾਂ ਦਾ ਖੰਡਨ ਕਰਕੇ ਪ੍ਰੇਮ ਮਾਰਗ ਦਾ ਹੌਕਾ ਦਿਤਾ ਹੈ।

੨੦ ਤੋਮਰ—ਇਹਨਾਂ ਦਾ ਵਿਸ਼ਾ—‘ਬਿਨ ਏਕ ਨਾਮ ਅਧਾਰ। ਸਭ ਕਰਮ, ਭਰਮ ਬਿਚਾਰ’—ਹੈ।

੨੦ ਲਘੂ ਨਰਾਜ—ਰੱਬੀ ਵਿਆਪਕਤਾ ਦਾ ਨਿਜੀ ਅਨੁਭਵ ‘ਤੂ ਹੀ ਤੂਹੀ’ ਕਹਕੇ ਗਾਇਆ ਹੈ।

੨੦ ਕਬਿੱਤ—ਚੰਡੀ ਮਤ ਮਤਾਂਤਰਾਂ ਉਤੇ ਸਖਤ ਵਿਅੰਗ ਕਸੇ ਹਨ।

੩੦ ਭੁਯੋਗ—੧੫ ਛੰਦਾਂ ਵਿਚ ਦਸਿਆ ਹੈ ਕਿ ਰੱਬ ਇਹ ਨਹੀਂ, ੧੫ ਵਿਚ ਦਸਿਆ ਹੈ ਕਿ ਇਹ ਹੈ, ਰੱਬੀ ਮਹਿਮਾ ਕਰ ਕੇ ।

੨੦ ਪਾਧੜੀ—ਕਰਮਕਾਂਡ ਉਤੇ ਫਿਰ ਚੋਟ ਕੀਤੀ ਹੈ—'ਬਿਨ ਏਕ ਨਾਮ ਇਕ ਚਿਤ ਛੀਨ । ਫੋਕਟੋ ਸਰਬ ਧਰਮਾ ਬਿਹੀਨ ।'

੨੦ ਤੋਟਕ—ਉਸਦੀ ਜੈ ਜੈਕਾਰ ਹੈ, ਜੋ ਸਭ ਦਾ ਕਰਤਾ ਹੈ ।

੨੦ ਨਰਾਜ—ਉਹ ਜੋਤਿ ਸਰਬਤ੍ਰ ਰਮੀ ਹੋਈ ਹੈ ਪਰ ਰੂਪ ਰੇਖ ਤੋਂ ਉਪਰ ਹੈ ।

੨੦ ਰੂਆਲ—ਉਸਦਾ ਅੰਤ ਪਾਇਆ ਨਹੀਂ ਜਾ ਸਕਦਾ ।

੧੨ ਪਾਧੜੀ—ਬੇਅੰਤ ਪ੍ਰਭੂ ਦੇ ਸਾਰੇ ਦੇਵੀ ਦੇਵਤੇ ਸੇਵਕ ਹਨ ।

੧੦ ਸ੍ਰੁਈਏ—ਰੱਬ ਪ੍ਰਤਿਪਾਲਕ ਹੈ, ਉਸਨੂੰ ਸਭ ਨੇਤਿ ਨੇਤਿ ਆਖਦੇ ਹਨ ।

੧੪ ਕਬਿੱਤ—ਦੇਸ ਦੇਸ ਦੇ ਲੋਕਾਂ ਨੂੰ ਰੱਬੀ ਕੀਰਤੀ ਕਰਦੇ ਦਸਿਆਂ ਹੈ ।

ਸਾਢੇ ੫ ਪਾਧੜੀ—ਉਪਰੋਕਤ ਪਾਧੜੀ ਛੰਦਾਂ ਦਾ ਹਿਸਾ ਹੈ ਜੋ ਅੰਤ ਤੇ ਦਰਜ ਹੈ ਜਾਪਦਾ ਇਹ ਹੈ ਕਿ ਇਹ ਵੀ ੨੦ ਪਾਧੜੀ ਛੰਦਾਂ ਦਾ ਗੁੱਟ ਸੀ ਜਿਨ੍ਹਾਂ ਵਿਚੋਂ ਢਾਈ ਪਾਧੜੀ ਛੰਦ ਗੁੰਮ ਗਏ ਹਨ । ਹੋ ਸਕਦਾ ਹੈ, ਇਸੇ ਤਰ੍ਹਾਂ ੨੦ ਸਵੈਈਆਂ ਦਾ ਵੀ ਇਕੋ ਸਮੂਹ ਹੋਵੇ ਪਰ ਹੁਣ ਵੀ ਤਰਤੀਬ ਵਿਚ ੧੦, ੧੦ ਵੱਖ ਵੱਖ ਥਾਂ ਹਨ, ਇਸੇ ਤਰ੍ਹਾਂ ੨੪ ਕਬਿਤ ਵੀ ਇਕੋ ਥਾਂ ਆਉਣ ਯੋਗ ਹਨ ।

ਇਹਨਾਂ ਸਾਢੇ ੨੪੧ ਛੰਦਾਂ ਵਿਚ ਕਬਿੱਤ ਸਭ ਤੋਂ ਵਧ ਧਿਆਨ ਯੋਗ ਹਨ ਜਿਨ੍ਹਾਂ ਵਿਚ ਗੁਰੂ ਸਾਹਿਬ ਨੇ ਆਪਣੇ ਇਸ਼ਟ ਅਕਾਲ ਦੀ ਸਰਬ ਵਿਆਪਕਤਾ ਸਬੰਧੀ ਭਰਵੀਂ ਰੋਸ਼ਨੀ ਪਾਈ ਹੈ ਅਤੇ ਉਸਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਕਰਮ ਧਰਮਾਂ ਦੀ ਡੂੰਘੀ ਪੁਣਫਾਣ ਕੀਤੀ ਹੈ । ਪਹਿਲੇ ਆਪ ਅਕਾਲ ਦੀ ਵਡਿਆਈ ਕਰਦੇ ਦਸਦੇ ਹਨ ਕਿ ਉਹ ਕੇਵਲ ਕਿਸੇ ਖਾਸ ਜਾਤ, ਨਸਲ, ਮਜ਼ਬ, ਦੇਸ ਯਾ ਇਲਾਕੇ ਦਾ ਇਸ਼ਟ ਨਹੀਂ ਸਗੋਂ ਉਸਨੂੰ ਪੂਰਬੀ, ਪੱਛਮੀ, ਰਿੰਗਲਾਜੀ, ਅਰਬੀ, ਫਿਰੰਗੀ, ਮਕਰਾਨੀ, ਕੰਧਾਰੀ, ਕੁਰੇਸ਼ੀ, ਦ੍ਰਾਵੜ, ਤੈਲੰਗੀ, ਮਰਹਟੇ, ਮਘੋਲੇ, ਬੰਗਾਲੀ, ਦਿਹਲਵੀ, ਰੁਹੇਲੇ, ਬੰਦੇਲੇ, ਗੋਰਖੇ, ਚੀਨ ਮਚੀਨ ਵਾਸੀ ਤੇ ਤਿਬਤੀ ਸਭ ਧਿਆ ਰਹੇ ਹਨ । ਫਿਰ ਕਿਹਾ ਹੈ ਕਿ ਉਸ ਅਕਾਲ ਦੀ ਕੀਰਤੀ ਸਾਗਰ, ਪਹਾੜ, ਸੁਮੇਰ, ਕੈਲਾਸ਼, ਗੰਗਾ ਜਮਨਾ, ਸੀਹਾ ਰੂਮ, ਹੁਸੈਨਾਬਾਦ, ਪਲਾਉਗਢ, ਰਾਮਪੁਰ, ਸੁਰੰਗਾਬਾਦ, ਚੰਦੇਰੀ ਕੋਟ, ਚਾਂਦਾਗੜ੍ਹ, ਚੰਪਾਵਤੀ, ਕਾਂਸੀ, ਕਮਾਉਗੜ੍ਹ, ਹਾਜੀਪੁਰ ਆਦਿ ਨਗਰਾਂ ਵਿਚ ਇਉਂ ਫੈਲ ਰਹੀ ਹੈ ਜਿਵੇਂ ਚੰਬੋਲੀ ਦੀ ਖੁਸ਼ਬੋ । ਇਹ ਸਭ ਵਰਣਨ ਅਨੁਪ੍ਰਾਸ ਦੀ ਟੇਕ ਤੇ ਚਲਦਾ ਹੈ :—

ਛੀਰ ਕੈਸੀ ਛੀਰਾਵਧਿ ਛਾਛ ਕੈਸੀ ਛਤ੍ਰਾਨੇਰ
ਛਪਾਕਰ ਕੈਸੀ ਛਬਿ ਕਾਲਿ ਇੰਦ੍ਰੀ ਕੇ ਕੂਲ ਕੇ ।
ਹੰਸਨੀ ਸੀ ਸੀਹਾ ਰੂਮ ਹੀਰਾ ਸੀ ਹੁਸੈਨਾਬਾਦ
ਗੰਗਾ ਕੀ ਸੀ ਧਾਰ ਚਲੀ ਸਾਤੋ ਸਿੰਧੂ ਰੂਲ ਕੇ

ਪਾਰਾ ਸੀ ਪਲਾਉ ਗਢ ਰੂਪਾ ਕੈਸੀ ਰਾਮਪੁਰ
 ਸੇਰਾ ਸੀ ਸੁਰੰਗਾਬਾਦ ਨੀਕੈ ਰਹੀ ਝੂਲ ਕੇ :
 ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ
 ਕੀਰਤਿ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ । ੨੬੪ ।

ਇਸੇ ਤਰ੍ਹਾਂ ਜਿਥੇ ੩੦ ਭੁਯੰਗ ਪ੍ਰਯਾਤ ਲਿਖੇ ਹਨ. ਉਥੇ ਪਹਿਲਾਂ ਰੱਬ ਦੇ ਨਿਰਾਕਾਰ ਰੂਪ ਦਾ ਵਰਣਨ ਹੈ, ਪਿਛੋਂ ਉਸ ਨੂੰ ਸਭ ਖਾਂ, ਸਭ ਗਿਆਨਾਂ ਧਿਆਨਾਂ ਵਿਚ ਵਿਆਪਕ ਦਸਿਆ ਹੈ :—

ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ !
 ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ ।
 ਕਹੂੰ ਦੇਸ ਕੇ ਭੋਸ ਕੇ ਧਰਮ ਧਾਮੇ ।
 ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ ।
 * * *

ਕਹੂੰ ਬੇਦ ਬਿਦਯਾ ਕਹੂੰ ਬਿਉਮ ਬਾਨੀ ।
 ਕਹੂੰ ਕੋਕ ਕੀ ਕਾਢਿ ਕਥੈ ਕਹਾਨੀ ।
 ਕਹੂੰ ਅਦੁਸਾਰੈ ਕਹੂੰ ਭਦ੍ਰ ਰੂਪੰ ।
 ਕਹੂੰ ਮਦੁਬਾਨੀ ਕਹੂੰ ਛਿਦ੍ਰ ਰੂਪੰ । ੧੧੨ ।
 ਕਹੂੰ ਬੇਦ ਬਿਦਯਾ ਕਹੂੰ ਕਾਬਿ ਰੂਪੰ ।
 ਕਹੂੰ ਚੇਸਟਾ ਚਾਰ ਚਿਤ੍ਰੰ ਸਰੂਪੰ ।
 ਕਹੂੰ ਪਰਮ ਪੁਰਾਨ ਕੋ ਪਾਰ ਪਾਵੈ ।
 ਕਹੂੰ ਬੈਠ ਕੁਰਾਨ ਕੇ ਗੀਤ ਗਾਵੈ । ੧੧੩ ।
 * * *

ਕਹੂੰ ਆਰਬੀ ਤੋਰਕੀ ਪਾਰਸੀ ਹੋ ।
 ਕਹੂੰ ਪਹਲਵੀ ਪਸਤਵੀ ਸੰਸਕ੍ਰਿਤੀ ਹੋ ।
 ਕਹੂੰ ਦੇਸ ਭਾਖਯਾ ਕਹੂੰ ਦੇਵ ਬਾਨੀ ।
 ਕਹੂੰ ਰਾਜ ਬਿਦਯਾ ਕਹੂੰ ਰਾਜਧਾਨੀ । ੧੧੬ ।
 ਕਹੂੰ ਮੰਤ੍ਰ ਬਿਦਯਾ ਕਹੂੰ ਤੰਤ੍ਰ ਸਾਰੰ ।
 ਕਹੂੰ ਜੰਤ੍ਰ ਗੀਤੰ ਕਹੂੰ ਸ਼ਸਤ੍ਰਪਾਰੰ ।
 ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ।
 ਕਹੂੰ ਪਿੰਗਲਾਚਾਰਣੀ ਗੀਤ ਚਰਚਾ । ੧੧੭ ।
 ਕਹੂੰ ਬੀਨ ਬਿਦਯਾ ਕਹੂੰ ਗਾਨ ਗੀਤੰ ।
 ਕਹੂੰ ਮਲੋਛ ਭਾਖਿਆ ਕਹੂੰ ਬੇਦ ਗੀਤੰ ।

ਕਹੂੰ ਨਿਤੁ ਬਿਦਯਾ ਕਹੂੰ ਨਾਮ ਬਾਨੀ ।

ਕਹੂੰ ਗਾਰੜੁ ਗੂੜੁ ਕਥਹਿ ਕਹਾਨੀ । ੧੧੮ ।

ਇਸ ਤੋਂ ਬਿਨਾਂ ਗੁਰੂ ਸਾਹਿਬ ਇਸ ਗੱਲ ਲਈ ਵੀ ਚੇਤੰਨ ਸਨ ਕਿ ਹੋਰ ਦੇਵੀ ਦੇਵਤੇ ਜਾਂ ਅਵਤਾਰ ਇਸ਼ਟ ਨਹੀਂ। ਇਸ਼ਟ ਕੇਵਲ ਅਕਾਲ ਪੁਰਖ ਹੀ ਹੈ ਜੋ ਕਿ ਸਭ ਦੇਵਤਿਆਂ ਤੇ ਅਵਤਾਰਾਂ ਦਾ ਸਿਰਜਨਹਾਰ ਹੈ। ਕਿੰਨਾ ਸਪਸ਼ਟ ਕਿਹਾ ਹੈ :—

ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ ।

ਉਸਾਰੇ ਗੜੇ ਫੇਰ ਮੋਟੇ ਬਨਾਏ । ੯੬ ।'

ਇਸੇ ਤਰ੍ਹਾਂ—'ਏਕ ਸਿਵ ਭਏ ਏਕ ਗਏ ਏਕ ਫੇਰ ਭਏ

ਰਾਮ ਚੰਦ੍ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ' ।

ਬ੍ਰਹਿਮਾ ਅੰ ਬਿਸਨ ਕੇਤੇ ਬੇਦ ਅੰ ਪੁਰਾਨ ਕੇਤੇ

ਸਿੰਮ੍ਰਿਤਿ ਸਮੂਹਨ ਕੇ ਹੁਇ ਹੁਇ ਬਿਤਏ ਹੈ' । ੭੭ ।'

'ਅਨਹਦ ਰੂਪ ਅਨਾਹਦ ਬਾਨੀ ।

ਚਰਨ ਸ਼ਰਨ ਜਿਹ ਬਸਤ ਭਵਾਨੀ । ੫ ।'

ਇਸ਼ਟ ਦੇਵ ਦੀ ਸਪਸ਼ਟਤਾ ਤੋਂ ਇਲਾਵਾ ਅਕਾਲ ਉਸਤਤਿ, ਉਸਦੀ ਪ੍ਰਸੰਨਤਾ ਲਈ ਕੀਤੇ ਜਾ ਰਹੇ ਕਰਮ ਧਰਮਾਂ ਸਬੰਧੀ ਵੀ ਚੁਪ ਨਹੀਂ ਸਗੋਂ ਗੁਰੂ ਸਾਹਿਬ ਕਹਿੰਦੇ ਹਨ ਕਿ ਬਿਨਾਂ ਸਹੀ ਸੂਝ ਬੂਝ ਦੇ ਪਾਗਲ ਲੋਕ ਗ਼ਲਤ ਰਾਹ ਤੇ ਤੁਰੇ ਹੋਏ ਮੰਜ਼ਲ ਤੇ ਨਹੀਂ ਪਹੁੰਚ ਸਕਦੇ ।

ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ

ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈ । ੭੧ ।

ਯਾ

ਗਿਆਨ ਕ ਬਿਹੀਨ ਕਾਲ ਫਾਸ ਕੇ ਅਧੀਨ ਸਦਾ

ਜੁਗਨ ਕੀ ਚਉਂਕਰੀ ਫਿਰਾਏ ਈ ਫਿਰਤ ਹੈ' । ੭੬ ।

ਅਗਿਆਨੀ ਕਰਮਕਾਂਡੀ ਕਿਸ ਤਰ੍ਹਾਂ ਭੁਲੇ ਭਟਕੇ ਫਿਰਦੇ ਹਨ, ਇਹ ਦਸਣ ਲਈ ਗੁਰੂ ਸਾਹਿਬ ਨੇ ਮਤ ਮਤਾਂਤਰਾਂ ਦੇ ਫੋਕਟ ਕਰਮ ਕਾਂਡਾਂ ਦੀ ਵਿਅੰਗ-ਪੂਰਨ ਢੰਗ ਨਾਲ ਆਲੋਚਨਾ ਕੀਤੀ ਹੈ। ਮਾਲੂਮ ਹੁੰਦਾ ਹੈ, 'ਸਾਰੇ ਹੀ ਦੇਸ ਕੇ ਦੇਖ ਰਹਿਓ ਮਤ, ਕੋਊ ਨ ਦੇਖੀਅਤ ਪ੍ਰਾਨਪਤੀ ਕੇ।' ਕਹਿਣ ਵਾਲੇ ਕਵੀ ਦੇ ਸਾਹਮਣੇ ਸਾਰੇ ਮਤਾਂ ਦਾ ਹੀਜ ਪਿਆਜ ਪ੍ਰਤੱਖ ਸੀ। ਉਹ ਇਹਨਾਂ ਫੋਕਟ ਕਰਮਕਾਂਡੀਆਂ ਨੂੰ ਆਮ ਪਸ ਪੰਛੀਆਂ ਦੀ ਤਸਬੀਹਾਂ ਦੇਣੇ ਸੰਕੋਚ ਨਹੀਂ ਕਰਦੇ। ਉਹਨਾਂ ਦੀ ਨਜ਼ਰ ਵਿਚ ਪਿੰਡੇ ਤੇ ਸੁਆਹ ਮਲਣ ਵਾਲੇ ਗਧੇ, ਗਢਾ ਪਾਣੀ ਪੀਣ ਵਾਲੇ ਜੈਨੀ ਸੂਰ, ਮੱਠਵਾਸੀ—ਬਿੱਜੂ ਤੇ ਉੱਲੂ, ਨਾਗੇ—ਥਾਂਦਰ, ਜਤੀ—ਹੀਜੜੇ, ਬਨਵਾਸੀ—ਭੂਤ, ਪੌਣਾਹਾਰੀ—ਸੱਪ, ਕੰਦ ਮੂਲ ਖਾ ਕੇ ਗੁਜ਼ਾਰਾ ਕਰਨ ਵਾਲੇ ਬੈਲ, ਦੰਭੀ ਧਿਆਨੀ-ਬਗਲੇ, ਰਾਸਧਾਰੀਏ ਨਾਚੇ ਮੌਰ, ਤੌਤਾ ਰਟਣ ਵਾਲੇ ਜਪੀ—

ਪ੍ਰਦਨੇ, ਤਪ ਤਾਪ ਤਾਪ ਦੁਖ ਭਰਨ ਵਾਲੇ ਘਾਇਲ, ਪੱਤੇ ਖਾਣ ਵਾਲੇ ਬੋਕ, ਘੁੰਮਣ ਫਿਰਨ ਵਾਲੇ ਚੀਲ ਕਾਂ, ਨਿਮਾਜ਼ਾਂ ਵਿਚ ਝੂਠਾ ਨਿਵਣ ਵਾਲੇ ਤੋਪਚੀ, ਪੋਸਤੀ ਯਾ ਡੰਡ ਕੱਢਣ ਵਾਲੇ ਭਲਵਾਨ ਤੇ ਬਾਂਗਾਂ ਦੇਣ ਵਾਲੇ ਗਿੱਦੜਾਂ ਸਮਾਨ ਹਨ। ਇਹਨਾਂ ਦੇ ਨਿਰੇਪੁਰੇ ਅਜੇਹੇ ਕਰਮ ਕਾਂਡਾਂ ਤੋਂ ਅਧਿਆਤਮਕ ਉੱਚਤਾ ਨੂੰ ਨਹੀਂ ਪਾਇਆ ਜਾ ਸਕਦਾ।

ਇਸ ਆਲੋਚਨਾ ਪਿਛੋਂ ਗੁਰੂ ਸਾਹਿਬ ਨੇ ਤਿੰਨ ਕਥਿੱਤਾਂ ਵਿਚ ਉਸਾਰੂ ਯੋਜਨਾ ਵੀ ਪੇਸ਼ ਕੀਤੀ ਹੈ ਕਿ ਇਹਨਾਂ ਮਤਾਂ ਮਤਾਂਤਰਾਂ ਨੇ ਜੋ ਵੰਡੀਆਂ ਤੇ ਭੇਦ ਪਾਏ ਹੋਏ ਹਨ, ਉਹ ਸਭ ਫਜ਼ੂਲ ਹਨ। ਮਨੁੱਖਤਾ ਇਕ ਹੈ ਤੇ ਇਸ ਦਾ ਧਰਮ ਵੀ ਇਕ ਹੈ—
ਉਹ ਹੀ ਪਫਮ ਜੋਤਿ ਵਿਚ ਨਿਸ਼ਠਾ, ਸਰਬ-ਸਾਭ ਤੇ ਪਿਆਰ :—

‘ਸਾਚ ਕਹਹੁ ਸੁਨਿ ਲੋਹੁ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭੁ ਪਾਯੋ।’

ਆਖਰੀ ਤਿੰਨ ਕਥਿੱਤ ਮਨੁੱਖਤਾ ਤੇ ਇਸ਼ਟ ਦੀ ਏਕਤਾ ਉਤੇ ਜ਼ੋਰ ਦੇ ਕੇ ਧਾਰਮਕ ਏਕਤਾ ਤੇ ਵਿਸ਼ਵ-ਏਕਤਾ ਦੀ ਝਾਕੀ ਦਰਸਾਉਂਦੇ ਸਪਸ਼ਟ ਕਰਦੇ ਹਨ ਕਿ ਇਹ ਸੰਸਾਰ ਜਿਸ ਮਸਾਲੇ ਤੋਂ ਬਣਿਆ ਹੈ, ਉਹ ਚੇਤਨ ਸ਼ਕਤੀ ਤੋਂ ਵੱਖ ਨਹੀਂ, ਜਿਵੇਂ ਜਲ-ਤਰੰਗ ਪਾਣੀ ਦਾ ਹਿਸਾ ਹਨ, ਮਿਟੀ ਦੇ ਜ਼ਰੇ ਧਰਤੀ ਦਾ ਭਾਗ ਹਨ ਤੇ ਚੰਗਿਆੜੇ ਅਗ਼ਨੀ ਤੋਂ ਨਿਆਰੇ ਨਹੀਂ ਹੋ ਸਕਦੇ, ਇਸੇ ਤਰ੍ਹਾਂ ਇਹ ਸਾਰੀ ਅਨੇਕਤਾ ਏਕਤਾ ਵਿਚ ਸਮਾ ਕੇ ਹੀ ਰਹੇਗੀ।

ਕੋਊ ਭਯੋ ਮੁੰਡੀਆ ਸੰਨਿਆਸੀ ਕੋਊ ਜੋਗੀ ਭਯੋ
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਬੋ
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ
ਦੂਸਰੋ ਨ ਭੇਦ ਕੋਈ ਭੂਲਿ ਭਰਮ ਮਾਨਬੋ
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ
ਏਕ ਹੀ ਸਰੂਪ ਸਬੈ ਏਕ ਜੋਤਿ ਜਾਨਬੋ। ੮੫।

ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ
ਦੇਵਤਾ ਅਦੇਵ ਜੱਛ ਗੰਧੂਬ ਤੁਰਕ ਹਿੰਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ।
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ
ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ
ਅਲਹੁ ਅਭੇਖ ਸੋਈ ਪੁਰਾਨ ਔ ਕੁਰਾਨ ਓਈ
ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ। ੮੬।

ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ
 ਨਿਆਰੇ ਨਿਆਰੇ ਹੁਇਕੈ ਫਿਰ ਆਗ ਮੈਂ ਮਿਲਾਹਿੰਗੇ
 ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ
 ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿੰਗੇ
 ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ
 ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿੰਗੇ
 ਤੈਸੇ ਵਿਸੁ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ,
 ਤਾਂਹੀ ਤੇ ਉਪਜ ਸਬੈ ਤਾਂਹੀ ਮੈਂ ਸਮਾਹਿੰਗੇ । ੮੭ ।

ਸੋ ਅਕਾਲ ਉਸਤਤਿ ਕੇਵਲ ਇਸ਼ਟ ਦੀ ਵਡਿਆਈ ਹੀ ਨਹੀਂ, ਸਗੋਂ ਇਸ ਵਿਚ ਉਸਦੀ ਪ੍ਰਾਪਤੀ ਲਈ ਨਵੇਂ ਮਾਰਗ ਦਾ ਵੀ ਸਪਸ਼ਟ ਸੰਕੇਤ ਦਿਤਾ ਹੈ ਜੋ ਕਿ ਕਵੀ ਦੀ ਅੰਤਰ-ਰਾਸ਼ਟਰੀ ਚੇਤਨਾ ਦਾ ਪ੍ਰਮਾਣ ਹੈ ।

ਇਸ ਤੋਂ ਇਲਾਵਾ ਜਾਪੁ ਤੇ ਅਕਾਲ ਉਸਤਤਿ ਆਦਿ ਵਿਚ ਗੁਰੂ ਸਾਹਿਬ ਦੇ ਭਗਤੀ ਦੇ ਭਾਵ ਪ੍ਰਰਖੱਤਵ ਦਾ ਰੰਗ ਰਖਦੇ ਹਨ ਜਦੋਂ ਕਿ ਆਮ ਭਗਤੀ ਸਾਹਿਤ ਨਾਰੀ ਭਾਵਨਾ ਲੈ ਕੇ ਹੀ ਸਫੁਟ ਹੁੰਦਾ ਆਇਆ ਹੈ । ਇਹ ਗੱਲ ਗੁਰੂ ਸਾਹਿਬ ਦੇ ਅਧਿਆਤਮਕ ਕਾਵਿ ਦੀ ਵਿਲੱਖਣਤਾ ਵਾਲੀ ਹੈ ਕਿ ਉਨ੍ਹਾਂ ਪ੍ਰਭੂ-ਅਰਾਧਨਾ ਲਈ ਵੀ ਬੀਰ ਬਲਵਾਨ ਸੁਰਾਂ ਹੀ ਅਪਣਾਈਆਂ ਹਨ ।



੩. ਬਚਿਤ੍ਰ ਨਾਟਕ

ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਗ੍ਰੰਥਾਵਲੀ ਹੈ ਜਿਸ ਵਿਚ ਨਿਕੀਆਂ ਰਚਨਾਵਾਂ ਤਾਂ ਕਈ ਹਨ ਪਰ ਵੱਡੇ ਗ੍ਰੰਥ-ਬਚਿਤ੍ਰ ਨਾਟਕ ਤੇ ਚਰਿਤ੍ਰ ਪਖਯਾਨ ਦੋ ਹੀ ਹਨ। ਬਚਿਤ੍ਰ ਨਾਟਕ ਭਾਰਤੀ ਅਵਤਾਰਾਂ ਦਾ ਪੁਰਾਣਿਕ ਬਿਤਾਂਤ ਹੈ ਜੋ ੬੩੫੬ ਛੰਦਾਂ ਵਿਚ ਅੰਕਿਤ ਕੀਤਾ ਗਿਆ ਹੈ। ਪਹਿਲੇ ਕਵੀ ਨੇ ਆਤਮ-ਕਥਾ ਲਿਖੀ ਤੇ ਫਿਰ ਚੰਡੀ ਚਰਿਤ੍ਰ ਤੋਂ ਬਾਦ ਵਿਸ਼ਣੂ ਦੇ ੨੪ ਅਵਤਾਰਾਂ-ਮੱਛ, ਕੱਛ, ਨਰ, ਨਰਾਇਣ, ਮੱਧਨੀ, ਬੈਰਾਹ, ਨਰਸਿੰਘ, ਬਾਵਨ, ਪਰਸੁਰਾਮ, ਬ੍ਰਹਿਮਾ, ਰੁਦ੍ਰ, ਜਲੰਧਰ, ਬਿਸ਼ਨੂੰ, ਮਧੂਸੂਦਨ, ਅਰਹੰਤ, ਮਨੂ, ਧਨੰਤਰ, ਚੰਦ, ਰਾਮ, ਕ੍ਰਿਸ਼ਣ, ਨਰ (ਅਰਜਨ), ਬੁਧ ਤੇ ਨਿਹਕਲੰਕੀ ਆਦਿ ਦੀ ਕਹਾਣੀ ਦਿਤੀ ਹੈ। ਫਿਰ ਰੁਦ੍ਰ ਦੇ ਦੋ ਅਵਤਾਰਾਂ ਦੱਤਾਤ੍ਰੇਯ ਤੇ ਪਾਰਸਨਾਥ ਅਤੇ ਬ੍ਰਹਿਮਾ ਦੇ ੭ ਉਪਅਵਤਾਰਾਂ-ਬਾਲਮੀਕਿ, ਕੱਸ਼ਯਪ, ਸੁਕਰਾਚਾਰਯ, ਵਾਚੇਸ (ਬ੍ਰਿਹਸਪਤੀ), ਬਿਆਸ, ਖਟ ਸ਼ਾਸਤ੍ਰਕਾਰ ਰਿਖੀ ਤੇ ਕਾਲੀਦਾਸ ਦਾ ਸੰਖਿਪਤ ਹਾਲ ਦਿਤਾ ਹੈ। ਅੰਤ ਵਿਚ ਮੀਰ ਮਹਿਦੀ ਦਾ ਵਰਣਨ ਹੈ। ਇਸ ਤਰ੍ਹਾਂ ਪੁਰਾਣੇ ਮਤਾਂ ਵੈਸ਼ਣਵਾਂ, ਸ਼ੈਵਾਂ, ਸਾਕਤਾਂ, ਸੰਨਿਆਸੀਆਂ, ਜੰਗੀਆਂ ਦੇ ਇਥੋਂ ਤਕ ਕਿ ਮੁਸਲਮਾਨਾਂ ਦੇ ਮਾਨਯੋਗ ਪੀਰ ਨੂੰ ਵੀ ਇਸ ਅਵਤਾਰ ਮਾਲਾ ਵਿਚ ਥਾਂ ਦਿਤਾ ਹੈ। ਮੀਰ ਮਹਿਦੀ ਤੇ ਨਿਹਕਲੰਕੀ ਨੂੰ ਛੱਡ ਕੇ ਇਹ ਦੋਵੇਂ ਤੜ ਬਣਦੇ ਹਨ। ਇਹ ਸਾਰੇ ਦੋਵੇਂ ਦੇਵਤਿਆਂ ਦੇ ਪ੍ਰਸੰਗੀ ਨੂੰ ਇਕ ਨਾਟਕ ਲੀਲ੍ਹਾ ਵਿਚ ਅੰਕਿਤ ਕਰਨ ਦਾ ਇਹੋ ਭਾਵ ਸੀ ਕਿ ਹਿੰਦੁਸਤਾਨ ਵਿਚ ਵਸਦੇ ਹਰ ਮਤ ਦੇ ਪ੍ਰਾਣੀ ਨੂੰ ਹਲੂਣਾ ਦਿਤਾ ਜਾ ਸਕੇ ਅਤੇ ਕਲਪਿਤ ਦੋਵੇਂ ਦੇਵ ਦਾ ਢਾਂਚਾ ਪ੍ਰਤੱਖ ਵੀ ਹੋ ਸਕੇ।

ਤਿੰਨ ਪੱਖਾਂ ਤੇ ਇਹ ਗ੍ਰੰਥ ਖਾਸ ਵਿਸ਼ੇਸ਼ਤਾ ਦਾ ਮਾਲਕ ਹੈ। ਪਹਿਲੇ ਸ਼ਾਇਦ ਭਾਰਤੀ ਸਾਹਿਤ ਵਿਚ ਦਸਮੇਸ਼ ਜੀ ਹੀ ਪਹਿਲੇ ਮਹਾਨ ਕਵੀ ਹਨ ਜਿਨ੍ਹਾਂ ਆਪਣੀ ਆਤਮ-ਕਥਾ ਲਿਖੀ। ਇਸ ਤੋਂ ਪਹਿਲਾਂ ਕਿਸੇ ਕਲਮ ਦੀ ਲਿਖੀ ਸਵੈਜੀਵਨੀ (Autobiography) ਨਹੀਂ ਮਿਲਦੀ। ਦੂਜੇ ਹਿੰਦੀ ਸਾਹਿਤ ਯਾ ਸੰਸਕ੍ਰਿਤ ਸਾਹਿਤ ਵਿਚ ਅਜੇਹਾ ਕੋਈ ਇਕ ਗ੍ਰੰਥ ਪ੍ਰਾਪਤ ਨਹੀਂ ਜਿਸ ਵਿਚ ਇਸ ਤਰ੍ਹਾਂ ਵਿਸ਼ਣੂ, ਬ੍ਰਹਿਮਾ, ਸ਼ਿਵਜੀ ਤੇ ਦੁਰਗਾ ਆਦਿ ਦੀ ਕਥਾ ਇਕੋ ਥਾਂ ਕਲਮਬੰਦ ਕੀਤੀ ਗਈ ਹੋਵੇ। ਹਿੰਦੀ ਹੱਥ-ਲਿਖਤਾਂ ਵਿਚ ਸੰਕਰਾਚਾਰਯ, ਜਸਵੰਤ ਤੇ ਪਰਬਤਦਾਸ ਕ੍ਰਿਤ 'ਦਸ ਅਵਤਾਰ-ਕਥਾ' ਤਾਂ ਮਿਲਦੀ ਹੈ। ਯਾ 'ਅਵਤਾਰ ਚਰਿਤ੍ਰ' ਨਾਮ ਹੇਠ ਸ਼ਿਵ ਅਤੇ ਨਤਹਰਿਦਾਸ ਆਦਿ ਨੇ ਚੋਵੀ ਅਵਤਾਰਾਂ ਦੀ ਕਹਾਣੀ

ਵੀ ਲਿਖੀ ਹੈ ਪਰ ਇਸ ਤਰ੍ਹਾਂ ਸਾਰੇ ਦੇਵੀ ਦੇਵਤਿਆਂ ਦੀ ਪ੍ਰਸੰਗਾਵਲੀ ਕਿਤੇ ਵੀ ਇਕ ਥਾਂ ਨਹੀਂ ਪ੍ਰੰਤੀ ਗਈ। ਭੀਸਰਾ ਨੁਕਤਾ ਸਭ ਤੋਂ ਅਹਿਮ ਇਹ ਕਿ ਗੁਰੂ ਸਾਹਿਬ ਨੇ ਇਕ ਚੇਤੰਨ ਕਲਾਕਾਰ ਵਾਂਗ ਭਾਰਤੀ ਮਿਥਿਹਾਸ ਦੇ ਕੱਚੇ ਮਸਾਲੇ ਨੂੰ ਵਰਤ ਕੇ ਇਸ ਤੋਂ ਲੋਕ-ਜਾਗ੍ਰਤੀ ਤੇ ਕ੍ਰਾਂਤੀ ਦਾ ਕੰਮ ਲਿਆ ਹੈ। ਇਹ ਵਿਸ਼ੇਸ਼ਤਾ ਇਤਿਹਾਸਕ ਤੌਰ ਤੇ ਬੜੀ ਹੀ ਅਹਿਮ ਹੈ ਕਿ ਉਨ੍ਹਾਂ ਇਸ ਮਸਾਲੇ ਦੀ ਇਉਂ ਸੁਯੋਗ ਵਰਤੋਂ ਕੀਤੀ ਜਿਸ ਦੀ ਪਹਿਲੇ ਪਰਪਾਟੀ ਵੀ ਨਹੀਂ ਸੀ। ਉਸ ਜ਼ਮਾਨੇ ਦੇ ਆਮ ਕਵੀਆਂ ਦੀ ਕਲਮ ਦੇ ਨਾਇਕ ਰਾਜੇ ਮਹਾਸ਼ਾਜੇ ਸਨ ਯਾ ਫਿਰ ਬਿਲਾਸੀ ਕਾਮਨੀ। ਗੁਰੂ ਸਾਹਿਬ ਨੇ ਲੋਕ-ਨਾਇਕਾਂ ਨੂੰ ਠੀਕੇ ਉਨ੍ਹਾਂ ਦਾ ਥੀਰ ਜੀਵਨ ਉਜਾਗਰ ਕੀਤਾ ਤਾਂ ਕਿ ਹਿੰਦੁਸਤਾਨੀ ਲੋਕ ਇਨ੍ਹਾਂ ਤੋਂ ਉਤਸ਼ਾਹ ਹਾਸਲ ਕਰ ਸਕਣ। ਪਰੰਪਰਾਵਾਦੀ ਹੋਣਾ ਮਾੜਾ ਹੈ ਪਰ ਪਰੰਪਰਾ ਨੂੰ ਵਰਤਕੇ ਵਰਤਮਾਨ ਦੇ ਵਿਕਾਸ ਲਈ ਵਿਉਂਤ ਬਣਾ ਲੈਣਾ ਬਹੁਤ ਸਿਆਣੇ ਕਲਾਕਾਰ ਦਾ ਕੰਮ ਹੈ। ਗੁਰੂ ਸਾਹਿਬ ਨੇ ਇਵੇਂ ਹੀ ਕੀਤਾ। ਉਨ੍ਹਾਂ ਸਾਫ ਕਿਹਾ ਹੈ ਕਿ ਮੈਂ ਇਸ ਅਵਤਾਰ-ਕਥਾ ਦੀ ਰਚਨਾ ਏਸ ਲਈ ਕਰਦਾ ਹਾਂ ਕਿ ਲੋਕਾਂ ਅੰਦਰ ਧਰਮ-ਯੁਧ ਦਾ ਚਾਉ ਜਾਗੇ, ਹੋਰ ਸਿੱਖ ਕੋਈ ਮਤੌਰਥ ਨਹੀਂ। ਕ੍ਰਿਸ਼ਣ-ਕਥਾ ਲਿਖਦਿਆਂ ਉਹ ਕਹਿੰਦੇ ਹਨ—

‘ਦਸਮ ਕਥਾ ਭਾਗਉਤ ਕੀ, ਰਾਖਾ ਕਰੀ ਬਨਾਇ।

ਅਵਰ ਬਾਛਨਾ ਨਾਹਿ ਕਿਫੁ, ਧਰਮਯੁਧ ਕੈ ਚਾਇ।’

ਬਾਵਜੂਦ ਅਜੇਹੇ ਸਪਸ਼ਟੀਕਰਣ ਦੇ ਕੁਝ ਲੋਕਾਂ ਇਹ ਭੁਲੇਖਾ ਖਾਧਾ ਹੈ ਕਿ ਗੁਰੂ ਸਾਹਿਬ ਅਵਤਾਰਾਂ ਦੇ ਪੁਜਾਰੀ ਸਨ ਤਾਂ ਉਨ੍ਹਾਂ ਇਹ ਪੁਰਾਣਿਕ ਕਹਾਣੀਆਂ ਲਿਖੀਆਂ। ਦੂਜੇ ਪਾਸੇ ਕੁਝ ਕੱਟਰ ਸਿੱਖਾਂ ਇਸ ਤੌਖਲੇ ਤੋਂ ਡਰ ਕੇ ਇਨਕਾਰ ਹੀ ਕਰ ਦਿਤਾ ਕਿ ਇਹ ਗੁਰੂ ਸਾਹਿਬ ਦੀ ਕਿਰਤ ਹੈ। ਹਕੀਕਤ ਇਹ ਹੈ ਕਿ ਇਹ ਦੋਵੇਂ ਭੁਲੇਖੇ ਠੀਕ ਨਹੀਂ, ਨਾ ਤਾਂ ਗੁਰੂ ਸਾਹਿਬ ਦੇਵੀ ਦੇਵਤਿਆਂ ਦੇ ਪੁਜਾਰੀ ਸਨ ਤੇ ਨਾ ਹੀ ਇਹ ਠੀਕ ਹੈ ਕਿ ਉਨ੍ਹਾਂ ਕ੍ਰਿਸ਼ਣ ਰਚਿਆ ਹੀ ਨਹੀਂ। ਇਸਦੀ ਅੰਦਰਲੀ ਗਵਾਹੀ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਪਹਿਲੇ ਆਤਮਕਥਾ ਹੀ ਦਸਦੀ ਹੈ ਜੋ ਕਵੀ ਅਵਤਾਰ ਕਥਾ ਲਿਖਣ ਤੋਂ ਪਹਿਲਾਂ ਆਪਣੀ ਜਾਣਪਛਾਣ ਕਰਾ ਰਿਹਾ ਹੈ, ਉਹ ਹੇਮਛੰਦ ਦਾ ਤਪੀਸਰ, ਗੁਰੂ, ਰੋਗ, ਬਹਾਦਰ ਦਾ ਸਪੂਤ, ਅਨੰਦਪੁਰਵਾਸੀ ਗੁਰੂ ਗੋਬਿੰਦ ਸਿੰਘ ਹੈ, ਜਿਸ ਇਸ ਬਚਿਤ੍ਰ ਨਾਟਕ ਨੂੰ ੧੭੫੫ ਬਿ. ਹਾੜ੍ਹ ਵਦੀ ਪੰਚਮੀ ਬਿ. ਨੂੰ ਅੰਤਮ ਰੂਪ ਦਿਤਾ—

ਸੰਮਤ ਸਤ੍ਰਹ ਸਹਸ ਪਚਾਵਨ

ਹਾੜ ਵਦੀ ਪ੍ਰਿਥਮ ਸੁਖਦਾਵਨ

ਤਵ ਪ੍ਰਸਾਦਿ ਕਰ ਗ੍ਰੰਥ ਸੁਧਾਰਾ

ਭੁਲ ਹੋਹਿ ਕਵਿ ਲੇਹੁ ਸੁਧਾਰਾ। ੮੬੦।

ਭਾਵੇਂ ਇਹ ਰਚਨਾ-ਸੰਸਾਰ ਰਾਮ-ਅਵਤਾਰ ਦੀ ਕਥਾ ਸੰਪੂਰਨ ਕਰਨ ਦਾ ਹੈ ਪਰ ਹੋਰ ਇਤਿਹਾਸਕ ਸੋਮਿਆਂ ਤੋਂ ਇਹੋ ਪੁਸ਼ਟੀ ਹੁੰਦੀ ਕਿ ਗੁਰੂ ਸਾਹਿਬ ਨੇ ਅਵਤਾਰ ਲੀਲਾ ਦਾ ਗ੍ਰੰਥ ੧੭੫੫ ਬਿ, ਵਿਚ ਮੁਕੰਮਲ ਕੀਤਾ ਸੀ। ਦੂਜੇ ਗੁਰੂ ਸਾਹਿਬ ਵਲੋਂ ਇਹ ਗ੍ਰੰਥ ਰਚਣ ਦਾ ਮੰਤਵ ਹਰਗਿਜ਼ 'ਅਵਤਾਰ ਪੂਜਾ' ਜੇਹੀ ਕੋਈ ਗੱਲ ਕਰਨਾ ਨਹੀਂ ਉਨ੍ਹਾਂ ਤਾਂ ਭਾਰਤੀ ਇਤਿਹਾਸ ਦਾ ਓਜਮਈ ਵਰਣਨ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰਨ ਦਾ ਇਕ ਵਿਉਂਤਬਧ ਉਪਰਾਲਾ ਕੀਤਾ ਹੈ। ਇਸ ਭੁਲੇਖੇ ਨੂੰ ਦੂਰ ਕਰਨ ਲਈ ਹੀ ਉਨ੍ਹਾਂ ਥਾਂ ਥਾਂ ਪੁਸਤਕ ਵਿਚ ਅਜੇਹੇ ਨੋਟ ਦਿਤੇ ਹਨ ਜੋ ਉਨ੍ਹਾਂ ਦੇ ਏਕਵਾਦੀ ਹੋਣ ਦਾ ਸਪਸ਼ਟ ਪ੍ਰਮਾਣ ਹਨ। ਜੇਕਰ ਅਵਤਾਰਾਂ ਦੀ ਪੂਜਾ ਮਾਨਤਾ ਦਾ ਹੀ ਖਿਆਲ ਹੁੰਦਾ ਤਾਂ ਉਹ ਰਾਮ ਅਵਤਾਰ ਵਿਚ ਐਸਾ ਨਾ ਲਿਖਦੇ—

ਪਾਇ ਗਏ ਜਬ ਤੇ ਤੁਮਰੇ, ਤਬ ਤੇ ਕੋਊ ਆਖ ਤਰੇ ਨਹੀਂ ਆਨਯੋ ।

ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਯੋ ।

ਇਸੇ ਤਰ੍ਹਾਂ ਕ੍ਰਿਸ਼ਣ-ਕਥਾ ਲਿਖਦਿਆਂ ਤਾਂ ਸਾਫ਼ ਹੀ ਕਹਿ ਦਿਤਾ—

ਮੈਂ ਨ ਗਨੇਸ਼ਹਿ ਪ੍ਰਿਥਮ ਮਨਾਊਂ । ਕਿਸ਼ਨ ਬਿਸ਼ਨ ਕਬਹੂੰ ਨਹਿ ਧਯਾਊਂ ।

ਕਾਨ ਸੁਨੇ ਪਹਿਚਾਨ ਨ ਤਿਨ ਸੋ । ਲਿਵ ਲਾਗੀ ਮੋਰੀ ਪਗ ਇਨ ਸੋ ।

ਮਹਾਂਕਾਲ ਰਖਵਾਰ ਹਮਾਰੋ । ਮਹਾਂ-ਲੋਹ ਮੈਂ ਕਿੰਕਰ ਥਾਰੋ ।

ਜੇ ਇਸ ਸ਼ੰਕਾ ਦਾ ਕੋਈ ਅਧਾਰ ਨਹੀਂ ਕਿ ਗੁਰੂ ਸਾਹਿਬ ਅਵਤਾਰ-ਪੂਜਾਰੀ ਸਨ। ਇਸੇ ਸ਼ੰਕਾ ਦੀ ਨਵਿਰਤੀ ਲਈ ਉਨ੍ਹਾਂ ਸਾਰੇ ਬਚਿਤ੍ਰ ਨਾਨਕ ਦੇ ਅੰਤ ਵਿਚ ੯ ਰਾਗਾਂ ਦੇ ਸ਼ਬਦ ਤੇ ੩੨ ਸਵਈਏ ਸ਼ਾਮਿਲ ਕੀਤੇ ਹਨ ਜਿਨ੍ਹਾਂ ਵਿਚ ਅਵਤਾਰ ਪੂਜਾ, ਮੂਰਤੀ ਪੂਜਾ ਤੇ ਹੋਰ ਭਰਮ ਕਰਮਾਂ ਦੀ ਨਿਖੇਧੀ ਕੀਤੀ ਗਈ ਹੈ।

ਫਿਰ ਉਨ੍ਹਾਂ ਇਸ ਅਵਤਾਰ ਕਥਾ ਦੀ ਜੋ ਭੂਮਿਕਾ ਲਿਖੀ ਹੈ, ਉਹ ਵੀ ਕਈ ਪੱਖਾਂ ਤੇ ਰੋਸ਼ਨੀ ਪਾਉਣ ਵਾਲੀ ਹੈ। ਉਹ ਕਹਿੰਦੇ ਹਨ, ਜਦੋਂ ਵੀ ਧਰਮ ਨੂੰ ਠੇਸ ਲਗਦੀ ਹੈ ਤਾਂ ਕਰਤਾ ਪੁਰਖ, ਵਿਸ਼ਨੂੰ ਨੂੰ ਹੁਕਮ ਦਿੰਦਾ ਹੈ ਕਿ ਉਹ ਧਰਮ ਰਖਿਆ ਲਈ ਧਰਤੀ ਤੇ ਅਵਤਰਣ ਕਰੇ। ਇਸੇ ਕਰਕੇ ਗੁਰੂ ਸਾਹਿਬ ਅਵਤਾਰਾਂ ਨੂੰ ਰੱਬ ਨਹੀਂ ਮੰਨਦੇ ਤੇ ਨਾ ਹੀ ਉਨ੍ਹਾਂ ਨੂੰ ਰੱਬੀ ਅਵਤਾਰ ਕਹਿੰਦੇ ਹਨ। ਇਹ ਜ਼ਰੂਰ ਆਖਿਆ ਹੈ ਕਿ ਨੇਕੀ ਯਾ ਧਰਮ ਦਾ ਪ੍ਰਸਾਰ ਕਰਨ ਵਾਲੇ ਮਹਾਂ ਪੁਰਸ਼ਾਂ ਵਿਚ ਰੱਬੀ ਜੋਤਿ ਦੀ ਅੰਸ਼ ਦਾ ਪ੍ਰਕਾਸ਼ ਹੁੰਦਾ ਹੈ ਤਾਂ ਹੀ ਉਹ ਬੁਰਿਆਈ ਤੇ ਫਤੇ ਪਾ ਕੇ ਨੇਕੀ ਦਾ ਜੈ ਜੈਕਾਰ ਕਰਾਉਂਦੇ ਹਨ।

ਜਬ ਜਬ ਹੋਤ ਅਰਿਸਟ ਅਪਾਰਾ । ਤਬ ਤਬ ਦੇਹ ਧਰਤ ਅਵਤਾਰਾ ।

ਕਾਲ ਸਬਨ ਕੋ ਪੇਖ ਤਮਾਸ਼ਾ । ਅੰਤਹਿ ਕਾਲ ਕਰਤ ਹੈ ਨਾਸ਼ਾ । ੨ ।

ਕਾਲ ਸਬਨ ਕਾ ਕਰਤ ਪਸਾਰਾ । ਅੰਤ ਕਾਲ ਸੋਈ ਖਾਪਨਹਾਰਾ ।

ਆਪਨ ਰੂਪ ਅਨੰਤਨ ਧਰਹੀ, ਆਪਹਿ ਮੱਧ ਲੀਨ ਪੁਨ ਕਰਹੀ । ੩ ।

ਇਨ ਮਹਿੰ ਸ੍ਰਿਸਟਿ ਸੁ ਦਸ ਅਵਤਾਰਾ, ਜਿਨ ਮਹਿੰ ਰਮਯਾ ਰਾਮ ਹਮਾਰਾ ।
 ਅਨਤ ਚਤੁਰਦਸ ਗਨ ਅਵਤਾਰੂ, ਕਹੋਂ ਜੁ ਤਿਨ ਤਿਨ ਕੀਏ ਅਖਾਰੂ । ੪ ।
 ਕਾਲ ਆਪਨੋ ਨਾਮ ਛਪਾਈ, ਅਵਰਨ ਕੇ ਸਿਰਿ ਦੈ ਬੁਰਿਆਈ ।
 ਆਪਨ ਰਹਿਤ ਨਿਰਾਲਮ ਜਗ ਤੇ, ਜਾਨ ਲਏ ਜਾਨਾ ਮੈਂ ਤਬ ਤੇ । ੫ ।
 ਆਪ ਰਚੈ ਆਪੇ ਕਲ ਘਾਏ, ਅਵਰਨ ਕੈ ਦੈ ਮੁੰਡ ਹਤਾਏ ।
 ਆਪ ਨਿਰਾਲਮ ਰਹਾ ਨ ਪਾਯਾ, ਤਾਠੇ ਨਾਮ ਬਿਅੰਤ ਕਹਾਯਾ । ੬ ।
 ਜੋ ਚਉਬੀਸ ਅਵਤਾਰ ਕਹਾਏ, ਤਿਨ ਭੀ ਤੁਮ ਪ੍ਰਭੁ ਤਨਕੁ ਨ ਪਾਏ ।
 ਸਭ ਹੀ ਜਗ ਭਰਮੈ ਭਵਰਾਯੋ, ਤਾਠੇ ਨਾਮ ਬੇਅੰਤ ਕਹਾਯੋ । ੭ ।
 ਬ੍ਰਹਿਮਾਦਿਕ ਸਬਹੀ ਪਚ ਹਾਰੇ, ਬਿਸ਼ਨ ਮਹੇਸ਼ਰ ਕਉਨ ਬਿਚਾਰੇ ।
 ਚੰਦ ਸੂਰਜ ਜਿਨ ਕਰੇ ਬਿਥਾਰਾ, ਤਾਠੇ ਜਨਿਯਤ ਹੈ ਕਰਤਾਰਾ । ੧੪ ।
 ਇਸੇ ਬਿਆਨ ਦੇ ਅੰਤ ਤੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਜੋ ਲੋਕ ਅਵਤਾਰ-ਪੂਜਾ
 ਯਾ ਪੀਰ ਪ੍ਰਸਤੀ ਵਿਚ ਫਸ ਗਏ, ਉਹ ਤੱਤ ਨੂੰ ਨਹੀਂ ਪਾ ਸਕੇ । ਇਹੋ ਵੱਡੀ ਭੁਲ ਸੀ, ਜੋ
 ਆਮ ਮਜ਼ਬੀ ਲੋਕਾਂ ਨੂੰ ਖਰਾਬ ਕਰਦੀ ਆ ਰਹੀ ਹੈ ।

ਜਗ ਆਪਨ ਆਪਨ ਉਰਝਾਨਾ, ਪਾਰਬ੍ਰਹਿਮ ਕਾਹੂੰ ਨਾ ਪਛਾਨਾ ।
 ਇਕ ਮੜੀਅਨ ਕਬਰਨ ਵੈ ਜਾਹੀ; ਦੁਹੂੰਅਨ ਮੈਂ ਪਰਮੇਸਰ ਨਾਹੀਂ । ੧੮ ।
 ਏ ਦੋਉ ਮੋਹ ਬਾਦ ਮੈਂ ਪਚੇ, ਇਨ ਤੇ ਨਾਥ ਨਿਰਾਲੇ ਬਚੇ ।
 ਜਾਂਕੋ ਛੁਟਿ ਗਯੋ ਭਰਮ ਉਰ ਕਾ, ਤਿਹ ਆਗੇ ਹਿੰਦੂ ਕਿਆ ਤੁਰਕਾ । ੧੯ ।
 ਇਕ ਤਸਬੀ ਇਕ ਮਾਲਾ ਧਰਹੀ, ਏਕ ਕੁਰਾਨ ਪੁਰਾਨ ਉਚਰਹੀ ।
 ਕਰਤ ਬਿਰੋਧ ਗਏ ਮਰਿ ਮੂੜਾ, ਪ੍ਰਭੁ ਕੋ ਰੰਗ ਨਾ ਲਾਗਾ ਗੂੜਾ । ੨੦ ।
 ਜੋ ਜੋ ਰੰਗ ਏਕ ਕੇ ਰਾਚੇ; ਤੇ ਤੇ ਲੋਕ ਲਾਜ ਤਜਿ ਨਾਚੇ ।
 ਆਦਿ ਪੁਰਖ ਜਿਨ ਏਕੋ ਪਛਾਨਾ, ਦੁਤੀਆ ਭਾਵ ਨਾ ਮਨ ਮਹਿ ਆਨਾ । ੨੧ ।
 ਜੋ ਜੋ ਭਾਵ ਦੁਤਿਯ ਮਹਿ ਰਾਚੇ. ਤੇ ਤੇ ਮੀਤ ਮਿਲਨ ਤੇ ਬਾਚੇ ।
 ਏਕ ਪੁਰਖ ਜਿਨ ਨੈਕੁ ਪਛਾਨਾ, ਤਿਨ ਹੀ ਪਰਮ ਤੱਤ ਕਹ ਜਾਨਾ । ੨੨ ।
 ਇਤਨੀ ਸਪਸ਼ਟਤਾ ਦੇ ਹੁੰਦਿਆਂ ਹੋਰ ਵਿਆਖਿਆ ਦੀ ਲੋੜ ਨਹੀਂ ਕਿ ਗੁਰੂ
 ਸਾਹਿਬ ਦਾ ਇਸ਼ਟ ਕੌਣ ਸੀ । ਹਾਂ ਅਵਤਾਰਾਂ ਦੀ ਕਥਾ ਲਿਖੀ ਇਸ ਲਈ ਤਾਂ ਕਿ ਜੋ
 ਲੋਕ ਇਨ੍ਹਾਂ ਵਿਚ ਸ਼ਰਧਾ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਦੇ ਮਨ ਨੂੰ ਇਨ੍ਹਾਂ ਰਾਹੀਂ ਵੀ
 ਹਲੂਣਾ ਆਵੇ ਤੇ ਉਹ ਸਾਵਧਾਨ ਹੋਕੇ ਜੂਝ ਸਕਣ ।

ਹਿੰਦੁਸਤਾਨੀ ਸਿਆਣਿਆਂ ਦੀ ਅਵਤਾਰਵਾਦ ਦੀ ਫਿਲਾਸਫੀ ਦੀ ਵੀ ਦਾਦ ਦੇਣੀ
 ਪੈਂਦੀ ਹੈ ਕਿ ਉਨ੍ਹਾਂ ਵਿਕਾਸਵਾਦ ਦੇ ਸਿਧਾਂਤ ਨੂੰ ਮੁਖ ਰੱਖਕੇ ਜੋ ਕੋਈ ਸਮੇਂ ਸਮੇਂ ਭਲਾ
 ਆਗੂ ਹੋਇਆ, ਉਸ ਨੂੰ ਇਸ ਅਵਤਾਰ ਮਾਲਾ ਵਿਚ ਪ੍ਰੋ ਲਿਆ । ਜਦੋਂ ਜ਼ਿੰਦਗੀ ਪਾਣੀਆਂ
 ਤਕ ਹੀ ਮਹਿਦੂਦ ਸੀ ਤਾਂ 'ਮੱਛ' ਅਵਤਾਰ ਹੀ ਹੋ ਸਕਦਾ ਸੀ, ਇਸ ਤੋਂ ਅਗੇ ਮਨੁੱਖੀ

ਵਿਕਾਸ ਅਨੁਸਾਰ ਅਵਤਾਰ-ਯੋਜਨਾ ਵਿਚ ਵਿਕਾਸ ਹੁੰਦਾ ਗਿਆ। ਇਸ ਸਾਰੀ ਅਵਤਾਰ-ਮਾਲਾ ਵਿਚ ਰਾਮ ਤੇ ਕ੍ਰਿਸ਼ਣ ਨੂੰ ਵਿਸ਼ੇਸ਼ ਗੌਰਵ ਪ੍ਰਾਪਤ ਹੈ, ਇਸੇ ਕਰਕੇ ਰਾਮ ਕਥਾ ੮੬੪ ਛੰਦਾਂ ਵਿਚ ਤੇ ਕ੍ਰਿਸ਼ਣ ਕਥਾ ੨੪੯੨ ਛੰਦਾਂ ਵਿਚ ਲਿਖੀ ਗਈ ਹੈ। ਯਾ ਫਿਰ ਨਿਹਕਲੰਕੀ ਅਵਤਾਰ ਦੇ ਬਿਆਨ ਵਿਚ ੫੮੮ ਛੰਦ ਰਚੇ ਗਏ ਹਨ। ਨਿਹਕਲੰਕੀ ਅਵਤਾਰ ਦਾ ਸੰਕਲਪ ਪੁਰਾਣਾ ਹੈ ਜੋ ਕਿ ਭਵਿਸ਼ਤ ਦੇ ਸਮੇਂ ਦੇ ਉਧਾਰ ਲਈ ਕਿਸੇ ਮਹਾਂਪੁਰਸ਼ ਦਾ ਆਉਣਾ ਜ਼ਰੂਰੀ ਦਸਦਾ ਹੈ। ਇਸ ਦਾ ਲਾਭ ਇਹ ਵੀ ਹੈ ਕਿ ਨੇਕੀ ਯਾ ਧਰਮ ਦੇ ਹਾਮੀਆਂ ਦਾ ਧਰਵਾਸ ਬਣਿਆਂ ਰਹਿੰਦਾ ਹੈ।

ਆਮ ਅਵਤਾਰਾਂ ਦਾ ਪ੍ਰਕਾਸ਼ ਤਾਂ ਹੀ ਹੁੰਦਾ ਹੈ ਜਦੋਂ ਕੋਈ ਦੈਂਤ-ਸ਼ਕਤੀਆਂ ਧਰਮ ਕਰਮ ਵਿਚ ਵਿਘਨ ਪਾਉਂਦੀਆਂ ਤੇ ਉਨ੍ਹਾਂ ਵਿਘਨਾਂ ਨੂੰ ਦੂਰ ਕਰਨ ਲਈ ਕੋਈ ਕਲਾਧਾਰੀ ਅਗੇ ਆਉਂਦਾ ਹੈ। ਜਦੋਂ ਕੋਈ ਅਵਤਾਰ ਇਨ੍ਹਾਂ ਦੈਂਤਾਂ ਦੇ ਬਿਨਾਸ ਲਈ ਧਾਵਾ ਬੋਲਦਾ ਹੈ ਤਾਂ ਗੁਰੂ ਸਾਹਿਬ ਨੇ ਉਥੇ ਜੁੱਧ-ਵਰਣਨ ਤੇ ਬਹੁਤ ਜ਼ੋਰ ਦਿਤਾ ਹੈ। ਇਹ ਬਚਿਤਰ ਨਾਟਕ ਦੀ ਖਾਸ ਖੂਬੀ ਹੈ ਕਿ ਜੰਗੀ ਘਟਨਾਵਾਂ ਨੂੰ ਵਧਾ ਕੇ ਤੇ ਚਮਕਾ ਕੇ ਪੇਸ਼ ਕੀਤਾ ਗਿਆ ਹੈ। ਕ੍ਰਿਸ਼ਣ ਕਥਾ ਦਾ 'ਰਾਸ ਲੀਲਾ' ਤੇ 'ਗੋਪੀ ਬਿਰਹੁ' ਤੋਂ ਇਲਾਵਾ 'ਜੁਧ ਪ੍ਰਬੰਧ' ਇਕ ਵੱਖਰਾ ਹੀ ਵੱਡਾ ਭਾਗ ਹੈ। ਜਾਹਿਰ ਹੈ ਕਿ ਗੁਰੂ ਸਾਹਿਬ ਇਸ ਯੁੱਧ-ਚਿਤ੍ਰਣ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸਨ ਕਿ ਜੇਕਰ ਇਕ ਅਵਤਾਰ ਦੈਂਤਾਂ ਦੇ ਨਾਸ ਲਈ ਇਤਨਾ ਬਲੀ ਸਿੱਧ ਹੋ ਸਕਦਾ ਹੈ, ਯਾ ਜੇਕਰ ਚੰਡੀ ਵਰਗੀ ਦੇਵੀ, ਮਹਾਸ਼ਰ ਵਰਗੇ ਦੈਂਤਾਂ ਦੇ ਆਹੂ ਲਾਹੁਣ ਲਈ ਸਮਰੱਥ ਹੈ ਤਾਂ ਕੋਈ ਗੱਲ ਨਹੀਂ ਕਿ ਭਾਰਤੀ ਜਨਤਾ ਮੁਗਲ ਸ਼ਾਮਰਾਜ ਦੇ ਦੈਂਤ ਨਾਲ ਟੱਕਰ ਲੈ ਕੇ ਸਫਲਤਾ ਹਾਸਲ ਨ ਕਰ ਸਕੇ। ਇਹ ਇਕ ਬੁਨਿਆਦੀ ਨੁਕਤਾ ਸੀ, ਜਿਸ ਉਤੇ ਗੁਰੂ ਸਾਹਿਬ ਨੇ ਬਹੁਤ ਜ਼ੋਰ ਦਿਤਾ ਹੈ।

ਇਕ ਮਿਸਾਲ ਹੋਰ ਵੀ ਇਸ ਗੱਲ ਨੂੰ ਉਜਾਗਰ ਕਰਦੀ ਹੈ: 'ਦੁਰਗਾ ਸਪਤਸ਼ਤੀ' ਦੇ ਆਧਾਰ ਤੇ ਪਹਿਲੇ 'ਚੰਡੀ ਚਰਿਤਰ ਉਕਤਿ ਬਿਲਾਸ' ਲਿਖਿਆ ਗਿਆ ਸੀ, ਜਿਸ ਵਿਚ ਅਲੰਕਾਰਕ ਵਰਣਨ ਦੀ ਪ੍ਰਧਾਨਤਾ ਸੀ ਪਰ ਜਦ ਉਹਨਾਂ 'ਬਚਿਤਰ ਨਾਟਕ' ਦੀ ਸਪਿਹਟ ਅਨੁਸਾਰ ਚੰਡੀ ਦੀ ਕਥਾ ਨੂੰ ਇਸ ਵਿਚ ਦਰਜ ਕਰਨਾ ਚਾਹਿਆ ਤਾਂ ਦੂਜਾ 'ਚੰਡੀ ਚਰਿਤਰ' ਲਿਖਿਆ ਜਿਸ ਵਿਚ ਜੰਗੀ ਵਰਣਨ ਦੀ ਪ੍ਰਧਾਨਤਾ ਹੈ। ਇਸ ਦੇ ਮੁੱਢ ਵਿਚ ਹੀ ਮੰਗਲਾ-ਚਰਣੀ ੨੦ ਤਿਭੰਗੀ ਛੰਦ ਹਨ ਜੋ ਹੁਣ ਭੁਲੇਖੇ ਨਾਲ ਅਕਾਲ ਉਸਤਤਿ ਵਿਚ ਦਰਜ ਚਲੇ ਆ ਰਹੇ ਹਨ। ਇਹ ਗੱਲ ਇਹ ਵੀ ਸਿਧ ਕਰਦੀ ਹੈ ਕਿ ਉਹਨਾਂ ਦੇ ਸਾਹਮਣੇ ਰਚਨਾ ਦਾ ਉਦੇਸ਼ ਕਿਤਨਾ ਸਪਸ਼ਟ ਸੀ ਤੇ ਉਸ ਦੇ ਲਈ ਉਹ ਕਿਸੇ ਤਰ੍ਹਾਂ ਦੀ ਘਾਲ ਘਾਲਣੀ ਵੀ ਸੰਕੋਚ ਨਹੀਂ ਸੀ ਕਰਦੇ।

ਬਚਿਤਰ ਨਾਟਕ, ਪ੍ਰਾਪੇਗੰਡਾ ਲਿਟਰੇਚਰ ਦਾ ਇਕ ਅਹਿਮ ਗਰੰਥ ਹੈ ਜਿਸ ਵਿਚ ਭਾਰਤੀ ਲੋਕ-ਨਾਇਕਾਂ ਦੇ ਜੀਵਨ-ਬ੍ਰਿਤਾਂਤ ਪੁਰਾਣਿਕ ਵੰਗ ਨਾਲ ਲਿਖਕੇ ਜਨ ਸਾਧਾਰਣ

ਨੂੰ ਉਭਾਰਿਆ ਗਿਆ ਹੈ। ਵਿਚ ਵਿਚ ਗੁਰੂ ਸਾਹਿਬ ਨੇ ਆਪਣੇ ਜੀਵਨ-ਸਿਧਾਂਤ ਦੇ ਨਗ ਜੜ ਕੇ ਇਸ ਨੂੰ ਹੋਰ ਵੀ ਗੌਰਵਮਈ ਬਣਾ ਦਿਤਾ ਹੈ।

ਦੇਵਤਿਆਂ ਵਿਚੋਂ ਚੂੰਕਿ ਵਿਸ਼ਣੂ ਪ੍ਰਧਾਨ ਦੇਵਤਾ ਹੈ, ਇਸ ਲਈ ਪਹਿਲੇ ਉਸੇ ਦੇ ੨੪ ਅਵਤਾਰਾਂ ਦੀ ਕਥਾ ਵਰਣਨ ਕੀਤੀ ਹੈ। ਇਕ ਗੱਲ ਜ਼ਰੂਰ ਧਿਆਨ ਯੋਗ ਹੈ ਕਿ ਜਿਸ ਅਵਤਾਰ ਬਾਰੇ ਗੁਰੂ ਸਾਹਿਬ ਬਹੁਤਾ ਆਦਰ ਭਾਵ ਨਹੀਂ ਸੀ ਰਖਦੇ, ਉਹਨਾਂ ਦਾ ਵਰਣਨ ਜ਼ਰਾ ਨਿਖੇਧਾਤਮਕ ਕਿਸਮ ਦਾ ਹੈ। ਇਹਨਾਂ ਵਿਚੋਂ ਅਰਹੰਤ ਤੇ ਬੁਧ ਮੁਖ ਹਨ। ਇਹ ਦੋਵੇਂ ਮਹਾਂਪੁਰਸ਼ ਭਾਵੇਂ ਸਦਾਚਾਰਕ ਕੀਮਤਾਂ ਤੇ ਜ਼ੋਰ ਦੇਣ ਵਾਲੇ ਸਨ ਪਰ ਅਧਿਆਤਮਕ ਜਾਂ ਰੱਬੀ ਵਿਸ਼ਵਾਸ ਨੂੰ ਇਹਨਾਂ ਕੋਈ ਥਾਂ ਨਹੀਂ ਦਿਤੀ, ਇਸ ਕਰਕੇ ਗੁਰੂ ਸਾਹਿਬ ਨੇ ਇਕ ਅਕਾਲ-ਪੁਜਾਰੀ ਹੋਣ ਦੇ ਨਾਤੇ ਇਹਨਾਂ ਦਾ ਵਰਣਨ ਉਸ ਭਾਵ ਨਾਲ ਨਹੀਂ ਕੀਤਾ ਜਿਸ ਨਾਲ ਹੋਰਾਂ ਦਾ ਕੀਤਾ ਹੈ। ਅਰਹੰਤ ਅਵਤਾਰ ਬਾਰੇ ਗੁਰੂ ਸਾਹਿਬ ਲਿਖਦੇ ਹਨ ਕਿ ਉਸ ਨੇ ਜਾਣ ਕੇ ਦੈਂਤਾਂ ਨੂੰ ਪੁੱਠੇ ਰਸਤੇ ਖਾਇਆ ਤਾਂਕਿ ਉਹਨਾਂ ਦੀ ਸ਼ਕਤੀ ਵਧ ਨਾ ਸਕੇ। ਪੁੱਠਾ ਰਾਹ ਕੀ ਸੀ—ਰੱਬ ਨੂੰ ਨ ਮੰਨਣਾ, ਮੋਚਨਿਆਂ ਨਾਲ ਜਟੂਰੀਆਂ ਪੱਟਣਾ, ਇਸ਼ਨਾਨ ਨ ਕਰਨਾ, ਇਹਨਾਂ ਗੱਲਾਂ ਨੇ ਉਹਨਾਂ ਨੂੰ ਡੱਬ ਦਿਤਾ। ਆਪ ਲਿਖਦੇ ਹਨ :—

ਜਬ ਅਸੁਰਨ ਕੋ ਭਯੋ ਗੁਰੂ ਆਈ। ਬਹੁਤ ਭਾਂਡ ਨਿਜ ਮਤਿਹਿ ਚਲਾਈ।
ਸ੍ਰਾਵਗ ਮਤ ਉਪਰਾਜਨ ਕੀਆ। ਸੰਤ ਸਬੁਹਨ ਕੋ ਸੁਖ ਦੀਆ। ੯।
ਸਬਹੂ ਹਾਥ ਮੋਚਨਾ ਦੀਏ। ਸਿਖਾ ਹੀਣ ਦਾਨਵ ਬਹੁ ਕੀਏ।
ਸਿਖਾ ਹੀਣ ਕੋਈ ਮੰਤ੍ਰ ਨ ਫੁਰੈ। ਜੋ ਕੋਈ ਜਪੈ ਉਲਟ ਤਿਹ ਪਰੈ। ੧੦।

ਦੋਹਰਾ

ਮੰਨ ਅੰਨ ਤੇ ਹੋਤ ਜਯੋ, ਘਾਸ ਘਾਸ ਤੇ ਹੋਇ।

ਤੈਸੇ ਮਨੁਸ਼ ਮਨੁਸ਼ ਤੇ, ਅਵਰ ਨ ਕਰਤਾ ਕੋਇ। ੧੪।

ਐਸ ਭਿਆਨ ਸਬਹੂਨ ਦਿੜਾਯੋ, ਧਰਮ ਕਰਮ ਕੋਊ ਕਰਨ ਨ ਪਾਯੋ।

ਇਹ ਬ੍ਰਿਤ ਬੀਚ ਸਭੋ ਚਿਤ ਦੀਨਾ, ਅਸੁਰ ਬੰਸ ਤਾਂਤੇ ਭਯੋ ਛੀਨਾ। ੧੫।

ਨ੍ਰਾਵਨ ਦੈਂਤ ਨ ਪਾਵੈ ਕੋਈ, ਬਿਨ ਇਸ਼ਨਾਨ ਪਵਿਤਰ ਨ ਹੋਈ।

ਬਿਨ ਪਵਿਤਰ ਕੋਈ ਫੁਰੈ ਨ ਮੰਤ੍ਰਾ। ਨਿਫਲ ਭਏ ਤਾਂਤੇ ਸਭ ਜੰਤ੍ਰਾ। ੧੬।

(ਅਰਹੰਤ ਦੇਵ, ਪੰਦ੍ਰਵਾਂ ਅਵਤਾਰ)

ਇਸ ਤੋਂ ਬਾਅਦ ਸੋਲ੍ਹਵਾਂ ਅਵਤਾਰ ਮਨੂੰ ਰਾਜਾ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਉਸ ਨੇ ਜੈਨੀਆਂ ਵਾਲੇ ਪੁੱਠੇ ਰਾਹ ਚਲ ਰਹੇ ਲੋਕਾਂ ਨੂੰ ਮਨੂੰ ਸਿੰਮ੍ਰਤੀ ਲਿਖਕੇ ਫਿਰ ਕਰਮ ਧਰਮ ਦੇ ਮਾਰਗ ਪਾਇਆ। ਇਹ ਉਸ ਸਮੇਂ ਦੀ ਪ੍ਰਚਲਤ ਵਿਆਖਿਆ ਸੀ।

ਬੁਧ ਅਵਤਾਰ ਦੀ ਕਥਾ ਤਿੰਨ ਛੰਦਾਂ ਵਿਚ ਇਹ ਕਹਿਕੇ ਮੁਕਾ ਦਿਤੀ ਹੈ ਕਿ ਇਸਦਾ ਨਾਂ ਥਾਂ ਕੋਈ ਨਹੀਂ। ਦਰਅਸਲ ਬੁਧ ਦੀ ਮਾਨਤਾ ਬੁਤਪ੍ਰਸਤੀ ਦੇ ਰੂਪ ਵਿਚ ਸੀ ਤੇ ਉਹ ਉਂਜ ਸੁੰਨਵਾਦੀ ਸੀ। ਇਕ ਗੱਲ ਹੋਰ ਵੀ ਧਿਆਨ ਵਿਚ ਰਖਣ ਯੋਗ ਹੈ ਕਿ ਮਹਾਤਮਾ ਬੁਧ

ਬਾਰੇ ਮੌਜੂਦਾ ਗਿਆਨ ਅਪ੍ਰਾਪਤ ਸੀ ਤੇ ਸਿਵਾਇ ਪੱਥਰ-ਮੂਰਤਿ ਦੇ ਉਸ ਦੀ ਹੋਰ ਕੋਈ ਵਿਸ਼ੇਸ਼ਤਾ ਉਸ ਸਮੇਂ ਮੂਰਤੀਮਾਨ ਨਹੀਂ ਸੀ ।

‘ਜਾਂਕਰ ਨਾਂਵ ਨ ਠਾਂਵ ਬਖਾਨਾ । ਬਉਧ ਅਵਤਾਰ ਵਹੀ ਪਹਿਚਾਨਾ ।

ਸਿਲਾ ਸਰੂਪ ਰੂਪ ਤਿਹ ਜਾਨਾ, ਕਥਾ ਨ ਜਾਂਹਿ ਕਲੂ ਮਹਿ ਮਾਨਾ । ੨ ।

ਦੋਹਰਾ—ਰੂਪ ਹੇਖ ਜਾਂਕਾ ਨ ਕਛੁ, ਅਰ ਕਛੁ ਨਹਿਨ ਕਾਰ ।

ਸਿਲਾ ਰੂਪ ਬਰਤਤ ਜਗਤ, ਸੋ ਬਉਧਾਵਤਾਰ । ੩ ।

ਇਸੇ ਤਰ੍ਹਾਂ ਨਿਹਕਲੰਕੀ ਤੋਂ ਬਾਦ ਮੀਰ ਮਹਿਦੀ ਨੂੰ ਉਹਨਾਂ ਸ਼ਾਮਲ ਤਾਂ ਜ਼ਰੂਰ ਕਰ ਦਿਤਾ ਪਰ ਉਸ ਲਈ ਵੀ ਉਹਨਾਂ ਦੀ ਉਚੀ ਭਾਵਨਾ ਨਹੀਂ । ਲਿਖਿਆ ਹੈ ਕਿ ਅਹੰਕਾਰ ਨੇ ਉਸਦੀ ਮਤ ਮਾਰ ਦਿਤੀ ਤੇ ਅਖੀਰ ਪਰਮੇਸ਼ਰ ਨੇ ਇਕ ਮਾਮੂਲੀ ਕੀਟ ਰਾਹੀਂ ਉਸਦਾ ਨਾਸ ਕਰਾਇਆ ।

ਮਹਦੀ ਭਰਯੋ ਤਬ ਗਰਬ, ਜਗ ਜੀਤਯੋ ਜਬ ਸਰਬ

ਸਿਰ ਅਤ੍ ਪਤ੍ ਫਿਰਾਇ, ਜਗ ਜੋਰ ਕੀਨ ਬਨਾਇ । ੨ ।

ਬਿਨ ਆਪ ਜਾਨ ਨ ਅਉਰ, ਸਭ ਰੂਪ ਸਬ ਅਉ ਠਉਰ

ਜਿਨ ਏਕ ਦਿਸਟਿ ਨ ਆਨ, ਤਿਸ ਲੀਨ ਕਾਲ ਨਿਦਾਨ । ੩ ।

ਇਹ ਇਸ਼ਾਰਾ ਇਸਲਾਮ ਦੀ ਜਬਰੀ ਤਬਲੀਗ ਵਲ ਜਾਪਦਾ ਹੈ, ਜਿਸ ਨੇ ਇਕ ਵਾਰ ਤਲਵਾਰ ਦੇ ਜ਼ੋਰ ਨਾਲ ਸਭ ਧਰਮਾਂ ਦਾ ਨੱਕ ਦਮ ਕਰ ਛਡਿਆ ਸੀ। ਵੈਸੇ ਇਸਲਾਮੀ ਨਿਸ਼ਚੇ ਅਨੁਸਾਰ ਕਲਕੀ ਵਾਂਗ ਮਹਿਦੀ ਭਵਿੱਸ਼ਤ ਦਾ ਇਮਾਮ ਹੈ, ਜੋ ਹੋਣਾ ਹੈ ।

ਹਿੰਦੂ ਦੇਵਤਿਆਂ ਵਿਚ ਵਿਸ਼ਨੂ ਤੋਂ ਬਾਦ ਦੂਜਾ ਨੰਬਰ ਸ਼ਿਵਾਂ ਦਾ ਹੈ । ਇਸ ਲਈ ਵਿਸ਼ਨੂ ਅਵਤਾਰਾਂ ਦੀ ਕਹਾਣੀ ਪਿਛੋਂ ਰੁਦ੍ਰ ਦੇ ਦੋ ਅਵਤਾਰਾਂ—ਦੱਤਾਤਰੇਯ ਤੇ ਪਾਰਸਨਾਥ ਦੀ ਕਥਾ ਅੰਕਿਤ ਕੀਤੀ ਹੈ । ਦੱਤਾਤਰੇਯ ਅਨੁਸੂਯਾ ਦੇ ਬੇਟੇ ਸਨ ਜੋ ਕਿ ਸੰਨਿਆਸੀ ਸੰਪ੍ਰਦਾਇ ਦੇ ਮੋਢੀ ਹੋਏ ।

ਸੰਨਯਾਸ ਰਾਜ ਭਏ ਦੱਤ ਦੇਵ, ਰੁਦਰਾਵਤਾਰ ਸੁੰਦਰ ਸਜੇਵ ।

ਪਾਵਕ ਸਮਾਨ ਭਯੋ ਤੇਜ ਜਾਸ, ਬਸੁਧਾ ਸਮਾਨ ਧੀਰਜ ਜੁ ਤਾਸ । ੪੦ ।

ਇਸ ਕਹਾਣੀ ਵਿਚ ਵਧੇਰੇ ਸ਼ੈਵ ਲੋਕਾਂ ਤੇ ਖਾਸ ਕਰਕੇ ਜੋਗੀਆਂ ਦੀ ਰਹੁਰੀਤ ਦਾ ਵਰਣਨ ਹੈ । ਦੱਤਾਤਰੇਯ ਤਪ ਕਰਦਾ ਹੈ ਤੇ ਉਸ ਨੂੰ ਗੁਰੂ ਧਾਰਨ ਲਈ ਅਕਾਸ਼ ਬਾਣੀ ਹੁੰਦੀ ਹੈ, ਇਸ ਤੇ ਉਹ ਅਕਾਲ ਪੁਰਖ, ਮਨ, ਮਕਰਕਾ, ਬਗਲਾ, ਬਿੱਲਾ, ਪੇਂਜਾ, ਮਾਛੀ, ਦਾਸੀ, ਵਣਜਾਰਾ, ਰਾਜਾ ਸੁਰਥ, ਬਾਲੀ (ਨਿਕੀ ਲੜਕੀ), ਨੌਕਰ, ਪਤਿਭਗਤ ਇਸਤਰੀ, ਬਾਣਗਰ, ਚੀਲ, ਸ਼ਿਕਾਰੀ, ਨਲਿਨੀ ਸੂਕ, ਸ਼ਾਹੂਕਾਰ, ਤੌਤਾ ਪੜ੍ਹਾਉਣ ਵਾਲਾ, ਹਾਲੀ, ਜੱਛਣੀ ਆਦਿ ੨੪ ਗੁਰੂ ਧਾਰਨ ਕਰਕੇ ਉਤਮ ਸਿਖਿਆ ਗ੍ਰਹਿਣ ਕਰਦਾ ਹੈ । ਇਹ ਇਕ ਲੱਖ ਦਸ ਵਰ੍ਹੇ ਰਿਹਾ ਤੇ ਫਿਰ ਪਾਰਸਨਾਥ ਅਵਤਾਰ ਪ੍ਰਗਟ ਹੋਇਆ । ਪਾਰਸ ਨਾਥ ਰੋਹ ਦੇਸ ਦਾ ਜੰਮਪਲ ਸੀ, ਇਸ ਨੇ ਦੱਤਾਤਰੇਯ ਦੇ ਸੰਨਿਆਸ ਨੂੰ ਖਤਮ ਕਰਕੇ ਰਾਜਯੋਗ ਚਲਾਇਆ ਤੇ ਕਿੰਨੇ

ਹੀ ਸੰਨਿਆਸੀ ਮਾਰ ਛਡੇ । ਲਿਖਿਆ ਹੈ :—

ਦਸ ਸੈ ਬਰਖ ਰਾਜ ਤਿਨ ਕੀਨਾ

ਕੈ ਕੈ ਦੂਰ ਦੱਤ ਕੇ ਮਤ ਕਹੁ, ਰਾਜ ਜੋਗ ਦੋਊ ਲੀਨਾ ।

ਇਹ ਬਿਧਿ ਜੀਤ ਦੇਸ ਪਰਜੇਸਨ, ਜੀਤ ਨਿਸ਼ਾਨ ਵਜਾਯੋ ।

ਆਪਨ ਕਰਣਕਾਰਣ ਕਰਿ ਮਾਨਯੋ, ਅਕਾਲਪੁਰਖ ਬਿਸਰਾਯੋ । ੧੧੯ ।

ਦਰਅਸਲ ਭਾਰਤੀ ਧਾਰਮਕ ਲਹਿਰ ਵਿਚ ਸਨਾਤਨੀ ਵੈਥਣਵ ਮਤ ਪਿਛੋਂ ਸ਼ੈਵਾਂ ਦਾ ਜ਼ੋਰ ਹੋਇਆ ਤੇ ਫਿਰ ਜੋਗ ਮਤ ਦਾ ਬੋਲਬਾਲਾ ਰਿਹਾ, ਇਹ ਸਭ ਤਿਆਗ ਤੇ ਜ਼ੋਰ ਦਿੰਦੇ ਸਨ । ਗੁਰੂ ਸਾਹਿਬ ਨੇ ਇਹਨਾਂ ਬਿਰਕਤ ਮਾਰਗੀ ਪੰਥਾਂ ਦਾ ਚਰਚਾ 'ਰੁਦ੍ਰਾਵਤਾਰ' ਵਿਚ ਕੀਤਾ ਹੈ, ਅੰਤ ਵਿਚ ਇਹਨਾਂ ਜਪਾਂ ਤਪਾਂ ਤੇ ਮੰਤਰਾਂ ਜੰਤਰਾਂ ਦਾ ਖੰਡਨ ਕਰਕੇ ਨਾਮ ਮਾਰਗ ਦੀ ਪੁਸ਼ਟੀ ਕੀਤੀ ਹੈ :

ਸਬੈ ਬੂਠ ਮਾਨੋ ਜਿਤੇ ਜੰਤ੍ਰ ਮੰਤ੍ਰੰ,

ਸਬੈ ਫੋਕਟੇ ਧਰਮ ਹੈ ਭਰਮ ਤੰਤਰੰ ।

ਬਿਨਾ ਏਕ ਆਸੰ ਨਿਰਾਸੰ ਸਬੈ ਹੈ ।

ਬਿਨਾ ਏਕ ਨਾਮੰ ਨਾ ਕਾਮੰ ਕਬੈ ਹੈ । ੩੪੩ ।

ਕਰੇ ਮੰਤਰ ਜੰਤਰ ਜੁ ਪੈ ਸਿੱਧ ਹੋਈ,

ਦਰੰ ਦਵਾਰ ਭਿੱਛਯਾ ਭ੍ਰਮੈ ਨਾਹਿ ਕੋਈ

ਧਰੇ ਏਕ ਆਸਾ ਨਿਰਾਸੇ ਰਮਾਨੈ ।

ਬਿਨਾ ਏਕ ਕਰਮੰ ਸਬੈ ਭਰਮ ਜਾਨੈ । ੩੪੪ । (ਪਾਰਸ ਨਾਥ ਅਵਤਾਰ)

ਰੁਦ੍ਰ ਦੇ ਦੋ ਅਵਤਾਰਾਂ ਪਿਛੋਂ ਬ੍ਰਹਿਮਾ ਦੇ ਸੱਤ ਉਪਅਵਤਾਰਾਂ ਦਾ ਚਰਚਾ ਹੈ, ਇਹ ਉਹ ਵਿਦਵਾਨ ਲੋਕ ਹਨ ਜਿਨ੍ਹਾਂ ਦਾ ਭਾਰਤੀ ਸਾਹਿਤ ਵਿਚ ਕਲਮੀ ਸਿੱਕਾ ਮੰਨਿਆ ਗਿਆ ਹੈ—ਬਾਲਮੀਕਿ, ਕੱਸ਼ਯਪ, ਸ਼ੁਕਰ, ਵਾਚਸਪਤਿ, ਬਿਆਸ, ਖਟ ਸ਼ਾਸਤਰੀ ਅਚਾਰਯ ਤੇ ਕਾਲੀਦਾਸ । ਇਹਨਾਂ ਬੌਧਿਕ ਪੁਰਸ਼ਾਂ ਨੂੰ ਥੋੜਾ ਹੀ ਥਾਂ ਮਿਲਿਆ ਹੈ ਜਿੰਨਾ ਕਿ ਲੋਕ ਹਿਰਦਿਆਂ ਵਿਚ ਹੈ ਸੀ । ਵਿਦਵਾਨ ਕਿਤਨੇ ਉੱਚੇ ਹੋਣ, ਉਹਨਾਂ ਦੀ ਮਾਨਤਾ ਜਪੀ ਤਪੀ ਸੰਤ ਸਾਧੂ ਜਿਤਨੀ ਨਹੀਂ ਹੁੰਦੀ ਕਿਉਂਕਿ ਆਮ ਲੋਕ ਉਹਨਾਂ ਦੀ ਉੱਚਤਾ ਦਾ ਅਨੁਮਾਨ ਲਾ ਵੀ ਨਹੀਂ ਸਕਦੇ । ਸੋ ਇਸੇ ਲੋਕ-ਮਾਨਤਾ ਮੁਤਾਬਿਕ ਗੁਰੂ ਸਾਹਿਬ ਨੇ ਇਹਨਾਂ ਦਾ ਕੁਝ ਸੰਖਿਪਤ ਜੇਹਾ ਵਰਣਨ ਕੀਤਾ ਹੈ ।

ਸਾਡੇ ਲਈ ਇਸ ਗਰੰਥ ਦੇ ਮੁੱਢ ਵਿਚ ਗੁਰੂ ਸਾਹਿਬ ਦੀ ਲਿਖੀ ਆਪਣੀ 'ਆਤਮ-ਕਥਾ' ਸਭ ਤੋਂ ਵਧ ਅਹਿਮੀਅਤ ਰਖਦੀ ਹੈ । ਇਸ ਆਤਮ ਕਥਾ ਦੇ ੧੪ ਅਧਿਆਇ ਹਨ ਜਿਸ ਵਿਚ ਗੁਰੂ ਸਾਹਿਬ ਨੇ ਭਾਰਤੀ ਮਤਾਂ ਦੀ ਪ੍ਰਿਸ਼ਟ ਭੂਮੀ ਵਿਚ ਸਿਖ ਲਹਿਰ ਦੇ ਵਿਕਾਸ ਤੇ ਇਸਦੇ ਨਰੋਏ ਜੀਵਨ ਦ੍ਰਿਸ਼ਟੀ-ਕੋਣ ਤੇ ਚਾਨਣ ਪਾਇਆ ਹੈ । ਕਿਸ ਤਰ੍ਹਾਂ ਇਹ ਨਵਾਂ

ਧਰਮ ਉਜਾਗਰ ਹੋਇਆ, ਕਿਵੇਂ ਨੈਂ ਗੁਰੂ ਇਕ ਜੋਤਿ ਸਨ, ਕਿਵੇਂ ਗੁਰੂ ਤੇਗ ਬਹਾਦਰ ਜੀ ਨੇ ਕਰਾਮਾਤੀ ਤਲਿਸਮ ਤੋਂ ਇਨਕਾਰ ਕੀਤਾ ਤੇ ਹੋਰਾਂ ਦੀ ਧਾਰਮਿਕ ਆਜ਼ਾਦੀ ਲਈ ਆਪਣੀ ਕੁਰਬਾਨੀ ਦਿਤੀ ਅਤੇ ਕਿਸ ਤਰ੍ਹਾਂ ਇਸ 'ਕੀਟਾ' ਨੂੰ ਅਕਾਲ ਪੁਰਖ ਵਲੋਂ ਉਚੇਰੇ ਮਿਸ਼ਨ ਲਈ ਭੇਜਿਆ ਗਿਆ। ਇਹ ਗੱਲਾਂ ਸਤਿਗੁਰਾਂ ਖੁਦ ਕਲਮਬੰਦ ਕਢਕੇ ਸਾਡੇ ਇਤਿਹਾਸ ਉਤੇ ਹੀ ਭਾਰੀ ਉਪਕਾਰ ਨਹੀਂ ਕੀਤਾ ਬਲਕਿ ਅਧਿਆਤਮਵਾਦ ਦੇ ਕਈ ਗੁੱਝੇ ਭੇਦਾਂ ਨੂੰ ਵੀ ਪਰਗਟ ਕੀਤਾ ਹੈ। ਸੱਚਾ ਧਰਮੀ ਆਪਣੇ ਧਰਮ ਲਈ ਹੀ ਨਹੀਂ, ਦੂਜਿਆਂ ਦੀ ਧਾਰਮਿਕ ਸੁਤੰਤਰਤਾ ਲਈ ਵੀ ਬਲੀਦਾਨ ਦੇ ਸਕਦਾ ਹੈ।

‘ਤਿਲਕ ਜੰਝੂ ਰਾਖਾ ਪ੍ਰਭੂ ਤਾਂਕਾ। ਕੀਨੋ ਬਡੋ ਕਲ੍ਹ ਮਹਿ ਸਾਕਾ।’

ਦਾ ਇਹੋ ਭਾਵ ਹੈ। ਇਸੇ ਤਰ੍ਹਾਂ ਦਿਲੀ ਸਰਕਾਰ ਦੀ ਪਰੋਹਤ ਜਮਾਤ ਕਾਜ਼ੀ ਪੀਰਾਂ ਦੀ ਨਿਸ਼ਾਨੀ—ਕਰਾਮਾਤ ਮੰਨਦੀ ਸੀ ਪਰ ਗੁਰੂ ਸਾਹਿਬ ਸੱਚੇ ਆਸਤਿਕ ਦ੍ਰਿਸ਼ਟੀਕੋਣ ਅਨੁਸਾਰ ਇਸਨੂੰ ‘ਕਹਰ’ ਕਹਿੰਦੇ ਸਨ, ਇਸ ਲਈ ਉਹਨਾਂ ਇਸ ਤਮਾਸ਼ਗੀਰੀ ਨੂੰ ਪਸੰਦ ਨਹੀਂ ਕੀਤਾ—

ਨਾਟਕ ਚੇਟਕ ਕੀਏ ਕੁਕਾਜਾ।

ਪ੍ਰਭੂ ਲੋਗਨ ਕਉ ਆਵਤ ਲਾਜਾ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੀਵਨ ਆਦਰਸ਼ ਦਸਦਿਆਂ ਇਥੋਂ ਦੇ ਧਰਮਾਂ ਦੀਆਂ ਮੁਢਲੀਆਂ ਕਮਜ਼ੋਰੀਆਂ ਦੀ ਵੀ ਚੰਗੀ ਪੁਠਛਾਣ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਕਿਵੇਂ ਭਾਰਤ ਵਿਚ ਸੰਨਿਆਸੀਆਂ ਦੇ ਗੁਰੂ ਦਤਾਤ੍ਰੇਯ, ਜੋਗੀਆਂ ਦੇ ਗੁਰੂ ਗੋਰਖਨਾਥ ਤੇ ਵੈਰਾਗੀਆਂ ਦੇ ਮੋਢੀ ਰਾਮਾਨੰਦ ਤੇ ਮੁਸਲਮਾਨੀ ਮਤ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਆਪਣੇ ਮਤ ਚਲਾਏ। ਕਸਰ ਇਹੋ ਸੀ ਕਿ ਇਹਨਾਂ ਮਤਾਂ ਦੇ ਪ੍ਰਯੋਗੀ ਪਰਮੇਸ਼ਰ-ਪੂਜਾ ਦੀ ਥਾਂ ਇਹਨਾਂ ਪੀਰਾਂ ਅਵਤਾਰਾਂ ਦੀ ਪੂਜਾ ਵਿਚ ਹੀ ਰੁੱਝ ਗਏ, ਇਹ ਇਕ ਬੁਨਿਆਦੀ ਭੁੱਲ ਸੀ, ਜਿਸਨੂੰ ਗੁਰੂ ਸਾਹਿਬ ਨੇ ਥਾਂ ਥਾਂ ਉਘੇੜ ਕੇ ਦਸਿਆ ਹੈ :—

ਜਿਨ ਜਿਨ ਤਨਿਕ ਸਿਧ ਕੇ ਪਾਯੋ। ਤਿਨ ਤਿਨ ਅਪਨਾ ਰਾਹੁ ਚਲਾਯੋ।

ਪਰਮੇਸ਼ਰ ਨ ਕਿਨਹੂ ਪਹਿਚਾਨਾ। ‘ਮਮ’ ਉਚਾਰਤੇ ਭਯੋ ਦਿਵਾਨਾ। ੧੬।

... ..

ਸਭ ਅਪਨੀ ਅਪਨੀ ਉਰਝਾਨਾ। ਪਾਰਬ੍ਰਹਿਮ ਕਾਹੂ ਨ ਪਛਾਨਾ।

ਤਪ ਸਾਧਤ ਹਰਿ ਮੋਹਿ ਬੁਲਾਯੋ। ਇਮ ਕਹਿ ਕੈ ਇਹ ਲੋਕ ਪਠਾਯੋ।

ਫਿਰ ਉਸ ਦੈਵੀ ਵਾਰਤਾਲਾਪ ਦਾ ਵਰਣਨ ਹੈ ਜੋ ਗੁਰੂ ਸਾਹਿਬ ਅਤੇ ਅਕਾਲਪੁਰਖ ਦੇ ਦਰਮਿਆਨ ਹੋਇਆ। ਇਸ ਤੋਂ ਪਿਛੋਂ ਜਨਮ, ਬਚਪਨ, ਸਿਖਿਆ ਦੀਖਿਆ, ਗੁਰਿਆਈ, ਪਾਉਂਟੇ ਆਉਣਾ, ਫਤੋਸ਼ਾਹ ਨਾਲ ਅਕਾਰਣ ਭੰਗਾਣੀ ਦਾ ਜੰਗ, ਨਦੌਣ ਦਾ ਯੁੱਧ, ਜਿਥੇ ਮਾਲੀਆ ਉਗਰਾਹੁਣ ਆਇਆ ਅਲਫ਼ ਖ਼ਾਂ ਮਾਰ ਖਾ ਕੇ ਗਿਆ, ਹੁਸੈਨੀ-ਜੱਧ, ਜੁਝਾਰ ਸਿੰਘ

ਦਾ ਜੁੱਧ, ਸ਼ਹਿਜ਼ਾਦਾ ਮੁਅੱਜ਼ਮ ਤੇ ਅਹਿਦੀਆਂ ਦਾ ਪੰਜਾਬ ਵਲ ਆਉਣਾ ਤੇ ਮਿਰਜ਼ਾਬੇਗ ਹਥੋਂ ਗੁਰੂ-ਬੇਮੁਖਾਂ ਨਾਲ ਹੋਈ ਕੁਪੱਤ ਦਾ ਜ਼ਿਕਰ ਕੀਤਾ ਹੈ। ਸ਼ਹਿਜ਼ਾਦਾ ਮੁਅੱਜ਼ਮ ਮੁਲਤਾਨ ਦਾ ਸੂਬੇਦਾਰ ਬਣਕੇ ਭਾਦੋਂ-ਅੱਸੂ ੧੭੫੩ ਬਿ: ਵਿਚ ਪੰਜਾਬ ਆਇਆ ਸੀ ਪਰ ਉਹ ਅਨੰਦਪੁਰ ਤੇ ਹਮਲਾਵਰ ਨਹੀਂ ਸੀ ਹੋਇਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ੧੭੫੪ ਬਿ: ਤਕ ਦੀਆਂ ਜੰਗੀ ਘਟਨਾਵਾਂ ਦਾ ਵੇਰਵਾ ਦਿਤਾ ਹੈ। ਇਹ ਅਧਿਆਇ ਇਤਿਹਾਸਕ ਤੌਰ ਤੇ ਬਹੁਮੁੱਲੇ ਹਨ। ਇਹਨਾਂ ਤੋਂ ਸਤਿਗੁਰਾਂ ਵਿਰੁਧ ਪਹਾੜੀ ਰਾਜਿਆਂ ਤੇ ਮੁਗ਼ਲ ਰਾਜ ਦੀਆਂ ਮੁਢਲੀਆਂ ਸਰਗਰਮੀਆਂ ਦਾ ਪਤਾ ਲਗਦਾ ਹੈ। ਇਹ ਵੀ ਪਰਗਟ ਹੈ ਕਿ ਇਹ ਸਾਰੀ ਫ਼ੌਜੀ ਕਾਰਵਾਈ ਕੇਵਲ ਦਿੱਲੀ ਦੇ ਹਾਕਮਾਂ ਯਾ ਸਰਹੰਦ ਦੇ ਫ਼ੌਜਦਾਰ ਦੀ ਕਾਬ ਹੀ ਨਹੀਂ ਸੀ ਬਲਕਿ ਦੱਖਣ ਬੈਠੇ ਔਰੰਗਜ਼ੇਬ ਦੇ ਗੁੱਸੇ ਦਾ ਪ੍ਰਤਿਕਰਮ ਵੀ ਸੀ।*

ਜੋ ਜਿਥੇ ਬਚਿਤਰ ਨਾਟਕ ਦੇ ਇਹ ਪਹਿਲੇ 14 ਕਾਂਡ ਗੁਰੂ ਸਾਹਿਬ ਦ ਜੀਵਨ ਸਬੰਧੀ ਇਤਿਹਾਸਕ ਤੌਰ ਤੇ ਬਹੁਮੁੱਲੇ ਹਨ, ਉਥੇ ਪੁਰਾਣਿਕ ਦ੍ਰਿਸ਼ਟੀ ਤੋਂ ਵਿਸ਼ਣੂ, ਰੁਦਰ ਤੇ ਬ੍ਰਹਿਮਾ ਦੇ ਅਵਤਾਰਾਂ ਦੀ ਕਹਾਣੀ ਭਾਰਤੀ ਵਿਚਾਰਧਾਰਾ ਤੇ ਮਿਥਿਹਾਸ ਦਾ ਵੀ ਸੰਪੂਰਣ ਪਰਿਦਰਸ਼ਨ ਕਰਦੀ ਹੈ। ਇਸ ਸਾਰੇ ਵਿਸ਼ਾਲ ਵਰਣਨ ਵਿਚ ਗੁਰੂ ਜੀ ਦੀ ਉਚੀ ਆਤਮਾ ਦੀ ਆਵਾਜ਼ ਵੀ ਥਾਂ ਥਾਂ ਸੁਣਾਈ ਦਿੰਦੀ ਹੈ ਜੋ ਅਧਿਆਤਮਕਤਾ ਦਾ ਮਨੋਹਰ ਸੰਦੇਸ਼ ਬੜੀ ਸਪਸ਼ਟਤਾ ਤੇ ਜ਼ੋਰ ਨਾਲ ਸਾਡੇ ਕੰਨੀਂ ਪਾਉਂਦੀ ਹੈ। ਇਹ ਸੰਦੇਸ਼ਾ ਇਕ ਅਕਾਲੀ ਵਿਸ਼ਵਾਸ ਨੂੰ ਦ੍ਰਿੜਾਉਣ ਵਾਲਾ ਤੇ ਹਰ ਕਿਸਮ ਦੇ ਭਰਮ ਕਰਮਾਂ ਤੋਂ ਉੱਚਾ ਉਠਾਉਣ ਵਾਲਾ ਹੈ। ਸਮੁੱਚੇ ਤੌਰ ਤੇ ਜਿਥੇ ਆਪਣੀ ਜੀਵਨ ਘਟਨਾਵਲੀ ਤੇ ਅਵਤਾਰਾਂ ਦਾ ਪੁਰਾਣਕ ਬ੍ਰਿਤਾਂਤ ਕਹਿ ਕੇ ਉਹਨਾਂ ਆਮ ਲੋਕਾਂ ਨੂੰ ਟੁੰਬਿਆ ਤੇ ਉਭਾਰਿਆ ਹੈ, ਉਥੇ 'ਗੁਰੂ' ਹੋਣ ਦੇ ਨਾਤੇ ਥਾਂ ਥਾਂ ਜਾਗਤ ਜੋਤਿ ਦੀ ਪੂਜਾ ਤੇ ਭਰਮ ਰਹਿਤ-ਧਰਮ ਦਸ ਕੇ ਰੂਹਾਨੀਅਤ ਦਾ ਰੰਗ ਨਿਖਾਰਿਆ ਹੈ।

ਕਲਾ ਪੱਖ

ਬਚਿਤਰ ਨਾਟਕ ਦਾ ਕਲਾ ਪੱਖ ਵਿਸ਼ਿਸ਼ਟ ਚਰਚਾ ਦੀ ਮੰਗ ਕਰਦਾ ਹੈ। ਜੇਕਰ ਅਸੀਂ ਸਾਰੀਆਂ ਅਵਤਾਰ ਕਥਾਵਾਂ ਦੇ ਰੂਪਕ ਪੱਖ ਉਤੇ ਵਿਚਾਰ ਕਰੀਏ ਤਾਂ ਇਥੇ ਸੰਭਵ ਨਹੀਂ। ਇਹਨਾਂ ਵਿਚ ਰਾਮ ਕਥਾ ਤੇ ਕ੍ਰਿਸ਼ਣ ਕਥਾ ਵਡੇਰੀਆਂ ਵੀ ਹਨ ਤੇ ਕਵੀ ਨੇ ਇਹਨਾਂ ਵਿਚ ਢੇਰ ਕਾਵਿ ਚਮਤਕਾਰ ਵੀ ਦਿਖਾਏ ਹਨ। ਕ੍ਰਿਸ਼ਣ-ਕਥਾ ਦਾ ਲਗਭਗ ਢਾਈ ਹਜ਼ਾਰ ਛੰਦ ਹੈ ਜੋ ਕਿ ਰਾਸ ਲੀਲ੍ਹਾ, ਬਿਰਹੁ ਨਾਟਕ ਤੇ ਜੁਧ ਪ੍ਰਬੰਧ ਆਦਿ ਭਾਗਾਂ ਵਿਚ ਵੰਡਿਆ

* 'ਤਬ ਅਉਰੰਗ ਮਨ ਮਾਂਹਿ ਰਿਸਾਵਾ। ਮੱਦ੍ਰ ਦੇਸ ਕੋ ਪੂਤ ਪਠਾਵਾ। ੧।'

'ਤਬ ਅਉਰੰਗ ਜੀਅ ਮਾਂਝਿ ਰਿਸਾਏ। ਏਕ ਅਹਦੀਆ ਈਹਾਂ ਪਠਾਏ।'

'ਉਤ ਅਉਰੰਗ ਜੀਅ ਅਧਿਕ ਰਿਸਾਯੋ। ਚਾਰ ਅਹਦੀਯਨ ਅਉਰ ਪਠਾਯੋ। ੧।'

(ਅਧਿਆਇ ੧੩) ਬਚਿਤਰ ਨਾਟਕ

ਹੋਇਆ ਹੈ । ਬੀਰ ਰਸ ਦੀ ਝਲਕ ਤਾਂ ਥਾਂ ਥਾਂ ਦੇਖਦੇ ਹੀ ਹਾਂ ਪਹੰਤੂ ਕ੍ਰਿਸ਼ਣ ਕਥਾ ਵਿਚ ਸਿੰਗਾਰ ਦੇ ਸੰਯੋਗ ਤੇ ਵਿਯੋਗ ਪੱਖ ਵੀ ਬੜੀ ਮਾਤਰਾ ਵਿਚ ਪ੍ਰਾਪਤ ਹਨ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਬੜੀ ਕਲਾ-ਕੋਸ਼ਲਤਾ ਨਾਲ ਗੁੰਦਿਆ ਹੈ । ਇਸਦੀ ਬਹੁਤੀ ਰਚਨਾ ਗੁਰੂ ਸਾਹਿਬ ਨੇ ਜਮਨਾ ਕਿਨਾਰੇ ਪਾਉਂਟੇ ਸਾਹਿਬ ਕੀਤੀ ਸੀ, ੧੭੪੪-੪੫ ਬਿ: ਵਿਚ । ਜਮਨਾ ਤਟ ਕ੍ਰਿਸ਼ਣ ਲੀਲਾ ਦਾ ਕੇਂਦਰ ਰਿਹਾ ਹੈ ਤੇ ਕਲਾਕਾਰ ਵੀ ਉਸੇ ਰਮਣੀਕ ਥਾਂ ਤੇ ਉਕਨਾਂ ਦ੍ਰਿਸ਼ਾਂ ਨੂੰ ਚਿਤਰਦਾ ਹੈ ਜਿਸ ਕਾਰਣ ਗੋਪੀਆਂ ਤੇ ਕ੍ਰਿਸ਼ਣ ਦੇ ਸੰਵਾਦ ਸਾਮਰਤੱਥ ਰੁਮਕਦੇ ਦਿਖਾਈ ਦਿੰਦੇ ਹਨ :—

ਗਾਵਤ ਗੀਤ ਬਿਲਾਵਲ ਮੈਂ, ਸਭ ਹੀ ਮਿਲਿ ਗੋਪਿਨ ਉੱਜਲ ਕਾਰੀਂ ।
ਕਾਨੂਰ ਕੋ ਭਰਤਾ ਕਰਬੇ-ਕਹੁ, ਬਾਂਛਤ ਹੈ ਪਤਲੀ ਅਰੁ ਭਾਰੀ ।
ਸਯਾਮ ਕਹੈ ਤਿਨ ਕੇ ਮੁਖ ਕੀ, ਪਿਖਿ ਜੋਤਿ ਕਲਾ ਸਸਿ ਕੀ ਫੁਨਿ ਹਾਰੀ ।
ਨ੍ਰਾਵਤ ਹੈਂ ਜਮਨਾ ਜਲ ਮੈਂ, ਜਨੁ ਫੂਲ ਰਹੀ ਗ੍ਰਿਹ ਮੈਂ ਫੁਲਵਾਰੀ । ੨੪੧ ।
ਤਿਹ ਗ੍ਰਾਰਨ ਕੋ ਅਤਿ ਹੀ ਪਿਖ ਪ੍ਰੇਮ, ਤਬੈ ਪ੍ਰਗਟੇ ਭਗਵਾਨ ਸ਼ਿਤਾਬੀ ।
ਜੋਤਿ ਭਈ ਧਰਨੀ ਪਰ ਇਉਂ. ਰਜਨੀ ਮਹਿ ਛੂਟਤ ਜਿਉਂ ਮਹਿਤਾਬੀ ।
ਚਉਂਕ ਪਰੀ ਤਬ ਹੀ ਇਹ ਯੋਂ, ਜੈਸੇ ਚਉਂਕ ਪਰੇ ਤਮ ਮੇਂ ਡਰਿ ਖੁਆਬੀ ।
ਛਾਡਿ ਚਲਯੋ ਤਨ ਕੋ ਮਨ ਇਵ, ਜਿਮ ਭਾਜਤ ਹੈ ਗ੍ਰਿਹ ਛਾਡਿ ਸ਼ਰਾਬੀ । ੪੯੯ ।

ਗੋਪੀਆਂ ਹੋਰ ਵੀ ਹਨ, ਉਨ੍ਹਾਂ ਦੇ ਹਾਵ ਭਾਵ ਤੇ ਬਚਨ ਬਿਲਾਸ ਵੀ ਦਰਜ ਕੀਤੇ ਗਏ ਹਨ ਪਰ ਸ਼ਿਰੋਮਣੀ ਨਾਇਕਾ ਰਾਧਿਕਾ ਹੈ । ਕਵੀ ਦਸਦਾ ਹੈ ਕਿ ਜਦੋਂ ਰਾਧਿਕਾ ਉੱਜਲ ਬਸਤਰ ਪਹਿਨਕੇ ਰਾਤ ਦੀ ਚੰਦ ਚਾਨਣੀ ਵਿਚ ਨਿਕਲੀ ਤਾਂ ਉਹ ਆਪਣੇ ਹੁਸਨ ਕਾਰਣ ਚਾਨਣੀ ਹੀ ਪ੍ਰਤੀਤ ਹੁੰਦੀ ਸੀ :—

ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ ਜਸ,
ਹੀ ਕੀ ਮਨੋ ਬਾਰੀ ਐਸੀ ਰਚੀ ਹੈ ਨ ਕੋ ਦਈ।
ਰੰਭਾ ਉਰਬਸੀ ਅਉਰ ਸਚੀ ਸੁ ਮੰਦੋਦਰੀ ਪੈ,
ਐਸੀ ਪ੍ਰਭਾ ਕਾਂਕੀ ਜਗ ਬੀਚ ਨ ਕਛੁ ਭਈ ।
ਮੋਤਿਅਨ ਕੇ ਹਾਰ ਗਰੇ ਡਾਰ ਰੁਚਿ ਸੇਂ ਸੁਧਾਰ,
ਕਾਨੁ ਜੂ ਪੈ ਚਲੀ ਕਬਿ ਸਯਾਮ ਰਸ ਕੇ ਲਈ ।
ਸੇਤੈ ਸਾਜ ਸਾਜਿ ਚਲੀ ਸਾਂਵਰੇ ਕੀ ਪ੍ਰੀਤਿ ਕਾਜ,
ਚਾਂਦਨੀ ਮੈਂ ਰਾਧਾ ਮਾਨੋ ਚਾਂਦਨੀ ਸੀ ਹੂੰ ਗਈ । ੧੫੩੮ ।

ਇਸੇ ਤਰ੍ਹਾਂ ਜਦੋਂ ਗੋਪੀਆਂ ਵਿਛੋੜੇ ਦਾ ਸ਼ਿਕਾਰ ਹੁੰਦੀਆਂ ਹਨ ਤਾਂ ਕਵੀ ਨੇ ਉਥੇ ਦੋ ਬਾਰਾਂਮਾਹਿਆਂ ਵਿਚ ਉਨ੍ਹਾਂ ਦੀ ਦਰਦਨਾਕ ਅਵਸਥਾ ਅੰਕਿਤ ਕੀਤੀ ਹੈ । ਇਹ ਬਾਰਾਂਮਾਹੇ ਵਿਯੋਗ ਸਿੰਗਾਰ ਦੇ ਬੜੇ ਹੀ ਸੁੰਦਰ ਉਦਾਹਰਣ ਹਨ । ਮਜ਼ਬੂਰ ਹੋਈਆਂ ਗੋਪੀਆਂ ਜੋਗਣਾਂ

ਬਣ ਜਾਣ ਦਾ ਫੈਸਲਾ ਕਰਵੀਆਂ ਹਨ !—

ਅੰਗ ਬਿਖੇ ਸਜ ਕੇ ਭਗਵੇ ਪਟ, ਹਾਥਨ ਮੈਂ ਚਿਪੀਆ ਹਮ ਲੈ ਹੈਂ ।

ਸੀਸ ਧਰੇਂਗੀ ਜਟਾ ਅਪੁਨੇ, ਹਰਿ ਮੂਰਤਿ ਭਿਛ ਕਉ ਮਾਂਗ ਅਘੈ ਹੈਂ ।

ਸਯਾਮ ਚਲੇ ਜਿਹ ਠਉਰ ਬਿਖੈ, ਹਮਹੂ ਤਿਹ ਤਉਰ ਬਿਖੈ ਚਲਿ ਜੈ ਹੈਂ ।

ਤਯਾਗ ਕਰਯੋ ਹਮ ਧਾਮਨ ਕੋ, ਸਭ ਹੀ ਮਿਲ ਕੈ ਹਮ ਜੋਗਿਨ ਹੁੰ ਹੈਂ । ੮੦੨ ।

‘ਬਿਰਹੁ ਨਾਟਕ’ ਵਿਚ ਗੋਪੀ ਉਧੋ ਸੰਵਾਦ ਵੀ ਪੜ੍ਹਨ ਨਾਲ ਸਬੰਧ ਰਖਦਾ ਹੈ, ਇਸ ਵਿਚ ਤਰਕ ਦੀ ਬਿਜਲੀ ਚਮਕ ਦਮਕ ਕੇ ਸਾਰੀ ਕਲਪਨਾ ਨੂੰ ਜਗਮਗਾ ਦਿੰਦੀ ਹੈ ।

ਕ੍ਰਿਸ਼ਣਕਥਾ ਵਿਚ ‘ਜੁੱਧ ਪ੍ਰਬੰਧ’ ਇਕ ਵੱਖਰਾ ਵੱਡਾ ਭਾਗ ਹੈ, ਜਿਸ ਵਿਚ ਸ੍ਰੀ ਕ੍ਰਿਸ਼ਣ ਜੀ ਦੀਆਂ ਲੜਾਈਆਂ ਦਾ ਹਾਲ ਹੈ । ਕਵੀ ਦੀ ਆਮ ਨੀਤੀ ਅਨੁਸਾਰ ਇਹ ਜੁੱਧ ਵਰਣਨ ਖੜਕੇ ਦੜਕੇ ਵਾਲਾ ਤਾਂ ਹੋਣਾ ਹੀ ਸੀ ਪਰ ਕਥਾਵਸਤੂ ਵਿਚ ਵੀ ਸੂਰਮਿਆਂ ਦੇ ਅਜੇਹੇ ਨਾਮਾਂ ਦੀ ਕਲਪਣਾਂ ਕੀਤੀ ਗਈ ਹੈ ਜੋ ਕਿ ਨਾਮ ਕਰਕੇ ਜੰਗੀ ਰੋਹ ਜਗਾਉਣ ਵਾਲੇ ਹਨ । ਫਿਰ ਇਹ ਨਾਮ ਅੱਖਰ ਕ੍ਰਮ ਅਨੁਸਾਰ ਚਲਦੇ ਹਨ ਜਿਵੇਂ —

ਅਜਬ ਸਿੰਘ, ਅਘਟ ਸਿੰਘ, ਅਟਲ ਸਿੰਘ, ਓਜ ਸਿੰਘ, ਉੱਧ ਸਿੰਘ, ਅਮਿਟ ਸਿੰਘ, ਅਘੜ ਸਿੰਘ, ਅਡਰ ਸਿੰਘ, ਸੂਛ ਸਿੰਘ, ਸਫਲ ਸਿੰਘ, ਸਮਰ ਸਿੰਘ, ਸ਼ਕਤੀ ਸਿੰਘ, ਕਠਿਨ ਸਿੰਘ, ਖੜਗ ਸਿੰਘ, ਗੱਜਾ ਸਿੰਘ, ਘੁਮੰਡ ਸਿੰਘ, ਘਾਤ ਸਿੰਘ, ਚਪਲ ਸਿੰਘ, ਚਉਪ ਸਿੰਘ, ਝੜਾਝੜ ਸਿੰਘ, ਝੂਲਨ ਸਿੰਘ, ਪਰਲੈ ਸਿੰਘ, ਪਰਮ ਸਿੰਘ, ਬਿਕਟ ਸਿੰਘ, ਭੀਮ ਸਿੰਘ, ਭੁਜ ਸਿੰਘ ਆਦਿ ।

ਮੁਕਾਬਲੇ ਉਤੇ ਮੁਸਲਮਾਨੀ ਨਾਮਾਂ ਵਾਲੇ ਜੋਧੇ ਹਨ, ਜੋ ਕਿ ਦੁਆਪੁਰ ਯੁਗ ਵਿਚ ਸੰਭਵ ਨਹੀਂ ਸਨ ਪਰੰਤੂ ਜਾਪਦਾ ਇਹ ਹੈ ਕਿ ਇਸ ਭੂਤ ਦੇ ਜੰਗ ਨੂੰ ਵਰਤਮਾਨ ਦਾ ਜੰਗ ਬਣਾਉਣ ਲਈ ਕਵੀ ਨੇ ਜਾਣ ਬੁਝ ਕੇ ਇਜੇਹੀ ਨਾਮਾਵਲੀ ਦਿਤੀ ਹੈ ਜਿਨ੍ਹਾਂ ਤੋਂ ਰੋਸ ਜਾਗੇ ਤੇ ਧਰਮਯੁਧ ਦੇ ਚਾਉ ਵਾਲੇ ਸੰਤ ਸਿਪਾਹੀ ਉਨ੍ਹਾਂ ਨੂੰ ਕ੍ਰਿਸ਼ਣ ਸੈਨਾ ਹੱਥੋਂ ਬਿਨਸਦਾ ਤੱਕ ਕੇ ਉਤਸ਼ਾਹਤ ਹੋ ਸਕਣ । ਇਹ ਨਾਮ ਇਜੇਹੇ ਹਨ ਜਿਵੇਂ ਵਾਹਦ ਖਾਂ, ਫਰਜ਼ੁਲਾ ਖਾਂ, ਲੁਤਫੁਲਾ ਖਾਂ, ਨਿਜਾਬਤ ਖਾਂ, ਅਜਾਇਬ ਖਾਂ, ਗ਼ੈਰਤ ਖਾਂ, ਦਲੇਲ ਖਾਂ, ਹਿੰਮਤ ਖਾਂ, ਜਾਫਰ ਖਾਂ ਵਗ਼ੈਰਾ ।

ਕਾਲਯਮਨ, ਸ੍ਰੀ ਕ੍ਰਿਸ਼ਣ ਜੀ ਨਾਲ ਲੜਨ ਆਉਂਦਾ ਹੈ ਤਾਂ ਉਹ ਯਵਨ ਭਾਸ਼ਾ-ਫਾਰਸੀ ਵਿਚ ਹੀ ਅਪਣੀ ਬਹਾਦਰੀ ਦੀਆਂ ਗੱਲਾਂ ਕਰਦਾ ਆਪਣਾ ਆਪ ਜਤਾਉਂਦਾ ਹੈ—

ਸਵੈਯਾ—ਜੰਗ ਦਰਾਯਦ ਕਾਲ ਜਮੰਨ, ਬਗੋਯਦ ਕਿ ਮਨ ਫੋਜ ਕੋ ਸ਼ਾਹਮ ।

ਬਾ ਮਨ ਜੰਗ ਬੁਗੋ ਕੁਨ ਬਿਯਾ, ਹਰਗਿਜ ਦਿਲ ਮੇ ਨ ਜਰਾ ਕੁਨ ਵਾਹਮ ।

ਰੋਜ ਮਯਾਂ ਦੁਨੀਯਾ ਉਫਤਾਦਮ, ਸਿਯਾਬ ਸ਼ਬੇ ਅਦਲੀ ਸਬਸ਼ਾਹਮ ।

ਕਾਨ੍ਹ ! ਗੁਤੇਜੀ ਮਕੁਨ ਤੂ ਬਿਆ, ਖੁਸ਼ ਮਾ ਤੂ ਕੁਨੇਮ ਜਿ ਜੰਗ ਗੁਆਹਮ । ੧੯੧੬ ।

ਆਮ ਪਾਠਕ ਨੂੰ ਅਜੇਹੀਆਂ ਗੱਲਾਂ ਸ਼ਾਇਦ ਓਪਰੀਆ ਤੇ ਅਣਇਤਿਹਾਸਕ ਲਗਣ

ਕਿ ਕਾਲਯਮਨ ਫਾਰਸੀ ਵਿਚ ਕਿਵੇਂ ਬੋਲ ਸਕਦਾ ਸੀ ਪਰ ਕਵੀ ਸਮਕਾਲੀ ਹਾਲਤ ਦੇ ਨੇੜੇ ਰਹਿਕੇ ਇਸ ਸੰਘਰਸ਼ ਨੂੰ ਹੋਰ ਤਿਖੇਰਾ ਕਰਨ ਦਾ ਢੰਗ ਵਰਤਦਾ ਜਾਪਦਾ ਹੈ। ਦਿਹ ਕਲਪਨਾ ਕਰਨਾ ਕਿ ਗੁਰੂ ਸਾਹਿਬ ਅਸਲੀ ਅਵਤਾਰ ਕਥਾ ਤੋਂ ਜਾਣੂ ਨਹੀਂ ਸਨ, ਭੁੱਲ ਹੈ। ਉਹ ਸਭ ਜਾਣਦੇ ਸਨ, ਕਈ ਸੰਸਕ੍ਰਿਤ ਗਰੰਥ ਉਨ੍ਹਾਂ ਇਸੇ ਮਕਸਦ ਲਈ ਪੜ੍ਹੇ ਤੇ ਵਿਚਾਰੇ ਸਨ ਅਤੇ ਮਹਾਂ ਭਾਰਤ ਵਰਗੇ ਮਹਾਨ ਗਰੰਥ ਦਾ ਉਨ੍ਹਾਂ ਖੁਦ ਆਪਣੇ ਦਰਬਾਰੀ ਕਵੀਆਂ ਤੋਂ ਛੰਦਬਧ ਅਨੁਵਾਦ ਕਰਾਇਆ ਸੀ ਪਰ ਇਸ ਦੇ ਬਾਵਜੂਦ ਇਸ ਯੁਧਕਥਾ ਨੂੰ ਉਹ ਸਮਕਾਲੀ ਰੰਗ ਦੇ ਕੇ ਪੂਰਾ ਫਾਇਦਾ ਉਠਾਉਣਾ ਚਾਹੁੰਦੇ ਸਨ। ਪੂਰਾ ਫਾਇਦਾ ਸੀ—ਲੋਕ ਜਾਗਰਤੀ। ਉਹ ਬਾਰ ਬਾਰ ਆਖਦੇ ਹਨ :—

ਕ੍ਰਿਸ਼ਣ ਜੁਧ ਜੋ ਹਉ ਕਹਯੋ, ਅਤਿ ਹੀ ਸੰਗ ਸਨੇਹੁ।

ਜਿਹ ਲਾਲਚ ਇਹ ਸੈਂ ਰਚਯੋ, ਮੋਹਿ ਵਹੈ ਵਰ ਦੇਹੁ। ੧੮੯੯।

ਸੋ ਕ੍ਰਿਸ਼ਣ ਕਥਾ ਰਾਸ ਲੀਲ੍ਹਾ ਤੇ ਜੁੱਧ ਲੀਲਾ ਦੋਹਾਂ ਦੀ ਝਾਕੀ ਦਰਸਾਉਂਦੀ ਹੈ ਤੇ ਇਹ ਦੋਵੇਂ ਵਿਸਤਾਰ ਨਾਲ ਅੰਕਿਤ ਕੀਤੀਆਂ ਗਈਆਂ ਹਨ। ਸ਼ਾਇਦ ਇਸੇ ਕਰ ਕੇ ਕਾਨ੍ਹ ਭਗਵਾਨ ਸੌਫ਼ਾਂ ਕਲਾਂ ਸੰਪੂਰਨ ਹਨ ਤੇ ਇਸੇ ਵਡਿਆਈ ਕਾਰਣ ਉਹਨਾਂ ਦੀ ਕਥਾ ੨੪੯੨ ਛੰਦਾਂ ਵਿਚ ਆਈ ਹੈ ਜਦੋਂ ਕਿ ਸ੍ਰੀ ਰਾਮ ਚੰਦਰ ਜੀ ਦੀ ਕਥਾ ੮੬੪ ਛੰਦਾਂ ਵਿਚ ਹੈ, ਬ੍ਰਹਿਮਾਂ ਦੇ ਸੱਤ ਉਪ ਅਵਤਾਰਾਂ ਦੀ ੩੨੩ ਛੰਦਾਂ ਵਿਚ, ਰੁਦਰ ਅਵਤਾਰ ਦਤਾਤਰੇਯ ਦੀ ੪੯੮ ਤੇ ਪਾਰਸ਼ਨਾਥ ਦੀ ੩੫੮ ਛੰਦਾਂ ਵਿਚ। ਇਹਨਾਂ ਤੋਂ ਇਲਾਵਾ ਨਿਹਕਲੰਕੀ ਦੀ ਕਥਾ ੫੮੮ ਛੰਦਾਂ ਵਿਚ ਆਈ ਹੈ ਤੇ ਉਸ ਵਿਚ ਵੀ ਜੁੱਧ ਦਾ ਰੰਗ ਪ੍ਰਧਾਨ ਹੈ।

ਪਹਿਲੇ ਕੁਝ ਛੰਦਾਂ ਵਿਚ ਧਰਮ ਕ੍ਰਿਸ਼ਣ ਹੋਣ ਦੀ ਅਵਸਥਾ ਦਾ ਚਿਤ੍ਰ ਦਿਤਾ ਹੈ —

ਹਿੰਦੂ ਤੁਰਕ ਕੋਈ ਨਾ ਰਹਿ ਹੈ, ਭਿੰਨ ਭਿੰਨ ਘਰ ਘਰ ਮਹਿ ਗਹਿ ਹੈ।

ਏਕ ਏਕ ਕੇ ਪੰਥ ਨ ਚਲ ਹੈ, ਏਕ ਏਕ ਕੀ ਬਾਤ ਉਥਲ ਹੈ। ੭।

ਭਾਰਾ ਕ੍ਰਿਤ ਧਰਾ ਸਭ ਹੁਯ ਹੈ, ਧਰਮ ਕਰਮ ਪਰ ਚਲੈ ਨ ਕੁਯ ਹੈ।

ਘਰ ਘਰ ਅਉਰ ਅਉਰ ਮਤ ਹੋਈ, ਏਕ ਧਰਮ ਪਰ ਚਲੈ ਨ ਕੋਈ। ੮।

ਇਸ ਹਾਲਤ ਨੂੰ ਬਦਲਣ ਲਈ ਫਿਰ—

ਭਲ ਭਾਗ ਭਯਾ ਇਹ ਸੰਭਲ ਕੇ, ਹਰਿ ਜੂ ਹਰਿਮੰਦਰ ਆਵਹਿੰਗੇ। ੧੪੧।

੧੫ ਸਵੈਈਆਂ ਵਿਚ ਇਹ ਆਸ ਬੰਨ੍ਹਾਈ ਹੈ ਤਾਂ ਕਿ ਲੋਕ ਉਦਾਸ ਨ ਹੋਣ। ਨਿਹਕਲੰਕੀ ਅਵਤਾਰ ਦੁਸ਼ਟਾਂ ਨਾਲ ਟੱਕਰ ਲੈਣਗੇ ਤੇ ਭਿਆਨਕ ਸੰਗ੍ਰਾਮ ਰਚਣਗੇ। ਇਸਦਾ ਵਰਣਨ ਕਵੀ ਨੇ ਬੜੇ ਉਤਸਾਹ ਤੇ ਭਿੰਨ ਭਿੰਨ ਜੰਗੀ ਛੰਦ-ਰੂਪਾਂ ਵਿਚ ਕੀਤਾ ਹੈ। ਉਦਾਹਰਣ ਵਜੋਂ ਤਿੰਨ ਚਾਰ ਛੰਦ ਪੇਸ਼ ਹਨ—

ਅਕਵਾ ਛੰਦ

ਜੁਟੇ ਵੀਰੰ। ਫੁਟੇ ਤੀਰੰ। ਜੁਝੇ ਗਾਜੀ। ਡਿਗੇ ਡਾਜੀ। ੨੧੯।

ਬੱਜੇ ਜੁਆਣੇ। ਬਾਹੇ ਬਾਣੰ। ਰੁਝੇ ਜੰਗੰ। ਜੁਝੇ ਅੰਗੰ। ੨੨੦।

ਤੁਟੇ ਤੰਗੰ । ਫੁਟੇ ਅੰਗੰ । ਸੱਜੇ ਸੂਰੰ ਘੁੰਮੀ ਹੂਰੰ । ੨੨੧ ।
 ਜੁਝੇ ਹਾਥੀ । ਰੁਝੇ ਸਾਥੀ । ਉਭੇ ਉਸਟੰ । ਸੁਭੇ ਪੁਸਟੰ । ੨੨੨ ।
 ਫੁੱਟੇ ਬੀਰੰ । ਛੁਟੇ ਤੀਰੰ । ਡਿਗੇ ਭੂਮੰ । ਉਠੇ ਘੁਮੰ । ੨੨੩ ।
 ਬਕੈ ਮਾਰੰ । ਚਕੈ ਚਾਰੰ । ਸਜੇ ਸਸਤੁੰ । ਬੱਜੇ ਅਸਤੁੰ ੨੨੪ ।

ਚਾਚਰੀ

ਰਣ ਨਾਦ ਬਜਤ । ਸੁਣ ਮੇਘ ਲਜਤ । ਸਭ ਸਾਜ ਸਜਤ । ਪਗ ਦੈ ਨ ਭਜਤ ।
 ੨੩੧ । ਰਣ ਚੱਕਰ ਚਲਤ । ਦੁਤਿਮਾਨ ਦਲਤ । ਗਿਰ ਮੇਰੁ ਹਲਤ । ਭਟ ਸੁਣ ਪਲਤ ।
 ੨੩੨ । ਰਣ ਰੰਗ ਮਚਤ, ਬਰ ਬੰਬ ਬਜਤ । ਰਣ ਖੰਡ ਗਡਤ । ਅਸਵਾਰ ਮਡਤ । ੨੩੩ ।
 ਕਿਰਪਾਨ ਤਿਰਤ, ਕਰ ਕੋਪ ਭਿਰਤ । ਨਹੀਂ ਫਿਰੈ ਫਿਰਤ । ਅਤਿ ਚਿੱਤ ਚਿਰਤ । ੨੪੦ ।

ਹਰ ਬੋਲ ਮਨਾ ਛੰਦ

ਭਟ ਗਾਜਹਗੇ । ਘਨ ਲਾਜਹਗੇ ।
 ਦਲ ਜੂਤਹਗੇ ਸਰ ਫੂਟਹਗੇ । ੩੩੧ ।
 ਸਰ ਬਰਖਹਗੇ । ਧਨ ਕਰਖਹਗੇ ।
 ਅਸ ਬਾਜਹਗੇ । ਰਣਿ ਸਾਜਹਗੇ । ੩੩੨ ।
 ਭੂਅ ਡਿਗਹਗੇ । ਭਯ ਭਿਗੱਹਗੇ ।
 ਉਠ ਭਾਜਹਗੇ । ਨਹੀਂ ਲਾਜਹਗੇ । ੩੩੩ ।
 ਗਣ ਦੇਖਹਗੇ । ਜਯ ਲੇਖਹਗੇ ।
 ਜਸ ਗਾਵਹਗੇ । ਮੁਸੱਕਯਾਵਹਗੇ । ੩੩੪ ।

ਸੰਗੀਤ ਭੁਯੰਗ ਪ੍ਰਯਾਤ ਛੰਦ

ਆਗੜਦੰਗ ਅਰੜੇ ਗਾਗੜਦੰਗ ਗਾਜੀ ।
 ਨਾਗੜਦੰਜ ਨਾਚੇ ਤਾਗੜਦੰਗ ਤਾਜੀ ।
 ਜਾਗੜਪੰਗ ਜੁੱਝੇ ਲਾਗੜਦੰਗ ਖੇਤੰ ।
 ਰਾਗੜਦੰਗ ਰਹਸੇ ਪਾਗੜਦੰਗ ਪ੍ਰੇਤੰ । ੩੭੧ ।
 ਮਾਗੜਦੰਗ ਮਾਰੇ ਬਾਗੜਦੰਗ ਬੀਰੰ ।
 ਪਾਗੜਦੰਗ ਪ੍ਰਾਨੇ ਭਾਗੜਦੰਗ ਭੀਰੰ ।
 ਧਾਗੜਦੰਗ ਧਾਯੇ ਰਾਗੜਦੰਗ ਰਾਜਾ ।
 ਰਾਗੜਦੰਗ ਰਣ ਕੇ ਬਾਗੜਦੰਗ ਬਾਜਾ । ੩੭੨ ।
 ਪੰਜਾਬੀ ਦੀਆਂ ਦੋ ਤਿੰਨ ਪਉੜੀਆਂ ਵੀ ਲਿਖੀਆਂ ਹਨ :—
 ਵੱਜੇ ਨਾਦ ਸੁਰੰਗੀ, ਧੱਗਾਂ ਘੋਰੀਆਂ ।
 ਨੱਚੇ ਜਾਣ ਫਿਰੰਗੀ, ਵੱਜੇ ਘੁੰਗਰੂ
 ਗਦਾ ਤਿਰਸੂਲ ਨਿਖੰਗੀ, ਝੁਲਨ ਬੈਰਖਾਂ

ਸਾਵਣ ਜਾਣ ਉਮੰਗੀ, ਘਟਾ ਡਰਾਵਣੀ । ੧੭੯ ।

ਇਸ ਤਰ੍ਹਾਂ ਅਨੇਕ-ਭਾਂਤੀ ਬੀਰ-ਝਾਕੀਆਂ ਪੇਸ਼ ਕਰਕੇ ਨਿਹਕਲੰਕੀ ਦੀ ਵਿਜੈ ਹੁੰਦੀ ਦਿਖਾਈ ਹੈ, ਜਦ ਨਿਹਕਲੰਕੀ ਅਹੰਕਾਰਿਆ ਤਾਂ ਮੀਰ ਮਹਿਦੀ ਦੇ ਰੂਪ ਵਿਚ ਆ ਕੇ ਫਿਰ ਉਸਨੂੰ ਮੋਟ ਦਿਤਾ ਗਿਆ । ਜਦੋਂ ਮੀਰ ਮਹਿਦੀ ਨੂੰ ਹੰਕਾਰ ਹੋਇਆ ਤਾਂ ਅਕਾਲਪੁਰਖ ਨੇ ਇਕ ਮਾਮੂਲੀ ਕੀਟ ਪੈਦਾ ਕਰਕੇ ਮੀਰ ਮਹਿਦੀ ਨੂੰ ਵੀ ਨਸ਼ਟ ਕਰ ਦਿਤਾ । ਇਹ ਹੈ ਅਨੋਖੀ ਲੀਲਾ । ਤੇ ਇਸ ਤਰ੍ਹਾਂ ਦੀ ਬਚਿਤ੍ਰ ਨਾਟਕ-ਲੀਲਾ ਭਗਵਾਨ ਆਦਿ ਜੁਗਾਦਿ ਤੋਂ ਕਰਦੇ ਆ ਰਹੇ ਹਨ । ਬ੍ਰਹਿਮਾ, ਵਿਸ਼ਨੂੰ, ਸ਼ਿਵ ਤੇ ਜੇਵੀ ਸਭ ਉਸੇ ਦੀ ਸ਼ਕਤੀ ਦਾ ਪ੍ਰਕਾਸ਼ ਹਨ ।

ਕ੍ਰਿਸ਼ਣਾਵਤਾਰ ਵਿਚ ਲਿਖਿਆ ਹੈ:—

ਜਾਗਤ ਜਾਂਕੀ ਜੋਤਿ ਜਗ, ਜਲਥਲ ਰਹੀ ਸਮਾਇ ।

ਬ੍ਰਹਮਾ. ਵਿਸ਼ਨੂੰ, ਹਰ ਰੂਪ ਸੇ, ਤ੍ਰਿਗੁਨਿ ਰਹੀ ਠਹਿਰਾਇ । ੧੩੨੬ ।

ਥਾਂ ਥਾਂ ਆਈਆਂ ਅਜੇਹੀਆਂ ਟੂਕਾਂ ਸ਼ਪਸ਼ਟ ਕਰਦੀਆਂ ਹਨ ਕਿ ਗੁਰੂ ਸਾਹਿਬ ਉਪਰੋਕਤ ਦੇਵਤਿਆਂ ਨੂੰ ਕੇਵਲ ਉਸ ਮਹਾਨ ਸੱਤਾ ਦਾ ਹੀ ਅੰਸ਼ ਮਾਤਰ ਮੰਨਦੇ ਹਨ ਤੇ ਇਨ੍ਹਾਂ ਦੀ ਕਥਾ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਲੋਕ ਇਨ੍ਹਾਂ ਤੋਂ ਪ੍ਰੇਰਨਾ ਪ੍ਰਾਪਤ ਕਰ ਸਕਣ । ਹੁਣ ਨਿਹਕਲੰਕੀ ਦੀ ਕਥਾ ਕੇਵਲ ਇਤਨਾ ਕਹਿ ਕੇ ਵੀ ਸਮਾਪਤ ਕੀਤੀ ਜਾ ਸਕਦੀ ਸੀ ਕਿ ਇਕ ਐਸਾ ਪੁਰਖ ਪੈਦਾ ਹੋਵੇਗਾ ਪਰੰਤੂ ਗੁਰੂ ਸਾਹਿਬ ਉਸਦਾ ਕਥਾ-ਵਿਸਤਾਰ ਪੰਜ ਛੇ ਸੌ ਛੰਦਾਂ ਵਿਚ ਕਰਦੇ ਤੇ ਹੋਣ ਵਾਲੇ ਜੰਗਾਂ ਦਾ ਵੀ ਪੂਰਾ ਬਿਉਰਾ ਦੇ ਕੇ ਵਰਨਣ ਕਰਦੇ ਹਨ । ਜਾਹਰ ਹੈ ਕਿ ਭਾਰਤ ਦੀ ਬਹੁਰੰਗੀ ਕਥਾਵਾਂ ਦਾ ਇਸ ਗ੍ਰੰਥ ਵਿਚ ਇਸ ਤਰ੍ਹਾਂ ਸਮਾਵੇਸ਼ ਕਰਨਾ ਆਪਣੇ ਆਪ ਵਿਚ ਇਕ ਨਵੀਂ ਕਾਢ ਹੈ । ਵੈਸੇ ਭਾਰਤੀ ਭਾਰਤੀ ਪਰੰਪਰਾ ਵਿਚ ਤਾਂ ਵੈਸ਼ਣਵਾਂ ਸ਼ੈਵਾਂ, ਸਾਕਿਤਾਂ ਅਤੇ ਦੇਵੀ ਭਗਤਾਂ ਦੇ ਵਖੋ ਵਖਰੇ ਰਸਤੇ ਸਨ ਤੇ ਉਹ ਇਕ ਦੂਜੇ ਨਾਲ ਨਹੀਂ ਸੀ ਰਲਦੇ ਸਗੋਂ ਕਾਫੀ ਹਦ ਤਕ ਪਰਸਪਰ, ਵਿਰੋਧ ਵੀ ਰਖਦੇ ਸਨ । ਇਸ ਹਾਲਤ ਵਿਚ ਸਮੂਹ ਲੋਕਾਂ ਨਾਇਕਾਂ ਨੂੰ ਇਕ ਥਾਂ ਜੋੜ ਕੇ ਇਜੇਹਾ ਵਚਿਤ੍ਰ ਗ੍ਰੰਥ ਰਚਣ ਦਾ ਸੰਕਲਪ ਕੇਵਲ ਗੁਰੂ ਕਲਾਕਾਰ ਤੋਂ ਹੀ ਸੰਭਵ ਸੀ । ਬਾਕੀ ਇਸਦੀਆਂ ਫਾਵਿ ਵਿਸ਼ੇਸ਼ਤਾਈਆਂ ਕਥਾ-ਵਿਸਤਾਰਾਂ, ਅਲੰਕਾਰਕ ਰੰਗਾਂ, ਛੰਦ ਰੂਪਾਂ ਤੇ ਭਾਸ਼ਾ-ਵੰਨਗੀਆਂ ਨੂੰ ਤਾਂ ਆਲੋਚਕ ਵਿਚਾਰਦੇ ਤੇ ਨਮਸਕਾਰਦੇ ਹੀ ਰਹਿਣਗੇ ।

੪. ਚੰਡੀ ਚਰਿਤ੍ਰ ਉਕਤਿ ਬਿਲਾਸ

ਗੁਰੂ ਸਾਹਿਬ ਦੇ ਲਿਖੇ ਤਿੰਨ ਚੰਡੀ ਕਾਵਿ ਮਿਲਦੇ ਹਨ, ਚੰਡੀ ਚਰਿਤ੍ਰਕਤੀ ਬਿਲਾਸ ਚੰਡੀ ਚਰਿਤਰ (ਤ੍ਰਾਂਬੀ ਮਹਾਤਮ) ਤੇ ਵਾਰ ਦੁਰਗਾ ਕੀ। ਦੂਜਾ ਚੰਡੀ ਚਰਿਤਰ ਸੁਤੰਤਰ ਰਚਨਾ ਨਹੀਂ, ਇਹ ਬਚਿਤਰ ਨਾਟਕ ਦਾ ਭਾਗ ਹੈ। ਇਸਦੇ ਮੁਢ ਮੰਗਲਾਚਰਣ ਰੂਪ ਵਿਚ ੨੦ ਤ੍ਰਿਭੰਗੀ ਛੰਦ ਸਨ ਜੋ ਭੁਲੇਖੇ ਨਾਲ 'ਅਕਾਲ ਉਸਤਤਿ' ਵਿਚ ਦਰਜ ਮਿਲਦੇ ਹਨ। ਸੋ ਦੂਜੇ ਚੰਡੀ ਚਰਿਤਰ ਨੂੰ ਅਡਰੀ ਰਚਨਾ ਮੰਨਣਾ ਦਰੁਸ਼ਤ ਨਹੀਂ, ਜਿਥੇ ਗੁਰੂ ਸਾਹਿਬ ਨੇ ਬਚਿਤਰ ਨਾਟਕ ਵਿਚ ਵਿਸ਼ਣੂ, ਬ੍ਰਹਮਾ, ਰੁਦ੍ਰ ਦੇ ਅਵਤਾਰਾਂ ਦੀ ਕਥਾ ਲਿਖੀ, ਉਥੇ ਨਾਲ ਹੀ ਚੰਡੀ ਦੇਵੀ ਦੀ ਕਥਾ ਰਚੀ। ਇਸੇ ਕਰਕੇ ਦੂਜੇ ਚੰਡੀ ਚਰਿਤਰ ਦੇ ਹਰ ਅਧਿਆਇ ਦੋ ਅੰਤ ਵਿਚ 'ਇਤਿ ਸ੍ਰੀ ਬਚਿਤਰ ਨਾਟਕੇ ਚੰਡੀ ਚਰਿਤਰੇ...ਲਿਖਿਆ ਮਿਲਦਾ ਹੈ। ਜਦੋਂ ਕਿ ਚੰਡੀ ਚਰਿਤਰੋਕਤੀ ਬਿਲਾਸ ਵਿਚ ਅਜੇਹਾ ਨਹੀਂ। ਇਹ ਗੱਲ ਖੋਲ੍ਹਣ ਦੀ ਇਥੇ ਇਸ ਲਈ ਲੋੜ ਪਈ ਕਿ ਸਿਖ ਵਿਦਵਾਨ ਇਸ ਅਸਲੀਅਤ ਤੋਂ ਜਾਣੂ ਨ ਹੋਣ ਕਾਰਣ ਕਈ ਕਿਸਮ ਦੀ ਵਿਆਖਿਆ ਕਰਦੇ ਆਏ ਹਨ ਜੋ ਬਣਦੀ ਨਹੀਂ। ਅਸਲ ਵਿਚ ਗੁਰੂ ਸਾਹਿਬ ਨੇ ਸੁਤੰਤਰ ਰੂਪ ਵਿਚ ਚੰਡੀ ਕਥਾ ਦੇ ਹੀ ਲਿਖੀਆਂ ਇਕ ਹਿੰਦੀ ਵਿਚ ਤੇ ਇਕ ਪੰਜਾਬੀ ਵਿਚ। ਹਿੰਦੀ ਵਾਲੀ ਦਾ ਨਾਮ 'ਚੰਡੀ ਚਰਿਤਰ ਉਕਤਿ ਬਿਲਾਸ' ਹੈ ਤੇ ਪੰਜਾਬੀ ਵਾਲੀ ਦਾ ਨਾਮ ਵਾਰ ਦੁਰਗਾ ਕੀ। ਤੀਸਰੀ ਰਚਨਾ ਸੁਤੰਤ੍ਰ ਰਚਨਾ ਨਹੀਂ ਸਗੋਂ ਬਚਿਤਰ ਨਾਟਕ ਦੇ ਕਥਾ ਸਾਗਰ ਦਾ ਇਕ ਅੰਗ ਹੈ।

'ਚੰਡੀ ਚਰਿਤਰਉਕਤਿ ਬਿਲਾਸ' ਦੁਰਗਾਸਪਤਸ਼ਤੀ ਦਾ ਖੁਲ੍ਹਾ ਕਾਵਿ ਅਨੁਵਾਦ ਹੈ। 'ਦੁਰਗਾ ਸਪਤਸ਼ਤੀ' ਵੀ ਸੁਤੰਤਰ ਰਚਨਾ ਨਹੀਂ ਸੀ ਸਗੋਂ ਮਾਰਕੰਡੇ ਪੁਰਾਣ ਦੇ ੮੧ ਤੋਂ ੯੪ ਅਧਿਆ ਦਾ ਇਕ ਹਿਸਾ ਹੈ ਜਿਸ ਵਿਚ ਦੁਰਗਾ ਦੇਵੀ ਦੀ ਕਥਾ ਆਉਂਦੀ ਹੈ। ਇਸ ਕਥਾ ਦੇ ਸੱਤ ਸੌ ਸਲੋਕਾਂ ਨੂੰ ਹੀ 'ਦੁਰਗਾ ਸਪਤਸ਼ਤੀ' ਨਾਮ ਦਿਤਾ ਗਿਆ ਹੈ, ਜਿਵੇਂ ਕਿ ਮਹਾਂ ਭਾਰਤ ਦੇ ਭੀਸ਼ਮ ਪਰਬ ਵਿਚ ਆਈ ਰਚਨਾਂ ਨੂੰ 'ਭਾਗਵਤ ਗੀਤਾ'। ਇਹ ਰਚਨਾ ਦੇਵੀ ਭਗਤਾਂ ਵਿਚ ਬਹੁਤ ਪੜ੍ਹੀ ਸੁਣੀ ਜਾਂਦੀ ਹੈ, ਇਸਦੀ ਪ੍ਰਸਿਧੀ ਨੂੰ ਮੁੱਖ ਰਖਕੇ ਹੀ ਗੁਰੂ ਸਾਹਿਬ ਨੇ ਇਸ ਕਥਾ ਨੂੰ ਆਪਣੇ ਢੰਗ ਨਾਲ ਭਾਖਾ ਵਿਚ ਕਲਮਬੰਦ ਕੀਤਾ।

ਗ੍ਰੰਥ ਸਤਸਇਆ ਕੋ ਕਰਿਓ, ਜਾ ਸਮ ਅਵਰ ਨ ਕੋਇ।

ਜਿਹ ਨਿਮਿਤ ਕਵਿ ਨੋ ਕਹਯੋ, ਸੁ ਦੇਹੁ ਚੰਡਿਕਾ ਸੋਇ। ੨੩੩।

ਫਿਰ ਤਿਸਦੇ ਹਰ ਅਧਿਆਇ ਦੀ ਸਮਾਪਤੀ ਤੇ ਦਿਤੀ ਟੂਕ ਵੀ ਧਿਆਨ ਯੋਗ ਹੈ —
 'ਇਤਿ ਸ੍ਰੀ ਮਾਰਕੰਡੇ ਪੁਰਾਣੇ ਸ੍ਰੀ ਚੰਡੀ ਚਰਿਤਰੋਕਤੀ ਵਿਲਾਸ
 ਮਧੁ ਕੈਟਭ ਬਧਹਿ ਪ੍ਰਥਮ ਧਿਆਇ । ੧ ।'

ਇਹ ਅੰਦਰਲੀਆਂ ਗਵਾਹੀਆਂ ਇਸ ਗੱਲ ਦੀ ਪੁਸ਼ਟੀ ਲਈ ਕਾਫੀ ਹਨ ਕਿ ਇਸ ਰਚਨਾ ਦੀ ਕਥਾਵਸਤੂ ਮਾਰਕੰਡੇ ਪੁਰਾਣ ਦੇ ਉਸ ਭਾਗ ਵਿਚੋਂ ਲਈ ਗਈ ਸੀ, ਜਿਸਨੂੰ ਹੁਣ 'ਦੁਰਗਾ ਸ਼ਪਤਸ਼ਤੀ' ਕਿਹਾ ਜਾਂਦਾ ਹੈ। ਬਦਿਤਰ ਨਾਟਕ ਵਿਚ ਲਿਖੀ ਆਤਮ ਕਥਾ ਦੇ ਅੰਤ ਤੇ ਇਹ ਵੀ ਸੰਕੇਤ ਮੌਜੂਦ ਹੈ ਕਿ ਇਸ ਦੀ ਰਚਨਾ ਗੁਰੂ ਸਾਹਿਬ ਨੇ ਅਵਤਾਰ-ਕਥਾ ਤੋਂ ਵੀ ਪਹਿਲਾਂ ਕੀਤੀ ਸੀ। ਉਹ ਖੁਦ ਲਿਖਦੇ ਹਨ—

ਪਹਿਲੇ ਚੰਡੀ ਚਰਿਤਰ ਬਨਾਯੋ ।

ਨਖ ਸਿਖ ਤੇ ਕ੍ਰਮ ਭਾਖਿ ਸੁਨਾਯੋ । ੧੧ । (ਬਦਿਤਰ ਨਾਟਕ)

ਕਿਤੇ ਕਿਤੇ 'ਦੇਬਿ ਚਰਿਤਰ' ਤੇ 'ਦੇਬਿ ਪਾਠ' ਵੀ ਇਸੇ ਨੂੰ ਕਿਹਾ ਹੈ।

ਇਜੇਹੀਆਂ ਗਵਾਹੀਆਂ ਦੀ ਮੌਜੂਦਗੀ ਵਿਚ ਹੋਰ ਸ਼ੰਕਾ ਦੀ ਥਾਂ ਨਹੀਂ ਰਹਿ ਜਾਂਦੀ ਕਿ ਇਸਦੀ ਰਚਨਾ ਕਿਸਨੇ ਕੀਤੀ। ਇਹ ਤਾਂ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਨੇ ਭਾਰਤੀ ਲੋਕਾਂ ਵਿਚ ਧਰਮ-ਜੁੱਧ ਦਾ ਚਾਉ ਪੈਦਾ ਕਰਨ ਲਈ ਇਹ ਦੇਵੀ ਦੇਵਤਿਆਂ ਦੀਆਂ ਕਥਾਵਾਂ ਲਿਖੀਆਂ, ਇਨ੍ਹਾਂ ਨੂੰ ਇਸ਼ਟ ਮੰਨ ਕੇ ਐਸਾ ਨਹੀਂ ਕੀਤਾ। ਮੁਢ ਵਿਚ ਗੁਰੂ ਸਾਹਿਬ ਪਤਮੇਸ਼ਰ ਦੀ ਮਹਾਨ ਸ਼ਕਤੀ ਦਾ ਮੰਗਲਾਚਰਣ ਕਰਦੇ ਸਾਫ ਕਹਿੰਦੇ ਹਨ ਕਿ ਉਸ ਨੇ ਜਗਤ ਲੀਲਾ ਲਈ ਆਪ ਹੀ ਦੇਵਤੇ ਤੇ ਦੇਵਤ ਸਿਰਜਕੇ ਸਾਰਾ ਸੰਘਰਸ਼ ਰਚਿਆ ਹੋਇਆ ਹੈ। ਹੇ ਕ੍ਰਿਪਾ ਸਾਗਰ ! ਜੇ ਤੂੰ ਕ੍ਰਿਪਾ ਕਰੇਂ ਤਾਂ ਮੈਂ ਇਸ ਸਾਰੀ ਸੰਗਰਾਮ ਕਥਾ ਵਿਚੋਂ ਚੰਡੀ ਦੀ ਕਥਾ ਲਿਖਣਾ ਚਾਹੁੰਦਾ ਹਾਂ, ਜੇ ਨੀਝ ਨਾਲ ਦੇਖਿਆ ਜਾਵੇ ਤਾਂ ਇਹ ਚੰਡੀ ਵੀ ਤੇਰੀ ਸ਼ਕਤੀ ਦਾ ਹੀ ਪ੍ਰਕਾਸ਼ ਹੈ—

ਸਵੈਯਾ

ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲੱਖ ਅਨਾਸਾ
 ਕੈ ਸਿਵ, ਸਕਤਿ ਦਦੇ ਸ੍ਰੀ ਚਾਰ, ਰਜੋ ਤਮ ਸਤ ਤਿਹੂ ਪੂਰ ਬਾਸਾ
 ਦਿਉਸ ਨਿਸਾ ਸਸਿ ਸੂਰ ਕੇ ਦੀਪ ਸੁ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ
 ਬੈਰ ਬਢਾਇ ਲਰਾਇ ਸੁਰਾਸੁਰ, ਆਪਹਿ ਦੇਖਤ ਬੰਠ ਤਮਾਸਾ । ੧ ।

ਦੋਹਰਾ

ਕ੍ਰਿਪਾਸਿੰਧੁ ਤਮਰੀ ਕ੍ਰਿਪਾ, ਜੋ ਕਛੁ ਮੈਂ ਪਰਿ ਹੋਇ ।
 ਰਚੋਂ ਚੰਡਿਕਾ ਕੀ ਕਥਾ, ਬਾਣੀ ਸੁਭ ਸਭ ਹੋਇ । ੨ ।

ਇਸ ਤੋਂ ਬਾਦ ਕਾਵਿ ਦੀ ਨਾਇਕਾ ਚੰਡੀ ਦੀ ਉਸਤਤਿ ਹੈ। ਫਿਰ ੮ ਅਧਿਆਇ ਵਿਚ ਸਾਰੀ ਕਥਾ ਅੰਕਿਤ ਕੀਤੀ ਹੈ ਜਿਸ ਦੇ ਕੁਲ ਛੰਦ ੨੩੩ ਹਨ। ਪਹਿਲੇ ਅਧਿਆਇ ਵਿਚ ਮਧੁ ਕੈਟਭ ਦੇਵਤਾਂ ਦੇ ਬਧ ਦੀ ਕਥਾ ਹੈ, ਦੂਜੇ ਵਿਚ ਮਹਾਮਾਸੁਰ ਦੀ ਮੌਤ ਦੱਸੀ ਹੈ, ਤੀਜੇ ਅਧਿਆਇ ਵਿਚ ਦੇਵਤਾਂ ਦੇ ਰਾਜੇ ਸੁੰਭ ਨਿਸੰਭ ਵਲੋਂ ਭੋਜਿਆ ਧੂਮ੍ਰਲੋਚਨ ਦੇਵਤ

ਆਉਂਦਾ ਹੈ ਜੋ ਚੰਡੀ ਹੱਥੋਂ ਮਾਰਿਆ ਜਾਂਦਾ ਹੈ। ਚੌਥੇ ਅਧਿਆ ਵਿਚ ਚੰਡ ਤੇ ਮੁੰਡ ਦੋ ਦੋਂਤਾਂ ਦੇ ਨਾਸ ਦਾ ਹਾਲ ਹੈ। ਪੰਜਵਾਂ ਅਧਿਆ ਰਕਤਬੀਜ ਦੀ ਕਥਾ ਦਸਦਾ ਹੈ ਕਿ ਕਿਵੇਂ ਇਹ ਚੜ੍ਹ ਕੇ ਆਇਆ। ਇਸਦੇ ਸਰੀਰ ਵਿਚੋਂ ਡਿਗੇ ਹਰ ਖੂਨ ਦੇ ਕਤਰੇ ਤੋਂ ਇਕ ਇਕ ਹੋਰ ਦੋਂਤ ਬਣ ਜਾਂਦਾ ਸੀ ਇਹ ਦੇਖਕੇ ਚੰਡੀ ਨੂੰ ਬਹੁਤ ਗੁੱਸਾ ਚੜ੍ਹਿਆ ਉਸਦੇ ਮੱਥੇ ਵਿਚੋਂ ਕਾਲੀ ਦੇਵੀ ਪ੍ਰਗਟ ਹੋਈ ਜਿਸ ਨੇ ਉਹ ਖੂਨ ਦੇ ਟੇਪੇ ਇਸ ਤੇਜ਼ੀ ਨਾਲ ਚੱਟੇ ਕਿ ਕੋਈ ਨਵਾਂ ਦੋਂਤ ਨ ਬਣ ਸਕਿਆ ਤੇ ਅਖੀਰ ਚੰਡੀ ਨੇ ਉਸਨੂੰ ਮਾਰ ਦਿਤਾ। ਛੇਵੇਂ ਅਧਿਆ ਵਿਚ ਨਿਸੁੰਭ ਦੇ ਮਾਰੇ ਜਾਣ ਦਾ ਖ਼ੁਤਾਂ ਹੈ ਤੇ ਸੱਤਵੇਂ ਵਿਚ ਦੋਂਤਰਾਜ ਸੰਭ ਦਾ; ਅੰਤ ਅਠਵੇਂ ਵਿਚ ਚੰਡੀ ਮਾਈ ਦੀ ਜੈਜੈਕਾਰ ਹੁੰਦੀ ਦਿਖਾਈ ਹੈ। ਇਹ ਹੈ ਸਾਰੀ ਕਹਾਣੀ ਜੋ ਗੁਰੂ ਸਾਹਿਬ ਨੇ ਆਪਣੀ ਵਚਿਤਰ ਸ਼ੈਲੀ ਵਿਚ ਰੁਦ੍ਰਮਈ ਬਣਾ ਕੇ ਪੇਸ਼ ਕੀਤੀ ਹੈ। ਜੇ ਇਸਨੂੰ ਅਸਲ ਦੁਰਗਾ ਪਾਠ ਨਾਲ ਮਿਲਾਕੇ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਕੇਵਲ ਚੌਣਵੀਂ ਕਥਾ-ਵਸਤੂ ਲੈ ਕੇ ਬਾਕੀ ਸਾਰੀ ਉਸਾਰੀ ਆਪ ਕੀਤੀ ਤੇ ਸਿਧੀ ਕਹਾਣੀ ਲਿਖਕੇ ਇਸਨੂੰ ਬਲਵਾਨ ਬਣਾਇਆ ਹੈ। ਇਕ ਗੱਲ ਉਹ ਆਪ ਹੀ ਕਹਿੰਦੇ ਹਨ ਕਿ ਇਸ ਵਿਚ ਮੈਂ ਥਾਂ ਥਾਂ ਨਵੀਆਂ ਉਪਮਾਵਾਂ ਤੇ ਦ੍ਰਿਸ਼ਟਾਂਤ ਦੇ ਕੇ ਇਸ ਨੂੰ ਯਥਾ-ਯੋਗ ਰੋਚਕ ਸਟਾਉਣ ਦਾ ਯਤਨ ਜ਼ਰੂਰ ਕੀਤਾ ਹੈ, ਮੇਰਾ ਵੀ ਇਹ ਇਕ ਸ਼ੌਕ ਹੀ ਹੈ। ਜਿਸ ਮਨੋਰਥ ਲਈ ਕੋਈ ਇਸ ਰਚਨਾ ਨੂੰ ਪੜ੍ਹੇ ਸੁਣੇਗਾ, ਉਸਨੂੰ ਉਸਨੂੰ ਉਹੋ ਫਲ ਮਿਲੇਗਾ।

ਏਕ ਤੇ ਏਕ ਰਸਾਲ ਭਇਓ

ਨਖ ਤੇ ਸ਼ਿਖ ਲਉ ਉਪਮਾ ਸੁ ਨਈ ਹੈ...।

ਕਉਂਤਕ ਹੇਤ ਕਰੀ ਕਵਿ ਨੇ,

ਸਤਿਸਯ ਕੀ ਕਥਾ ਇਹ ਪੂਰੀ ਭਈ ਹੈ।

ਜਾਹਿ ਨਮਿਤ ਪੜ੍ਹੇ ਸੁਨਹੈ ਨਰ,

ਸੋ ਨਿਸਚੈ ਕਰ ਤਾਹਿ ਦਈ ਹੈ। ੨੩੨।

ਇਸ ਰਚਨਾ ਵਿਚ ਗੁਰੂ ਸਾਹਿਬ ਨੇ ਕੁਝ ਦੋਹਰਿਆਂ ਤੇ ਕਥਿੱਤਾਂ ਤੋਂ ਇਲਾਵਾ ਜ਼ਿਆਦਾਤਰ ਸਵੈਈਆ ਛੰਦ ਹੀ ਵਰਤਿਆ ਹੈ ਜਦੋਂ ਕਿ ਬਚਿਤਰ ਨਾਟਕ ਵਾਲੀ ਚੰਡੀ ਕਥਾ ਵਿਚ ਵਧੇਰੇ ਬੀਰ ਰਸੀ ਛੰਦਾਂ ਦਾ ਪ੍ਰਯੋਗ ਹੈ। ਇਥੇ ਵੀ ਬੀਰ ਰਸ ਦਾ ਰੰਗ ਹੈ ਪਰੰਤੂ ਜ਼ਿਆਦਾ ਜ਼ੋਰ ਅਲੰਕਾਰਕ ਢੰਗ ਨਾਲ ਕਥਾ-ਵਰਣਨ ਉੱਤੇ ਹੈ। ਹਰ ਦੋਂਤ ਦੀ ਲੜਾਈ ਦੱਸਣ ਲਈ ਵੱਖਰਾ ਅਧਿਆ ਨੀਅਤ ਕੀਤਾ, ਉਸਦੀ ਚੜ੍ਹਾਈ ਦੱਸੀ ਤੇ ਫਿਰ ਦੇਵੀ ਹੱਥੋਂ ਉਸਦੇ ਮਾਰੇ ਜਾਣ ਦੀ ਵਿਥਿਆ ਸੁਆਦ ਲਾ ਲਾ ਲਿਖੀ ਹੈ। ਕਿਵੇਂ ਦੋਂਤ ਚੜ੍ਹ ਕੇ ਆਏ, ਕਿਵੇਂ ਚੰਡੀ ਉਨ੍ਹਾਂ ਉਤੇ ਟੁਟਕੇ ਪਈ ਤੇ ਕਿਵੇਂ ਕਿਵੇਂ ਸੂਰਮੇ ਰਣ ਭੂਮੀ ਵਿਚ ਜਾਨਾਂ ਦਿੰਦੇ ਗਏ, ਇਹ ਗੱਲਾਂ ਕਵੀ ਨੇ ਜਾਣ ਬੁਝਕੇ ਅਲੰਕਾਰਕ ਸਜਾਵਟ ਨਾਲ ਪੇਸ਼ ਕੀਤੀਆਂ ਹਨ ਤੇ ਅਲੰਕਾਰ ਵਧੇਰੇ ਉਪਮਾ, ਉਤਪ੍ਰੇਖਯਾ ਯਾ ਦ੍ਰਿਸ਼ਟਾਂਤ ਆਦਿ ਵਰਤੇ ਹਨ। ਕੁਝ ਤਸਬੀਹਾਂ ਅੰਸੀਆਂ ਵੀ ਹਨ ਜੋ 'ਦੁਰਗਾ ਕੀ ਵਾਰ' ਵਿਚ ਵੀ ਦੁਹਰਾਈਆਂ ਹਨ ਜਿਵੇਂ ਕਿ ਸੂਹੀ

ਸਾੜੀ, ਤਰਖਾਣਾਂ ਦੀਆਂ ਵੱਢੀਆਂ ਗੋਲੀਆਂ, ਪਹਾੜ ਤੇ ਮੀਂਹ ਪੈਣ ਕਾਰਣ ਵਗਦੀ ਲਾਲ ਨਦੀ, ਟਟਹਿਣਿਆਂ ਦੀ ਚਮਕ ਆਦਿ। ਕਈ ਕਲਪਨਾ ਵੀ ਰਲਦੀਆਂ ਹਨ, ਜਿਵੇਂ ਚੰਡੀ ਦੀ ਮਾਰੀ ਤੇਗ ਦੈਂਤ, ਕਾਠੀ, ਘੋੜੇ ਆਦਿ ਨੂੰ ਵੱਢਦੀ ਧਰਤੀ ਵਿਚ ਜਾ ਧਸੀ—

ਚੰਡੀ ਲੈ ਪਾਨ ਕ੍ਰਿਪਾਨ ਹਨੇ ਅਰਿ, ਫੇਰਿ ਦਈ ਸਿਰ ਦਾਨਵ ਤਾ ਮਹਿ
ਮੁੰਡਹਿ ਤੁੰਡਹਿ ਰੁੰਡਹਿ ਚੀਰ, ਪਲਾਨ ਕਿਕਾਨ ਬਸੀ ਬਸੁਧਾ ਮਹਿ । ੧੯੮ ।

ਆਮ ਤੌਰ ਤੇ ਕਵੀ ਨੇ ਛੰਦ ਦੀ ਅੰਤਲੀ ਤੁਕ ਵਿਚ ਉਪਮਾ ਯਾ ਦ੍ਰਿਸ਼ਟਾਂਤ ਦੇ ਕੇ ਘਟਨਾ ਬਿਆਨਣ ਦਾ ਯਤਨ ਕੀਤਾ ਹੈ, ਕੁਝ ਉਦਾਹਰਣ ਇਥੇ ਦਿੰਦੇ ਹਾਂ:—

ਸ੍ਰੌਣ ਪ੍ਰਵਾਹ ਸੈਂ ਪਾਇ ਪਸਾਰ ਕੇ, ਸੋਇ ਹੈ ਸੂਰ ਮਨੋ ਮਦ ਮਾਤੇ । ੧੭ ।

ਪਾਸ ਨਿਹਾਰਕੈ ਗ੍ਰਿਫ਼ ਰਤੈ, ਚਟੁਸਾਰ ਪੜੈਂ ਜਿਮ ਬਾਰਕ ਸੰਥਾ । ੧੮ ।

ਜਿਉ ਪੁਬੀਆ ਸਰਿਤਾ ਤਟ ਜਾਇਕੈ, ਲੈ ਪਟ ਕੋ ਪਟ ਸਾਥ ਪਛਾਰਿਓ । ੩੪ ।

ਜਨੁ ਖੇਲਨ ਕੋ ਸਰਿਤਾ ਤਟ ਜਾਇ, ਚਲਾਂਵਤ ਹੈ ਛਿਛਲੀ ਲਰਕਾ । ੪੩ ।

ਜਿਉਂ ਹਨੁਮਾਨ ਉਖਾਰ ਪਹਾਰ ਕੋ, ਰਾਵਨੁ ਕੇ ਉਰੁ ਭੀਤਰ ਮਾਰਿਓ । ੪੬ ।

ਮਾਨੋਂ ਪਹਾਰ ਕਰਾਰ ਸੈਂ ਚੋਂਚ, ਪਸਾਰ ਰਹੇ ਸਿਸੁ ਸਾਰਕ ਜੈਸੇ । ੬੬ ।

ਤਬ ਸੇਸ ਕੇ ਸੀਸ ਧਰਾ ਲਰਜੀ, ਜਨੁ ਮਧਿ ਤਰੰਗਨਿ ਨਾਵ ਹਲੀ । ੧੦੮ ।

ਖੁਰ ਬਾਜਨ ਪੂਰ ਉਡੀ ਨਭ ਕੋ, ਕਵਿ ਕੇ ਮਨ ਤੇ ਉਪਮਾ ਨ ਟਲੀ ।

ਭਵ ਭਾਰ ਅਪਾਰ ਨਿਵਾਰਨ ਕੋ, ਧਰਨੀ ਮਨੋ ਬ੍ਰਹਮ ਕੇ ਲੋਕ ਚਲੀ । ੧੦੮ ।

ਤੀਰ ਚਲੇ ਇਮ ਬੀਰਨ ਕੋ, ਬਹੁ ਮੇਘ ਮਨੋ ਬਲ ਕੈ ਬਰਖਿਓ ਹੈ । ੧੩੦ ।

ਮਾਨਹੁ ਵਾਰ ਪਹਾਰਹੁ ਕੋ, ਸੁਤ ਤੱਛਕ ਕੇ ਨਿਕਸੇ ਕਰ ਬਾਨੇ । ੧੩੧ ।

ਮਾਨਹੁ ਆਗ ਲਗਾਇ ਹਨੁਗੜ੍ਹ, ਲੋਕ ਅਵਾਸ ਕੀ ਡਾਰੀ ਅਟਾਰੀ । ੧੩੨ ।

ਪਉਨ ਕੇ ਗਉਨ ਕੇ ਤੇਜ ਪ੍ਰਤਾਪ ਤੇ, ਪੀਪਰ ਕੇ ਜਿਉਂ ਪਾਤ ਉਡਾਨੇ । ੧੩੪ ।

ਪੂਰਨਿਪੁਨ ਭਏ ਨਭ ਤੇ ਸੁ ਮਨੋ, ਭੂਅ ਟੂਟ ਨਛੱਤੁ ਪਰਿਓ ਹੈ । ੧੪੯ ।

ਗੇਰੁ ਨਗੇ ਪਰ ਕੈ ਬਰਖਾ, ਧਰਨੀ ਪਰਿ ਮਾਨਹੁ ਰੰਗ ਵਰਿਓ ਹੈ । ੧੫੬ ।

ਘਾਉ ਲਸੈ ਤਨ ਦੈਂਤ ਕੇ ਯੋਂ ਜਨੁ, ਦੀਪਕ ਮੱਧ ਫਨੁਸ ਕੀ ਥੈਲੀ । ੧੫੭ ।

ਮਾਨਹੁ ਸੀਸ ਮਹੱਲ ਕੇ ਬੀਚ, ਸੁ ਮੂਰਤਿ ਏਕ ਅਨੇਕ ਕੀ ਝਾਈ । ੧੫੯ ।

ਸ੍ਰੋਣਤ ਬਿੰਦ ਗਿਰਿਓ ਧਰਨੀ ਪਰ, ਇਉਂ ਅਸਿ ਜੋ ਘਰ ਸੀਸ ਭਜਿਓ ਹੈ ।

ਮਾਨੋਂ ਅਤੀਤ ਕਰਯੋ ਚਿਤ ਕੋ, ਧਨਵੰਤ ਸਭੇ ਨਿਜ ਮਾਲ ਤਜਿਓ ਹੈ । ੧੭੧ ।

ਸੁਉਨ ਸੋ ਲਾਲ ਭਈ ਧਰਨੀ, ਸੁ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ । ੧੯੦ ।

ਮਾਨੋਂ ਮਹਾਂ ਬਨ ਸੈਂ ਬਰ ਬਿਛਨ, ਕਾਟ ਕੈ ਬਾਢੀ ਜੁਦੇ ਕੇ ਧਰੇ ਹੈ । ੧੯੧ ।

ਮਾਨਹੁ ਸਿੰਗਲ ਦੀਪ ਕੀ ਨਾਰਿ, ਗਰੇ ਮੈਂ ਤੰਬੋਰ ਕੀ ਪੀਕ ਨਵੀਨੀ । ੧੯੪ ।

ਮੂੰਗਰ ਲਾਇ ਹਲਾਇ ਮਨੋ ਤਰੁ, ਕਾਛੀ ਨੇ ਪੇਡ ਤੇ ਤੂਤ ਗਿਰਾਏ । ੨੦੦ ।

ਮਾਨਹੁ ਸਾਰ ਕੀ ਸਾਰ ਲੈ ਹਾਥ, ਚਲਾਈ ਹੈ ਸਾਬਨ ਕੋ ਸਬੁਨੀਗਰ । ੨੦੨ ।

ਲੋਥ ਪੈ ਲੋਥ ਗਈ ਪਰ ਇਉਂ, ਸੁ ਮਨੋ ਸੁਰ ਲੋਕ ਕੀ ਸੀਵੀ ਬਨਾਈ । ੨੧੫ ।
 ਸਾਰ ਸੋ ਸਾਰ ਕੀ ਧਾਰ ਬਜੀ, ਝਨਕਾਰ ਉਠੀ ਤਿਹ ਤੇ ਚਿਨਗਾਰੀ ।
 ਮਾਨਹੁ ਭਾਦਵ ਮਾਸ ਕੀ ਰੈਨ, ਲਸੈਂ ਪਟਬੀਜਨ ਕੀ ਚਮਕਾਰੀ । ੨੧੬ ।

ਇਸ ਤਰ੍ਹਾਂ ਪ੍ਰਾਕ੍ਰਿਤਕ, ਇਤਿਹਾਸਕ ਤੇ ਮਿਥਿਹਾਸਕ ਝੰਗ ਦੇ ਅਲੰਕਾਰ ਥਾਂ ਥਾਂ ਵਰਤੇ ਮਿਲਦੇ ਹਨ ਜੋ ਰਣਭੂਮੀ ਵਿਚ ਵੀ ਦੂਸਰੀ ਦੁਨੀਆਂ ਦੀ ਝਾਕੀ ਲਿਆ ਪੇਸ਼ ਕਰਦੇ ਹਨ । ਚੰਡੀ ਤੋਂ ਦੋਂਤ ਕਿਵੇਂ ਭੱਜਦੇ ਹਨ, ਇਸ ਗੱਲ ਨੂੰ ਦ੍ਰਿਸ਼ਟਾਂਤਾਂ ਰਾਹੀਂ ਇਉਂ ਵਰਨਣ ਕੀਤਾ ਹੈ:—

ਭਾਨੁ ਤੇ ਜਿਉਂ ਤਮ ਪਉਨ ਤੇ ਜਿਉਂ ਘਨ
 ਮੋਰ ਤੇ ਜਿਉਂ ਫਨ ਤਿਉਂ ਸੁਕਚਾਨੇ ।
 ਸੂਰ ਤੇ ਕਾਤਰ ਕੂਰ ਤੇ ਚਾਤਰ,
 ਸਿੰਘ ਤੇ ਸਾਤਰ ਏਣਿ ਡਰਾਨੇ ।
 ਸੂਮ ਤੇ ਜਿਉਂ ਜਸ ਬਿਉਗ ਤੇ ਜਿਉਂ ਰਸ,
 ਪ੍ਰਤ ਕਪੁਤ ਤੇ ਜਿਉਂ ਬੰਸੁ ਹਾਨੇ ।
 ਧਰਮ ਜਿਉਂ ਕ੍ਰਪ ਤੇ ਭ੍ਰਮ ਸੁਬਧਿ ਤੇ,
 ਚੰਡ ਕੈ ਜੁਧ ਤੇ ਦੋਂਤ ਪਰਾਨੇ । ੧੪੬ ।

ਚੰਡੀ ਦੀ ਚੜ੍ਹਾਈ ਦਾ ਦ੍ਰਿਸ਼ ਵੀ ਦੇਖਣ ਵਾਲਾ ਹੈ:—

ਸਿੰਘ ਚੜ੍ਹੀ ਮੁਖ ਸੰਖ ਬਜਾਵਤ, ਜਿਉਂ ਘਨ ਮੈਂ ਤੜਿਤਾ ਦੁਤਿ ਮੰਡੀ ।
 ਚਕ੍ਰ ਚਲਾਇ ਗਿਰਾਇ ਦਯੋ, ਅਠਿ ਭਾਜਤ ਦੋਂਤ ਬਡੇ ਬਰਬੰਡੀ ।
 ਭੂਤ ਪਿਸਾਚਿਨ ਮਾਸ ਅਹਾਰ ਕਰੈ, ਕਿਲਕਾਰ ਖਿਲਾਰ ਕੈ ਝੰਡੀ ।
 ਮੁੰਡ ਕੋ ਮੁੰਡ ਉਤਾਰ ਦਯੋ, ਅਬ ਚੰਡ ਕੋ ਹਾਥ ਲਗਾਵਤ ਚੰਡੀ । ੧੧੫ ।

ਆਮ ਤੌਰ ਤੇ ਬੀਰ ਰਸੀ ਵਰਣਨ ਵਿਚ ਸ਼ਿੰਗਾਰ ਦੀ ਗੱਲ ਜਾਇਜ਼ ਨਹੀਂ ਮੰਨੀ ਗਈ ਪਰੰਤੂ ਗੁਰੂ ਸਾਹਿਬ ਮਨੁੱਖੀ ਆਚਰਣ ਤੇ ਸੁਝਾਉ ਤੋਂ ਜਾਣੂ ਸਨ, ਇਸ ਲਈ ਉਹ ਜਾਣਦੇ ਹਨ ਕਿ ਜਦ ਇਕ ਔਰਤ ਸ਼ੇਰ ਦੀ ਸਵਾਰੀ ਕਰਕੇ ਹਥਿਆਰ ਫੜਕੇ ਨਚਦੀ ਤੇ ਆਪਣੇ ਰੰਗ ਢੰਗ ਵਿਖਾਉਂਦੀ ਹੈ, ਜ਼ਰੂਰੀ ਹੈ ਦੂਜੇ ਪਾਸੇ ਪੁਰਖ ਸਰੋਣੀ ਦੇ ਮਨਾਂ ਉਤੇ ਕਝ ਨ ਕਝ ਅਸਰ ਹੋਵੇ । ਇਸ ਅਸਰ ਦੀ ਝਾਕੀ ਉਨ੍ਹਾਂ ਉਸ ਸਮੇਂ ਦਿਖਾਈ ਹੈ ਜਦੋਂ ਚੰਡ ਦੋਂਤ ਰਾਜੇ ਸੁੰਭ ਪਾਸ ਜਾ ਕੇ ਦਸਦਾ ਹੈ ਕਿ ਚੰਡੀ ਇਸਤਰ੍ਹਾਂ ਦੀ ਬੀਰ ਸੁੰਦਰੀ ਹੈ । ਉਸਦਾ ਲਚਕਦਾਰ ਸਰੀਰ ਆਕਰਸ਼ਕ ਤੇ ਉਸਦੇ ਨੈਣ ਤਾਂ ਸਚਮੁਚ ਹੀ ਮੋਹਣ ਵਾਲੇ ਹਨ । ਇਥੇ ਅਨਪ੍ਰਾਸ ਅਲੰਕਾਰ ਦੀ ਛਬਿ ਵੀ ਦੇਖਣ ਵਾਲੀ ਹੈ :—

ਹਰਿ ਸੋ ਮਖ ਹੈ ਹਰਤੀ ਦੁਖ ਹੈ, ਅਲਕੈਂ ਫਰਿ ਹਾਰ ਪੁਭਾ ਹਰਨੀ ਹੈ ।
 ਲੱਚਨ ਹੈਂ ਹਰਿ ਸੇ ਸਰਸੇ, ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ ।
 ਕੋਹਰਿ ਸੋ ਕਰ ਹਾ ਚਲਬ, ਹਰਿ ਪੈ ਹਰਿ ਕੀ ਹਰਿਨੀ ਤਰਨੀ ਹੈ ।

ਹੈ ਕਰ ਸੇਂ ਹਰਿ ਪੈ ਹਰਿ ਸੇ. ਹਰਿ ਰੂਪ ਕੀਏ ਹਰਿ ਕੀ ਧਰਨੀ ਹੈ । ੮੮ ।
 ਇਸੇ ਤਰ੍ਹਾਂ ਉਹ ਦੋਂਤ ਦੋਵੀ ਦੇ ਨੈਣਾਂ ਦੀ ਤਾਰੀਫ਼ ਕਰਦਾ ਕਹਿੰਦਾ ਹੈ —

ਕਬਿੱਤ—ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ ਅਲਿ
 ਫਿਰਤ ਦਿਵਾਨੇ ਬਨ ਡੱਲੈ ਜਿਤ ਤਿਤ ਹੀ
 ਕੀਰ ਅਉ ਕਪੋਤ ਬਿੰਬ ਕੋਕਲਾ ਕਲਾਪੀ ਬਨ
 ਲੂਟੇ ਫੂਟੇ ਫਿਰੈਂ ਮਨ ਚੈਨ ਹੂੰ ਨ ਕਿਤਰੀ
 ਦਾਰਮ ਦਰਕ ਗਯੋ ਪੇਖਿ ਦਸਨਨ ਪਾਂਤਿ
 ਰੂਪ ਹੀ ਕੀ ਕ੍ਰਾਂਤਿ ਜਗ ਫੈਲ ਰਹੀ ਸਿਤ ਹੀ
 ਐਸੀ ਗੁਨ ਸਾਗਰ ਉਜਾਗਰ ਸੁ ਨਾਗਰ ਹੈ
 ਲੀਨੋ ਮਨ ਮੇਰੇ ਹਰਿ ਨੈਨ ਕੋਰ ਚਿਤ ਹੀ । ੮੯ ।

ਇਹ ਸ਼ਿਗਾਰੀ ਪੱਖ ਬੀਰ ਕਥਾ ਵਿਚ ਰਵਾਇਤੀ ਤੌਰ ਤੇ ਵਿਵਰਜਤ ਹੋਣ ਦੇ ਬਾਵਜੂਦ ਵੀ ਮਨੋਵਿਗਿਆਨੀ ਕਲਾਕਾਰ ਨੇ ਅਣਡਿਠ ਨਹੀਂ ਹੋਣ ਦਿਤਾ ।

ਭਾਰਤੀ ਮਿਥਿਹਾਸ ਵਿਚ ਦੋਵੀ — ਸੰਕਲਪ ਬਹੁਤ ਮਹਾਨ ਰਿਹਾ ਹੈ, ਇਹ ਪਰਮੇਸ਼ਰ ਦੀ ਅਸੀਮ ਸ਼ਕਤੀ ਦੀ ਅੰਜ ਹੈ ਜੋ ਅਵਤਾਰ ਲੈਕੇ ਸਮੇਂ ਸਮੇਂ ਦੁਸ਼ਟਾਂ ਦਾ ਨਾਸ ਕਰਦੀ ਹੈ । ਕਿਤੇ ਕਿਤੇ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਸਤੇ ਗੁਣੀ, ਰਜੋਗੁਣੀ ਤੇ ਤਮੋਗੁਣੀ ਸੁਭ ਵਾਲੇ ਬ੍ਰਹਮਾ, ਵਿਸ਼ਨੂ ਤੇ ਮਹੇਸ਼ ਸ਼ਕਤੀਆਂ ਉਤੇ ਅਸੂਰੀ ਸ਼ਕਤੀਆਂ ਕਾਬੂ ਪਾ ਲੈਂਦੀਆਂ ਹਨ ਤਾਂ ਫਿਰ ਇਹ ਦੋਵੀ ਪ੍ਰਗਟ ਹੁੰਦੀ ਤੇ ਆਪਣੇ ਚਮਤਕਾਰ ਦਿਖਾਉਂਦੀ ਹੈ । ਦਰ ਅਸਲ ਦੇਵਤੇ ਨੇਤੀ ਦੇ ਪ੍ਰਤਿਨਿਧ ਹਨ ਤੇ ਦੋਂਤ ਬਦੀ ਦੇ, ਦੁਰਗਾ ਉਹ ਬੀਰ ਆਤਮਾ ਹੈ ਜੋ ਇਨ੍ਹਾਂ ਸਾਰੇ ਸ਼ਕਤੀਆਂ ਨੂੰ ਸਾਹਸ ਨਾਲ ਪਾਤ ਕਰਦੀ, ਅੰਤ ਵਿਚੋਂ ਪ੍ਰਾਪਤ ਕਰਦੀ ਹੈ । ਚੰਡੀ ਇਸ ਦੋਵੀ ਸਪ੍ਰਿਟ ਦੀ ਪ੍ਰਤੀਕ ਹੈ ਜੋ ਮਨੁੱਖੀ ਆਤਮਾ ਨੂੰ ਸ਼ਕਤੀ ਪ੍ਰਦਾਨ ਕਰਦੀ ਰਹਿੰਦੀ ਹੈ । ਇਸੇ ਕਾਰਣ ਭਾਰਤੀ ਧਰਮ ਤੇ ਸਾਹਿਤ ਵਿਚ ਇਸਦੀ ਜੈਜੈਕਾਰ ਗਾਈ ਜਾਂਦੀ ਰਹੀ ਹੈ । ਅਜੇ ਹੀ ਪੜ੍ਹੇ ਪੜ੍ਹਾਈ ਪ੍ਰਭੂਤਾ ਨੂੰ ਮੁਖ ਰਖ ਕੇ ਹੀ ਗੁਰੂ ਸਾਹਿਬ ਨੇ ਇਸ ਬੀਰ ਚਰਿਤ ਤੇ ਉੱਚ ਐਂਕਿਤ ਕੀਤਾ ਹੈ ਅਤੇ ਇਸਦਾ ਅਧਾਰ 'ਦੁਰਗਾ ਸਪਤਸਤੀ' ਦੀ ਉਹ ਰਚਨਾ ਹੈ ਜੋ ਹਿੰਦੂ ਜਨਤਾ ਵਿਚ ਨਿਤਨੇਮ ਬਣਾ ਕੇ ਆਮ ਪੜ੍ਹੀ ਜਾਂਦੀ ਸੀ ।



੫. ਵਾਰ ਦੁਰਗਾ ਕੀ

ਪੰਜਾਬੀ ਵਿਚ ਸ੍ਰੀ ਦਸਮੇਸ਼ ਜੀ ਦੀ ਇਕੋ ਇਕ ਪਪ ਛੰਦਾਂ ਦੀ ਰਚਨਾ 'ਵਾਰ ਦੁਰਗਾ ਕੀ' ਹੈ ਜਿਸਦੇ ਜੰਗੀ ਬਿਗਲ ਦੀ ਪ੍ਰਭਾਵਸਾਲੀ ਧੁਨ ਦੇ ਮਸਤਾਨੇ ਕੀਤੇ ਨਿਹੰਗ ਸਿੰਘ ਅਜ ਵੀ ਨਿਰਭੈ ਤੇ ਤਿਆਰ ਬਰਤਿਆਰ ਨਜ਼ਰ ਆਉਂਦੇ ਹਨ। ਇਸ ਵਿਚ ਗੁਰੂ ਸਾਹਿਬ ਨੇ 'ਦੁਰਗਾ ਸਪਤਸਤੀ' ਦੀ ਕਥਾ ਦੇ ਅਧਾਰ ਤੇ ਚੰਡੀ ਦੇਵੀ ਦੀ ਦੈਂਤਾਂ ਉਤੇ ਵਿਜਯ ਦਾ ਧੜਲੇਦਾਰ ਵਰਨਣ ਕੀਤਾ ਹੈ। ਇਸਦੀ ਬੀਰ ਨਾਇਕਾ ਸ਼ੇਰ ਦੀ ਸਵਾਰੀ ਕਰਨ ਵਾਲੀ ਦੁਰਗਾ ਹੈ ਤੇ ਪੁਤਿਨਾਇਕ ਮਹਾਸੂਰ, ਧੂਮ੍ਰਲੋਚਨ, ਚੰਡ, ਮੁੰਡ, ਸ੍ਰੋਣਤਬੀਜ ਤੇ ਸੰਭ, ਨਿਸੰਭ ਆਦਿ ਹਨ। ਇਹਨਾਂ ਨੂੰ ਮਾਰ ਕੇ ਦੇਵੀ ਇੰਦਰ ਨੂੰ ਰਾਜ ਦਿਵਾਉਂਦੀ ਹੈ। ਇਕ ਸੁੰਦਰੀ ਦਾ ਸੰਗਰਾਮੀਏ ਰੂਪ ਵਿਚ ਜਿੱਤਾਂ ਜਿਤਦੀ ਦਿਖਾਉਣ ਤੋਂ ਮਕਸਦ ਉਹਨਾਂ ਦਾ ਇਹੋ ਦਸਣਾ ਸੀ ਕਿ ਇਕ ਅਬਲਾ ਆਖੀ ਜਾਣ ਵਾਲੀ ਇਸਤਰੀ ਜੇ ਬੀਰੰਗਨਾ ਬਣਕੇ ਧਰਮ ਯੁਧ ਦੇ ਚਾਉ ਨਾਲ ਜੂਝੇ ਤਾਂ ਉਹ ਵਡੇ ਵਡੇ ਅਭਿਮਾਨੀ ਦੈਂਤਾਂ ਨੂੰ ਪਛਾੜ ਕੇ ਇੰਦਰ ਵਰਗੇ ਦੇਵਤੇ ਨੂੰ ਜਿਤ ਦਿਵਾ ਸਕਦੀ ਹੈ। ਇਸ ਲਈ ਮਰਦਾਂ ਨੂੰ ਇਸ ਤੋਂ ਸਬਕ ਲੈ ਕੇ ਆਪਣੇ ਆਪ ਅੰਦਰ ਬੀਰਤਾ, ਸਾਹਸ ਤੇ ਸਵੈਮਾਨ ਜੇਹੇ ਉਤਮ ਗੁਣ ਪੈਦਾ ਕਰਨੇ ਚਾਹੀਦੇ ਹਨ। ਕੁਝ ਲੋਕਾਂ ਨੂੰ ਇਹ ਵੀ ਭੁਲੇਖਾ ਹੈ ਕਿ ਗੁਰੂ ਸਾਹਿਬ ਦੇਵੀ ਦੇ ਪੁਜਾਰੀ ਸਨ, ਇਸ ਕਰਕੇ ਉਹਨਾਂ ਇਹ ਵਾਰ ਲਿਖੀ। ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਉਪਾਸ਼ਕ ਤਾਂ ਕੇਵਲ ਪ੍ਰਭੂ ਦੀ ਮਹਾਨ ਸ਼ਕਤੀ ਦੇ ਹੀ ਸਨ ਜਿਸਨੂੰ ਉਹਨਾਂ ਭਗਉਤੀ, ਖੜਗ, ਤੇਗ, ਕਾਲ ਯਾ ਅਸਿਪੁਜ ਆਦਿ ਵੀ ਆਖਿਆ ਹੈ। 'ਪ੍ਰਿਥਮ ਭਗਉਤੀ ਸਿਮਰਕੈ' ਵਿਚ ਉਹ ਇਸੇ ਰੱਬੀ ਸ਼ਕਤੀ ਨੂੰ ਧਿਆਉਂਦੇ ਹਨ ਜੋ ਪਹਿਲੇ ਖੰਡਾ-ਕਾਛ ਰੂਪ ਧਾਰਦਾ ਤੇ ਸ੍ਰਿਸਟੀ ਦੀ ਰਚਨਾ ਕਰਦਾ ਹੈ ਤੇ ਇਸੇ ਮਹਾਨ ਸੱਤਾ ਬਾਰੇ ਉਹ ਅਗੇ ਜਾ ਕੇ ਕਹਿੰਦੇ ਹਨ ਕਿ ਤੇਰੇ ਬਲ ਨਾਲ ਹੀ ਰਾਮ ਕ੍ਰਿਸ਼ਨ ਆਦਿਕ ਅਵਤਾਰਾਂ ਜਿੱਤ ਪਾਈ ਤੇ ਤੇਰੇ ਬਲ ਨਾਲ ਹੀ ਇਸ ਦੁਰਗਾ ਨੇ ਦੈਂਤਾਂ ਦਾ ਨਾਸ ਕੀਤਾ ਹੈ। ਸ਼ਬਦ ਸਾਫ਼ ਹਨ।—

ਖੰਡਾ ਪ੍ਰਿਥਮ ਮਨਾਇਆ, ਜਿਨਿ ਸਭ ਸੈਸਾਰੁ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਸਾਜਿ, ਕੁਦਰਤੀ ਦਾ ਖੇਲੁ ਬਣਾਇਆ।
ਚਉਦਹ ਤਬਕ ਬਣਾਇਕੈ, ਕੁਦਰਤੀ ਦਾ ਖੇਲੁ ਦਿਖਾਇਆ।
ਸਿੰਧ ਪਰਬਤ ਮੇਦਨੀ, ਬਿਨ ਖੰਮਾ ਗੈਣੁ ਰਹਾਇਆ।
ਸਿਰਜੇ ਦਾਨੋ ਦੇਵਤੇ, ਤਿਨ ਅੰਦਰਿ ਬਾਦ ਰਚਾਇਆ।

ਤੇ ਹੀ ਦੁਰਗਾ ਸਾਜੀਏ, ਦੈਂਤਾਂ ਦਾ ਨਾਮ ਯਦਾਇਆ ।
 ਤੈਥੋਂ ਹੀ ਬਲੁ ਰਾਮ ਲੈ, ਨਾਲ ਬਾਣਾਂ ਦੇ ਰਾਵਣ ਘਾਇਆ ।
 ਤੈਥੋਂ ਹੀ ਬਲੁ ਕ੍ਰਿਸ਼ਨ ਲੈ, ਕੰਸੁ ਕੇਸੀ ਪਕੜਿ ਗਿਰਾਇਆ ।
 ਬਡੇ ਬਡੇ ਮੁਨਿ ਦੇਵਤੇ, ਕਈ ਜੁਗ ਤਿਨੀ ਤਨੁ ਤਾਇਆ ।
 ਕਿਨੈ ਤੇਰਾ ਅੰਤੁ ਨਾ ਪਾਇਆ । ੨ ।

ਇਸ ਤੋਂ ਜਾਹਰ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਇਸ਼ਟ ਉਹ ਹੈ ਜੋ ਸਾਰੀਆਂ ਸ਼ਕਤੀਆਂ ਦਾ ਸੋਮਾਂ ਤੇ ਸਭ ਪੀਰਾਂ ਅਵਤਾਰਾਂ ਨੂੰ ਤਾਕਤਾਂ ਬਖਸ਼ਣ ਵਾਲਾ ਹੈ ।

ਮਹਾਨ ਦੇਵੀ ਸ਼ਕਤੀ ਭਗਉਤੀ ਹੈ, ਚੰਡੀ ਨਹੀਂ ਤੇ ਨਾ ਹੀ ਦੁਰਗਾ ਯਾ ਭਵਾਨੀ ਹੈ, ਇਹ ਤਾਂ ਉਸਦੀਆਂ ਦਾਸੀਆਂ ਹਨ ।

'ਅਨਹਦ ਰੂਪ ਅਨਾਹਦ ਬਾਨੀ

ਚਰਨ ਸਰਨ ਜਿਹ ਬਸਤ ਭਵਾਨੀ । [ਅਕਾਲ ਉਸਤਤਿ]

ਆਮ ਤੌਰ ਤੇ ਇਸ ਵਾਰ ਦਾ ਨਾਮ ਚੰਡੀ ਦੀ ਵਾਰ ਪ੍ਰਸਿੱਧ ਹੋ ਗਿਆ ਹੈ ਯਾ ਫਿਰ 'ਵਾਰ ਭਗਉਤੀ ਜੀ ਕੀ' ਵੀ ਕਿਹਾ ਜਾਂਦਾ ਹੈ ! ਪਰ ਇਹ ਦੋਵੇਂ ਨਾਮ ਬਾਦ ਵਿਚ ਪ੍ਰਚਲਤ ਹੋਏ ਸਿੱਧ ਹੁੰਦੇ ਹਨ । 'ਵਾਰ ਦੁਰਗਾ ਕੀ' ਪ੍ਰਮਾਣਿਕ ਨਾਮ ਹੋਣ ਦਾ ਪਹਿਲਾ ਸਬੂਤ ਤਾਂ ਇਹ ਹੈ ਕਿ ਸ੍ਰੀ ਦਸਮ ਗ੍ਰੰਥ ਦੀਆਂ ਪ੍ਰਾਚੀਨ ਬੀੜਾਂ, ਜਿਵੇਂ ਕਿ ਅਨੰਦਪੁਰੀ ਬੀੜ, ਭਾਈ ਮਨੀ ਸਿੰਘ ਵਾਲੀ, ਪਟਨੇ ਸਾਹਿਬ ਵਾਲੀ ਤੇ ਮੋਤੀ ਬਾਗ ਪਟਿਆਲੇ ਵਾਲੀ—ਸਾਰੀਆਂ ਹੀ ਲਿਖਤੀ ਬੀੜਾਂ ਵਿਚ ਸਿਰਲੇਖ ਇਹੋ ਮਿਲਦਾ ਹੈ । ਸ੍ਰੀ ਦਸਮੇਸ਼ ਜੀ ਦੇ ਹਜ਼ੂਰੀ ਲਿਖਾਰੀ ਭਾਈ ਦੁਰਬਾਰੀ ਨੇ ਜੋ ਇਸਦਾ ਪਹਿਲਾਂ ਖਰੜਾ ਲਿਖਿਆ, ਉਸਤੇ ਸਿਰਲੇਖ 'ਵਾਰ ਦੁਰਗਾ ਕੀ' ਹੀ ਹੈ । ਪੱਥਰ ਦੇ ਛਾਪੇ ਦੀ ੧੧੫੮ ਸਫ਼ੇ ਵਾਲੀ ਬੀੜ ਵਿਚ ਵੀ ਅਜੇਹਾ ਹੀ ਹੈ । ਦੂਜੇ, ਜਦੋਂ ਅਸੀਂ ਇਸ ਪ੍ਰਬੰਧ ਕਾਵਿ ਦੀ ਅੰਦਰਲੀ ਗਵਾਹੀ ਲੱਭਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਇਸ ਵਿਚ ਦੇਵੀ ਲਈ ਤਿੰਨ ਵਾਰ 'ਭਵਾਨੀ, ਛੇ ਵਾਰ 'ਚੰਡੀ' ਤੇ ੩੯ ਵਾਰ 'ਦੁਰਗਾ' ਪਦ ਵਰਤਿਆ ਗਿਆ ਹੈ, ਭਗਉਤੀ ਇਕ ਵਾਰ ਵੀ ਨਹੀਂ ਵਰਤਿਆ । ਆਖ਼ਰ ਨਾਇਕਾ ਦਾ ਜੋ ਨਾਮ ਕਵੀ ਰਚਨਾ ਵਿਚ ਵਰਤਦਾ ਹੈ, ਉਸੇ ਦੇ ਅਧਾਰ ਤੇ ਹੀ ਸਿਰਲੇਖ ਹੋ ਸਕਦਾ ਸੀ । ਤੀਜੀ ਦਲੀਲ ਇਹ ਵੀ ਹੈ ਕਿ ਮੂਲ ਸੰਸਕ੍ਰਿਤ ਰਚਨਾ ਦਾ ਨਾਮ 'ਦੁਰਗਾ ਸਪਤਸ਼ਤੀ' ਯਾ 'ਦੁਰਗਾ ਪਾਠ' ਹੈ, ਇਸ ਅਨੁਸਾਰ 'ਵਾਰ ਦੁਰਗਾ ਕੀ' ਨਾਮ ਰਖਿਆ ਜਾਣਾ ਹੀ ਉਚਿਤ ਸੀ । 'ਵਾਰ ਭਗਉਤੀ ਜੀ ਕੀ' ਨਾਮ ਪੈਣ ਦਾ ਕਾਰਣ ਇਤਨਾ ਹੀ ਜਾਪਦਾ ਹੈ ਕਿ ਅਰੰਭ ਵਿਚ 'ਸ੍ਰੀ ਭਗਉਤੀ ਜੀ ਸਹਾਇ' ਸੀ ਤੇ ਫਿਰ ਪਉਤੀ 'ਪ੍ਰਿਥਮ ਭਗਉਤੀ ਸਿਮਰਕੈ' ਨਾਲ ਸ਼ੁਰੂ ਹੁੰਦੀ, ਸਿੱਟਾ ਇਹ ਹੋਇਆ ਕਿ ਇਨ੍ਹਾਂ ਨਾਮਾਂ ਦਾ ਸਦਕਾ ਵਾਰ ਦਾ ਨਾਮ ਵੀ ਆਮ ਲੋਕਾਂ ਵਾਰ ਭਗਉਤੀ ਜੀ ਕੀ' ਹੀ ਪਾ ਦਿਤਾ। 'ਚੰਡੀ ਦੀ ਵਾਰ' ਇਸ ਲਈ ਕਿ ਦੁਰਗਾ ਨੂੰ ਚੰਡੀ ਵੀ ਆਖਦੇ ਹਨ ਤੇ ਇਸੇ ਨਾਂ ਉਤੇ ਗੁਰੂ ਜੀ ਨੇ ਇਸ ਦਾ ਚਰਿਤਰ ਹਿੰਦੀ ਵਿਚ ਲਿਖਿਆ ਹੈ, ਵੈਸੇ ਭਗਉਤੀ ਤੇ ਦੁਰਗਾ ਵੱਖ ਵੱਖ ਅਰਥ ਰਖਦੇ ਹਨ । ਭਗਉਤੀ ਦਾ

ਅਰਥ ਤਲਵਾਰ ਹੈ ਜੈਸਾ ਕਿ ਭਾਈ ਗਰਦਾਸ ਨੇ ਵੀ ਵਰਤਿਆ ਹੈ :—

‘ਨਾਉ ਭਗਉਤੀ ਲੋਹ ਘੜਾਇਆ । ੬ ।’ [ਵਾਰ ੨੫
ਗੁਰੂ ਸਾਹਿਬ ਵਾਰ ਵਿਚ ਇਸੇ ਅਰਥ ਵਿਚ ਪ੍ਰਯੋਗ ਕਰਦੇ ਹਨ—

‘ਲਈ ਭਗਉਤੀ ਦੁਰਗਸ਼ਾਹ’ । ੫੩ ।

ਇਹ ਅਸੀਂ ਅਗੇ ਵੀ ਵਿਚਾਰ ਚੁਕੇ ਹਾਂ ਕਿ ਸ੍ਰੀ ਦਸਮੇਸ਼ ਜੀ ਨੇ ਤਲਵਾਰ ਬੋਧਕ ਪਦਾਂ ਨੂੰ ਜਾਣ ਕੇ ਪਰਮੇਸਰ ਦੇ ਅਰਥਾਂ ਵਿਚ ਵਰਤਿਆ ਹੈ, ਇਹ ਉਹਨਾਂ ਦੀ ਸੰਤ ਸਿਪਾਹੀ ਸ਼ਬਦਾਵਲੀ ਅਪਣੀ ਹੈ। ਬਚਿਤਰ ਨਾਟਕ ਦੇ ਮੁੱਢ ਵਿਚ ਉਹ ਮੰਗਲਾਚਰਣ ਕਰਦੇ ਕਹਿੰਦੇ ਹਨ —

ਨਮਸਕਾਰ ਸ੍ਰੀ ਖੜਗ ਕੋ ਕਰਉ ਸੁ ਹਿਤ ਚਿਤ ਲਾਇ।

ਇਥੇ ਖੜਗ ਦਾ ਅਰਥ ਤਲਵਾਰ ਨਹੀਂ, ਅਕਾਲ ਸ਼ਕਤੀ ਹੈ। ਇਥੇ ‘ਵਾਰ ਦੁਰਗਾ ਕੀ’ ਦੇ ਅਰੰਭ ਵਿਚ ਜੋ ‘ਪ੍ਰਿਥਮ ਭਗਉਤੀ ਸਿਮਰਕੈ’ ਪਾਠ ਹੈ, ਇਥੇ ਭਗਉਤੀ ਦਾ ਅਰਥ ਦੇਵੀ ਨਹੀਂ ਸਗੋਂ ਤਲਵਾਰ ਹੈ ਤੇ ਤਲਵਾਰ ਤੋਂ ਭਾਵ ਅਕਾਲ ਸ਼ਕਤੀ ਹੈ। ਇਹ ਸਬਦ ਗੁਰੂ ਜੀ ਨੇ ਕੇਵਲ ਇਥੇ ਹੀ ਇਉਂ ਨਹੀਂ ਵਰਤਿਆ ਸਗੋਂ ਹੋਰ ਵੀ ਕਈ ਥਾਂ ‘ਸ੍ਰੀ ਭਗਉਤੀ ਜੀ ਸਹਾਇ’ ਕਹਿਕੇ ਪਰਮੇਸਰ ਦਾ ਮੰਗਲ ਕੀਤਾ ਹੈ। ਇਕ ਹੋਰ ਪੱਖ ਤੋਂ ਵੀ ਇਸ ਦਾ ਵਿਚਾਰ ਧਿਆਨ ਯੋਗ ਹੈ, ਪੁਰਾਣੇ ਸੰਸਕ੍ਰਿਤ-ਸਾਹਿਤ ਵਿਚ ‘ਭਗਵਤ’ ਸ਼ਬਦ ਪਰਮੇਸਰ ਦੇ ਅਰਥਾਂ ਵਿਚ ਪ੍ਰਸਿਧ ਹੈ, ਤੇ ਹਿੰਦੀ ਵਿਚ ਵੀ ਐਸਾ ਹੀ ਹੈ ਤੇ ਗੁਰੂ ਸਾਹਿਬ ਨੇ ਇਸਦੀ ਵਰਤੋਂ ਵੀ ਕੀਤੀ ਹੈ—

‘ਪ੍ਰਿਥਮ ਧਰਹੁ ਭਗਵਤ ਕੋ ਧਿਆਨਾ

ਬਹੁਰ ਕਰਹੁ ਕਵਿਤਾ ਬਿਧਿ ਨਾਨਾ ।’

ਇਸੇ ਭਗਵਤ ਦਾ ਇਸਤਰੀ ਲਿੰਗ ਰੂਪ ‘ਭਗਵਤੀ’ ਤੇ ‘ਭਗਉਤੀ’ ਹੈ, ਮੁਰਾਦ ਮਹਾਨ ਚੇਤਨ ਸ਼ਕਤੀ ਤੋਂ ਹੀ ਹੈ ਜੋ ਕਿ ਦੁਰਗਾ ਵਰਜੀਆਂ ਅਨੇਕਾਂ ਦੇਵੀਆਂ ਤੇ ਦਵਤੇ ਪੈਦਾ ਕਰ ਸਕਦੀ ਹੈ। ਸੋ ਇਸ ਭੇਦ ਨੂੰ ਧਿਆਨ ਗੋਚਰਾ ਕਰਨਾ ਜ਼ਰੂਰੀ ਹੈ ਕਿ ਚੰਡੀ ਯਾ ਦੁਰਗਾ ਤਾਂ ਦੇਵੀ ਹੀ ਹੈ ਜਿਸ ਨੇ ਦੈਂਤਾਂ ਨੂੰ ਹਰਾਇਆ ਪਰੰਤੂ ਭਗਉਤੀ ਉਸ ਤੋਂ ਬਹੁਤ ਵਡੇਰੀ ਮਹਾਂ ਸ਼ਕਤੀ ਹੈ ਜਿਸਦੇ ਇਹ ਦੇਵੀ ਦਵਤੇ ਸਭ ਪਾਣੀਹਾਰ ਹਨ। ਇਸ ਗੱਲ ਨੂੰ ਵਾਰ ਦੀ ਦੂਜੀ ਪਉੜੀ ਵਿਚ ਗੁਰੂ ਸਾਹਿਬ ਨੇ ਆਪ ਹੀ ਸਪਸ਼ਟ ਕੀਤਾ ਹੈ।

ਤੈ ਹੀ ਦੁਰਗਾ ਸਾਜੀਏ, ਦੈਂਤਾਂ ਦਾ ਨਾਮ ਗਵਾਇਆ ।

ਸੋ ਗੁਰੂ ਸੰਕੇਤਾਵਲੀ ਵਿਚ ਦੁਰਗਾ ਤੇ ਭਗਉਤੀ ਵੱਖ ਵੱਖ ਹਨ। ਇਹਨਾਂ ਨੂੰ ਇਕ ਸਮਝਣਾ ਭੁਲ ਹੈ। ਇਹ ਠੀਕ ਹੈ ਕਿ ਦੁਰਗਾ ਵੀ ਉਸੇ ਅਨੰਤ ਸ਼ਕਤੀ ਦੀ ਕਿਰਣ ਹੈ ਪਰ ਪੂਰਨ ਅਨੰਤ ਸ਼ਕਤੀ ਨਹੀਂ। ਗੁਰੂ ਸਾਹਿਬ ਤੇ ਆਮ ਲੋਕਾਂ ਦੇ ਦ੍ਰਿਸ਼ਟੀਕੋਣ ਵਿਚ ਇਹੋ ਭੇਦ ਸੀ। ਜਿਨ੍ਹਾਂ ਇਹ ਭੇਦ ਨਹੀਂ ਜਾਣਿਆ ਉਨ੍ਹਾਂ ਨੂੰ ‘ਪ੍ਰਿਥਮ ਭਗਉਤੀ ਸਿਮਰਕੈ’ ਦੇ ਸਹੀ ਅਰਥ ਸਮਝਣ ਵਿਚ ਕਾਫੀ ਔਖ ਹੋਈ ਹੈ।

ਕਥਾ-ਵਸਤੂ—

ਇਸ ਵਾਰ ਦੀ ਕਹਾਣੀ ਦਾ ਸਾਰ ਇਹ ਹੈ ਕਿ ਤ੍ਰੇਤਾਯੁਗ ਵਿਚ ਦੈਂਤਾਂ ਦਾ ਭਜਾਇਆ ਇੰਦਰ ਕੈਲਾਸ਼ ਤੇ ਦੁਰਗਾ ਦੀ ਸ਼ਰਣ ਆ ਬੇਨਤੀ ਕਰਦਾ ਹੈ ਕਿ ਮੇਰਾ ਗੁਆਚਾ ਰਾਜ ਮੈਨੂੰ ਦਿਵਾਇਆ ਜਾਵੇ। ਇਹ ਪਰਮੇਸ਼ਰ ਦੀ ਲੀਲਾ ਹੈ ਕਿ ਉਹ ਦੰਵਤਿਆਂ ਦਾ ਅਹੰਕਾਰ ਤੋੜਣ ਲਈ ਅਜੇਹੀ ਹੇਠਲੀ ਉਤੇ ਕਰਦਾ ਹੈ। ਇੰਦਰ ਵਰਗਾ, ਦੇਵਤਿਆਂ ਦਾ ਰਾਜਾ ਸ਼ਰਨਾਰਥੀ ਹੋਕੇ ਤਲਾ ਤੇ ਨ੍ਰਾਉਣ ਆਈ ਦੁਰਗਾਸ਼ਾਹ ਪਾਸ ਗਿੜਗਿੜਾਂਦਾ ਹੈ ਤੇ ਅਗੋਂ ਦੁਰਗਾ ਖਿੜ ਖਿੜਾਕੇ ਹੱਸਦੀ ਤੇ ਉਸਨੂੰ ਮੱਦਦ ਦਾ ਭਰੋਸਾ ਦਿਵਾਉਂਦੀ ਹੈ :

ਦੁਰਗਾ ਬੈਠ ਸੁਣੰਦੀ ਹੱਸੀ ਹੜ ਹੜਾਇ

ਓਹੀ ਸੀਂਹ ਮੰਗਾਇਆ ਰਾਕਸ਼ ਭੱਖਣਾ

‘ਚਿੰਤਾ ਕਰਹੁ ਨ ਕਾਈ,’ ਦੇਵਾਂ ਨੂੰ ਆਖਿਆ

ਰੋਹ ਹੋਈ ਮਹਾਂਮਾਈ ਰਾਕਸ਼ ਮਾਰਣੇ । ੫ ।

ਦੁਰਗਾ ਸ਼ਰ ਦੀ ਸਵਾਰੀ ਕਰਕੇ ਮੈਦਾਨ ਵਿਚ ਨਿਤਰਦੀ ਤੇ ਰਾਕਸ਼ਾਂ ਦੇ ਆਹੂ ਲਾਹੁੰਦੀ ਜਾਂਦੀ ਹੈ। ਪਹਿਲੇ ਟਾਕਰੇ ਵਿਚ ਹੀ ਦੈਂਤਾਂ ਦਾ ਰਾਜਾ ਮਹਿਖਾਸੂਰ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿਤਾ ਜਾਂਦਾ ਹੈ ਤੇ ਦੇਵੀ ਫੋਰਨ ਇੰਦਰ ਨੂੰ ਰਾਜ ਦੇਕੇ ਲੋਪ ਹੋ ਜਾਂਦੀ ਹੈ। ਪਰ ਛੇਤੀ ਹੀ ਸੁੰਭ ਤੇ ਨਿਸੁੰਭ ਦੋ ਹੋਰ ਗੁਮਾਨੀ ਦੈਂਤ ਇੰਦਰਪੁਰੀ ਉਤੇ ਧਾਵਾ ਬੋਲ ਦਿੰਦੇ ਹਨ ਜਿਨ੍ਹਾਂ ਨਾਲ ਤਕੜੀ ਭਾਰੀ ਫੌਜ ਹੈ। ਰਾਜੇ ਸੁੰਭ ਨੇ ਪਹਿਲੇ ਪੂਮਰਲੋਚਨ ਫਿਰ ਚੰਡ ਸੁੰਭ ਤੇ ਸੁੰਣਤਬੀਜ ਜੇਹੇ ਆਪਣੇ ਬਹਾਦਰ ਜਰਨੈਲਾਂ ਨੂੰ ਘਲਿਆ ਜੋ ਇਕ ਇਕ ਕਰਕੇ ਮਾਰੇ ਗਏ। ਸੁੰਣਤਬੀਜ ਦੇ ਲਹੂ ਦਾ ਕਤਲਾ ਜਦੋਂ ਧਰਤੀ ਤੇ ਡਿਗਦਾ ਸੀ, ਤਾਂ ਇਕ ਹੋਰ ਰਾਕਸ਼ ਪੈਦਾ ਹੋ ਜਾਂਦਾ ਸੀ। ਏਸ ਕਰਕੇ ਚੰਡੀ ਨੇ ਕਾਲੀ ਨੂੰ ਬੁਲਾਇਆ, ਉਸਨੇ ਅਜੇਹੀ ਫੁਰਤੀ ਨਾਲ ਖੂਨ ਪੀਤਾ, ਕੋਈ ਤੁਪਕਾ ਹੇਠ ਨਾ ਡਿਗਣ ਦਿਤਾ। ਸੁੰਣਤਬੀਜ ਦੀ ਮੌਤ ਪਿਛੋਂ ਨਿਸੁੰਭ ਆਇਆ ਤੇ ਫੇਰ ਖੁਦ ਸੁੰਭ ਰਾਜਾ, ਇਹ ਵੀ ਵਾਰੀ ਵਾਰੀ ਚੰਡੀ ਦੇ ਹੱਥੋਂ ਮਾਰੇ ਗਏ। ਇਸ ਤਰ੍ਹਾਂ ਸਾਰੇ ਦੈਂਤਾਂ ਦਾ ਨਾਸ ਕਰਕੇ ਦੇਵੀ ਨੇ ਇੰਦਰ ਨੂੰ ਰਾਜ ਦਿਵਾਇਆ ਤੇ ਜਗਦੰਬਾ ਦੀ ਜੈਜੈਕਾਰ ਹੋਈ।

ਸੁੰਭ ਨਿਸੁੰਭ ਪਠਾਇਆ, ਜਮ ਦੇ ਧਾਮ ਨੇ

ਇੰਦਰ ਸੌਂਦਿ ਬੁਲਾਇਆ, ਰਾਜ ਅਭਿਭੇਖ ਨੇ

ਸਿਰ ਤੈ ਛਤ੍ਰ ਫਿਰਾਇਆ ਰਾਜੇ ਇੰਦਰ ਦੇ

ਚਉਦਹ ਲੋਕਾਂ ਛਾਇਆ, ਜਸੁ ਜਗਮਾਤ ਦਾ। ੫੫ ।

ਇਹ ਹੈ ਸੰਖੇਪ ਜੇਹੀ ਕਹਾਣੀ ਕਿ ਦੁਰਗਾ ਦੇਵੀ ਰੋਹ ਵਿਚ ਆ ਕੇ ਵਡੇ ਵਡੇ ਰਾਕਸ਼ਾਂ ਨੂੰ ਪਛਾੜਦੀ ਤੇ ਦੇਵਤਿਆਂ ਨੂੰ ਜਿੱਤ ਦਿਵਾਂਦੀ ਹੈ। ਸਾਰੀ ਵਾਰ ਘਮਸਾਣ ਦੇ ਜੁੱਧ ਦਾ ਇਕ ਜੋਸ਼ੀਲਾ ਤੇ ਬਾਂਕਾ ਚਿੱਤਰ ਹੈ ਕਿ ਕਿਵੇਂ ਇਕ ਬੀਰੰਗਨਾ ਅਤਿ ਡਰਾਉਣੇ ਮਾਰੂ ਦੈਂਤਾਂ ਦੇ ਸੱਥਰ ਲਾਹੁੰਦੀ ਜਾਂਦੀ ਹੈ। ਇਸੇ ਕਰਕੇ ਕਿਤੇ ਕਿਤੇ ਗੁਰੂ ਸਾਹਿਬ ਦੁਰਗਾ ਨੂੰ ‘ਦੁਰਗਾਸ਼ਾਹ’ ਨਾਮ ਨਾਲ ਵੀ ਪੁਕਾਰਦੇ ਹਨ, ਜਿਵੇਂ ਉਹ ਬੀਰਤਾ ਦੀ ਮਲਕ ਹੋਵੇ। ਇਸ

ਚਿੱਤਰ ਨੂੰ ਵੇਖ ਕੇ ਜਿਥੇ ਇਸਤਰੀ ਦੀ ਹੈਸੀਅਤ ਉੱਚੇਰੀ ਹੁੰਦੀ, ਉਥੇ ਮਰਦਾਂ ਨੂੰ ਵੀ ਇਸ ਤੋਂ ਘਟੇਰੀ ਪਰੇਰਨਾ ਮਿਲਦੀ ਹੈ ਕਿ ਜੇ ਕਰ ਇਕੱਲੀ ਚੰਡੀ ਖੰਡਾ ਖੜਕਾਕੇ ਇਤਨੇ ਦੁਸ਼ਟਾਂ ਨੂੰ ਸੋਧ ਸਕਦੀ ਹੈ ਤਾਂ ਮੁਗਲ ਸਾਮਰਾਜ ਵਰਗੇ ਦੇਸ਼ਾਂ ਨੂੰ ਉਹ ਕਿਉਂ ਨਹੀਂ ਭੁਇੰ ਲਾਹ ਸਕਦੇ। ਇਹੋ ਗੱਲ ਸੀ, ਜਿਸ ਦੇ ਸਦਕੇ, ਅਠਾਰ੍ਹਵੀਂ ਸਦੀ ਵਿਚ ਲਗਾਤਾਰ ਸੌ ਵਰ੍ਹੇ ਸਿੰਘ ਸੂਰਮੇ ਸਾਮਰਾਜੀ ਦੇਸ਼ ਦੇ ਵਿਰੁਧ ਨਿਰਭੈ ਹੋਕੇ ਲੜਦੇ ਰਹੇ ਤੇ ਆਖਰ ਉਹਨਾਂ ਇਸ ਦੇਸ਼ ਨੂੰ ਖਪਾ ਕੇ ਦਮ ਲਿਆ। ਇਹ ਇਸ ਵਾਰ ਦਾ ਇਕ ਕ੍ਰਿਸਮਾ ਹੈ ਜਿਸ ਦੀ ਪੁਸ਼ਟੀ ਇਤਿਹਾਸ ਪੂਰੀ ਤਰ੍ਹਾਂ ਕਰ ਰਿਹਾ ਹੈ। ਹੁਣ ਵੀ ਨਿਹੰਗ ਸਿੰਘ ਆਪਣੇ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਣ ਲਈ ਰੋਜ਼ਾਨਾ ਇਸਦਾ ਪਾਠ ਕਰਦੇ ਤੇ ਬਾਕੀ ਆਮ ਸਿਖ ਚੰਡੀ ਦਾ ਪਾਠ ਕਰਨੋਂ ਇਸ ਲਈ ਸੰਕੁਚਦੇ ਹਨ ਕਿ ਇਸਦੇ ਪੜ੍ਹਿਆਂ ਲੜਾਈ ਛਿੜ ਪੈਂਦੀ ਹੈ। ਸੋ ਅਜੇਰਾ ਬੀਰ ਰਸੀ ਪ੍ਰਭਾਵ ਦਸਦਾ ਹੈ ਕਿ ਕਲਾਕਾਰ ਕਵੀ ਨੇ ਇਸਦੇ ਰੂਪਕ ਵਾਂਗੋ ਨੂੰ ਹਰ ਪਾਸਿਓਂ ਸੰਪੂਰਣ ਕਰ ਕੇ ਪੇਸ਼ ਕੀਤਾ ਹੈ।

ਇਸਦੀ ਬਿੰਬਾਵਲੀ, ਸ਼ਬਦਾਵਲੀ, ਰੂਪਾਵਲੀ, ਵਾਤਾਵਰਣ, ਚੁਸਤ ਬੰਦਸ਼ ਸਭੇ ਬੀਰ ਰਸੀ ਰੰਗਣ ਦਾ ਹੈ ਜੋ ਮਨ ਨੂੰ ਪ੍ਰਚੰਡ ਕਰਕੇ ਜਲਾਲੀ ਰੰਗ ਚਾੜ੍ਹਦਾ ਤੇ ਫੁਪੀਆਂ ਕਲਾਂ ਨੂੰ ਉਘਾੜਦਾ ਹੈ। ਇਸ ਰੂਪਕ ਬਣਤਰ ਵਿਚ ਦੋ ਗੱਲਾਂ ਬਹੁਤ ਪ੍ਰਭਾਵਸ਼ਾਲੀ ਸਿਧ ਹੋਈਆਂ ਹਨ ਇਕ ਤਾਂ ਅਲੰਕਾਰਾਂ ਨਾਲ ਸਜੀ ਜੋਸ਼ੀਲੀ ਸ਼ੈਲੀ ਤੇ ਦੂਜੇ ਧੜੱਲੇਦਾਰ ਬੋਲੀ।

ਜਿਸ ਤਰ੍ਹਾਂ ਫੌਜੀ ਵਾਜੇ ਦੀ ਧੁਨ ਨਾਲ ਸਿਪਾਹੀ ਦਾ ਹਰ ਕਦਮ ਅਭੇ ਵਧਦਾ ਹੈ, ਤਿਵੇਂ ਇਸ ਵਾਰ ਦੀ ਹਰ ਪਉੜੀ ਬਾਜਾਂ ਵਾਂਗ ਤਰਾਰੇ ਲੈਂਦੀ ਪੌਸੇ ਦੀ ਚੋਟ ਨਾਲ ਤੁਰਦੀ ਹੈ ਤੇ ਸੂਰਬੀਰਤਾ ਦਾ ਸਾਗਰ ਉਛਾਲੇ ਮਾਰਦਾ ਨਦਰੀ ਪੈਂਦਾ ਹੈ। ਕੋਣ ਹੈ, ਇਸ ਬਿਆਨ ਨੂੰ ਪੜ੍ਹ ਕੇ ਜਿਸ ਦਾ ਮੂਨ ਉਬਾਲੇ ਨ. ਖਾਣ ਲਗ ਜਾਵੇ।

‘ਜੰਗ ਮੁਸਾਫਾ ਵਜਿਆ, ਰਣ ਘੁਰੇ ਨਗਾਰੇ ਚਾਵਲੇ
 ਝੁਲਨਿ ਨੇਜੇ ਬੈਰਕਾਂ, ਨੀਸਾਣ ਲਸ਼ਨਿ ਲਿਸਾਵਲੇ ।’
 ‘ਚੋਟ ਪਈ ਦਮਾਮੇ ਦਲਾਂ ਮੁਕਾਬਲਾ ।
 ਦੇਵੀ ਦਸਤ ਨਚਾਈ ਸੀਹਣਿ ਸਾਰ ਦੀ ।’
 ‘ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ ।’
 ‘ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ।’
 ‘ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲ ਧਉਂਸਾ ਭਾਰੀ ।’
 ‘ਪੱਗਾਂ ਸੂਲ ਬਜਾਈਆਂ, ਦਲਾਂ ਮੁਕਾਬਲਾ ।’
 ‘ਧੂਹਿ ਮਿਆਨੋਂ ਲਈਆਂ, ਜੁਆਨੀ ਸੂਰਮੀ ।’
 ‘ਦੁਹਾਂ ਕੰਧਾਰਾਂ ਮੁਹਿ ਜੁੜੇ, ਦਲ ਘੁਰੇ ਨਗਾਰੇ ।
 ਓਰੜਿ ਆਏ ਸੂਰਮੇ, ਸਰਦਾਰ ਰਣਿਆਰੇ ।’

ਇਸਤਰ੍ਹਾਂ ਥਾਂ ਥਾਂ ਇਹ ਪੌਸਾ ਯਾ ਨਗਾਰਾ ਜਗੀ ਸੁਰ ਨੂੰ ਉਭਰਦਾ ਦਰਸਾਉਂਦਾ ਹੈ

ਇਸ ਤੋਂ ਇਲਾਵਾ ਕਵੀ ਨੇ ਆਪਣੀ ਬੀਰ ਨਾਇਕਾ ਦੀ ਹੀ ਸ਼ਲਾਘਾ ਨਹੀਂ ਕੀਤੀ ਸਗੋਂ
 ਥਾ ਥਾ ਤੇ ਦੌਂਤਾਂ ਦੀ ਚੜ੍ਹਤ ਨੂੰ ਵੀ ਪੂਰੇ ਜੋਸ਼ ਨਾਲ ਬਿਆਨਿਆ ਹੈ। ਉਹ ਪੂਰੇ ਤਾਣ
 ਨਾਲ ਬੱਦਲ ਵਾਗ ਗੱਜਦੇ, ਘੋੜ ਨਚਾਉਂਦੇ ਆਉਂਦੇ ਸ਼ਸਤਰਾਂ ਦੇ ਜੋਹਰ ਦਿਖਾਉਂਦੇ ਹਨ
 ਤੇ ਕਈ ਵਾਰ ਬਹੁਤੇ ਹੋਣ ਕਰਕੇ ਦੁਰਗਾ ਨੂੰ ਘੇਰ ਵੀ ਲੈਂਦੇ ਹਨ। ਡਰਾਉਣੇ ਦੌਂਤਾਂ ਦਾ
 ਕ੍ਰਮ ਦੇਖੋ :

ਘੁਰੇ ਨਗਾਰੇ ਦੱਹਰੇ ਰਣ ਸੰਗਲਿਆਲੇ
 ਪੂੜ ਲਪੇਟੇ ਤੂਹਰੇ, ਸਿਰਦਾਰ ਜਟਾਲੇ
 ਉਖਲੀਆਂ ਨਾਸਾਂ ਜਿਨ੍ਹਾਂ, ਮੂੰਹ ਜਾਪਨ ਆਲੇ
 ਆਏ ਦੇਵੀ ਸਾਹਮਣੇ ਬੀਰ ਮੁੱਛਲਿਆਲੇ ।
 ਸੁਰਪਤਿ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ।
 ਗੱਜੇ ਦੁਰਗਾ ਘੇਰਿ ਕੈ, ਜਣੁ ਘਣੀਅਰ ਕਾਲੇ । ੧੩ ।

ਇਕ ਹੋਰ ਸੂਰੇ ਦੌਂਤਾਂ ਦੀ ਝਾਕੀ ਵੀ—

ਆਹਰ ਮਿਲਿਆ ਆਹਰੀਆਂ ਸੈਨ ਸੂਰਿਆਂ ਸਾਜੀ ।
 ਚਲੇ ਸਉਂਹੇ ਦੁਰਗਸਾਹ ਜਣੁ ਕਾਬੈ ਹਾਜੀ ।
 ਤੀਰੀਂ 'ਤੇਗੀ' ਜਮਧੜੀਂ, ਰਣਿ ਵੰਡੀ ਭਾਜੀ
 ਇਕਿ ਘਾਇਲ ਘੂਮਨ ਸੂਰਮੇ, ਜਣੁ ਮਕਤਬ ਕਾਜੀ
 ਇਕ ਬੀਰ ਪਰੇਤੇ ਬਰਛੀਏ, ਜਿਉ ਝਕ ਪਉਨ ਨਿਮਾਜੀ ।
 ਇਕ ਦੁਰਗਾ ਸਉਹੇ ਖੁਨਸਕੈ, ਖੁਨਸਾਇ ਤਾਜੀ
 ਇਕ ਧਾਵਨ ਦੁਰਗਾ ਸਾਹਮਣੇ, ਜਿਉ ਭੁਖਿਆਏ ਪਾਜੀ ।
 ਕਦੇ ਨ ਰੱਜੇ ਜੁਧ ਤੇ ਰਜਿ ਹੋਏ ਰਾਜੀ । ੪੫ ।

ਮਹਿਖਾਸੁਰ ਦੀ ਵੰਗਾਰ ਵੀ ਸੁਣਨ ਵਾਲੀ ਹੈ ਜੋ ਇਹ ਕਹਿੰਦਾ ਹੈ ਕਿ ਮੈਂ ਤਾਂ
 ਇੰਦਰ ਵਰਗੇ ਭਜਾ ਦਿਤੇ, ਇਹ ਦੇਵੀ ਬਿਚਾਰੀ ਕੀ ਹੈ :—

ਉਮਲ ਲੱਭੇ ਜੋਧੇ ਮਾਰੂ ਬੱਜਿਆ ।
 ਬੱਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ —
 'ਇੰਦਰ ਜੇਹਾ ਜੋਧਾ ਮੈਥੋਂ ਭੱਜਿਆ' ।
 ਕਉਣ ਵਿਚਾਰੀ ਦੁਰਗਾ ਜਿਨ ਰਣੁ ਸਜਿਆ । ੧੬ ।

ਇਸ ਤਰ੍ਹਾਂ ਪ੍ਰਤਿਨਾਇਕ ਦੇ ਬਲ ਨੂੰ ਵੱਡਾ ਦਿਖਾ ਕੇ ਫਿਰ ਆਪਣੀ ਨਾਇਕਾ ਦਾ
 ਹੱਥ ਉਤੇ ਦਿਖਾਉਣਾ ਵਾਰਕਾਰ ਦੀ ਕਲਾਕਾਰੀ ਹੈ। ਵੱਡੀ ਖੂਬੀ ਅਲੰਕਾਰਮਾਲਾ ਦੀ ਹੈ,
 ਜੋ ਜੁੱਧ ਦੇ ਚਿਤਰਾਂ ਨੂੰ ਪੂਰੇ ਠਾਠ ਠਾਲ ਚਿਤ੍ਰਿਤ ਕਰਦੀ ਜਾਂਦੀ ਹੈ। ਜਦ ਮਹਿਖਾਸੁਰ ਦੇ
 ਸਿਰ ਵਿਚ ਚੰਡੀ ਨੇ ਤੇਗ ਮਾਰੀ ਤਾਂ ਉਹ ਖੋਪਰ ਨੂੰ ਚੂਰ ਚੂਰ ਕਰਦੀ ਘੋੜੇ, ਕਾਠੀ ਤੇ ਅਗੇ
 ਧਰਤੀ ਨੂੰ ਚੀਰਦੀ ਫੇਰ ਪੈਲ ਦੇ ਸਿੰਗਾਂ ਤੋਂ ਵੀ ਅਗੇ ਕੱਛੂ ਦੇ ਸਿਰ ਤੇ ਜਾ ਵੱਜਦੀ ਹੈ।

ਖੂਨ ਦੇ ਪਰਨਾਲੇ ਇਉਂ ਵਹਿੰਦੇ ਹਨ ਜਿਵੇਂ ਪਹਾੜ ਤੇ ਮੀਂਹ ਪੈਣ ਕਾਰਣ ਬਰਸਾਤੀ ਠਾਲਿਆਂ ਦਾ ਲਾਲ ਪਾਣੀ ਵਗਦਾ ਹੁੰਦਾ ਹੈ ਜਾਂ ਸ਼ਿਵਾਂ ਦੀ ਜਣਾਂ ਵਿਚੋਂ ਗੰਗਾ; ਵੈਂਤਾਂ ਦੇ ਅੰਗ ਇਉਂ ਵੱਢੇ ਟੁਕੇ ਪਏ ਹਨ ਜਿਵੇਂ ਤਰਖਾਣ ਦੇ ਪਾਏ ਮੱਛੇ ਸੁਟੇ ਹੁੰਦੇ ਹਨ, ਬਰਛੀ ਮਾਰ ਮਾਰ ਕੇ ਚੰਡੀ ਨੇ ਦੈਂਤਾਂ ਦੇ ਰੱਕੜੇ ਇਉਂ ਪਰੇ ਲਏ ਹਨ ਜਿਵੇਂ ਔਲਿਆ ਲੱਦੀ ਟਾਹਣੀ ਯਾ ਹਲਵਾਈ ਦੀ ਵੜੇ ਪਰੋਤੀ ਸੀਖ, ਤੇਗਾਂ ਬੱਦਲਾਂ ਵਿਚ ਇਉਂ ਲਿਸਕਦੀਆਂ ਹਨ ਜਿਵੇਂ ਬਿਜਲੀ । ਜਖਮੀ ਰਾਕਸ਼ ਇਉਂ ਲਿਟਦੇ ਫਿਰਦੇ ਹਨ ਜਿਵੇਂ ਮਦਮਸਤ ਸ਼ਰਾਬੀ, ਦੁਰਗਾ ਦੀ ਲਹੂ-ਲਿਬੜੀ ਸੂਹੀ ਤਲਵਾਰ ਇਉਂ ਜਾਪਦੀ ਹੈ ਜਿਵੇਂ ਕੋਈ ਮਹਿਜ਼ਾਦਾ ਸੂਹੀ ਸਾੜੀ ਪਾ ਕੇ ਆਈ ਹੋਵੇ । ਸੰਜੋਂ ਅੰ ਉਤੇ ਢੇਰਾਂ ਲਰਣ ਨਾਲ ਇਉਂ ਖੜਕਾਰ ਹੁੰਦਾ ਹੈ ਜਿਵੇਂ ਕਿਧਰੇ ਠਠਿਆਰ ਭਾਂਡੇ ਘੜ ਰਹੇ ਹੋਣ, ਘੜਿਆਂ ਦੀ ਅਸਮਾਨੀ ਚੜ੍ਹਦੀ ਪੂੜ ਇਉਂ ਲਗਦੀ ਹੈ ਜਿਵੇਂ ਧਰਤੀ ਇੰਦਰ ਪਾਸ ਪੁਕਾਰ ਕਰਨ ਜਾ ਰਹੀ ਹੋਵੇ । ਵਡੇ ਵਡੇ ਦੈਂਤ ਇਉਂ ਦਿਸਦੇ ਹਨ ਜਿਵੇਂ ਉਚੇ ਮੁਨਾਰੇ ਤੇ ਦੁਰਗਾ ਬਿਜਲੀ ਵਾਂਗ ਪੈ ਕੇ ਇਹਨਾਂ ਮੁਨਾਰਿਆਂ ਨੂੰ ਢਾਹੁੰਦੀ ਜਾਂਦੀ ਹੈ, ਸੂਦਮੇ ਰਣ ਭੂਮੀ ਵਿਚ ਇਉਂ ਨਚਦੇ ਫਿਰਦੇ ਹਨ ਜਿਵੇਂ ਨਟ ਬਾਜ਼ੀਆਂ ਪਾ ਰਹੇ ਹੋਣ ਯਾ ਪੋਸਤੀ ਪੋਸਤ ਪੀ ਕੇ ਲਟਬੋਰੇ ਹੋਣ, ਜੋਧਿਆਂ ਦੇ ਲਹੂ ਲਿਬੜੇ ਬਾਣੇ ਇਸ ਤਰ੍ਹਾਂ ਲਗਦੇ ਹਨ ਜਿਵੇਂ ਬਾਗਾਂ ਵਿਚ ਖਿੜੇ ਲਾਲ ਲਾਲ ਫੁਲ ।

ਸੁੰਣਤ ਬੀਜ ਦੇ ਦੁਆਲੇ ਹੂਰਾਂ ਇਉਂ ਝੁਰਮਟ ਪਾ ਰਹੀਆਂ ਹਨ

ਜਿਵੇਂ ਲਾੜੇ ਦੁਆਲੇ ਲਾੜੀਆਂ ।

ਮਾਰੇ ਗਏ ਬੀਰਾਂ ਦੀਆਂ ਲਾਸ਼ਾਂ ਇਉਂ ਪਈਆਂ ਹਨ ਜਿਵੇਂ ਕੋਈ ਹੌਲੀ ਖੇਡਕੇ ਥੱਕਕੇ ਸੌਂ ਗਏ ਹੋਣ ਯਾ ਫਿਰ ਸੂਰਮੇ ਭੰਗਾਂ ਪੀ ਕੇ ਪਏ ਹੋਣ । ਇਹ ਬੀਰ-ਝਾਕੀਆਂ ਐਸੀਆਂ ਹਨ ਜਿਸਨੂੰ ਵੇਖਣ ਲਈ ਫ਼ਰਿਸ਼ਤੇ ਵੀ ਅਸਮਾਨੋਂ ਉਤਰਕੇ ਆ ਰਹੇ ਹਨ ।

ਇਹ ਸਾਰਾ ਵਰਣਨ ਤੀਰਾਂ, ਤਲਵਾਰਾਂ, ਖੰਡੇ, ਬਰਛੀਆਂ ਦੀ ਛਣਕਾਰ ਨਾਲ ਤੇ ਢੋਲ ਧੌਂਸਿਆਂ ਦੀ ਧੁੰਕਾਰ ਨਾਲ ਗੂੰਜਦਾ ਸੁਣਾਈ ਦਿੰਦਾ ਹੈ ਤੇ ਗੁਰੂ ਸਾਹਿਬ ਦੀ ਬਲਵਾਨ ਬੋਲੀ ਦਾ ਹਿਸਾ ਉਸੇ ਤਰ੍ਹਾਂ ਦਾ ਹੈ ਜਿਵੇਂ ਜੰਗ ਵਿਚ ਗਰਜਦੇ ਟਕਾਟਿਆਂ ਦਾ । ਇਸ ਬਾਰੇ ਬਹੁਤਾ ਕਹਿਣ ਦੀ ਲੋੜ ਨਹੀਂ, ਦੋ ਚਾਰ ਪਉੜੀਆਂ ਪੜ੍ਹਕੇ ਡੋਲੇ ਫਰਕਣ ਲਗ ਪੈਂਦੇ ਹਨ ਤੇ ਦੁਰਗਾ ਦਾ ਜਗਮਗਾਉਂਦਾ ਜਲਾਲ ਸਾਹਮਣੇ ਮੂਰਤੀਮਾਨ ਆ ਹੁੰਦਾ ਹੈ । ਮਿਸਾਲ ਲਈ ਇਕ ਪਉੜੀ ਦਿੰਦੇ ਹਾਂ —

ਜੰਗ ਮੁਸਾਫ਼ਾ ਬਜਿਆ, ਰਣ ਘੁਰੇ ਨਗਾਰੇ ਚਾਵਲੇ
 ਝੂਲਨਿ ਨੇਜੇ ਬੈਰਕਾਂ, ਨੀਸਾਣ ਲਸਨਿ ਲਸਾਵਲੇ
 ਢੋਲ ਨਗਾਰੇ ਪਉਣ ਦੇ, ਉਂਘਨ ਜਾਣੁ ਜਟਾਵਲੇ
 ਦੁਰਗਾ ਦਾਨੋ ਡਹੇ ਰਣ, ਨਾਦ ਵੱਜਨਿ ਖੇਤ ਭੀਹਾਵਲੇ
 ਬੀਰ ਪਰੋਤੇ ਬਰਛੀਏ; ਜਣੁ ਡਾਲ ਚਮੁਟੇ ਆਂਵਲੇ
 ਇਕ ਵੱਢੇ ਤੇਗੀਂ ਤੜਫੀਅਨ, ਮਦ ਪੀਤੇ ਲੋਟਨਿ ਬਾਵਲੇ

ਇਕ ਚੁਣਿ ਚੁਣਿ ਝਾੜਦੇ ਕਢੀਅਨੁ, ਰੇਤ ਵਿਚੋਂ ਸੁਇਨਾ ਡਾਵਲੇ
ਗਦਾ ਤ੍ਰਿਸੂਲ ਬਰਛੀਆਂ, ਤੀਰ ਵਗਨਿ ਖਰੇ ਉਤਾਵਲੇ:

ਜਣੁ ਡਸ ਭੁਜੰਗਮ ਸਾਂਵਲੇ

ਮਰ ਜਾਵਨਿ ਬੀਰ ਰੁਹਾਵਲੇ । ੮ ।

ਵਾਰ ਵਿਚ ਗੁਰੂ ਸਾਹਿਬ ਦੇ ਜ਼ਮਾਨੇ ਵਰਤੀ ਜਾਂਦੀ ਜੰਗੀ ਸਮੱਗਰੀ ਤੇ ਹਥਿਆਰਾਂ ਦਾ ਵੀ ਕਾਫ਼ੀ ਵਰਣਨ ਹੈ ਜਿਵੇਂ ਤਲਵਾਰ, ਤੀਰ ਧਨੁਖ, ਤੁਫੰਗ, ਗਦਾ, ਤ੍ਰਿਸੂਲ, ਚੱਕਰ, ਬੈਰਕ ਨੇਜੇ, ਬਰਛੇ, ਨੀਸਾਣ, ਜ਼ਿਰਰਾ ਬਖਤਰ, ਢਾਲ, ਸੰਜੋਅ, ਪਟੇਲਾ, ਟੋਪ, ਪਾਖਰਾ, ਬਰਗਸਤਾਣ, ਤੇ ਮਾਰੂ ਖਾਜੇ-ਧੌਂਸੇ, ਨਗਾਰੇ, ਦਮਾਮੇ, ਧੱਗਾਂ, ਸੰਖ, ਭੇਰੀ ਆਦਿ। ਇਹ ਵੀ ਪਤਾ ਲਗਦਾ ਹੈ ਕਿ ਕਈ ਹਥਿਆਰਾਂ ਲਈ ਮੁਲਤਾਨ ਚੰਗਾ ਮਸ਼ਹੂਰ ਸੀ। ਦੁਰਗਾ ਦੇਵੀ ਜ਼ਿਆਦਾਤਰ ਤੇਗ, ਖੰਡਾ ਯਾ ਗਦਾ ਦੀ ਵਰਤੋਂ ਕਰਦੀ ਹੈ। ਉਸਦੀ ਸਵਾਰੀ ਸ਼ੇਰ ਹੈ। ਦਰਅਸਲ ਸ਼ੇਰ ਹੋ ਸਕੇ ਤੇ ਸਾਹਸ ਦਾ ਪ੍ਰਤੀਕ ਹੈ, ਇਸ ਤੋਂ ਬਿਨਾ ਕਰਮਯੋਗ ਦੀ ਤੇਗ ਚਲਾਈ ਵੀ ਨਹੀਂ ਜਾ ਸਕਦੀ। ਵਾਰ ਦਾ ਮੁਖ ਆਚਰਥ ਇਹੋ ਦੱਸਣਾ ਹੈ ਕਿ ਸੰਸਾਰ ਦੇ ਰਣਖੇਤਰ ਵਿਚ ਸੁਰ ਤੇ ਅਸੁਰ ਦਾ, ਨੇਕੀ ਤੇ ਬਦੀ ਦਾ ਜ਼ੋਰਦਾਰ ਸੰਘਰਸ਼ ਹੋ ਰਿਹਾ ਹੈ ਜਿਸ ਵਿਚ ਪ੍ਰਭੂ ਦੀ ਸ਼ਕਤੀ ਸਦਾ ਨੇਕੀ ਦਾ ਪੱਖ ਲੈਂਦੀ ਤੇ ਆਖਰ ਇਸ ਦੀ ਫਤੋਂ ਹੁੰਦੀ ਹੈ। ਪਰੰਤੂ ਇਸ ਵਿਜਯ ਦੇਵੀ ਨੂੰ ਵਰਨ ਲਈ ਤਨ ਤੇ ਮਨ ਦੋਵੇਂ ਬਲਵਾਨ ਹੋਣੇ ਜ਼ਰੂਰੀ ਹਨ। ਜੇ ਮਨ ਬਲਵਾਨ ਨਹੀਂ ਤਾਂ ਸ਼ੇਰ ਦੀ ਸਵਾਰੀ ਨਹੀਂ ਕੀਤੀ ਜਾ ਸਕਦੀ ਤੇ ਜੇ ਤਨ ਬਲਵਾਨ ਨਹੀਂ ਤਾਂ ਤੇਗ ਵੀ ਨਹੀਂ ਵਾਹੀ ਜਾ ਸਕਦੀ। ਸੋ ਦੁਰਗਾ ਦੀ ਵਾਰ ਦੋਹਾਂ ਨੂੰ ਬਲਵਾਨ ਕਰਨ ਦੀ ਪ੍ਰੇਰਨਾ ਦਿੰਦੀ ਇਹ ਸਮਝਾਉਂਦੀ ਹੈ ਕਿ ਦੋਹਾਂ ਸ਼ਕਤੀਆਂ ਭਾਵੇਂ ਕਿੰਨੀਆਂ ਵੀ ਹੋਣ ਜੇਕਰ ਸਾਡੀ ਤਬੀਅਤ ਤਕੜੀ ਹੋਵੇ, ਪੱਖ ਨਿਆਂ ਦਾ ਹੋਵੇ ਤਾਂ ਇਕੱਲਿਆਂ ਹੀ ਸਭ ਦੋਖੀਆਂ ਨੂੰ ਹਰਾ ਕੇ ਜੈ ਜੈਕਾਰ ਕੀਤੀ ਜਾ ਸਕਦੀ ਹੈ।

ਇਸ ਵਾਰ ਨੇ ਪੰਜਾਬੀਆਂ ਦੀਆਂ ਜਿੱਤਾਂ ਵਿਚ ਸਦਾ ਢੇਰ ਹਿਸਾ ਪਾਇਆ ਹੈ ਤੇ ਅਜ ਵੀ ਇਸ ਦੀ ਸਾਹਿਤਕ ਹਸਤੀ ਸ਼ੇਰ ਵਾਂਗ ਗਰਜਦੀ ਸੁਣਾਈ ਦਿੰਦੀ ਹੈ। ਸਤਿਗੁਰਾਂ ਦਾ ਕਮਾਲ ਇਹ ਹੈ ਕਿ ਉਨ੍ਹਾਂ ਇਕੋ ਕਹਾਣੀ ਨੂੰ ਵੱਖ ਵੱਖ ਜ਼ਬਾਨਾਂ ਵਿਚ ਵਖੋ ਵਖਰੇ ਰੂਪਾਂ ਰਾਹੀਂ ਪੇਸ਼ ਕਰਕੇ ਬੀਰ ਭਾਵਨਾ ਜਗਾਉਣ ਦਾ ਸਫਲ ਉਪਰਾਲਾ ਕੀਤਾ ਹੈ ਤੇ ਇਹ ਪੰਜਾਬੀ ਰੂਪ ਸਭ ਤੋਂ ਵਧ ਬਲਵਾਨ ਸਿੱਧ ਹੋਇਆ ਹੈ।

੬. ਗਿਆਨ ਪ੍ਰਬੋਧ

ਜਿਵੇਂ 'ਬਚਿਤਰ ਨਾਟਕ' ਗ੍ਰੰਥ ਭਾਰਤੀ ਧਰਮਾਂ ਦਾ ਪੁਰਾਣਕ ਇਤਿਹਾਸ ਪੇਸ਼ ਕਰਦਾ ਹੈ ਤਿਵੇਂ 'ਗਿਆਨ ਪ੍ਰਬੋਧ' ਭਾਰਤੀ ਧਰਮਾਂ ਦੀ ਵਿਚਾਰਧਾਰਾ ਦੀ ਪੱਥੀ ਹੈ ਜੋ ਪਰ ਇਹ ਸੰਪੂਰਨ ਪ੍ਰਾਪਤ ਨਹੀਂ, ਕੇਵਲ ਝੜਕ ਛੰਦ ਮਿਲਦੇ ਹਨ। ਗੁਰੂ ਸਾਹਿਬ ਇਸ ਨੂੰ ਪੂਰਾ ਨਹੀਂ ਕਰ ਸਕੇ ਯਾ ਸਾਡੇ ਤਕ ਹੀ ਇਤਨੇ ਛੰਦ ਪਹੁੰਚੇ ਹਨ, ਇਸ ਬਾਰੇ ਕੁਝ ਵੀ ਆਖਣਾ ਔਖਾ ਹੈ। ਪਰੰਤੂ ਇਸ ਰਚਨਾ ਦੀ ਅੰਦਰਲੀ ਗਵਾਹੀ ਤੋਂ ਸਪਸ਼ਟ ਹੈ ਕਿ ਕਵੀ ਜੀਵਨ ਦੇ ਚਾਰ ਪੱਖਾਂ ਨੂੰ ਵਿਚਾਰ ਗੋਚਰਾ ਕਰਨਾ ਚਾਹੁੰਦਾ ਹੈ ਜੋ ਧਰਮ, ਅਰਥ, ਕਾਮ, ਮੋਖ ਕਰਕੇ ਪ੍ਰਸਿਧ ਹਨ। ਭਾਰਤੀ ਸਾਹਿਤ ਵਿਚ ਇਨ੍ਹਾਂ ਨੂੰ 'ਚਾਰ ਪਦਾਰਥ' ਵੀ ਕਿਹਾ ਗਿਆ ਹੈ। ਪਹਿਲੇ ੧੨੫ ਛੰਦ ਅਕਾਲ ਮਹਿਮਾ ਦੇ ਹਨ, ਇਸਦੀ ਸੁਰ ਤੇ ਨੁਹਾਰ, ਸ਼ੈਲੀ ਤੇ ਬੋਲੀ ਜਾਪੁ ਤੇ ਅਕਾਲ ਉਸਤਤਿ ਨਾਲ ਰਲਦੀ ਮਿਲਦੀ ਹੈ। ਹਾਂ, ਛੰਦ ਜ਼ਰੂਰ ਕਈ ਵੰਨਗੀ ਦੇ ਵਰਤੇ ਹਨ ਜਿਵੇਂ ਛਪੈ, ਕਥਿਤ, ਪਾਧੜੀ, ਤ੍ਰਿਭੰਗੀ, ਤੌਟਕ, ਤੌਮਰ, ਭੁਯੰਗ ਪ੍ਰਯਾਤ, ਨਾਰਾਜ ਅਰਧ ਨਾਰਾਜ, ਰਸਾਵਲ, ਰੁਆਲ, ਕਲਸ ਤੇ ਬਹਰ ਤਵੀਲ ਪਸ਼ਚਮੀ ਆਦਿ। ਅਕਾਲ ਦੀ ਉਸਤਤਿ ਉਸੇ ਵੰਗ ਦੀ ਹੈ —

ਛਤ੍ਰ ਧਾਰੀ ਛਤ੍ਰ ਪਤਿ ਛੈਲ ਰੂਪ ਛਿਤ ਨਾਥ,
ਛੋਣੀ ਕਰ ਛਾਇਆ ਬਰ ਛਤ੍ਰੀਪਤਿ ਗਾਈਏ,

ਬਿਸ਼ਨਾਥ ਬਿਸਵੰਭਰ ਬੇਦ ਨਾਥ ਬਾਲਾਕਰ,
ਬਾਜੀਗਰਿ ਬਾਨਧਾਰੀ ਬੰਧਨ ਬਤਾਈਐ।

ਨਿਉਲੀ ਕਰਮ ਦੁਧਾਪਾਰੀ ਬਿਦਿਆਧਰ ਬ੍ਰਹਮਚਾਰੀ,
ਧਿਆਨ ਕੇ ਲਗਾਵੈ ਨੈਕੁ ਧਿਆਨ ਹੂੰ ਨ ਪਾਈਐ।

ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ,

ਐਸੇ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ। ੪੨।

ਜੁਧ ਕੇ ਜਿਤਈਆ ਰੰਗ ਭੂਮ ਕੇ ਭਵਈਆ,

ਭਾਰ ਭੂਮਿ ਕੇ ਮਿਟਈਆ ਨਾਥ-ਤੀਨੋ ਲੋਕ ਗਾਈਐ।

ਫਾਹੂ ਕੇ ਤਨਈਆ ਹੈ ਨ ਮਈਆ ਜਾਂ ਕੇ ਭਈਆ ਕਉਣੂ,

ਛਉਣੀ ਹੂੰ ਕੇ ਛਈਆ ਛੋਡ ਕਾ ਸਿਉ ਪ੍ਰੀਤ ਲਾਈਐ।

ਸਾਧਨਾ ਸਧਈਆ ਧੂਨ ਧਾਨੀ ਕੇ ਧਜਈਆ ਧੋਮ,
 ਧਾਰ ਕੇ ਧਰਈਆ ਧਿਆਨ ਤਾਂਕੇ ਸਦਾ ਲਾਈਐ ।
 ਆਉ ਕੇ ਬਢਈਆ ਏਕ ਨਾਮ ਕੇ ਜਪਈਆ ਅਉਰ
 ਕਾਮ ਕੇ ਕਰਈਆ ਛੋਡ ਅਉਰ ਕਉਨ ਧਿਆਈਐ । ੪੩ ।

ਅਕਾਲ ਮਹਿਮਾ ਗਾਉਂਦਿਆਂ ਅਲੰਕਾਰਕ ਚਮਤਕਾਰ ਖੂਬ ਦਿਖਾਏ ਹਨ ਤੇ ਵਿਸ਼ੇਸ਼ ਤੌਰ ਤੇ ਉਸਦੇ ਜਲਾਲੀ ਰੂਪ ਦਾ ਚਰਚਾ ਕੀਤਾ ਹੈ :—

ਕੁਲ ਕਲੰਕ ਕਰਿਹੀਨ, ਕ੍ਰਿਪਾਸਾਗਰ ਕਰੁਣਾਜਰ
 ਕਰਣ ਕਾਰਣ ਸਮਰਥ ਕ੍ਰਿਪਾ ਕੀ ਸੂਰਤ ਕ੍ਰਿਤਧਰ
 ਕਾਲ ਕਰਮ ਕਰਹੀਨ ਕ੍ਰਿਆ ਜਿਹ ਕੋਇ ਨ ਬੁਝੈ
 ਕਹਾਂ ਕਹੈ ਕਹਾਂ ਕਰੇ, ਕਹਾਂ ਕਾਲਨ ਕੈ ਸੁਝੈ
 ਕੰਜਲਕ ਨੈਨ ਕੰਬੂ ਗ੍ਰੀਵਹਿ ਕਟਿ ਕੇਹਰਿ ਕੰਜਰ ਗਵਨ
 ਕਦਲੀ ਕੁੰਰਕ ਕਰਪੂਰ ਗਤ, ਬਿਨ ਅਕਾਲ ਦੂਜੇ ਕਵਨ । ੩੭ ।
 ਮੁਖ ਮੰਡਲ ਪਰ ਲਸਤ ਜੋਤਿ ਉਦੋਤ ਅਮਿਤ ਗਤਿ
 ਜਟਤ ਜੋਤਿ ਜਗਮਗਤ, ਲਜਤ ਲਖ ਕੋਟ ਨਿਖਿਤ ਪਤਿ
 ਚਕ੍ਰਵਰਤੀ ਚਕ੍ਰਵੈ ਚਕ੍ਰ ਚਉ ਚਕ੍ਰ ਕਰਿ ਧਰਿ
 ਪਦਮਨਾਥ ਪਦਮਾਛ ਨਵਲ ਨਾਰਾਇਣ ਨਰਹਰਿ
 ਕਾਲਖ ਬਿਹੰਡਣ ਕਿਲਵਿਖ ਹਰਣ, ਸੁਰਨਰ ਮੁਨਿ ਬੰਦਤ ਚਰਨ
 ਖੰਡਣ ਅਖੰਡ ਮੰਡਣ ਅਭੈ, ਨਮੋ ਨਾਥ ਭਉ ਭੰ ਹਰਨ । ੩੮ ।

ਪ੍ਰਭੂ ਕੀਰਤੀ ਤੋਂ ਇਲਾਵਾ ਗੁਰੂ ਸਾਹਿਬ ਉਸਦੀ ਪੂਜਾ ਤੇ ਪ੍ਰਸੰਨਤਾ ਲਈ ਕੀਤੇ ਜਾਣ ਵਾਲੇ ਕਰਮਕਾਂਡਾਂ ਨਾਲ ਸੰਮਤੀ ਨਹੀਂ ਰਖਦੇ । ਯੱਗਾਂ ਦਾ ਇਤਿਹਾਸਕ ਤੌਰ ਤੇ ਚਰਚਾ ਤਾਂ ਪੂਰੇ ਜ਼ੋਰ ਸ਼ੌਰ ਨਾਲ ਕਰਦੇ ਹਨ ਪਰ ਉਹ ਇਨ੍ਹਾਂ ਯੱਗ-ਰੀਤੀਆਂ ਦੇ ਹਾਮੀ ਨਹੀਂ । ਸਗੋਂ ਉਹ ਇਨ੍ਹਾਂ ਨੂੰ ਵਹਿਮ ਭਰਮ ਤੋਂ ਵਧ ਨਹੀਂ ਮੰਨਦੇ—

ਨਿਵਲ ਆਦਿ ਕਰਮਣੇ । ਅਨੰਤ ਦਾਨ ਧਰਮਣੇ ।
 ਅਨੰਤ ਤੀਰਥ ਬਾਸਨੇ । ਨ ਏਕ ਨਾਮ ਕੇ ਸਮੰ । ੮੯ ।
 ਅਨੰਤ ਜੱਗਯ ਕਰਮਣੇ । ਗਜਾਦਿ ਆਦਿ ਧਰਮਣੇ
 ਅਨੇਕ ਦੇਸ ਭਰਮਣੇ । ਨ ਏਕ ਨਾਮ ਕੇ ਸਮੰ । ੯੦ ।
 ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ
 ਬੈਰਾਗ ਅਉ ਸੰਨਿਆਸ, ਅਉ ਅਨਾਦਿ ਜੋਗ ਪ੍ਰਾਸਨੰ
 ਅਨਾਦਿ ਤੀਰਥ ਸੰਜਮਾਦਿ ਬਰਭ ਨੇਮ ਪੇਖੀਐ
 ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ । ੧੦੮ ।

ਅਗੇ ਵਿਚਾਰ ਲਈ ਆਤਮਾ ਤੇ ਪਰਮਾਤਮਾ ਦਾ ਸੰਵਾਦ ਇਉਂ: ਸ਼ੁਰੂ ਹੁੰਦਾ ਹੈ ਜੋ ਕਿ ਸਾਰੀ ਪੁਸਤਕ ਦੀ ਰੂਪ ਰੇਖਾ ਦਸਦਾ ਹੈ —

ਦਿਨ ਅਜਬ ਏਕ ਆਤਮਾ ਰਾਮ । ਅਨਭਉ ਸਰੂਪ ਅਨਹਦ ਅਕਾਮ ।
 ਅਨਫਿਜ ਤੇਜ ਆਜਾਨ ਬਾਹੁ । ਰਾਜਾਨ ਰਾਜੁ ਸਾਹਾਨ ਸਾਹੁ । ੧੨੬ ।
 ਉਚਰਯੋ ਆਤਮਾ ਪਰਮਾਤਮਾ ਸੰਗ । ਉਤਭੁਜ ਸਰੂਪ ਅਬਿਗਤ ਅਭੰਗ ।
 ਇਹ ਕਉਨ ਆਹਿ ਆਤਮ ਸਰੂਪ । ਜਿਹ ਅਮਿਤ ਤੇਜ ਅਤਿਭੁਤਿ ਵਿਭੁਤਿ । ੧੨੭ ।

ਪ੍ਰਮਾਤਮਾ ਬਾਚ—

ਯਹ ਬ੍ਰਹਮ ਆਹਿ ਆਤਮਾ ਰਾਮ । ਜਿਹ ਅਮਿਤ ਤੇਜ ਅਬਿਗਤ ਅਕਾਮ ।
 ਜਿਹ ਭੇਦ ਭਰਮ ਨਹੀਂ ਕਰਮ ਕਾਲ । ਜਿਹ ਸੁਤੁ ਮਿਤਰ ਸਰਬਾ ਦਿਆਲ । ੧੨੮ ।
 ਡੱਬਿਓ ਨ ਡੁਬੈ ਸੋਖਿਓ ਨ ਜਾਇ । ਕਟਿਓ ਨ ਕਟੈ ਨ ਬਾਰਾਯੋ ਬਰਾਇ ।
 ਫਿਜੈ ਨ ਨੈਕੁ ਸਤ ਬਸਤਰ ਪਾਤ । ਜਿਹ ਸੁਤੁ ਮਿਤਰ ਨਹੀਂ ਜਾਤ ਪਾਤ । ੧੨੯ ।
 ਸਤਰ ਸਹੰਸ ਸਤ ਸਤ ਪ੍ਰਘਾਇ । ਫਿਜੈ ਨ ਨੈਕੁ ਖੰਡਿਓ ਨ ਜਾਇ ।
 ਨਹੀਂ ਜਰੈ ਨੈਕ ਪਾਵਕ ਮੰਤਾਰ । ਬੋਰੈ ਨ ਸਿੰਧ ਸੋਧੋ ਨ ਬਯਾਰ । ੧੩੦ ।
 ਇਕ ਕਰਯੋ ਪ੍ਰਸ਼ਨ ਆਤਮਾ ਦੇਵ । ਅਨਭੰਗ ਰੂਪ ਅਨਭਉ ਅਭੇਵ ।
 ਯਹਿ ਚਤੁਰ ਵਰਗ ਸੰਸਾਰ ਦਾਨ । ਕਿਹੁ ਚਤੁਰ ਵਰਗ ਕਿਜੈ ਵਖਿਆਨ । ੧੩੧ ।
 ਇਕ ਰਾਜ ਧਰਮ ਇਕ ਦਾਨ ਧਰਮ । ਇਕ ਭੋਗ ਧਰਮ ਇਕ ਮੋਛ ਕਰਮ ।
 ਇਹ ਚਤੁਰ ਵਰਗ ਸਭ ਜਗ ਭਣੰਤ । ਸੋ ਆਤਮਾਹ ਪ੍ਰਾਤਮਾ ਪੁਛੰਤ । ੧੩੨ ।
 ਇਕ ਰਾਜ ਧਰਮ ਇਕ ਧਰਮ ਦਾਨ । ਇਕ ਭੋਗ ਧਰਮ ਇਕ ਮੋਛਵਾਨ ।
 ਤੁਮ ਕਹੋ ਚਤੁਰ ਚਤੁਰੇ ਬਿਚਾਰ । ਜੇ ਤਿਕਾਲ ਭਏ ਜੁਗ ਅਪਾਰ । ੧੩੩ ।
 ਬਰਨਨ ਕਰੋ ਤੁਮ ਪ੍ਰਿਥਮ ਦਾਨ । ਜਿਮ ਦਾਨ ਧਰਮ ਕੀਨੇ ਨ੍ਰਿਪਾਨ ।
 ਸਤਿਜੁਗ ਕਰਮ ਸੁਰਦਾਨ ਦੰਤ । ਭੂਮਾਦਿ ਦਾਨ ਕੀਨੇ ਅਕੰਥ । ੧੩੪ ।
 ਤੋ ਜੁਗ ਮਹੀਪ ਬਰਨੇ ਨ ਜਾਤ । ਗਾਥਾ ਅਨੰਤ ਉਪਮਾ ਅਗਾਤ ।
 ਜੋ ਕੀਏ ਜਗਤ ਮੈਂ ਜੱਗ ਧਰਮ । ਬਰਨੇ ਨ ਜਾਹਿ ਤੇ ਅਮਿਤ ਕਰਮ । ੧੩੫ ।
 ਕਲਿਜੁਗ ਤੇ ਆਦਿ ਜੋ ਭਏ ਮਹੀਪ । ਇਹ ਭਵ ਬੰਡ ਮਹਿ ਜੰਬੂ ਦੀਪ ।
 ਤਵ ਬਲ ਪ੍ਰਤਾਪ ਬਰਨੋ ਸੁ ਤੈਣ । ਰਾਜਾ ਯੁਧਿਸਟਯ ਭੂ ਭਰਬ ਏਣ । ੧੩੬ ।
 ਇਸ ਸੰਵਾਦ ਤੋਂ ਜਾਹਰ ਹੈ ਕਿ ਕਵੀ ਆਤਮਾ ਵਲੋਂ ਪੁਛੇ ਚਾਰ ਪ੍ਰਸ਼ਨਾਂ ਦਾ ਉਤਰ

ਦੇਣ ਦੀ ਯੋਜਨਾ ਰਖਦਾ ਹੈ ਤੇ ਉਹ ਪ੍ਰਸ਼ਨ ਹਨ —

੧. ਰਾਜ ਧਰਮ—ਧਰਮ (ਨੀਤੀ)
੨. ਦਾਨ ਧਰਮ—ਅਰਥ
੩. ਭੋਗ ਧਰਮ—ਕਾਮ
੪. ਮੋਖ ਧਰਮ—ਮੋਖ

ਨਾਲ ਹੀ ਇਹ ਵੀ ਆਖਿਆ ਹੈ ਕਿ ਪਹਿਲ ਤੁਸੀਂ ਦਾਨ ਧਰਮ ਦਾ ਹੀ ਨਿਰੂਪਣ ਕਰੋ । ਇਸ ਅਨੁਸਾਰ ਦਾਨ ਧਰਮ ਜਿਸ ਵਿਚ ਯੱਗਾਂ ਦਾ ਵਿਸ਼ੇਸ਼ ਅਸਥਾਨ ਹੈ ਤੇ ਪੁਰਾਣੇ ਰਾਜੇ ਮਹਾਰਾਜੇ ਯੱਗਾਂ ਦੁਆਰਾ ਹੀ ਦਾਨ ਪੁੰਨ ਕਰਦੇ ਸਨ, ਇਸਦਾ ਇਤਿਹਾਸਕ ਪਿਛਵਾੜਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਪਾਂਡਵਾਂ ਦੇ ਉਤਰਾਧਿਕਾਰੀਆਂ ਪ੍ਰੀਖਸ਼ਤ, ਜਨਮੇਜਾ ਅਜੇ ਸਿੰਘ ਆਦਿ ਨੇ ਇਸ ਦਾਨ ਧਰਮ ਨੂੰ ਨਿਭਾਇਆ । ਪਰੰਤੂ ਰਾਜਿਆਂ ਦੇ ਪ੍ਰਸੰਗਾਂ ਵਿਚ ਇਹ ਗੱਲ ਸਾਫ਼ ਲਿਖੀ ਹੈ ਕਿ ਇਹ ਰਾਜਸੀ ਤ੍ਰਿਸ਼ਨਾਠੂ ਲੋਕ, ਝਗੜੇ ਝੰਜਟ, ਮਾਨਸਕ ਗੜਬੜ ਤੇ ਕਾਮ ਵਾਸਨਾਵਾਂ ਦੇ ਪੁਤਲੇ ਸਨ, ਇਹਨਾਂ ਨੂੰ ਆਦਰਸ਼ ਜੀਵਨ ਨਹੀਂ ਮੰਨ ਲੈਣਾ ਚਾਹੀਦਾ ਤੇ ਨਾ ਹੀ ਯੱਗ ਮਾਨਸਿਕ ਪਰਿਵਰਤਨ ਲਈ ਸਾਧਨ ਬਣ ਸਕਦੇ ਹਨ । ਕੁਝ ਛੋਟੇ ਛੋਟੇ ਪ੍ਰਸੰਗ ਵੀ ਮਹਾਂ ਭਾਰਤ ਦੇ ਅਧਾਰ ਤੇ ਦਿਤੇ ਹਨ ਤੇ ਇਥੇ ਹੀ ਇਹ ਅਧੂਰਾ ਭਾਗ ਖਤਮ ਹੋ ਜਾਂਦਾ ਹੈ । ਥਾਂ ਥਾਂ ਆਏ ਕੁਝ ਇਸ਼ਾਰੇ ਵਿਦਵਾਨ ਪਾਠਕਾਂ ਦਾ ਧਿਆਨ ਜ਼ਰੂਰ ਖਿਚਦੇ ਹਨ ।

ਜਿਵੇਂ ਕਿ ਜਿਥੇ ਇਕ ਸਨੌੜੀ ਵਿਦਵਾਨ ਬ੍ਰਾਹਮਣ ਦੀ ਅਗਵਾਈ ਵਿਚ ਸਾਰਾ ਯੱਗ ਕਰਮ ਹੁੰਦਾ ਹੈ, ਉਥੇ ਗੁਰੂ ਸਾਹਿਬ ਪ੍ਰਚਲਤ ਵਿਦਿਆਵਾਂ ਦਾ ਚਰਚਾ ਕਰਦੇ ਹਨ । ਇਸ ਤੋਂ ਮਾਲੂਮ ਹੁੰਦਾ ਹੈ ਕਿ ਆਪ ਉਸ ਸਮੇਂ ਦੀ ਅਧਿਐਨ-ਪ੍ਰਣਾਲੀ ਦੀ ਅਨੇਕ ਪੱਖੀ ਜਾਣਕਾਰੀ ਰਖਦੇ ਸਨ । ਜੇ ਸਹੀ ਤਰ੍ਹਾਂ ਦੇਖੀਏ ਤਾਂ ਗੁਰੂ ਸਾਹਿਬ ਦੀ ਸਮਕਾਲੀ ਵਿਦਿਅਕ ਧਾਰਾ ਦੀ ਵੀ ਇਸ ਤੋਂ ਟੋਹ ਲਗਦੀ ਹੈ ਕਿ ੧੭ਵੀਂ ਸਦੀ ਵਿਚ ਪੁਰਾਤਨ ਵਿਦਿਆ ਕੇਂਦਰਾਂ ਵਿਚ ਕੀ ਕੀ ਕੁਝ ਪੜ੍ਹਾਇਆ ਜਾਂਦਾ ਸੀ ।

ਕਹੂੰ ਬ੍ਰਹਮ ਬਾਨੀ ਕਰਹਿ ਬੇਦ ਚਰਚਾ । ਕਹੂੰ ਬਿਪ੍ਰ ਬੈਠੇ ਕਰਹਿ ਬ੍ਰਹਮ ਅਰਚਾ । ੨੭੨ ।
ਕਹੂੰ ਕੋਕਸਾਰ ਪੜੇ ਨੀਤਿ ਧਰਮੰ । ਕਹੂੰ ਨਯਾਇ ਸ਼ਾਸਤ੍ਰ ਪੜ੍ਹੈ ਛਿਤ੍ਰ ਕਰਮੰ ।
ਕਹੂੰ ਬ੍ਰਹਮ ਵਿਦਯਾ ਪੜ੍ਹੈ ਬਯੋਮਬਾਨੀ । ਕਹੂੰ ਪ੍ਰੇਮ ਸਿਉ ਪ੍ਰਾਠਿ ਪਠਿਐ ਪਿੜਾਨੀ । ੨੭੫
ਕਹੂੰ ਪ੍ਰਾਕ੍ਰਿਤੰ ਨਾਗ ਭਾਖਾ ਉਚਾਰਹਿ । ਕਹੂੰ ਸੰਸਕ੍ਰਿਤੰ ਬਯੋਮ ਬਾਨੀ ਬਿਚਾਰਹਿ ।
ਕਹੂੰ ਸ਼ਾਸਤ੍ਰ ਸੰਗੀਤ ਮੈਂ ਗੀਤ ਗਾਵੈ । ਕਹੂੰ ਜੋਛ ਗੰਧ ਬਿਦਿਆ ਬਤਾਵੈ । ੨੭੬ ।
ਕਹੂੰ ਨਿਆਇ ਮੀਮਾਂਸਕਾ ਤਰਕ ਸ਼ਾਸਤ੍ਰੰ । ਕਹੂੰ ਅਗਨਿ ਬਾਣੀ ਪੜ੍ਹੈ ਬ੍ਰਹਮ ਅਸਤ੍ਰੰ ।
ਕਹੂੰ ਬੇਦ ਪਾਤੰਜਲੈ ਸੇਖ ਕਾਨੰ । ਪੜ੍ਹੈ ਚਕ੍ਰ ਚਉਦਹ ਬਿਦਿਆ ਨਿਧਾਨੰ । ੨੭੭
ਕਹੂੰ ਭਾਖ ਬਾਚੈ ਕਹੂੰ ਕੋਮਦੀਯੰ । ਕਹੂੰ ਸਿਧਿਤਾ ਚੇਂਦ੍ਰਿਕਾ ਸ਼ਾਰਜੁਤੀਯੰ ।
ਕਹੂੰ ਵਯਾਕਰਣੰ ਬੈਸਿਕਾਲਾਪ ਕਥੰ । ਕਹੂੰ ਪ੍ਰਾਕ੍ਰਿਕਾ ਕਾਸ਼ਿਕਾ ਸਰਬ ਮਥੰ । ੨੭੮
ਕਹੂੰ ਬੈਠ ਮਨੋਰਮਾ ਗਰੰਥ ਬਾਚੈ । ਕਹੂੰ ਗਾਇ ਸੰਗੀਤ ਮੈਂ ਗੀਤ ਨਾਚੈ ।
ਕਹੂੰ ਸਸਤ੍ਰ ਕੀ ਸਰਬ ਵਿਦਯਾ ਬੀਚਾਰੈ । ਕਹੂੰ ਅਸਤਰ ਵਿਦਯਾ ਵਾਚੈ ਸੋਕ ਟਾਰੈ । ੨੭੯
ਕਹੂੰ ਗਦਾ ਕੋ ਜੁਧ ਕੋ ਕੋ ਦਿਖਾਵੈ । ਕਹੂੰ ਖੜਗ ਵਿਦਯਾ ਜੁਝੈ ਮਾਨ ਪਾਵੈ ।
ਕਹੂੰ ਬਾਂਕ ਬਿਦਯਾਹਿ ਛੋਰੰ ਪ੍ਰਬਾਨੰ । ਕਹੂੰ ਜਲਤੁਰੰ ਵਾਕ ਬਿਦਯਾ ਬਖਾਨੰ । ੨੮੦

ਕਹੂੰ ਬੈਠਕੇ ਗਾਰੁੜੀ ਗਰੰਥ ਬਾਚੈ । ਕਹੂੰ ਸਾਭਵੀ ਰਾਸ ਭਾਖਾ ਸੁ ਰਾਚੈ ।
 ਕਹੂੰ ਯਾਮਨੀ ਤੋਰਕੀ ਬੀਰ ਬਿਦਯਾ । ਕਹੂੰ ਪਾਰਸੀ ਕੋਚ ਵਿਦਯਾ ਅਭਿਦਿਆ । ੨੮੧
 ਕਹੂੰ ਬਸਤ੍ਰ ਕੀ ਘਾਉ ਬਿਦਯਾ ਬਤੋਗੇ । ਕਹੂੰ ਅਸਤ੍ਰ ਕੋ ਪਾਤਕਾ ਪੈ ਚਲੇਗੇ ।
 ਕਹੂੰ ਚਰਮ ਕੀ ਚਾਰ ਬਿਦਿਆ ਬਤਾਵੈ । ਕਹੂੰ ਬ੍ਰਹਮ ਵਿਦਯਾ ਕਰੇ ਦਰਬ ਪਾਵੈ । ੨੮੨
 ਕਹੂੰ ਨ੍ਰਿਤ ਬਿਦਯਾ ਕਹੂੰ ਨਾਦ ਭੇਦੇ : ਕਹੂੰ ਪਰਮ ਪੌਰਾਨ ਕਥ ਕਤੇਬੰ ।
 ਸਬੈ ਅਛਰ ਬਿਦਯਾ ਸਬੈ ਦੇਸ ਬਾਨੀ । ਸਬੈ ਦੇਸ ਪੂਜਾ ਸਮਸਤੋ ਪ੍ਰਾਨੀ । ੨੮੩

ਜੇਸਾ ਕਿ ਅਸੀਂ ਪਹਿਲੇ ਵੀ ਕਹਿ ਆਏ ਹਾਂ ਕਿ 'ਗਿਆਨ ਪ੍ਰਬੰਧ' ਸੰਪੂਰਣ ਪ੍ਰਾਪਤ ਨਹੀਂ, ਇਸ ਕਰਕੇ ਇਸਦਾ ਸਹੀ ਤੇ ਪੂਰਾ ਲੇਖਾ-ਜੋਖਾ ਕਰਨਾ ਵੀ ਸੰਭਵ ਨਹੀਂ, ਪਰ ਅਕਾਲ ਮਹਿਮਾ ਤੇ ਕਰਮਕਾਂਡ ਖੰਡਨ ਦੀ ਬਲਵਾਨ ਸ਼ੈਲੀ ਤੋਂ ਗੁਰੂ ਸਾਹਿਬ ਦੀ ਅਵਾਜ਼ ਸਪਸ਼ਟ ਹੈ । ਨਾਲ ਹੀ ਅਜੇਹੇ ਹਵਾਲੇ ਇਹ ਸਿਧ ਕਰਨ ਲਈ ਕਾਫ਼ੀ ਹਨ ਕਿ ਸਤਿਗੁਰੂ ਸਮਕਾਲੀ ਵਿਦਿਆ ਪ੍ਰਣਾਲੀ ਤੋਂ ਭਲੀ ਭਾਂਤ ਜਾਣੂ ਸਨ । ਖਾਸ ਕਰਕੇ ਪੰਡਤਾਂ ਵਿਚ ਜਿਨ੍ਹਾਂ ਸੰਸਕ੍ਰਿਤ ਵਿਆਕਰਣਾਂ ਦਾ ਉਨ੍ਹੀਂ ਦਿਨੀਂ ਵਿਸ਼ੇਸ਼ ਚਰਚਾ ਸੀ, ਉਹਨਾਂ ਵਲ ਬੜੇ ਸਪਸ਼ਟ ਇਛਾਰੇ ਦਿਤੇ ਗਏ ਹਨ ਜਿਵੇਂ ਕੌਮਦੀ, ਸਿਧਿਕਾ, ਚੰਦ੍ਰਿਕਾ, ਕਾਸ਼ਿਕਾ, ਸਾਰਸੁਤ ਆਦਿ । ਇਸੇ ਪਰਕਾਰ ਯੁੱਧ ਵਿਦਿਆ ਸਬੰਧੀ ਆਏ ਵੇਰਵੇ ਵੀ ਵਿਸ਼ੇਸ਼ ਧਿਆਨ ਦੇ ਮੁਥਾਜ ਹਨ ।



੭. ਸ਼ਸਤ੍ਰ ਨਾਮਮਾਲਾ

ਹਿੰਦੀ ਵਿਚ 'ਨਾਮਮਾਲਾ' ਕੋਸ਼ ਯਾ ਡਿਕਸਨਰੀ ਨੂੰ ਕਹਿੰਦੇ ਹਨ। ਇਹ ਇਕ ਤਰ੍ਹਾਂ ਸ਼ਸਤ੍ਰਾਂ ਦਾ ਕੋਸ਼ ਹੈ ਜਿਸ ਦੇ ਪੰਜ ਅਧਿਆਵਾਂ ਵਿਚ ਪੰਜ ਮੁਖ ਸ਼ਸਤਰਾਂ—ਤਲਵਾਰ, ਚਕ੍ਰ, ਤੀਰ, ਪਾਸ਼ ਤੇ ਤੁਪਕ (ਬੰਦੂਕ) ਦੇ ਅਨੇਕ-ਭਾਂਤੀ ਨਾਮ ਅਦਿਸਟ ਕੂਟ ਦੇ ਅਲੰਕਾਰਕ ਚਮਤਕਾਰ ਦੁਆਰਾ ਅੰਕਿਤ ਕੀਤੇ ਗਏ ਹਨ। ਜੋ ਇਹ ਗਰੰਥ ਸ਼ਸਤਰ-ਚਮਤਕਾਰ ਵੀ ਹੈ ਤੇ ਸ਼ਸਤਰ ਚਮਤਕਾਰ ਵੀ, ਯੁੱਧਜੀਵੀ ਤੇ ਬੁਧਿਜੀਵੀ ਦੋਹਾਂ ਤਰ੍ਹਾਂ ਦੇ ਪਾਠਕ ਇਸਦਾ ਰਸ ਮਾਣ ਸਕਦੇ ਹਨ। ਜੇਹਾ ਕਿ ਅਸੀਂ ਅਗੇ ਵੀ ਕਈ ਥਾਂ ਆਖ ਚੁਕੇ ਹਾਂ ਕਿ ਗੁਰੂ ਸਾਹਿਬ ਦਾ ਹਰ ਸਾਹਿਤਕ ਕਰਮ ਮਨੁੱਖੀ ਸਾਹਸ ਤੇ ਚੀਰਤਾ ਨੂੰ ਜਗਾਉਣਹਾਰਾ ਹੈ ਚਾਹੇ ਉਹ ਅਧਿਆਤਮਕ ਸਾਹਿਤ ਹੈ ਚਾਹੇ ਅਵਤਾਰਾਂ ਦਾ ਕਥਾ-ਸਾਹਿਤ, ਇਹ ਕੋਸ਼ ਸਾਹਿਤ ਵੀ ਇਸੇ ਲੜੀ ਦਾ ਮਣਕਾ ਹੈ। ਸ਼ਾਇਦ ਹਿੰਦੀ ਵਿਚ ਇਹ ਆਪਣੀ ਤਰ੍ਹਾਂ ਦੀ ਅਨੋਖੀ ਰਚਨਾ ਹੈ ਜਿਸ ਵਿਚ ਕੇਵਲ ਸ਼ਸਤਰਾਂ ਦੀ ਨਾਮਮਾਲਾ ਅੰਕਿਤ ਹੈ। ਛੰਦ ਵਧੇਰੇ ਦੌਹਰਾ, ਚੌਪਈ ਤੇ ਅੜਲ ਵਰਤਿਆ ਹੈ।

ਗੁਰੂ ਸਾਹਿਬ ਦੇ ਹੁਕਮਨਾਮਿਆਂ ਵਿਚ ਸੰਗਤਾਂ ਨੂੰ ਬਾਰ ਬਾਰ ਤਾਕੀਦ ਕੀਤੀ ਮਿਲਦੀ ਹੈ :—

‘ਸੰਗਤਿ ਹਥੀਆਰ ਬੰਨ ਕੈ ਦਰਸਨ ਆਵਣਾ।’

‘ਸਰਬਤਿ ਖਾਲਸੇ ਹਥੀਯਾਰ ਬਨਿ ਕੈ ਹਜੂਰਿ ਆਵਣਾ।’

‘ਜੋ ਸਿਖ ਹਥੀਆਰ ਬਨਿ ਕੇ ਦਰਸਨਿ ਆਵਗੁ

ਸੋ ਨਿਹਾਲ ਹੋਗੁ।’

ਇਹ ਪੰਜ ਹਥਿਆਰ ਸਨ—ਕ੍ਰਿਪਾਨ, ਤੀਰ ਕਮਾਣ, ਨੇੜਾ, ਕਟਾਰ ਤੇ ਬੰਦੂਕ। ਸ਼ਸਤ੍ਰ ਨਾਮਮਾਲਾ ਦੇ ਪੰਜਾਂ ਅਧਿਆਵਾਂ ਵਿਚ ਕ੍ਰਿਪਾਨ, ਚਕਰ, ਤੀਰ, ਪਾਸ਼ ਤੇ ਤੁਪਕ-ਇਨ੍ਹਾਂ ਪੰਜ ਹਥਿਆਰਾਂ ਦੀ ਨਾਮਾਵਲੀ ਦਿਤੀ ਹੈ। ਪਹਿਲੇ ਅਧਿਆ ਵੀਚ ਨਾਲ ਬਰਛੀ ਤੇ ਕਟਾਰ ਆਦਿ ਦੇ ਨਾਮ ਵੀ ਦਿਤੇ ਹਨ। ਗਰੰਥ ਮੁਕੰਮਲ ਨਹੀਂ ਜਾਪਦਾ ਕਿਉਂਕਿ ਸਮਾਪਤੀ ਦਾ ਸੰਕੇਤ ਨਹੀਂ। ਹੋ ਸਕਦਾ ਹੈ, ਕੁਝ ਹੋਰ ਸ਼ਸਤ੍ਰਾਂ ਦੀ ਨਾਮ ਮਾਲਾ ਵੀ ਹੋਵੇ। ਪਟਨਾ ਮਿਸਲ ਦੀ ਬੀੜ ਅਨੁਸਾਰ ਇਸ ਰਚਨਾ ਦੇ ਕੁਲ ਛੰਦ ੧੪੫੫ ਸਨ ਪਰ ਹੁਣ ੧੩੧੮ ਹੀ ਪ੍ਰਾਪਤ ਹਨ।

ਪਹਿਲੇ ੨੭ ਛੰਦ ਮੰਗਲਾਚਰਣ ਦੇ ਹਨ ਜਿਸ ਵਿਚ ਸ਼ਸਤਰ ਤੇ ਰੱਬੀ ਸ਼ਕਤੀ ਨੂੰ ਇਕ ਰੂਪ ਕਰਕੇ ਪੇਸ਼ ਕੀਤਾ ਗਿਆ ਹੈ ਤਾਂ ਕਿ ਸੰਤ ਸਿਪਾਹੀ ਸ਼ਸਤਰ-ਪਿਆਰ ਤੇ ਰੱਬੀ

ਪਿਆਰ ਨੂੰ ਇਕੋ ਤਸਵੀਰ ਦੇ ਦੋ ਪਹਿਲੂ ਜਾਣ ਸਕਣ । ਫਿਰ ਵੇਰਵਾ ਇਉਂ ਹੈ :—

੧ ਅਧਿਆ ੨੮ ਤੋਂ ੫੬ ਛੰਦ ਤਕ—ਤਲਵਾਰ ਦੇ ਨਾਮ ਹਨ ।

੨ ਅਧਿਆ ੫੭ ਤੋਂ ੭੪ ਛੰਦ ਤਕ—ਚੱਕਰ ਦੇ ਨਾਮ ਹਨ ।

੩ ਅਧਿਆ ੭੫ ਤੋਂ ੨੫੨ ਛੰਦ ਤਕ—ਤੀਰ ਦੇ ਨਾਮ ਹਨ ।

੪ ਅਧਿਆ ੨੫੩ ਤੋਂ ੪੬੦ ਛੰਦ ਤਕ—ਪਾਸ਼ ਦੇ ਨਾਮ ਹਨ ।

੫ ਅਧਿਆ ੪੬੧ ਤੋਂ ੧੩੧੮ ਛੰਦ ਤਕ—ਤੁਪਕ ਦੇ ਨਾਮ ਹਨ ।

ਪਹਿਲੇ ਮੰਗਲਾਚਰਣ ਰੂਪ ਵਿਚ ਦਿਤੀ ਭੂਮਿਕਾ ਗੁਰੂ-ਕਵੀ ਦੇ ਪੱਖ ਨੂੰ ਬਹੁਤ ਸੁੰਦਰ ਭਾਂਤ ਉਜਾਗਰ ਕਰਦੀ ਹੈ । ਕਲਾਕਾਰ ਦਾ ਇਹ ਢੰਗ ਨਵਾਂ ਰੰਗ ਭਟਨ ਵਾਲਾ ਹੈ, ਸੰਤਾਂ ਵਿਚ ਸਿਪਾਹੀ ਦਾ ਰੰਗ ਤੇ ਕਮਜ਼ੋਰਾਂ ਨਿਡਾਣਿਆਂ ਵਿਚ ਜੋਧਿਆਂ ਦਾ ਰੰਗ ਭਰਨ ਵਾਲਾ ਗੁਰੂ ਇਉਂ ਸ਼ੁਰੂ ਕਰਦਾ ਹੈ :—

ਸਾਗ ਸਰੋਹੀ ਸੈਫ ਅਸਿ, ਤੀਰ ਤੁਪਕ ਤਲਵਾਰ ।

ਸ਼ਤ੍ਰੁਤਕ ਕਵਚਾਂਤ ਕਰਿ, ਕਰੀਐ ਰੱਛ ਹਮਾਰੇ । ੧ ।

ਅਸਿ ਕਿਰਪਾਨ ਧਾਰਾਧਰੀ, ਸੈਫ ਸੁਲ ਜਮਦਾਢ ।

ਕਵਚਾਂਤਕ ਸ਼ਤ੍ਰੁਤ ਕਰਿ, ਤੇਗ ਤੀਰ ਧਰ ਬਾਢ । ੨ ।

ਅਸਿ ਕ੍ਰਿਪਾਨ ਖੰਡੋ ਖੜਗ, ਤੁਪਕ ਤਬਰ ਅਰੁ ਤੀਰ ।

ਸੈਫ ਸਰੋਹੀ ਸੈਹਥੀ, ਯਹੈ ਹਮਾਰੇ ਪੀਰ । ੩ ।

ਤੀਰ ਤੁਹੀ ਸੈਹਥੀ ਤੁਹੀ, ਤੁਹੀ ਤਬਰ ਤਰਵਾਰ ।

ਨਾਮ ਤਿਹਾਰੇ ਜੋ ਜਪੇ, ਭਏ ਸਿੰਧ ਭਵ ਪਾਰ । ੪ ।

ਕਾਲ ਤੁਹੀ ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ ।

ਤੁਹੀ ਨਿਸ਼ਾਨੀ ਜੀਤ ਕੀ, ਆਜ ਤੁਹੀ ਜਗ ਬਾਰ । ੫ ।

ਤੁਹੀ ਸੂਲ ਸੈਹਥੀ ਤਬਰ, ਤੂ ਨਿਖੰਗ ਅਰੁ ਬਾਨ ।

ਤੁਹੀ ਕਟਾਰੀ ਸਲ ਸਭ, ਤੁਮਹੀ ਕਰਦ ਕ੍ਰਿਪਾਨ । ੬ ।

ਸਸਤਰ ਅਸਤਰ ਤੁਮਹੀ ਸਿਪਰ, ਤੁਮਹੀ ਕਵਚ ਨਿਖੰਗ ।

ਕਵਚਾਂਤਕ ਤੁਮਹੀ ਬਨੇ, ਤੁਮ ਬਯਾਪਕ ਸਰਬੰਗ । ੭ ।

ਇਸ ਮਹਾਂਸ਼ਕਤੀ ਨੂੰ ਸਸਤਰਾਂ ਤੇਕ ਹੀ ਸੀਮਤ ਨਹੀਂ ਰੱਖਿਆ, ਗੁਰੂ ਸਾਹਿਬ ਉਸਦੇ ਅਸ਼ਸਤ੍ਰ ਰੂਪ ਨੂੰ ਵੀ ਮੂਰਤੀਮਾਨ ਕਰਦੇ ਹਰ ਯੁਗ ਦੇ ਅਵਤਾਰ ਵਿਚ ਉਸਦੀ ਸੱਤਾ ਦੇਖ ਰਹੇ ਹਨ :—

ਪ੍ਰਥਮ ਉਪਾਵਹੁ ਜਗਤ ਤੁਮ, ਤੁਮਹੀ ਪੰਥ ਬਨਾਇ ।

ਆਪ ਤੁਹੀ ਝਗਰਾ ਕਰੋ, ਤੁਮਹੀ ਕਰੋ ਸਹਾਇ । ੧੫ ।

ਮੱਛ ਕੱਛ ਬਾਰਾਹ ਤੁਮ, ਤੁਮ ਬਾਵਨ ਅਵਤਾਰ ।

ਨਰ ਸਿੰਘ ਬਉਧਾ ਤੁਹੀ, ਤੁਹੀ ਜਗਤ ਕੋ ਸਾਰੇ । ੧੬ ।

ਤੁਹੀਂ ਰਾਮ ਸੀ ਕ੍ਰਿਸ਼ਨ ਤਮ, ਤੁਹੀਂ ਬਿਸ਼ਨ ਕੋ ਰੂਪ ।
 ਤੁਹੀਂ ਪ੍ਰਜਾ ਸਭ ਜਗਤ ਕੀ, ਤੁਹੀਂ ਆਪ ਹੀ ਭੂਪ । ੧੭ ।
 ਤੁਹੀਂ ਬਿਪ੍ਰ ਫਤ੍ਰੀ ਤੁਹੀਂ, ਤੁਹੀਂ ਰੰਕ ਅਰ ਰਾਉ ।
 ਸਾਮ ਦਾਮ ਅਰ ਡੰਡ ਤੁਮ, ਤੁਮ ਹੀ ਭੇਦ ਉਪਾਉ । ੧੮ ।
 ਸੀਸ ਤੁਹੀਂ ਕਾਯਾ ਤੁਹੀ, ਤੂ ਪ੍ਰਾਨੀ ਕੋ ਪ੍ਰਾਨ ।
 ਤੈ ਬਿਦਯਾ ਜੁਗ ਬਕਤੁ ਹੁਇ, ਕਰੋ ਬੇਦ ਬਖਸ਼ਾਨ । ੧੯ ।

ਇਹ ਮੰਗਲਾਚਰਣ ਪਰਗਟ ਕਰਦਾ ਹੈ ਕਿ ਗੁਰੂ ਸਾਹਿਬ ਦੀ ਨਜ਼ਰ ਵਿਚ ਸ਼ਸਤਰ ਮਹਾਂਸ਼ਕਤੀ ਦਾ ਪ੍ਰਤੀਕ ਹਨ ਤੇ ਉਹ ਮਹਾਂ ਸ਼ਕਤੀ ਉਹੋ ਹੀ ਹੈ ਜੋ ਸਾਰੀ ਸ੍ਰਿਸਟੀ ਦੀ ਸਾਜਨਹਾਰ ਤੇ ਬਿਨਾਸਨਹਾਰ ਹੈ । ਇਸ ਤੋਂ ਵੀ ਅੱਗੇ ਸਤਿਗੁਰੂ ਆਪਣਾ ਅਨੁਭਵ ਦਸਦੇ ਕਹਿੰਦੇ ਹਨ ਕਿ ਇਹ ਮਹਾਂ ਸ਼ਕਤੀ, ਰਚਨਾ ਤੋਂ ਭਿੰਨ ਨਹੀਂ ਬਲਕਿ ਕਾਇਆ ਤੇ ਪ੍ਰਾਣ ਰੂਪ ਵੀ ਇਹੋ ਹੈ, ਵਿਦਿਆ ਤੇ ਗਿਆਨ ਰੂਪ ਵੀ ਇਹੋ ਹੈ । ਫਿਰ ਸਮੁੱਚੇ ਤੌਰ ਤੇ ੭-੮ ਦੋਹਰਿਆਂ ਵਿਚ ਸਾਰੇ ਮੁਖ ਸ਼ਸਤਰਾਂ ਨੂੰ ਪ੍ਰਣਾਮ ਕੀਤੀ ਤੇ ਆਖਿਆ ਹੈ, ਤੁਹਾਡੀ ਕ੍ਰਿਪਾ ਨਾਲ ਹੀ ਰਾਜੇ ਬਣਦੇ ਤੇ ਜਮ ਦੇ ਫਾਹ ਕੱਟੇ ਜਾਂਦੇ ਹਨ ਅਰਥਾਤ ਰਾਜ ਤੇ ਮੁਕਤੀ ਦੋਵੇਂ ਤੁਹਾਡੇ ਹੱਥ ਵਿਚ ਹਨ । ਤੁਸੀਂ ਆਪਣਾ ਜਾਣ ਕੇ ਮੇਰੇ ਵੀ ਕੰਮ ਸਵਾਰੋ —

ਬਾਂਕ ਬੱਜ੍ਰ ਬਿਛੂਓ ਬਿਸਿਖ, ਬਿਰਹ ਬਾਨ ਸਭ ਰੂਪ ।
 ਜਿਨਕੋ ਤੁਮ ਕ੍ਰਿਪਾ ਕਰੀ, ਭਏ ਜਗਤ ਕੇ ਭੂਪ । ੨੫ ।
 ਸ਼ਸਤਰ ਸੇਲ ਸਮਰਾਂਤ ਕਰਿ, ਸਿਪਰ ਅਰਿ ਸ਼ਮਸ਼ੋਰ ।
 ਮੁਕਤ ਜਾਲ ਜਮ ਕੇ ਭਏ, ਜਿਨੇ ਗਹਯੋ ਇਕ ਬੋਰ । ੨੬ ।
 ਸੈਫ ਸਰੋਹੀ ਸ਼ਤੁ ਅਰਿ, ਸਾਰੰਗਾਰਿ ਜਿਹ ਨਾਮ ।
 ਸਦਾ ਹਮਾਰੇ ਚਿਤ ਵਸੋ, ਸਦਾ ਕਰੋ ਮਮ ਕਾਮ । ੨੭ ।

ਇਸ ਸੰਖਿਪਤ ਰੂਮਿਕਾ ਪਿਛੋਂ ਕੋਸ਼ ਸ਼ੁਰੂ ਹੁੰਦਾ ਹੈ ।

ਗੁਰੂ ਸਾਹਿਬ ਨੇ ਅਦ੍ਰਿਸ਼ਟ ਕ੍ਰੁਟ ਅਲੰਕਾਰ ਨਾਲ ਕਿਸਤਰ੍ਹਾਂ ਸ਼ਸਤਰਾਂ ਦੀ ਅਨੇਕ ਭਾਤੀ ਨਾਮ ਮਾਲਾ ਪੇਸ਼ ਕੀਤੀ ਹੈ, ਇਹ ਵੱਖੋ ਵੱਖ ਵੰਨਗੀਆਂ ਰਾਹੀਂ ਹੀ ਸਮਝਿਆ ਤੇ ਸੁਆਦਿਆ ਜਾ ਸਕਦਾ ਹੈ ।

(ੳ) ਜਿਵੇਂ ਤਲਵਾਰ ਦੇ ਨਾਂ ਕਵਚ-ਅਰਿ, (ਸੰਜੋਅ ਦੀ ਦੁਸ਼ਮਣ) ਸ਼ਤਰੂ-ਦੁਸ਼ਟ (ਦੁਸ਼ਟਾਂ ਦੀ ਵੈਰਨ) ਸਸ਼ਤ੍ਰੁਪਤਿ (ਸ਼ਸਤਰਾਂ ਦੀ ਮਲਕਾ) ਆਦਿ ਇਉਂ ਅੰਕਿਤ ਕੀਤੇ ਗਏ ਹਨ :—

ਕਵਚ ਸਬਦ ਪ੍ਰਿਥਮੋ ਕਹੋ, ਅੰਤ ਸਬਦ ਅਰਿ ਦੇਹੁ ।
 ਸਭ ਹੀ ਨਾਮ ਕਿਰਪਾਨ ਕੋ, ਜਾਨ ਚਤੁਰ ਜੀਅ ਲੇਹੁ । ੨੮ ।
 ਸ਼ਤੁ ਸਬਦ ਪ੍ਰਿਥਮੋ ਕਹੋ, ਅੰਤ ਦੁਸ਼ਟ ਪਦ ਭਾਖੁ ।
 ਸਭੈ ਨਾਮ ਜਗਨਾਥ ਕੋ, ਸਦਾ ਹਿਰਦੇ ਮੋ ਰਾਖੁ । ੨੯ ।

ਸਭ ਸ਼ਸਤਰ ਕ ਨਾਮ ਕਹਿ, ਪ੍ਰਿਥਮ ਅੰਤ ਪਤਿ ਭਾਖੁ ।
 ਸਭ ਹੀ ਨਾਮ ਕਿਰਪਾਨ ਕੇ, ਜਾਨ ਹਿਰਦੈ ਮਹਿ ਰਾਖੁ । ੩੪ ।

(ਅ) ਚਕਰ ਦੇ ਨਾਮ—

‘ਬਿਸਨ ਨਾਮ ਪ੍ਰਿਥਮੈ ਉਚਰ ਪੁਨ ਪਦ ‘ਸ਼ਸਤਰ’ ਉਚਾਰਿ ।
 ਨਾਮ ਸੁਦਰਸ਼ਨ ਕੇ ਸਭੈ, ਨਿਕਸਤ ਜਾਹਿ ਅਪਾਰ । ੫੭ ।
 ‘ਮੁਰ’ ਪਦ ਪ੍ਰਿਥਮ ਉਚਾਰ ਕੇ ‘ਮਰਦਨ’ ਬਹੁਰ ਕਹੈ ।
 ਨਾਮ ਸੁਦਰਸ਼ਨ ਚਕਰ ਕੇ ਚਿਤ ਮੈ ਚਤੁਰ ਲਹੈ । ੫੮ ।
 ਅਰਥਾਤ ਬਿਸਨੁ-ਸ਼ਸਤਰ ਯਾ ਮੁਰ-ਮਰਦਨ ਆਦਿ ।

(ੲ) ਤੀਰ ਦੇ ਨਾਮ—

ਬਿਸਿਖ, ਬਾਣ, ਸਰ, ਧਨੁਜ, ਭਨ, ਕਵਚਾਤਕ ਕੇ ਨਾਮ ।
 ਸਦਾ ਹਮਾਰੀ ਜੈ ਕਰੈ, ਸਕਲ ਕਰੈ ਮਮ ਕਾਮ । ੭੫ ।
 ਧਨੁਖ ਸ਼ਬਦ ਪ੍ਰਿਥਮੈ ਉਚਰਿ, ਅਗੂਜ ਬਹੁਰ ਉਚਾਰ ।
 ਨਾਮ ਸਿਲੀਮੁਖ ਕੇ ਸਭੈ, ਲੀਜਹੁ ਚਤੁਰ ਸੁਧਾਰ । ੭੬ ।
 ਅਰਥਾਤ ਧਨੁਖ-ਅਗੂਜ—ਧਨੁਖ ਦੇ ਅਗੇ ਤੋਂ ਪ੍ਰਗਟਣ ਵਾਲਾ ।
 ਸਕਲ ਕਵਚ ਕੇ ਨਾਮ ਕਹਿ, ‘ਭੇਦਕ’ ਬਹੁਰ ਬਖਾਨ ।
 ਨਾਮ ਸਕਲ ਸ੍ਰੀ ਬਾਨ ਕੇ, ਨਿਕਸਤ ਚਲੇ ਪ੍ਰਮਾਨ । ੮੦ ।
 ਕਵਚ-ਭੇਦਕ—ਸੰਜੋਅ ਵਿੰਨ੍ਹਣ ਵਾਲਾ ।
 ਸਭ ਅਕਾਸ਼ ਕੇ ਨਾਮ ਕਹਿ, ਚਰ ਪਦ ਬਹੁਰ ਬਖਾਨ !
 ਨਾਮ ਸਿਲੀਮੁਖ ਕੇ ਸਭੈ, ਲੀਜੈ ਚਤੁਰ ਪਛਾਨ । ੮੫ ।
 ਅਕਾਸ਼ ਚਰ—ਅਕਾਸ਼ ਵਿਚ ਚਲਣ ਵਾਲਾ (ਤੀਰ)

ਕਈ ਔਖੇ ਨਾਮ ਬਣਾਏ ਸ਼ਨ ਜਿਵੇਂ ਨਿਸਾ ਚਰ ਧਰ ਚਰ । ਰਾਤ ਨੂੰ ਚਲਣ ਵਾਲਾ
 ਚਦਰਮਾ, ਚੰਦਰਮਾ ਨੂੰ ਧਾਰਨ ਵਾਲੇ ਅਕਾਸ਼ ਵਿਚ ਵਿਚਰਨ ਵਾਲਾ ਤੀਰ—

ਰਾਤ੍ਰਿ ਨਿਸਾ, ਚਿਲ ਘਾਤਿਨੀ, ਚਰ ਧਰ ਸਬਦ ਬਖਾਨ ।
 ਨਾਮ ਸਕਲ ਸ੍ਰੀ ਬਾਨ ਕੇ, ਕਰੀਅਹੁ ਚਤੁਰ ਬਖਾਨ । ੯੧ ।
 ਰਾਤਿਰ ਚਰ ਧਰ ਚਰ ।
 ਨਿਸਾ ਚਰ ਧਰ ਚਰ ।
 ਦਿਨ ਘਾਤਿਨੀ ਚਰ ਧਰ ਚਰ ।

(ਸ) ਇਸਤਰ੍ਹਾਂ ਕਈ ਬਚਿਤਰ ਢੰਗ ਦੇ ਸੰਕੇਤ ਬਣਾ ਕੇ ਤੀਰ ਦੀ ਅਨੇਕ ਭਾਂਤੀ
 ਸ਼ਬਦਾਵਲੀ ਗਿਣਾਈ ਹੈ । ਚੌਥੇ ਅਧਿਆ ਵਿਚ ਪਾਸ਼ ਫਾਹੀ ਦੇ ਨਾਮ ਹਨ । ਪੁਰਾਣੇ ਜਮਾਨੇ
 ਵਿਚ ਇਹ ਇਕ ਤਰ੍ਹਾਂ ਦਾ ਸ਼ਸਤਰ ਸੀ ਜੋ ਸੂਤ ਯਾ ਚਮੜੇ ਦੀ ਇਕ ਪਰਕਾਰ ਦੀ ਰੱਸੀ
 ਹੁਦੀ ਸੀ, ਇਸ ਨੂੰ ਦੂਰੋਂ ਸੁਟਕੇ ਵੈਰੀ ਨੂੰ ਗਲ ਤੋਂ ਜਕੜ ਲਿਆ ਜਾਂਦਾ ਸੀ ਤੇ ਘੁਟਕੇ ਮਾਰ

ਦਿਤਾ ਜਾਂਦਾ ਸੀ। ਲੋਹੇ ਦੀ ਵੀ ਪਾਸ਼ ਹੁੰਦੀ ਸੀ।

ਬੀਰ ਗ੍ਰਸਤਨੀ ਗ੍ਰੀਵਧਰ, ਵਰਣਾਯੁਧ ਕਹਿ ਅੰਤ।

ਸਕਲ ਨਾਮ ਸ੍ਰੀ ਪਾਸ਼ ਕ, ਨਿਕਸਤ ਚਲੈਂ ਅਨੰਤ। ੩੫੩।

ਬੀਰ ਗ੍ਰਸਤਨੀ ਆਯੁਧ—ਜੋਧਿਆਂ ਨੂੰ ਫਾਹੁਣ ਵਾਲਾ ਹਥਿਆਰ।

ਗ੍ਰੀਵ ਧਰ ਆਯੁਧ—ਗਲ ਵਿਚ ਪਾਇਆ ਜਾਣ ਵਾਲਾ।

ਵਰਣਾਯੁਧ—ਵਰਣ ਦੇਵਤਾ ਦਾ ਸ਼ਸਤਰ।

ਪਾਸ਼ ਦਾ ਨਾਂ ਕਾਲ ਪਿਤਾ ਤਨੁਜਾਪਤਿ ਅਸਤਰ ਵੀ ਹੈ।

ਕਾਲ ਪਿਤਾ— ਸੂਰਜ, ਸੂਰਜ ਦੀ ਸਪੁਤਰੀ ਜਮਨਾ, ਜਮਨਾ ਦਾ ਪਤੀ ਵਰਣ ਦੇਵਤਾ ਉਸ ਦਾ ਅਸਤਰ—ਪਾਸ਼।

(ਹ) ਪੰਜਵੇਂ ਅਧਿਆ ਵਿਚ ੪੬੧ ਛੰਦ ਤੋਂ ਤੁਪਕ ਦੇ ਨਾਮ ਦਿਤੇ ਹਨ ਜੋ ਸਭ ਤੋਂ ਵਧ ਹਨ। ਤੁਪਕ—ਬੰਦੂਕ ਨੂੰ ਕਹਿੰਦੇ ਹਨ, ਇਸਦਾ ਮਹੱਤ੍ਵ ਹੋਰ ਹਥਿਆਰਾਂ ਦੇ ਮੁਕਾਬਲੇ ਵੈਸੇ ਵੀ ਵਧ ਹੈ, ਇਸੇ ਦੇ ਸ਼ੋਰ ਸਦਕੇ ਬਾਬਰ ਨੇ ਲੰਧੀਆਂ ਪਠਾਣਾਂ ਉਤੇ ਵਿਜਯ ਪਾਈ ਸੀ। ਗੁਰੂ ਨਾਨਕ ਸਾਹਿਬ ਨੇ ਇਸਦਾ ਜ਼ਿਕਰ ਕੀਤਾ ਹੈ—

‘ਓਨੀ ਤੁਪਕਿ ਤਾਣਿ ਚਲਾਈ, ਓਨੀ ਹਸਤਿ ਚਿੜਾਈ। [ਆਸਾ

ਗੁਰੂ ਸਾਹਿਬ ਨੇ ਇਸ ਦੇ ਨਾਮ ਸਿਧੇ ਸਾਦੇ ਵੀ ਦਿਤੇ ਹਨ ਤੇ ਅਤਿਅੰਤ ਗੁੰਝਲਦਾਰ ਵੀ। ਸੌਖੇ ਨਾਮ, ਜਿਵੇਂ ਕਿ—

ਕਵਚ ਘਾਤਨੀ ਰਿਪੂ—ਸੰਜੋ ਤੋੜਨ ਵਾਲੀ ਵੈਰਣ—ਬੰਦੂਕ

ਸੁਭਟ ਘਾਇਨੀ ਰਿਪੂ, ਸ਼ਤਰੂ ਸੰਘਰਣੀ ਰਿਪੂ ਆਦਿ :

ਔਖੇ ਨਾਮਾਂ ਦਾ ਨਮੂਨਾ ਵੀ ਦੇਖ ਲਵੋ—

ਜਿਵੇਂ ਮ੍ਰਿਗ ਅਰਿ ਨਾਦਨਿ ਰਿਪੂ—ਮ੍ਰਿਗ ਅਰਿ-ਸ਼ੇਰ. ਸ਼ੇਰ ਵਾਂਗ ਗਰਜਣ ਵਾਲੀ ਫੌਜ ਤੇ ਉਸ ਫੌਜ ਦੀ ਦੁਸ਼ਮਣ—ਬੰਦੂਕ।

ਮ੍ਰਿਗਅਰਿ ਨਾਦਨਿ ਆਦਿ ਕਹਿ, ਰਿਪੂ ਅਰਿ ਬਹੁਰ ਬਖਾਨ।

ਨਾਮ ਤੁਪਕ ਕੇ ਹੋਤ ਹੈਂ. ਚੀਨਹੁ ਪ੍ਰਗਿਆਵਾਨ। ੫੭੭।

ਇਵੇਂ ਜਿਵੇਂ ਧਰਾਧਾਰ ਪ੍ਰਿਸ਼ਟਣੀ—ਧਰਤੀ ਹੈ ਜਿਸਦਾ ਅਧਾਰ—ਰੁੱਖ ਅਰਥਾਤ ਆਕੜੀ ਦੀ ਪਿੱਠ ਵਾਲੀ—ਬੰਦੂਕ।

ਧਰਾਧਾਰ ਪਦ ਪ੍ਰਿਥਮ ਉਚਾਰਨ ਕੀਜੀਐ।

ਪ੍ਰਿਸ਼ਟਣਿ ਪਦ ਕੋ ਬਹੁਰ ਠਉਰ ਤਹਿ ਦੀਜੀਐ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ।

ਹੋ ਯਾਂ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ। ੬੯੭।

ਕਈ ਨਾਮ ਕਾਫੀ ਕਲਿਸ਼ਟ ਹਨ ਜਿਵੇਂ—ਤਿਮਰ ਹਾ ਭਗਣਿ ਸੁਤ ਚਰ ਪਤਿ ਸਤਰੂ।

ਤਿਮਰ ਹਾ—ਹਨੇਰੇ ਨੂੰ ਨਾਸ ਕਰਨ ਵਾਲਾ ਚੰਦ

ਤਿਮਰ ਹਾ ਭਗਣਿ—ਚੰਦਰ ਭਗਾ ਨਦੀ ਵਾਲੀ ਧਰਤੀ

ਉਸਦਾ ਪੁਤਰ—ਘਾਹ

ਘਾਹ ਨੂੰ ਚਰਨ ਵਾਲਾ—ਮਿਰਗ

ਮਿਰਗਾਂ ਦਾ ਪਤੀ—ਸ਼ੇਰ

ਸ਼ੇਰ ਦੀ ਵੈਰਨ—ਬੰਦੂਕ ।

‘ਤਿਮਰਉ ਚਰ ਹਾ, ਭਗਣਿ ਬਖਾਨਹੁ

ਸੁਤ ਚਰ ਕਹਿ ਪਤਿ ਸ਼ਬਦ ਪ੍ਰਮਾਨਹੁ

ਸ਼ਤਰੂ ਸ਼ਬਦ ਤਿਹ ਅੰਤ ਭਣੀਜੈ ।

ਨਾਮ ‘ਤੁਪਕ’ ਕੇ ਸਭ ਲੋਹਿ ਲੀਜੈ । ੧੦੦੬ ।

ਪਾਠਕ ਪੁੱਛ ਸਕਦੇ ਹਨ ਕਿ ਐਸੇ ਔਖੇ ਨਾਮ ਦੇਣ ਦਾ ਕੀ ਲਾਭ ਸੀ। ਇਸਦਾ ਜਵਾਬ ਸਮਕਾਲੀ ਕਾਵਿ ਰਚਨਾ ਦੇ ਝੁਕਾਵਾ ਤੋਂ ਮਿਲ ਜਾਂਦਾ ਹੈ। ਗੁਰੂ ਸਾਹਿਬ ਦੇ ਜ਼ਮਾਨੇ ਰੀਤੀ ਕਾਵਿ ਦੇ ਕਵੀ ਵਧੇਰੇ ਸ਼ਬਦ ਚਮਤਕਾਰ ਦਿਖਾਉਣ ਵਿਚ ਯਕੀਨ ਰਖਦੇ ਸਨ ਤੇ ਜੋ ਰਚਨਾ ਰਚਦੇ ਸਨ. ਉਹ ਵਧੇਰੇ ਭੋਗਵਾਦੀ ਕਿਸਮ ਦੀ ਹੁੰਦੀ ਸੀ। ਗੁਰੂ ਸਾਹਿਬ ਚੂੰਕਿ ਮਨੁੱਖੀ ਚੇਤਨਾ ਦੀ ਲਹਿਰ ਦੇ ਮੌਢੀ ਸਨ, ਇਸ ਕਰਕੇ ਪਾਠਕਾਂ ਦੀ ਰੁਚੀ ਨੂੰ ਮੁਖ ਰਖਕੇ ਸ਼ਬਦ ਚਮਤਕਾਰ ਵਾਲੀ ਰਚਨਾ ਤਾਂ ਕੀਤੀ ਪਰ ਸ਼ਸਤਰਾਂ ਦੀ ਬਹੁ-ਬਿਧਿ ਵਿਆਖਿਆ ਕਰਕੇ ਆਪਣਾ ਨਿਸ਼ਾਨਾ ਵੀ ਨਹੀਂ ਛਡਿਆ। ਸ਼ਾਇਦ ਸ਼ਸਤਰ ਨਾਮਮਾਲਾ ਆਪਣੀ ਤਰ੍ਹਾਂ ਦਾ ਹੀ ਹਿੰਦੀ ਕੋਸ਼ ਹੈ ਜਿਸ ਵਿਚ ਕੇਵਲ ਸ਼ਸਤਰਾਂ ਦੇ ਨਾਮ ਇਸਤਰ੍ਹਾਂ ਸ਼ਬਦ ਚਮਤਕਾਰ ਦਰਸਾ ਕੇ ਦਿਤੇ ਗਏ ਹਨ। ਦੂਜਾ ਲਾਭ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਦੁਸ਼ਮਣ ਤੋਂ ਛੁਪਾਉਣ ਲਈ ਆਮ ਤੌਰ ਤੇ ਫੌਜੀ ਗੁਪਤ-ਭਾਸ਼ਾ ਦਾ ਪ੍ਰਯੋਗ ਕਰਦੇ ਹਨ, ਇਸ ਮੰਤਵ ਦੀ ਪੂਰਤੀ ਲਈ ਵੀ ਇਹ ਸ਼ਸਤਰ ਕੋਸ਼ ਕੰਮ ਆਉਣ ਵਾਲਾ ਹੈ।

ਇਸਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਉਦੇਸ਼ ਲਈ ਸ਼ਸਤਰਾਂ ਦਾ ਕੋਸ਼ ਲਿਖਕੇ ਜਿਥੇ ਸਿਪਾਹੀਆਂ ਜੋਧਿਆਂ ਨੂੰ ਉਤਸ਼ਾਹਤ ਕੀਤਾ, ਉਥੇ ਕਵੀਆਂ ਵਿਦਵਾਨਾਂ ਲਈ ਸ਼ਬਦ ਚਮਤਕਾਰ ਵਿਖਾ ਕੇ ਇਕ ਨਵਾ ਅਨੋਖਾ ਤਜਰਬਾ ਕੀਤਾ। ਜੇ ਇਹ ਕੋਸ਼ ਇਕ ਦੁਧਾਰਾ ਖੰਡਾ ਹੈ ਜੋ ਸ਼ਸਤਰ ਤੇ ਸ਼ਾਸਤਰ ਚਮਤਕਾਰ ਦਾ ਅਜਾਇਬ ਘਰ ਹੈ। ਤਨ ਦੇ ਜੋਧੇ ਸੂਰਮੇ ਤੇ ਮਨ ਦੇ ਜੋਧੇ ਗੁਣੀ ਗਿਆਨੀ ਦੋਵੇਂ ਇਸ ਦਾ ਲਾਭ ਲੈ ਸਕਦੇ ਹਨ। ਗੁਰੂ ਸਾਹਿਬ ਦੀ ਕਲਾ-ਚੇਤਨਾ ਦੀ ਦਾਦ ਦੇਣੀ ਪੈਂਦੀ ਹੈ ਕਿ ਕਿਵੇਂ ਉਨ੍ਹਾਂ ਹਰ ਪਾਸਿਓਂ ਆਪਣੀ ਲਹਿਰ ਲਈ ਸਮੱਗਰੀ ਇਕੱਤਰ ਕੀਤੀ, ਭੰਡਾਰ-ਭਰੇ ਤੇ ਇਹ ਸ਼ਸਤਰ-ਭੰਡਾਰ ਵੀ ਇਸੇ ਸੁਤੰਤਰਤਾ ਸੰਗਰਾਮ ਵਿਚ ਸਹਾਇਕ ਹੋਣ ਵਾਲਾ ਹੈ। ਜਿਸ ਦੇਸ ਦੇ ਲੋਕ ਸ਼ਸਤਰ ਅਤੇ ਮੌਤ ਤੋਂ ਭੈ ਖਾਂਦੇ ਹੋਣ, ਉਹਨਾਂ ਨੂੰ ਨਿਰਭੈਤਾ ਪ੍ਰਦਾਨ ਕਰਨ ਲਈ ਧਰਮ-ਯੁਧ ਦੇ ਅਜੋਹੇ ਸਾਹਿਤ ਦੀ ਡਾਢੀ ਲੋੜ ਸੀ ਜਿਸ ਨੂੰ ਮਹਾਂਬਲੀ ਪਰਥੀਨ ਕਲਾਕਾਰ ਨੇ ਹਰ ਪਾਸਿਓਂ ਪੂਰਾ ਕੀਤਾ। ਹਥਿਆਰਾਂ ਦੀ ਇਹ ਚਮਤਕਾਰੀ ਪਰਿਦਰਸ਼ਨੀ ਅਜ ਵੀ ਉਤਸ਼ਾਹ ਤੇ ਸਾਹਸ ਪ੍ਰਦਾਨ ਕਰਨ ਵਾਲੀ ਹੈ।

੮. ਚਰਿਤ੍ਰ ਪਖਯਾਨ

ਦਸਮ ਗਰੰਥ ਦੀ ਕਚਨਾਵਲੀ ਵਿਚ ਆਕਾਰ ਦੇ ਲਿਹਾਜ਼ ਨਾਲ 'ਚਰਿਤਰ ਪਖਯਾਨ' ਸਭ ਤੋਂ ਵੱਡਾ ਗਰੰਥ ਹੈ ਜਿਸਦੇ ੪੦੪ ਅਧਿਆ ਤੇ ੭੫੫੯ ਛੰਦ ਹਨ ਤੇ ਇਹ ਭਾਦੋਂ ਵਦੀ ਛਠ ੧੭੫੩ ਬਿ: ਨੂੰ ਸਤਲੁਜ ਕੰਢੇ ਅਨੰਦਪੁਰ ਸੰਪੂਰਣ ਕੀਤਾ ਗਿਆ ਸੀ। 'ਚਰਿਤਰ ਪਖਯਾਨ' ਦਾ ਅੱਖਰੀ ਅਰਥ ਹੈ—ਦਿਲਚਸਪ ਕਹਾਣੀਆਂ, ਛਲੀਆ ਕਿੱਸੇ। ਇਸਨੂੰ ਪਖਯਾਨ ਚਰਿਤਰ ਯਾ ਤ੍ਰਿਯਾ ਚਰਿਤਰ ਵੀ ਆਖਿਆ ਗਿਆ ਹੈ। ਇਹ ਦੇਸੀ ਬਿਦੇਸੀ ਕਹਾਣੀਆਂ ਦਾ ਅਨੇਕਾ ਸੰਗ੍ਰਹਿ ਹੈ ਜੋ ਕਿ ਹਿੰਦੀ ਸਾਹਿਤ ਵਿਚ ਆਪਣੀ ਮਿਸਾਲ ਆਪ ਹੈ। ਆਮ ਖਿਆਲ ਹੈ ਕਿ ਇਸ ਵਿਚ ੪੦੪ ਤਿਰਯਾ ਚਰਿਤਰ ਦਿਤੇ ਗਏ ਹਨ, ਇਹ ਠੀਕ ਨਹੀਂ। ਪਹਿਲੀ ਗੱਲ ਇਹ ਕਿ ਚਾਰ ਸੌ ਚਾਰ ਕਹਾਣੀਆਂ ਨਹੀਂ, ਕਈ ਥਾਂ ਇਕੋ ਕਹਾਣੀ ਦੇ ਦੋ ਤਿੰਨ ਭਾਗ ਬਣਾ ਕੇ ਵੱਖ ਵੱਖ ਕਾਂਡਾਂ ਵਿਚ ਵੰਡਿਆ ਹੋਇਆ ਹੈ। ਕਹਾਣੀ ਇਕੋ ਹੈ। ਜੇ ਕਿਸੇ ਇਸਤਰੀ ਦੇ ਛਲ ਦਾ ਜਵਾਬ ਪੁਰਸ਼ ਨੂੰ ਛਲ ਵਿਚ ਦਿਤਾ ਤਾਂ ਉਸ ਲਈ ਦੂਜਾ ਅਧਿਆ ਰਚ ਲਇਆ ਗਿਆ ਹੈ। ਜਿਵੇਂ ਕਿ ਅਨੂਪ ਕੌਰ ਵਾਲਾ ਚਰਿਤਰ ੨੧, ੨੨ ਤੇ ੨੩ ਅਧਿਆਇ ਵਿਚ ਵੰਡ ਕੇ ਦਿਤਾ ਹੈ। ਅਹੌਲਿਆ ਦੀ ਕਥਾ ੧੧੫, ੧੧੬ ਤੇ ੧੧੭ ਤਿੰਨ ਅਧਿਆਵਾ ਵਿਚ, ਕਪਲ ਮੁਨੀ ਦੀ ੧੦੮ ਤੇ ੧੦੯ ਅਧਿਆ ਵਿਚ ਤੇ ਇਵੇਂ ਜਿਵੇਂ ਗੈਂਡੇ ਖਾਂ ਡੋਗਰ ਦੀ ਕਹਾਣੀ ੩੬ ਤੇ ੩੭ ਅਧਿਆ ਵਿਚ ਵੰਡ ਕੇ ਅੰਕਿਤ ਕੀਤੀ ਹੈ। ਕਹਾਣੀਕਾਰ ਇਸ ਵੰਡ ਲਈ ਆਪਣੀ ਥਾਂ ਠੀਕ ਹੈ ਕਿ ਜਿਸ ਨੇ ਜੋ ਚਾਲਾਕੀ ਯਾ ਜਵਾਬੀ ਚਾਲਾਕੀ ਕੀਤੀ, ਉਸਨੂੰ ਅੱਡੋਂ ਅੱਡੋਂ ਪੇਸ਼ ਕਰ ਦਿਤਾ ਪਰ ਸਮੁੱਚੇ ਤੌਰ ਤੇ ਇਹ ਕਹਿਣਾ ਪਵੇਗਾ ਕਿ ਇਸ ਹਿਸਾਬ ਕੁਲ ਕਹਾਣੀਆਂ ੪੦੪ ਨਹੀਂ, ਸਗੋਂ ਕਾਂਡ ੪੦੪ ਹਨ। ਵੈਸੇ ਕੁਲ ਗਿਣਤੀ ੪੦੫ ਲਿਖੀ ਹੈ ਪਰ ੩੨੫ਵਾਂ ਚਰਿਤਰ ਪਰਾਪਤ ਨਹੀਂ। ਫਿਰ ਇਹ ਸਾਰੇ ਤ੍ਰਿਯਾ ਚਰਿਤਰ ਵੀ ਨਹੀਂ, ਕਈ ਪੁਰਖ-ਚਰਿਤਰ ਹਨ। ਕਈ ਥਾਂ ਇਸਤਰੀ ਪੁਰਖ ਚਰਿਤਰਾਂ ਤੋਂ ਨਿਆਰੀ ਅਵਸਥਾ ਵੀ ਹੈ ਪਰੰਤੂ ਇਹ ਮੰਨਣਾ ਪਵੇਗਾ ਕਿ ਤ੍ਰਿਯਾ ਚਰਿਤਰ ਵਧੇਰੇ ਹਨ। ਵਧੇ ਵਧ ਚਰਿਤਰਾਂ ਵਿਚ ਮਨੋਵਿਗਿਆਨਕ ਪੱਖ ਤੋਂ ਵਧੇ ਵਧ ਤਰ੍ਹਾਂ ਦਾ ਵਿਸ਼ਲੇਸ਼ਣ ਮਿਲਦਾ ਹੈ। ਪੁਰਾਣਕ ਇਤਿਹਾਸਕ ਤੇ ਕਾਲਪਨਿਕ ਸਭ ਤਰ੍ਹਾਂ ਦੀਆਂ ਕਹਾਣੀਆਂ ਹਨ, ਵਧੇਰੇ ਮਸਾਲਾ ਲੋਕ ਪਰੰਪਰਾ ਦੇ ਭੰਡਾਰ ਵਿਚੋਂ ਲਿਆ ਗਿਆ ਹੈ। ਵੈਸੇ ਮਹਾਂਭਾਰਤ, ਕਥਾ ਸਰਿਤ ਸਾਗਰ, ਪੰਚਤੰਤ੍ਰ, ਪੁਰਸ਼ ਪ੍ਰੀਕਸ਼ਾ, ਬੈਤਾਲ ਪਚੀਸੀ, ਸਿੰਘਾਸਨ ਬਤੀਸੀ ਤੇ ਅਲਫ ਲੈਲਾ ਵਿਚੋਂ ਕਈ ਕਥਾਵਾਂ ਲਈਆਂ ਗਈਆਂ ਹਨ। ਉਸ ਸਮੇਂ ਦੇ

ਫ਼ਾਰਸੀ ਸਾਹਿਤ ਵਿਚ ਵੀ ਅਜੇਹੀਆਂ ਨਾਰੀ ਕਹਾਣੀਆਂ ਲਿਖੇ ਜਾਣ ਦਾ ਰਿਵਾਜ ਸੀ ਜਿਵੇਂ ਕਿ 'ਅੱਯਾਰ ਦਾਨਿਸ਼' ਤੇ 'ਬਾਗ਼ੋ ਬਹਾਰ' ਆਦਿ ਤੋਂ ਸਿਧ ਹੈ ।

ਗੁਰੂ ਸਾਹਿਬ ਦੇ ਦਰਬਾਰੀ ਕਵੀ ਚੰਦ ਨੇ ਵੀ ਕੁਝ ਅਜੇਹੇ ਤ੍ਰਿਯਾ ਚਰਿਤਰ ਲਿਖੇ ਹਨ ਜੋ ਅਪ੍ਰਕਾਸ਼ਿਤ ਹਨ । ਸੋ ਤ੍ਰਿਯਾ ਚਰਿਤਰ ਲਿਖਣਾ ਉਸ ਸਮੇਂ ਦੀ ਸਾਹਿਤਕ ਪਰੰਪਰਾ ਵਿਚ ਆਮ ਸੀ । ਗੁਰੂ ਸਾਹਿਬ ਨੇ ਕਈ ਸਮਕਾਲੀ ਘਟਨਾਵਾਂ ਨੂੰ ਵੀ ਕਹਾਣੀ ਰੂਪ ਦੇ ਕੇ ਇਸੇ ਮਾਲਾ ਵਿਚ ਪ੍ਰੋ ਲਿਆ ਹੈ ਜਿਵੇਂ ਕਿ ਮੁਗ਼ਲਾਂ ਦੇ ਸ਼ਾਹੀ ਘਰਾਣੇ ਦੀਆਂ ਜਗ ਬੀਤੀਆਂ, ਅਨੰਦਪੁਰ ਦੀਆਂ ਅੱਖੀਂ ਡਿਠੀਆਂ ਤੇ ਡੱਚਾਂ, ਪੁਰਤਗਾਲਾਂ ਤੇ ਫਿਰੰਗੀਆਂ ਬਾਰੇ ਸੁਣੀਆਂ ਕਹਾਣੀਆਂ ਇਸ ਗਰੰਥ ਦਾ ਭਾਗ ਹਨ । ਪਾਤਰ ਵਧੇਰੇ ਰਾਜੇ, ਜਾਗੀਰਦਾਰ ਯਾ ਵਿਹਲੜ ਸਾਧ ਹਨ । ਸਪਸ਼ਟ ਹੈ ਕਿ ਸੰਗ੍ਰਹਿਕਾਰ ਨੇ ਕੋਈ ਪਾਸਾ ਛਡਿਆ ਨਹੀਂ, ਜਿਥੋਂ ਜੋ ਮਸਾਲਾ ਮਿਲਿਆ, ਉਸਨੂੰ ਇਕੱਤਰ ਕਰ ਦਿਤਾ । ਇਸੇ ਕਰਕੇ ਇਹ ਇਕ ਅਨੂਪਮ ਕਹਾਣੀ ਭੰਡਾਰ ਬਣ ਗਿਆ ਹੈ । ਪਰ ਵਿਚਾਰਨ ਯੋਗ ਸਵਾਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਵਰਗੇ ਧਾਰਮਕ ਨੇਤਾ ਦੀ ਅਜੇਹੇ ਕਹਾਣੀ-ਸੰਗ੍ਰਹਿ ਵਿਚ ਕੀ ਦਿਲਚਸਪੀ ਸੀ ? ਉਹਨਾਂ ਕਿਉਂ ਅਜੇਹਾ ਕੀਤਾ ? ਜੇ ਸੱਚ ਪੁਛਿਆ ਜਾਵੇ ਤਾਂ ਦਸਮ ਗਰੰਥ ਦੀ ਰਚਨਾ ਬਾਰੇ ਸ਼ਕਾ ਉਪਜਣ ਦਾ ਵੱਡਾ ਕਾਰਨ ਇਹ ਤ੍ਰਿਯਾ ਚਰਿਤਰ ਗਰੰਥ ਹੀ ਹੈ । ਜੋ ਕਿ ਸਾਰੇ ਦਸਮ ਗਰੰਥ ਦਾ ਅੱਧਾ ਭਾਗ ਹੈ ਤੇ ਵੈਸੇ ਇਕ ਸੁਤੰਤਰ ਗਰੰਥ ਹੈ ਤੇ ਸੁਤੰਤਰ ਹੀ ਛਪਣਾ ਯੋਗ ਹੈ । ਜਿਵੇਂ ਗਰਮ ਚਾਹ ਦਾ ਫੂਕਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦਾ ਹੈ ਤਿਵੇਂ ਚਰਿਤਰ ਪਖਯਾਨ ਦੇ ਸੰਕਾਰਾਰ ਬਾਕੀ ਰਚਨਾਵਾਂ ਨੂੰ ਵੀ ਸ਼ਕਾ ਦੀ ਨਜ਼ਰ ਨਾਲ ਦੇਖਣ ਲਗ ਪੈਂਦੇ ਹਨ ।

ਇਹ ਗੱਲ ਤਾਂ ਸਾਫ਼ ਹੈ ਕਿ ਸਿਖ ਧਰਮ ਤੇ ਸਾਹਿਤ ਵਿਚ ਇਸਤਰੀ ਦੀ ਵਡਿਆਈ ਕੀਤੀ ਗਈ ਹੈ ਤੇ ਰਵਾਇਤੀ ਤੌਰ ਤੇ ਇਸਤਰੀ ਜਾਤੀ ਨਾਲ ਘਿਰਣਾ ਕਰਨ ਵਾਲੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ—

ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ । [ਵਾਰ ਆਸਾ

ਫਿਰ ਗੁਰੂ ਅਮਰਦਾਸ ਜੀ ਨੇ ਸਤੀ ਤੇ ਪਰਦੇ ਦੀ ਰਸਮ ਹਟਾ ਕੇ ਨਾਰੀ ਸੁਤੰਤਰਤਾ ਲਈ ਹੋਰ ਕਦਮ ਉਠਾਏ । ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਸਾਜਨਾ ਸਮੇਂ ਸ੍ਰੀ ਜੀਤੋ ਜੀ ਤੋਂ ਪਤਾਸੇ ਪੁਆ ਕੇ ਉਹਨਾਂ ਨੂੰ ਕੌਮੀ ਸਿਰਜਣਾ ਵਿਚ ਹਿਸੇਦਾਰ ਬਣਾਇਆ ਤੇ ਸ੍ਰੀ ਸਾਹਿਬ ਕੌਰ ਨੂੰ ਪੰਥ ਖਾਲਸੇ ਦੀ 'ਮਾਤਾ' ਕਰਾਰ ਦਿਤਾ । ਫਿਰ ਆਦਿ ਗਰੰਥ ਵਿਚ ਜੋ ਅਧਿਆਤਮਕ ਗੀਤ ਗਾਏ ਹਨ, ਉਹਨਾਂ ਵਿਚ ਸਭ ਤੋਂ ਵਧ ਇਸਤਰੀ ਦਾ ਪ੍ਰਤੀਕ ਵਰਤ ਕੇ ਭਗਤੀ ਭਾਵਨਾ ਪਰਗਟਾਈ ਗਈ ਹੈ । ਸਪਸ਼ਟ ਹੈ ਕਿ ਗੁਰੂ ਸਾਹਿਬਾਨ ਦੇ ਸਨਮੁਖ ਇਸਤਰੀ ਦੀ ਹੈਸੀਅਤ ਉਚੇਰੀ ਸੀ । ਇਜੇਹੀ ਪਰੰਪਰਾ ਤੇ ਮਾਨਤਾ ਦੇ ਬਾਵਜੂਦ ਫਿਰ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੇ ਇਸਤਰੀ ਚਰਿਤਰ ਲਿਖਣ ਦੀ ਕਿਉਂ ਲੋੜ ਪਈ । ਇਸ ਦਾ ਉਤਰ ਬੜਾ

ਸਾਫ ਹੈ, ਗੁਰੂ ਜੀ ਨੇ ਇਹ ਕਹਾਣੀਆਂ ਲਿਖ ਕੇ ਇਸਤਰੀ ਜਾਤੀ ਦੀ ਨਿਖੇਧੀ ਨਹੀਂ ਕੀਤੀ ਸਗੋਂ ਪਰ ਨਾਰੀ ਗਮਨ ਤੇ ਦੁਰਾਚਾਰੀ ਔਰਤਾਂ ਦੀ ਭੰਡੀ ਅਵੱਥ ਕੀਤੀ ਹੈ। ਆਦਿ ਗਰੰਥ ਵਿਚ ਕਈ ਥਾਂ ਲਿਖਿਆ ਹੈ :—

ਪਰ ਧਨ ਪਰ ਨਾਰੀ ਰਤੁ ਨਿੰਦਾ, ਬਿਖੁ ਖਾਈ ਦੁਖੁ ਪਾਇਆ।

[ਮਲਾਰ ਮ, ੧

ਜੈਸਾ ਸੰਗੁ ਬਿਸੀਅਰੁ ਸਿਉ ਹੈ ਕੇ. ਤੇਜੋ ਹੀ ਇਹੁ ਪਰ ਗਿਰੁ।

[ਆਸਾ ਮ. ੫

ਪੁਰਾਣੇ ਭਾਰਤੀ ਧਰਮਾਂ ਵਿਚ ਵੀ ਪੰਜ ਗੱਲਾਂ—ਪਰਾਈ ਜਾਨ, ਪਰਾਇਆ ਮਾਲ, ਪਰ ਇਸਤਰੀ, ਝੂਠ ਤੇ ਮਦ ਆਦਿ ਤੋਂ ਵਰਜਿਆ ਗਿਆ ਹੈ। ਇਹ ਅਜੇਹੇ ਔਗੁਣ ਹਨ ਜਿਸ ਨਾਲ ਸਮਾਜਕ ਮਰਯਾਦਾ ਭੰਗ ਹੁੰਦੀ ਤੇ ਮਨੁੱਖੀ ਆਚਾਰ ਦਾਗੀ ਹੁੰਦਾ ਹੈ। ਜੇ ਜ਼ਰਾ ਹੋਰ ਗਹੁ ਨਾਲ ਦੇਖੀਏ, ਮੁਗ਼ਲਰਾਜ ਦੇ ਜਾਗੀਰਦਾਰੀ ਪਰਬੰਧ ਕਾਰਣ ਵੇਸਵਾ-ਪ੍ਰਣਾਲੀ ਆਮ ਸੀ, ਇਸ ਉਤੇ ਕਾਨੂੰਨੀ ਰੋਕ ਟੋਕ ਵੀ ਕੋਈ ਨਹੀਂ ਸੀ। ਇਸ ਕਰਕੇ ਗੁਰੂ ਸਾਹਿਬ ਚਾਹੁੰਦੇ ਸਨ ਕਿ ਗਰਿਸਤੀ ਸੰਤ ਸਿਪਾਹੀ ਸਿਖਾਂ ਨੂੰ ਦੁਰਾਚਾਰੀ ਔਰਤਾਂ ਦੇ ਫ਼ਰੇਬੀ ਜਾਲ ਤੋਂ ਬਚਾਇਆ ਜਾਵੇ। ਐਸਾ ਨ ਹੋਵੇ ਕਿ ਕਿਧਰੇ ਸਿਖ ਸੈਨਿਕ, ਚਰਿਤਰ ਜਾਲ ਵਿਚ ਫ਼ਸਕੇ ਪਤਿਤ ਹੋ ਜਾਣ, ਇਸ ਨਾਲ ਧਰਮ ਨੂੰ ਤਾਂ ਠੇਸ ਲਗੇਗੀ ਹੀ. ਨਾਲ ਆਜ਼ਾਦੀ ਦੀ ਲਹਿਰ ਨੂੰ ਵੀ ਧੱਕਾ ਲਗੇਗਾ। ਫਿਰ ਵੇਸਵਾ ਬਣਦੀਆਂ ਵੀ ਵਧੇਰੇ ਮੁਸਲਮਾਨ ਔਰਤਾਂ ਸਨ, ਇਸ ਕਰਕੇ 'ਮੁਸਲੀ ਯੁੱਧ' ਨੂੰ ਖ਼ਾਸ ਤੌਰ ਤੇ 'ਕੁਰਹਿਤ' ਕਰਾਰ ਦਿਤਾ ਗਿਆ ਤੇ ਪਰਨਾਰੀ ਤੋਂ ਬਚਣ ਲਈ ਚਾਲਾਕ ਔਰਤਾਂ ਦੇ ਚਰਿਤਰ ਲਿਖ ਕੇ ਸਿਖਾਂ ਨੂੰ ਸਾਵਧਾਨ ਕੀਤਾ ਗਿਆ ਤਾਂ ਕਿ ਆਚਰਣਕ ਉਚਤਾ ਨੂੰ ਬਰਕਰਾਰ ਰਖਿਆ ਜਾ ਸਕੇ। 'ਚਰਿਤਰ ਪਖਯਾਨ' ਇਸ ਕਿਸਮ ਦਾ ਪ੍ਰਾਪੇਗੰਡਾ ਲਿਟਰੇਚਰ ਹੈ ਜਿਸ ਵਿਚ ਮਨੁੱਖ ਨੂੰ ਬਾਰ ਬਾਰ ਅਜੇਹੇ ਫੰਦਿਆਂ ਤੋਂ ਬਚਣ ਦੀ ਤਾਕੀਦ ਕੀਤੀ ਗਈ ਹੈ। ਇਸਨੂੰ 'ਸੁਖਮਨੀ' ਯਾ 'ਗੀਤਾ' ਸਮਝਕੇ ਪੜ੍ਹਨਾ ਭੁਲ ਹੈ : ਇਹ ਜ਼ਖਮਾਂ ਦੀ ਮੱਲੂਮ ਹੈ, ਖਾਣ ਯੋਗ ਰਸਾਇਣ ਨਹੀਂ। ਸੋ ਜਿਸ ਨੁਕਤੇ ਨੂੰ ਲੈ ਕੇ ਇਹ ਕਹਾਣੀ-ਰਚਨਾ ਕੀਤੀ ਗਈ ਹੈ, ਉਸੇ ਨੂੰ ਮੁਖ ਰਖਕੇ ਇਸ ਦਾ ਪਾਠ ਵਿਚਾਰ ਤੇ ਅਧਿਐਨ ਹੋਣਾ ਯੋਗ ਹੈ।

ਸਾਡੇ ਕੁਝ ਵਿਦਵਾਨਾਂ ਇਹ ਵੀ ਅਨੁਮਾਨ ਕੀਤਾ ਹੈ ਕਿ ਧਰਮ. ਅਰਥ, ਕਾਮ, ਮੋਖ ਵਿਚੋਂ ਇਹ ਗਰੰਥ ਕਾਮ ਯਾ ਭੋਗ ਦੀ ਵਿਆਖਿਆ ਕਰਦਾ ਹੈ, ਇਹ ਸਰਾਸਰ ਗ਼ਲਤ ਹੈ। ਇਹ ਕੋਕ ਸ਼ਾਸਤਰ ਨਹੀਂ, ਇਹ ਤਾਂ ਕੇਵਲ ਪਰਨਾਰੀ ਗਮਨ ਤੋਂ ਬਚਣ ਲਈ ਚੇਤਨ ਕਰਨ ਵਾਸਤੇ ਵੰਨ ਸੁਵੰਨੀਆਂ ਕਹਾਣੀਆਂ ਹਨ। ਸੋ ਨ ਇਹ ਅਧਿਆਤਮ ਸ਼ਾਸਤਰ ਹੈ, ਨ ਹੀ ਕਾਮ ਸ਼ਾਸਤਰ।

ਇਹ ਕਹਾਣੀਆਂ ਦਾ ਸਿਲਸਿਲਾ ਅਰੰਭ ਹੀ ਇਸਤਰੀ ਹੁੰਦਾ ਹੈ ਕਿ ਚਿਤਰਵਤੀ ਨਗਰੀ ਦਾ ਰਾਜਾ ਚਿਤਰ ਸਿੰਘ ਇਕ ਅਪਸਰਾ ਵਰਦਾ ਤੇ ਉਸਤੋਂ ਹਨੁਵੰਤ ਸਿੰਘ ਨਾਮ ਦਾ

ਸ਼ਹਿਜ਼ਾਦਾ ਜਨਮ ਲੈਂਦਾ ਹੈ, ਉਹ ਅਪਸਰਾ ਕੁਝ ਅਰਸਾ ਬਾਦ ਇੰਦਰ ਲੋਕ ਨੂੰ ਵਾਪਸ ਚਲੀ ਜਾਂਦੀ ਹੈ, ਰਾਜਾ ਵਿਛੋੜੇ ਵਿਚ ਬਹੁਤ ਔਖਾ ਹੁੰਦਾ ਹੈ। ਅਖੀਰ ਵੌਜਕਈ ਕਰਕੇ ਉਹ ਓੜਛਾ ਦੇ ਰਾਜੇ ਦੀ ਬੇਟੀ ਵਿਆਹ ਕੇ ਲਿਆਉਂਦਾ ਹੈ। ਜਦੋਂ ਨਵੀਂ ਰਾਣੀ ਘਰ ਆਉਂਦੀ ਹੈ ਤਾਂ ਉਹ ਸ਼ਹਿਜ਼ਾਦੇ ਹਨੁਵੰਤ ਸਿੰਘ ਦਾ ਰੂਪ ਦੇਖਕੇ ਉਸਤੇ ਮੋਹਤ ਹੋ ਜਾਂਦੀ ਹੈ ਪਰੰਤੂ ਰਾਜਕੁਮਾਰ ਮੰਨਦਾ ਨਹੀਂ। ਅਖੀਰ ਰਾਣੀ ਰਾਜੇ ਪਾਸ ਝੂਠੀ-ਮੂਠੀ ਸ਼ਿਕਾਇਤ ਕਰਦੀ ਹੈ ਕਿ ਭੇਰਾ ਮੁੰਡਾ ਬੜਾ ਖਰਾਬ ਹੈ, ਇਸਨੇ ਮੇਰੇ ਨਾਲ ਛੇੜਖਾਨੀ ਕੀਤੀ ਹੈ। ਇਸ ਤੇ ਹਨੁਵੰਤ ਸਿੰਘ ਨੂੰ ਕੈਦ ਕਰ ਦਿਤਾ ਜਾਂਦਾ ਹੈ। ਪਰੰਤੂ ਸਿਆਣੇ ਵਜ਼ੀਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਸਲੀਅਤ ਕੀ ਹੈ। ਇਸ ਕਰਕੇ ਉਹ ਰਾਜੇ ਨੂੰ ਸਮਝਾਉਣ ਲਈ ਇਸਤਰੀ ਚਲਿਤਰਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ ਤਾਂ ਕਿ ਉਹ ਨਿਰਦੋਸ਼ ਪੁੱਤਰ ਨੂੰ ਸਜ਼ਾ ਨ ਦੇਵੇ। ਇਸ ਢੰਗ ਨਾਲ ਇਹ ਸਾਰੀਆਂ ਕਹਾਣੀਆਂ ਵਜ਼ੀਰ ਤੇ ਰਾਜੇ ਦੇ ਸੰਵਾਦ ਵਿਚ ਅੰਕਿਤ ਕੀਤੀਆਂ ਗਈਆਂ ਹਨ। ਮਕਸਦ ਕੇਵਲ ਇਤਨਾ ਹੀ ਹੈ ਕਿ ਪੁਰਸ਼ ਨੂੰ ਅਪਣਾ ਆਚਰਣ ਉਚੇਰਾ ਰੱਖਣ ਹਿਤ ਇਸ ਕਿਸਮ ਦੇ ਛਲ ਫਰੋਬਾਂ ਤੇ ਕਪਟਾਂ ਤੋਂ ਬਚਣ ਲਈ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਚਰਿਤਰ ਪਖਯਾਨ ਦੀਆਂ ਕਹਾਣੀਆਂ ਦਾ ਕੇਂਦਰੀ ਭਾਵ ਯਾ ਮੁਖ ਪਰਯੋਜਨ ਹੈ, ਜੋ ਕਿ ਇਹਨਾਂ ਟੁਕਾਂ ਤੋਂ ਜਾਹਰ ਹੈ —

ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ।
 ਪੂਤ ! ਯਹੈ ਪਣ ਤੋਹਿ, ਪ੍ਰਾਨ ਜਬ ਲਗ ਘਟ ਥਾਰੇ।
 ਨਿਜ ਨਾਰੀ ਕੇ ਸੰਗਿ, ਨੇਹੁ ਤਮ ਨੀਤ ਬਚਈਅਹੁ।
 ਪਰ ਨਾਰੀ ਕੀ ਸੇਜ, ਭੂਲਿ ਸੁਪਨੇ ਹੂੰ ਨ ਜਈਅਹੁ। ੫੧।
 ਪਰ ਨਾਰੀ ਸੋ ਨੇਹੁ, ਛੁਰੀ ਪੈਨੀ ਕਰ ਜਾਨਹੁ।
 ਪਰ ਨਾਰੀ ਕੇ ਭਜੇ, ਕਾਲ ਵਯਾਪਯੋ ਤਨ ਮਾਨਹੁ।
 ਅਧਿਕ ਹਰੀਫੀ ਜਾਨ, ਭੋਗ ਪਰਤ੍ਰਿਯ ਜੁ ਕਰਹੀ।
 ਹੋ ਅੰਤ ਸ੍ਰਾਨ ਕੀ ਮ੍ਰਿਤੁ, ਹਾਥ ਲੇਂਡੀ ਕੇ ਮਰਹੀ। ੫੩।

[ਚਰਿਤਰ ੨੧

ਰੀਤਿ ਨ ਜਾਨਤ ਪ੍ਰੀਤਿ ਕੀ, ਪੈਸਨ ਕੀ ਪ੍ਰਤੀਤਿ।
 ਬਿੱਛੂ, ਬਿਸੀਅਰ, ਬੇਸਯਾ, ਕਹਹੁ ਕਵਨ ਕੇ ਮੀਤਿ।

[ਚਰਿਤਰ ੧੬

ਜਿਯਬੋ ਜਗ ਕੋ ਸਹਲ ਹੈ, ਯਹੈ ਕਠਿਨ ਦੂ ਕਾਮ।
 ਪ੍ਰਾਤ ਸੰਭਰਬੋ ਰਾਜ ਕੋ, ਰਾਤਿ ਸੰਭਰਬੋ ਰਾਮ।

[ਚਰਿਤਰ ੮੧

ਏਕ ਮਦੀ ਦੂਜੇ ਤਰੁਨ, ਤੀਜੇ ਅਤਿ ਧਨ ਧਾਮ।
 ਪਾਪ ਕਰੈ ਬਿਨ ਕਯੋ ਬਚੈ, ਬਚੇ ਬਚਾਵੈ ਰਾਮ।

[੧੮੩ ਚਰਿਤਰ

ਚੰਚਲਾਨ ਕ ਚਰਿਤਰ ਕੋ, ਚੀਨ ਸਕਤ ਨਹਿ ਕੋਇ ।
ਬ੍ਰਹਮ ਬਿਸ਼ਨੁ ਰੁਦ੍ਰਾਦਿ ਸਭ, ਸੁਰਪਤਿ ਕੋਉ ਹੋਇ ।

[੨੧੫ ਚਰਿਤਰ

ਜੇਹਾ ਕਿ ਅਸੀਂ ਅਗੇ ਵੀ ਆਖ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀਂ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿਚ ਕਿਤੇ ਕਿਤੇ ਮਰਦਾਂ ਦੀ ਚਤੁਰਾਈ ਤੇ ਬੀਰਤਾ ਦਾ ਚਿਤਰ ਦਰਸਾਇਆ ਗਿਆ ਹੈ । ਇਸਦਾ ਭਾਵ ਵੀ ਇਹੋ ਹੀ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋਕੇ ਨਿਕਲ ਜਾਣਾ ਸਿਆਣੇ ਪੁਰਸ਼ਾਂ ਦਾ ਕੰਮ ਹੈ । ਗੁਰੂ ਸਾਹਿਬ ਨੇ ਕੁਝ ਆਪ-ਬੀਤੀਆ ਵੀ ਦਰਜ ਕੀਤੀਆਂ ਹਨ ਜੋ ਕਿ ਥਾਂ ਥਾਂ ਆਏ ਹਵਾਲਿਆਂ ਤੋਂ ਸਪਸ਼ਟ ਹੋ ਹੀ ਜਾਂਦੀਆਂ ਹਨ । ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ ੧੬, ੨੧, ੨੨, ੨੩ ਆਦਿ । ੧੫ ਨੰਬਰ ਕੀਰਤਪੁਰ ਦਾ ਹੈ ।

ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿਤੀਆਂ ਜਾਣ ਪਰੰਤੂ ਪੱਗਾਂ ਕਿਤੋਂ ਮਿਲੀਆਂ ਨਹੀਂ, ਕੁਝ ਸਿਖਾਂ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ ਨ ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫੜ ਲਓ ਤੇ ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸਨੂੰ ਨਸੀਹਤ ਮਿਲੇਗੀ ਕਿ ਧਰਮ ਅਸਥਾਨ ਤੇ ਗੰਦ ਖਿਲਾਰਨੋਂ ਪ੍ਰਹੇਜ਼ ਕਰਨਾ ਚਾਹੀਦਾ ਹੈ । ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ ਮਿਲਣ ਦੀ ਵੇਰ ਸੀ ਕਿ ਉਹਨਾਂ ਥੋੜੇ ਸਮੇਂ ਵਿਚ ਹੀ ਅਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ ਧੁਆ ਲਈਆਂ ਗਈਆਂ । ਇਸਤਰਾਂ ਉਨ੍ਹਾਂ ਉਜਲ ਦਸਤਾਰਾਂ ਦੇ ਆਏ, ਸਿਖਾਂ ਪ੍ਰੇਮੀਆਂ ਨੂੰ ਵੰਡਕੇ ਸਿਰੋਪਾਉ ਦਿੱਤੇ ਗਏ । ਇਹ ਘਟਨਾ ਗੁਰੂ ਸਾਹਿਬ ਨੇ 'ਪੁਰਖ ਚਰਿਤਰ' ਦੇ ਰੂਪ ਵਿਚ ੭੧ ਨੰਬਰ ਤੇ ਦਰਜ ਕੀਤੀ ਹੈ—

ਦੋਹਰਾ

ਨਗਰ ਪਾਵਟਾ ਬਹੁ ਬਸੈ, ਸਾਰਮੋਰ ਕੇ ਦੇਸ ।
ਜਮੁਨਾ ਨਦੀ ਨਿਕਟਿ ਬਹੈ, ਜਨਕ ਪੁਰੀ ਅਲਕੇਸ । ੧ ।
ਨਦੀ ਜਮਨ ਕੇ ਤੀਰ ਮੈਂ, ਤੀਰਥ ਮੁਚਨ ਕਪਾਲ ।
ਨਗਰ ਪਾਵਟਾ ਛੋਰਿ ਹਮ, ਆਏ ਤਹਾਂ ਉਤਾਲ । ੨ ।

ਚੌਪਈ

ਖਿਲਤ ਅਖੇਟਕ ਸੂਕਰ ਮਾਰੇ । ਬਹੁਤੇ ਮ੍ਰਿਗ ਔਰੇ ਹਨਿ ਡਾਰੇ ।
ਪ੍ਰਾਨ ਤਿਹ ਤਾਂ ਕੋ ਹਮ ਮਗੁ ਲੀਨੇ । ਵਾ ਤੀਰਥ ਕੋ ਦਰਸਨ ਕੀਨੇ । ੩ ।

ਦੋਹਰਾ

ਤਹਾਂ ਹਮਾਰੇ ਸਿਖ ਸਭ, ਅਮਿਤ ਪਹੁੰਚੇ ਆਇ ।
ਤਿਨੈ ਦੈਨ ਕੋ ਚਾਹਿਯੈ, ਜੋਰਿ ਭਲੋ ਸਿਰਪਾਇ । ੪ ।
ਨਗਰ ਪਾਵਟੇ ਬੁਰਿਯੈ, ਪਠਏ ਲੋਕ ਬੁਲਾਇ ।
ਏਕ ਪਾਗ ਪਾਈ ਨਹੀਂ, ਨਿਹਫਲ ਪਹੁੰਚੇ ਆਇ । ੫ ।

ਚੌਪਈ

ਮੋਲਹਿ ਏਕ ਪਾਗ ਨਹਿ ਪਾਈ । ਤਬ ਮਸਲਤਿ ਹਮ ਜਿਯਹਿ ਬਠਾਈ ।
ਜਾਹਿ ਇਹਾਂ ਮੂਤਭੈ ਲਖਿ ਪਾਵੈ । ਤਾਂ ਕੀ ਛੀਨ ਪਗਰਿਯਾ ਲਯਾਵੈ । ੬ ।
ਜਬ ਯਯਾਦਨ ਐਸੇ ਸੁਨਿ ਪਾਯੋ । ਤਿਹੀ ਭਾਤਿ ਮਿਲਿ ਸਭਨ ਕਯਾਯੋ ।
ਜੋ ਮਨਮੁਖ ਤੀਰਥ ਤਿਹ ਆਯੋ । ਪਾਗ ਬਿਨਾ ਕਰ ਤਾਹਿ ਪਠਾਯੋ । ੭ ।

ਦੋਹਰਾ

ਰਾਤਿ ਬੀਚ ਕਰਿ ਆਠ ਸੈ ਪ੍ਰਗਰੀ ਲਈ ਉਤਾਰਿ ।
ਆਨਿ ਤਿਨੈ ਹਮ ਦੀਹ ਮੈਂ, ਧੋਵਨਿ ਦਈ ਸੁਧਾਰਿ । ੮ ।

ਚੌਪਈ

ਪ੍ਰਾਤ ਲੇਤ ਸਭ ਧੋਇ ਮੰਗਾਈ । ਸਭ ਹੀ ਸਿਖਯਨ ਕੋ ਬੰਧਵਾਈ ।
ਬਚੀ ਸੁ ਬੇਚਿ ਤੁਰਤ ਤਹਿ ਲਈ । ਬਾਕੀ ਬਚੀ ਸਿਪਾਹਿਅਨ ਦਈ । ੯ ।

ਦੋਹਰਾ

ਬਟਿਕੈ ਪਗਰੀ ਨਗਰ ਕੋ, ਜਾਤ ਭਏ ਸੁਖ ਪਾਇ ।
ਭੇਦ ਮੁਰਖਨ ਨਾ ਲਹਯੋ, ਕਹਾਂ ਗਯੋ ਕਰਿ ਰਾਇ । ੧੦ ।

[ਚਰਿਤਰ ੭੧

ਸੋ ਉਨ੍ਹਾਂ ਪੁਰਾਣੀ ਲੋਕ ਪਰੰਪਰਾ ਤੇ ਸਾਹਿਤ ਭੰਡਾਰ ਵਿਚੋਂ ਹੀ ਇਹ ਕਹਾਣੀਆਂ ਨਹੀਂ ਲਈਆਂ ਸਗੋਂ ਸਮਕਾਲੀ ਸਮਾਜ ਵਿਚ ਵਾਪਰ ਰਹੇ ਚਲਿਤਰ ਵੀ ਦਰਜ ਕਰ ਦਿਤੇ ਹਨ । ਅਕਬਰ, ਜਹਾਂਗੀਰ ਤੇ ਸ਼ਾਹ ਜਹਾਂ ਦੀਆਂ ਸੁਣੀਆਂ ਸੁਣਾਈਆਂ ਕਹਾਣੀਆਂ ਵੀ ਲਿਖ ਦਿਤੀਆਂ ਹਨ । ਮੁਗਲ ਘਰਾਣੇ ਦੀਆਂ ਕਈ ਗੁਪਤ ਘਟਨਾਵਾਂ ਦਰਜ ਕਰਨੋਂ ਵੀ ਸੰਕੋਚ ਨਹੀਂ ਕੀਤਾ । ੨੭੮ ਚਰਿਤਰ ਵਿਚ ਔਰੰਗੇ ਦੀ ਭੈਣ ਰੋਸ਼ਨ ਆਰਾ ਦਾ ਹਾਲ ਦੇ ਦਿਤਾ ਹੈ—

ਸ਼ਹਿਰ ਜਹਾਨਾਬਾਦ ਬਸਤ ਜਹ । ਸ਼ਾਹਜਹਾਂ ਜੂ ਰਾਜ ਕਰਤ ਤਹ ।
ਦੁਹਿਤਾ ਰਾਇ ਰੋਸ਼ਨਾ ਤਾਂ ਕੇ । ਔਰ ਨਾਰਿ ਸਮ ਰੂਪ ਨਾ ਤਾਂ ਕੇ ।
ਸ਼ਾਹਜਹਾਂ ਜਬ ਹੀ ਮਰ ਗਏ । ਔਰੰਗਸ਼ਾਹ ਪਾਤਸ਼ਾਹ ਭਏ ।
ਸੈਫੁਦੀਨ ਸੰਗਿ ਯਾ ਕੋ ਪਿਆਰਾ । ਪੀਰ ਅਪਨ ਕਰ ਤਾਹਿ ਬਿਚਾਰਾ । ੨ ।

ਤਾਂ ਕੇ ਸੰਗ ਰੋਸ਼ਨਾ ਰਾਈ । ਬਿਬਿਧ ਬਿਬਿਧ ਤਨ ਪ੍ਰੀਤਿ ਉਪਜਾਈ ।

ਕਾਮ ਭੋਗ ਤਿਹ ਸੰਗ ਕਮਾਯੋ । ਤਾਂਹਿ ਪੀਰ ਅਪਨੋ ਠੰਹਿਰਾਯੋ । ੩ ।

ਇਸੇ ਤਰ੍ਹਾਂ ਸ਼ੇਖਾਂ, ਸੱਯਦਾਂ, ਮੁਗਲਾਂ, ਪਠਾਣਾਂ ਤੇ ਰਾਜਪੂਤਾਂ ਦੀਆਂ ਕਹਾਣੀਆਂ ਤਾਂ ਆਮ ਹਨ ।

ਸ਼ਿਵਾ ਜੀ ਦੇ ਪੁੱਤਰ ਸੰਭਾ ਜੀ ਥਾਰੇ ਮਸ਼ਹੂਰ ਹੈ ਕਿ ਉਹ ਕਾਮਨੀ ਜਾਲ ਵਿਚ ਫਸਣ ਕਾਰਨ ਹੀ ਮਾਰਿਆ ਗਿਆ ਸੀ । ਇਕ ਇਨਕਲਾਬੀ ਦੀ ਕਮਜ਼ੋਰੀ ਉਸ ਨੂੰ ਹੀ ਨਹੀਂ ਡੋਬਦੀ ਸਗੋਂ ਸਾਰੀ ਲਹਿਰ ਦਾ ਬੇੜਾ ਡਾਰਕ ਕਰ ਦਿੰਦੀ ਹੈ । ਸੰਭਾ ਜੀ ਨਾਲ ਇਵੇਂ ਹੋਈ ਉਹ ਆਪਣੇ ਦਰਬਾਰੀ ਕਵੀ ਕਲਸ ਦੀ ਲੜਕੀ ਦੇ ਪ੍ਰੇਮ-ਜਾਲ ਵਿਚ ਫਾਬਾ ਹੋਇਆ ਸੀ, ਉਸੇ ਹਾਲਤ ਵਿਚ ਉਹ ਮੁਗਲ ਸੈਨਾ ਦੇ ਹੱਥ ਆਇਆ ਤੇ ਮਾਰਿਆ ਗਿਆ, ਇਹ ਘਟਨਾ ਇਤਿਹਾਸਕ ਹੈ ਤੇ ੨੧੫ ਚਰਿਤਰ ਵਿਚ ਅੰਕਿਤ ਹੈ —

ਦੱਛਨ ਕੇ ਰਾਜਾ ਬਡੋ, ਸੰਭਾ ਨਾਮ ਸੁ ਬੀਰ ।

ਔਰੰਗਜ਼ਾਹ ਜਾਸੋਂ ਸਦਾ, ਲਰਤ ਰਹਤ ਰਨ ਧੀਰ । ੧ ।

ਸੰਭਾਪੁਰ ਸੁ ਨਗਰ ਇਕ ਤਹਾਂ, ਰਾਜ ਕਰਤ ਸੰਭਾ ਜੂ ਜਹਾਂ ।

ਇਕ ਕਵਿ ਕਲਸ ਰਹਤ ਗ੍ਰਿਹ ਵਾਕੇ । ਪਰੀ ਸਮਾਨ ਸੁਤਾ ਗ੍ਰਿਹ ਤਾਕੇ ।

ਇਸੇ ਤਰ੍ਹਾਂ ਡੱਚਾਂ, ਫਿਰੰਗੀਆਂ ਦੀਆਂ ਕਹਾਣੀਆਂ ਵੀ ਦਰਜ ਕੀਤੀਆਂ ਮਿਲਦੀਆਂ ਹਨ । ਇਹਨਾਂ ਕਹਾਣੀਆਂ ਤੋਂ ਉਸ ਸੰਘਰਸ਼ ਦੀ ਵੀ ਸੂਹ ਲਗਦੀ ਹੈ ਜੋ ਇਹਨਾਂ ਵਪਾਰੀ ਕੌਮਾਂ ਦੇ ਦਰਮਿਆਨ ਪਹਿਲੇ ਪਹਿਲ ਹੁੰਦਾ ਰਿਹਾ ਸੀ । ਕਹਾਣੀ, ਇਤਨੀ ਹੈ ਕਿ ਇਕ ਵਲੰਦੇਜ਼ੀ ਸਰਦਾਰ, ਡਰ ਕਾਰਣ ਮਰ ਗਿਆ ਤੇ ਉਸਦੀ ਬਹਾਦਰ ਘਰ ਵਾਲੀ ਨੇ ਚੜ੍ਹਦਾਈ ਕਰਕੇ ਉਸ ਦਾ ਲਾਖ ਦਾ ਪੁਤਲਾ ਬਣਵਾ ਲਿਆ ਤੇ ਉਸ ਦੇ ਹੱਥ ਬੰਦੂਕ ਫੜਾ ਦਿਤੀ । ਆਪ ਡਿਊਚੀ ਫੌਜ ਇਕੱਠੀ ਕਰਕੇ ਧਾਵਾ ਬੋਲ ਦਿਤਾ ਤੇ ਵੈਰੀ ਨੂੰ ਭਜਾ ਦਿਤਾ ।

ਵਲੰਦੇਜ਼ ਕੋ ਏਕ ਨ੍ਰਿਪਾਲਾ । ਵਲੰਦੇਜ਼ਦਈ ਘਰਿ ਬਾਲਾ ।

ਤਾਂ ਪਰ ਕੁਪਯੋ ਫਿਰੰਗ ਰਾਇ ਮਨੁ, ਸੈਨ ਚੜ੍ਹਾ ਲੈ ਕਰ ਸੰਗ ਅਨਗਨ ।

ਨਾਮ ਫਿਰੰਗੀ ਰਾਇ ਨ੍ਰਿਪਤਿ ਤਿਹ, ਅੰਗਰੇਜ਼ਨ ਪਰ ਚੜ੍ਹਤ ਕਰੀ ਜਿਹ ।

ਅਨਗਨ ਭਈ ਚਮ੍ਹੀ ਚੜ੍ਹੰਗਾ, ਜਨੁ ਕਰਿ ਉਮਡਿ ਚਲਯੋ ਜਲ ਗੰਗਾ । ੨ ।

ਅਜੇਹੀਆਂ ਕਹਾਣੀਆਂ ਤੋਂ ਪਤਾ ਲਗਦਾ ਹੈ ਕਿ ਕਹਾਣੀਕਾਰ ਨੂੰ ਜਿਥੇ ਕਿਥੇ ਵੀ ਤ੍ਰਿਯਾ ਚਰਿਤਰ ਦਾ ਮਸਾਲਾ ਮਿਲਿਆ, ਉਹ ਇਸ ਗਰੰਥ ਵਿਚ ਸਮੋ ਦਿਤਾ । ਕਈ ਕਹਾਣੀਆਂ ਉਹਨਾਂ ਆਪਣੇ ਵਾਪਾਰੀ ਸਿਖਾਂ ਪਾਸੋਂ ਵੀ ਸੁਣੀਆਂ ਹੋਣਗੀਆਂ ਤੇ ਕਈ ਉਹਨਾਂ ਨੂੰ ਰਵਾਇਤ ਵਿਚ ਚਲਦੀਆਂ ਮਿਲੀਆਂ, ਇਹਨਾਂ ਸਾਰੀਆਂ ਨੂੰ ਇਤਿਹਾਸਕ ਕਸਵੱਟੀ ਤੇ ਪਰਖਣ ਦੀ ਲੋੜ ਨਹੀਂ । ਸਕੰਦਰ ਬਾਦਸ਼ਾਹ ਦੀ ਕਹਾਣੀ ੨੧੭ ਚਰਿਤਰ ਵਿਚ ਦਿਤੀ ਹੈ ਤੇ ਉਸਨੂੰ ਸਾਰਾ ਹਿੰਦੁਸਤਾਨ ਫੜੇ ਕਰਦਾ ਦਸਿਆ ਹੈ ਜੋ ਇਤਿਹਾਸਕ ਤੌਰ ਤੇ ਠੀਕ

ਨਹੀਂ । ਫਿਰ ਲਿਖਿਆ ਹੈ —

ਵਲੰਦੇਜਿਯਨ ਜੀਤ ਅੰਗਰੇਜਿਯਨ ਮਾਰਯੋ
ਮਛਲੀ ਬੰਦਰ ਮਾਰਿ, ਬਹੁਰ ਹੁਗਲਿਯਹਿ ਉਜਾਰਯੋ
ਕੋਕ ਬੰਦਰ ਕੋ ਜੀਤ, ਗੁਆ ਬੰਦਰ ਹੂ ਲੀਨੋ ।

ਹੋ ਹਿਜਲੀ ਬੰਦਰ ਜਾਇ, ਬਿਜੈ ਦੁੰਦਭ ਕਰਿ ਦੀਨੋ । ੧੭ ।

ਸੋ ਅਜੈਹੇ ਕਥਨ ਕੇਵਲ ਕਹਾਣੀ ਰੋਚਕਿਤਾ ਦਾ ਮਸਾਲਾ ਹਨ, ਜਿਵੇਂ ਸੁਣੇ, ਤਿਵੇਂ ਕਹਿ ਦਿਤੇ । ਹੁਣ ਵਾਲੀ ਇਤਿਹਾਸਕ ਖੋਜ ਦਾ ਅਭਾਪ ਸੀ ।

ਚਰਿਤਰ ਪਖਯਾਨ ਦਾ ਇਕ ਹੋਰ ਬੜਾ ਧਿਆਨ ਯੋਗ ਪੱਖ ਹੈ, ਉਹਨਾਂ ਨਗਰ ਦੇਸਾਂ ਦੇ ਨਾਮ ਜਿਥੇ ਇਹ ਚਰਿਤਰ ਵਾਪਰੇ ਤੇ ਉਹਨਾਂ ਨਾਇਕ ਨਾਇਕਾਵਾਂ ਦੀ ਨਾਮਾਵਲੀ ਜਿਨ੍ਹਾਂ ਨਾਲ ਇਹ ਬੀਤੀ । ਨਾਇਕਾਵਾਂ ਦੇ ਨਾਮ ਬੜੀ ਦਿਲਚਸਪੀ ਵਾਲੇ ਤੇ ਸ਼ੱਖ ਕਿਸਮ ਦੇ ਹਨ ਜਿਵੇਂ ਕਿ—ਅਨੁਰਾਗਮਤੀ, ਜਗਜੋਤਮਤੀ, ਚਿਤਰਮਤੀ, ਸਿੰਗਾਰਮਤੀ, ਬਾਜ਼ਮਤੀ, ਨਾਜ਼ਮਤੀ, ਕਾਮਵਤੀ, ਚੰਦਰਮਤੀ, ਰਸਮੰਜਰੀ, ਛਤਰਮੰਜਰੀ, ਪੁਹਪਮੰਜਰੀ, ਤਿਲਕਮੰਜਰੀ, ਕੰਜਪ੍ਰਭਾ, ਇੰਦਰ ਪ੍ਰਭਾ, ਰੂਪ ਕਲਾ, ਕੰਚਨ ਕਲਾ, ਰੁਸਤਮ ਕਲਾ, ਨਾਦਰਾ ਬਾਨੋ, ਜੈਨਾਬਾਦੀ, ਬਿੰਦੋ, ਛਜੀਆ, ਮੈਨ ਕੁਅਰ, ਲਾਡਮ ਕੁਅਰ ਆਦਿ ।

ਇਸੇ ਤਰ੍ਹਾਂ ਜਿਨ੍ਹਾਂ ਸ਼ਹਿਰਾਂ ਯਾ ਇਲਾਕਿਆਂ ਦੇ ਨਾਮ ਆਏ ਹਨ, ਉਹ ਕਹਾਣੀਕਾਰ ਦੀ ਵਿਸ਼ਾਲ ਜਾਣਕਾਰੀ ਦੀ ਸਾਖੀ ਭਰਦੇ ਹਨ, ਜਿਵੇਂ ਕਿ ਓੜਛਾ, ਅਕਬਰਾਬਾਦ, ਅਨੰਦਪੁਰ, ਅਵਧਪੁਰੀ, ਇਸਤੰਬੁਲ, ਇਟਾਵਾ, ਸਮਰਕੰਦ, ਸਰਹੰਦ, ਸਰੋਹੀ, ਸ਼ਾਹਜਹਾਂਪੁਰ, ਸ਼ਾਹਜਹਾਂਨਾਬਾਦ, ਸਿਆਲਕੋਟ ਸੌਰਠ ਦੇਸ, ਹਰਿਦੁਆਰ, ਹਰਿਯਾਬਾਦ, ਹਿੰਗਲਾਜ, ਗੁਗਲੀ ਹੰਡੂਰ, ਕਨੌਜ, ਕਸ਼ਟਵਾਰ, ਕਪਾਲਮੋਚਨ, ਕਮਾਊ, ਕਰਨਾਟਕ, ਕਾਹਲੂਰ, ਕਾਲਿੰਜਰ, ਕੀਰਤਪੁਰ, ਕੁਰਖੇਤਰ, ਕੂਚ ਬਿਹਾਰ, ਕੈਲਾਖਰ, ਖੰਭਾਵਤੀ, ਗਜਨੀ, ਗੁਆਲਾਅਰ, ਗੁਹਾਟੀ ਗੁਜਰਾਤ, ਗੋਆ ਬੰਦਰ, ਗੋਖਾ, ਗੰਧਗਿਰੀ, ਘਾਟਮਪੁਰ, ਚਮਰੰਗ, ਚੰਪਾਵਤੀ, ਚਿੰਜੀ, ਚਿਤੌਰ ਜੂਨਾਗੜ੍ਹ, ਠੱਟਾ, ਤਿਹਤਪੁਰ, ਤਿਹਤਦੇਸ, ਤਿਹਤਾੜਾ, ਤਿਰਪੁਰਾ, ਤੈਲੰਗ, ਟਦਲੀ, ਦੌਲਤਾਬਾਦ, ਧਾਰਾ ਨਗਰੀ, ਨਕੋਦਰ, ਨਗੌਰ, ਨਰਵਰ, ਨਿਪਾਲ, ਨਾਰਨੌਲ, ਨੌਕੋਟੀ, ਪਲਵਲ, ਪਲਾਉ, ਪਾਂਵਟਾ, ਪੋਨਹਾਰ, ਫਿਰਹੰਗ ਦੇਸ, ਬਾਹਲੀਕ, ਬਗਦਾਦ, ਬਦਖਸ਼ਾ, ਬਨਾਰਸ, ਬੜਾਇਚ, ਬਾਸ ਬਰੋਲੀ, ਬਿਜ, ਬੀਕਾਨੋਰ, ਬੁਸ਼ਹਰ, ਬਖਾਰਾ, ਬੁੰਦੋਲਖੰਡ, ਬੂਤੀਆ, ਬੈਜਵਾੜਾ, ਭੇਹਰਾ, ਮਹਾਰਾਸ਼ਟਰ, ਮਸ਼ਹਦ, ਮਛਲੀ ਬੰਦਰ, ਮਾਝਾ ਦੇਸ ਮਾਲਨੋਰ, ਮਾਲਵਾ, ਮਦਰਦੇਸ, ਮੁਰਾਦਾਬਾਦ, ਮੁਲਤਾਨ, ਮੋਕਲਗੜ੍ਹ, ਮੋਰੰਗ, ਯੂਨਾਨ, ਰਣਬੰਡੋਰ, ਰਾਜਪੁਰੀ, ਰਾਜੋਰੀ ਰਾਮਦਾਸਪੁਰ, ਰੂਪ ਸ਼ਹਰ, ਰੂਮ, ਰੋਪੜ ਤੇ ਲਾਹੌਰ ਆਦਿ ।

ਜਿਵੇਂ ਕਿ ਅਸੀਂ ਪਹਿਲੇ ਵੀ ਆਖ ਚੁਕੇ ਹਾਂ ਕਿ ਗੁਰੂ ਸਾਹਿਬ ਦੇ ਜਮਾਨੇ ਜੋ ਸਾਹਿਤ ਵਿਚ ਤੇ ਜ਼ਬਾਨੀ ਕਹਾਣੀਆਂ ਪ੍ਰਚਲਤ ਸਨ, ਉਹ ਕਾਫੀ ਛੋਟੀਆਂ ਗਈਆਂ ਹਨ । ਜਿਵੇਂ

ਪੰਜਾਬ ਦੀਆਂ ਪ੍ਰੀਤ-ਕਹਾਣੀਆਂ ਹੀਰ ਰਾਂਝਾ (੯੮) ਸ਼ੋਹਣੀ ਮਹੀਂਵਾਲ (੧੦੧) ਮਿਰਜ਼ਾ ਸਾਹਿਬਾਂ (੧੨੯) ਸੱਸੀ ਪੁਨੂੰ (੧੦੮) ਆਦਿ ਨੂੰ ਆਪਣੇ ਢੰਗ ਨਾਲ ਢਾਲਕੇ ਦਿਤਾ ਹੈ। ਇਹੋ ਹਾਲ ਕੋਕਲਾ, ਢੋਲਾ ਮਾਰੂ, ਮਾਧਵਾਨਲ ਕਾਮਕੋਦਲਾ ਤੇ ਯੂਸਫ ਜੁਲੇਖਾ (੨੦੧) ਆਦਿ ਦੇਸੀ ਬਿਦੇਸ਼ੀ ਕਥਾਵਾਂ ਹੈ। ਕਈ ਲਤੀਫੇ ਵੀ ਛੰਦਬਧ ਕਰ ਦਿਤੇ ਹਨ ਜਿਵੇਂ ਚਾਰ ਠੱਗ ਬੱਕਰੀ ਨੂੰ ਕੁੱਤਾ ਦਸਕੇ ਠੱਗੀ ਕਰਦੇ ਹਨ ਯਾ ਜੁਲਾਹੇ ਦੀ ਕਹਾਣੀ—'ਆਈ ਜਾਓ ਫਸੀ ਜਾਓ।' ਇਹਨਾਂ ਵਿਚ ਛਲ ਕਪਟ, ਲੜਾਈ ਝਗੜੇ, ਮਾਰ ਕੁੱਟ, ਜੁਏਬਾਜ਼ੀ, ਨਸ਼ੇਬਾਜ਼ੀ ਦਾ ਵਰਣਨ ਹੈ ਜਿਨ੍ਹਾਂ ਦਾ ਹੋਣਾ ਅਮ ਗੱਲ ਸੀ। ਕਿਤੇ ਕਿਤੇ ਇਸ਼ਕ ਦੀ ਲੜਾਈ ਵਿਚ ਸਚੀ ਮੁਚੀ ਦੀ ਲੜਾਈ ਵਿਸਤਾਰ ਨਾਲ ਬਿਆਨ ਕੀਤੀ ਹੈ। ਕਿਤੇ ਕਿਤੇ ਕੁਝ ਨੰਗੋਜਵਾਦੀ ਵਰਣਨ ਵੀ ਹੈ ਜੋ ਆਮ ਪਸੰਦ ਨਹੀਂ ਕੀਤਾ ਜਾਂਦਾ ਤੇ ਕਈ ਉਸਨੂੰ ਯਥਾਰਥਵਾਦੀ ਚਿਤ੍ਰਣ ਆਖਕੇ ਪਸੰਦ ਵੀ ਕਰਦੇ ਹਨ। ਕਹਾਣੀ-ਗੋਂਦ ਹਰ ਥਾਂ ਇਕੋ ਜਿਹੀ ਨਹੀਂ, ਕਈ ਕਹਾਣੀਆਂ ਗੋਂਦ ਦੇ ਪੱਖੋਂ ਬਹੁਤ ਅੱਡੀਆਂ ਹਨ ਤੇ ਕਈ ਢਿਲੀਆਂ। ਇਤਨੇ ਸੈਂਕੜੇ ਕਹਾਣੀਆਂ ਦੀ ਘਾਤ ਵਿਚ ਅਜੇਹਾ ਹੋਣਾ ਕੁਦਰਤੀ ਸੀ, ਨਾਲੋਂ ਉਸ ਸਮੇਂ ਕਹਾਣੀ ਕਲਾ ਵਿਕਸਤ ਵੀ ਨਹੀਂ ਸੀ। ਇਕ ਗੱਲ ਜ਼ਰੂਰ ਸਲਾਹੁਣ ਯੋਗ ਹੈ ਕਿ ਤ੍ਰਿਪਾ ਚਲਿਤਰ ਸਬੰਧੀ ਇਤਨੀਆਂ ਬਹੁਭਾਂਤੀ ਕਹਾਣੀਆਂ ਸੰਕਲਿਤ ਕਰਨੀਆਂ ਆਪਣੇ ਆਪ ਵਿਚ ਬਹੁਤ ਵੱਡਾ ਕੰਮ ਸੀ। ਫਿਰ ਗੁਰੂ ਵਿਅਕਤਿਤਵ ਦੀ ਛਾਪ ਵੀ ਕਈ ਸੰਵਾਦਾਂ ਵਿਚ ਪਰਗਟ ਮਿਲਦੀ ਹੈ। ਪਹਿਲਾ ਤੇ ਆਖਰੀ ਚਰਿਤਰ ਚੰਡੀ ਦੇਵੀ ਦਾ ਲਿਖਕੇ ਇਕ ਖਾਸ ਪਰੰਪਰਾ ਦਾ ਪਾਲਣ ਕੀਤਾ ਜਾਪਦਾ ਹੈ। ਚੂੰ ਕਿ ਸਾਰੀਆਂ ਕਹਾਣੀਆਂ ਵਜ਼ੀਰ ਤੇ ਰਾਜੇ ਦੇ ਸੰਵਾਦ ਰੂਪ ਵਿਚ ਹਨ, ਜਦੋਂ ਇਹ ਗੱਲਬਾਤ ਮੁਕਦੀ ਹੈ ਤਾਂ ਸਮਾਪਤੀ ਤੇ ਕਵੀ ਆਪਣੇ ਪਰਮੇਸ਼ਰ ਅਗੇ ਬੇਨਤੀ ਕਰਨ ਲਈ ਤਤਪਰ ਹੋਇਆ ਹੈ।

ਇਹ ਬੇਨਤੀ ਦੇ ੨੦-੨੫ ਛੰਦ ਐਸੇ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਸਿਧਾਂਤ ਨੂੰ ਪਰਗਟ ਕਰਦੇ ਹਨ ਤੇ ਇਹ ਚੌਪਈ ਅਜ ਸਿਖ ਨਿਤਨੇਮ ਦਾ ਭਾਂਗੇ ਹੈ।

ਹਮਰੀ ਕਰੋ ਹਾਥ ਦੇ ਰੱਛਾ। ਪੂਰਨ ਹੋਇ ਚਿਤ ਕੀ ਇਛਾ।

ਤਵ ਚਰਨਨ ਮਨ ਰਹੈ ਹਮਾਰਾ। ਅਪਨਾ ਜਾਨ ਕਰਹੁ ਪ੍ਰਤਿਪਾਰਾ।

ਕਹਾਣੀਆਂ ਵਿਚ ਥਾਂ ਥਾਂ ਸਿਖਿਆ ਤੇ ਜੀਵਨ-ਸਿਧਾਂਤ ਦੇ ਨੁਕਤੇ ਮਿਲਦੇ ਹਨ ਜਿਵੇਂ ੨੬੬ ਚਰਿਤਰ ਵਿਚ ਮੂਰਤੀ ਪੂਜਾ ਦਾ ਜ਼ੋਰਦਾਰ ਖੰਡਨ ਕੀਤਾ ਹੈ ਤੇ ਇਵੇਂ ਜਿਵੇਂ ੮੧ ਚਰਿਤਰ ਵਿਚ ਸੱਚੇ ਜੋਗ ਦਾ ਨਿਰੂਪਣ ਹੈ ਅਤੇ ਕਈ ਬਾਣੀ ਦੇ ਤੁਕਾਸ਼ ਵੀ ਮਿਲਦੇ ਹਨ। ੩੭੪ ਚਰਿਤਰ ਵਿਚ ਇਕ ਔਰਤ ਚਲਿਤਰ ਨਾਲ ਭਵਾਨੀ ਦੇਵੀ ਬਣ ਜਾਂਦੀ ਹੈ ਤੇ ਪੰਡਤ ਮੁਲਾਂ ਉਸਦੀ ਪੂਜਾ ਹੋਣ ਕਾਰਣ ਖਾਰ ਖਾਂਦੇ ਅਤੇ ਉਸਨੂੰ ਕਹਿੰਦੇ ਹਨ ਕਿ ਤੂੰ ਕੋਈ ਕਰਾਮਾਤ ਦਿਖਾ। ਅਗੋਂ ਉਹ ਕਹਿੰਦੀ ਹੈ ਕਿ ਤੁਸੀਂ ਵੀ ਬੜੇ ਧਰਮ ਦੇ ਠੇਕੇਢਾਰ ਬਣੇ ਫਿਰਦੇ ਹੋ, ਤੁਸੀਂ ਕਰਾਮਾਤ ਦਿਖਾਓ, ਉਹ ਦਿਖਾ ਨਹੀਂ ਸਕਦੇ। ਅਖੀਰ ਉਹ ਔਰਤ ਰਾਜੇ ਨੂੰ ਦਸਦੀ ਹੈ ਕਿ ਚਾਰ ਮੁਖ ਕਰਾਮਾਤਾਂ ਹਨ—੧. ਤਲਵਾਰ ੨. ਮੌਤ ੩. ਰਾਜਾ ਤੇ ੪ ਢੱਲਤ

ਕਰਾਮਾਤ ਇਕ ਅਸਿ ਮੈਂ ਪ੍ਰਥਮ ਪਛਾਨਿਯੇ,
 ਜਾਕੋ ਤੇਜ ਅਰੁ ਤ੍ਰਾਸ ਜਗਤ ਮੋ ਮਾਨਿਯੇ ।
 ਜੀਤ ਹਾਰ ਅਰੁ ਮ੍ਰਿਤੁ ਧਾਰ ਜਾਕੀ ਬਸਤ,
 ਹੋ ਮੇਰੇ ਮਨ ਪਰਮੇਸਰ ਤਾਂਹੀ ਕੋ ਕਹਤ । ੧੯ ।
 ਦੁਤਿਯ ਭਾਲ ਮੈਂ ਕਰਾਮਾਤ ਪਹਿਚਾਨੀਯਤ,
 ਜਿਨ ਕੇ ਚੌਦਹ ਲੋਕ ਚਕਰ ਕਰਿ ਮਾਨਿਯਤ ।
 ਕਾਲ ਪਾਇ ਜਗ ਹੋਤ ਕਾਲ ਮਿਟ ਜਾਵਈ,
 ਹੋ ਯਾਂਤੇ ਮੁਰ ਮਨ ਤਾਂਹਿ ਗੁਰੂ ਠਹਿਰਾਵਈ । ੨੦ ।
 ਕਰਾਮਾਤ ਰਾਜਾ ਰਸਨਾਗ੍ਰਜ ਜਾਨਿਯਤ,
 ਭਲੇ ਬੁਰੇ ਜਾਂਤੇ ਜਗ ਹੋਤ ਪਛਾਨਿਯਤ ।
 ਕਰਾਮਾਤ ਚੋਬੀ ਧਨ ਭੀਤਰ ਜਾਨੀਏ,
 ਹੋ ਹੋਤ ਰੰਕ ਤੇ ਰਾਵ ਧਰੇ ਤਿਹ ਮਾਨੀਏ । ੨੧ ।

ਇਸ ਤਰ੍ਹਾਂ ਇਹਨਾਂ ਕਹਾਣੀਆਂ ਦੇ ਸੰਵਾਦਾਂ ਵਿਚ ਕਈ ਅਮੋਲਕ ਵਿਚਾਰ ਪ੍ਰੰਤੋਂ ਹੋਏ ਹਨ ਜਿਨ੍ਹਾਂ ਦਾ ਅਧਿਐਨ ਦਿਲਚਸਪੀ-ਭਰਿਆ ਤੇ ਸਿਖਿਆ-ਭਰਪੂਰ ਹੈ । ਜਿਥੋਂ ਤਕ ਇਸ ਗਰੰਥ ਦੇ ਕਾਵਿ ਪੱਖ ਦਾ ਸਬੰਧ ਹੈ, ਉਹ ਵੀ ਕਲਾ ਪੂਰਣ ਹੈ । ਵਧੇਰੇ ਸਿੰਗਾਰ ਰਸੀ ਵਰਣਨ ਹੈ ਜੋ ਅਜੇਹੀਆਂ ਕਹਾਣੀਆਂ ਵਿਚ ਹੋਣਾ ਸੁਭਾਵਕ ਹੀ ਸੀ । ਪ੍ਰੇਮ ਵਾਰਤਾਲਾਪ ਬੜੇ ਰੋਚਕ ਢੰਗ ਨਾਲ ਛੰਦ-ਬਧ ਕੀਤੇ ਗਏ ਹਨ । ਇਕ ਪੰਜਾਬੀ ਕਥਿਤ ਸੁਣੋ—

ਤਾਜੀ ਕੂੰ ਤੁਰਾਇਕੇ ਅਸਾੜੀ ਓੜਿ ਰਾਹ ਪੋਣਾ,
 ਜ਼ਾਲਮ ਜਵਾਲ ਦੁਹਾਂ ਨੈਣਾਂ ਨੂੰ ਨਚਾਵਣਾ ।
 ਅੰਜਨ ਦਿਵਾਇ ਬਾੜ ਬਿਸਿਖ ਚੜਾਇਕੇ,
 ਖੁਸ਼ਾਲੀ ਨੂੰ ਬੜਾਇ ਨਾਲੇ ਕੈਫਾਂ ਨੂੰ ਚੜਾਵਣਾ ।
 ਬਦਨ ਦਿਖਾਣਾਂ ਸਾਨੂੰ ਛਾਤੀ ਨਾਲ ਲਾਣਾ ਅਤੇ
 ਨੈਣਾਂ ਨਾਲਿ ਨੈਣ ਜੋੜ ਵੇਹਾ ਨੇਹੁ ਲਾਵਣਾ ।
 ਬਾਚੇ ਪੱਤਰ ਆਣਾ ਮੈਂ ਹੀ ਮਿਲ ਬਿਆ ਨ ਜਾਣਾ
 ਸਾਈ ਯਾਰੋ ਜੀ ! ਅਸਾਡੇ ਪਾਸ ਆਵਣਾ ਹੀ ਆਵਣਾ । (੨੨੮ ਚ.)

ਇਸਕ ਦੇ ਮਾਮਲੇ ਵਿਚ ਨੈਣ, ਚੁੰਕਿ ਵਿਸੇਸ਼ ਰੋਲ ਅਦਾ ਕਰਦੇ ਹਨ, ਇਸ ਕਰਕੇ ਨੈਣਾਂ ਦਾ ਵਰਣਨ ਬੜਾ ਸੋਹਣਾ ਕੀਤਾ ਗਿਆ ਹੈ ਮਿਸਾਲ ਲਈ ਇਹ ਦੋਹਰੇ ਧਿਆਨ ਯੋਗ ਹਨ :—

ਮਧੁਰੀ ਮੂਰਤਿ ਮਿਤ ਕੀ, ਬਸੀ ਚਿਤ ਮੈਂ ਚੀਨ ।
 ਬਹੁਰਿ ਨਿਕਾਸੋ ਜਾਹਿ ਨਹਿ; ਨੈਨਾ ਭਏ ਰੰਗੀਨ । ੧੧ ।

ਮਨ ਭਾਵਨ ਕੇ ਨੈਨ ਦੁਉ, ਚੁਭੇ ਚਿਤ ਕੇ ਮਾਹਿ ।
 ਸੇਲਨ ਜਯੋਂ ਸਰਕੈ ਪਰੇ, ਨਾਹਿ ਨਿਕਾਰੇ ਜਾਹਿ । ੧੨ ।
 ਨੈਨ ਪਿਯਾ ਕੇ ਪਾਰਧੀ, ਮਨ ਮੈਂ ਕੀਯਾ ਨਿਵਾਸੁ,
 ਕਾਇ ਕਰੇਜਾ ਲੇਹਿ ਜਨੁ, ਯਾਂਤੇ ਅਧਿਕ ਵਿਸ਼ਵਾਸੁ । ੧੩ ।
 ਨੈਨ ਪਿਯਾ ਕੇ ਪਾਲਨੇ, ਕਰਿ ਰਾਖੇ ਕਰਤਾਰ ।
 ਜਿਨ ਮਹਿ ਜਨੁ ਝੂਲਹਿ ਘਨੇ, ਹਮ ਸੇ ਬੈਠਿ ਹਜ਼ਾਰ । ੧੪ ।
 ਨੈਨ ਰਸੀਲੇ ਰਸ ਭਰੇ, ਝਲਕ ਰਸਨ ਕੀ ਦੇਹਿ ।
 ਚੰਚਲਾਨ ਕੇ ਚਿਤ ਕੇ, ਚਮਕਿ ਚੁਰਾਏ ਲੇਹਿ । ੧੫ ।

(੨੪੧ ਚਰਿਤਰ)

ਸ਼ੀਸੇ ਸ਼ਰਾਬ, ਕਿ ਫੂਲ ਗੁਲਾਬ ਕਿ ਮੱਤ ਕਿਧੋਂ ਮਦਰਾ ਕੇ ਸੇ ਪਿਆਰੇ ।
 ਬਾਨਨ ਸੇ ਮਿੰਗ ਬਾਰਨ ਸੇ, ਤਰਵਾਰਨ ਸੇ ਕਿ ਬਿਖੀ ਬਿਖਯਾਰੇ ।
 ਨਾਰਿਨ ਕੇ ਕਜਰਾਰਨ ਕੇ ਦੁਖ ਟਾਰਨ ਹੈਂ ਕਿਧੋਂ ਨੀਂਦ ਨਿਦਾਰੇ ।
 ਨੇਹੁ ਜਗੋ ਕਿ ਰੰਗੇ ਰੰਗ ਕਾਹੂੰ ਕੇ, ਮੀਤ ਕੇ ਨੈਨ ਸਖੀ ਰਸਿਯਾਰੇ । ੫ ।

(੨੨੦ ਚ.)

ਜੋ ਲੋਕ ਇਸ ਗਰੰਥ ਨੂੰ ਗੁਰੂ-ਕਿਰਤ ਨਗਾਂ ਮੰਨਦੇ, ਉਹਨਾਂ ਨੂੰ ਇਹ ਗੱਲਾਂ ਧਿਆਨ ਯੋਚਰੀਆਂ ਕਰਨੀਆਂ ਚਾਹੀਦੀਆਂ ਹਨ :—

(੧) ਇਹ ਦਸਮ ਗਰੰਥ ਦਾ ਭਾਗ ਹੈ, 'ਦਸਮ ਗਰੰਥ' ਦੀ ਕੋਈ ਹੱਥ-ਲਿਖਤ ਬੀੜ ਐਸੀ ਨਹੀਂ ਮਿਲੀ ਜਿਸ ਵਿਚ ਇਹ ਗਰੰਥ ਸ਼ਾਮਲ ਨ ਹੋਵੇ। ਵੈਸੇ ਇਸਦੇ ਸੁਤੰਤਰ ਖਰੜੇ ਵੀ ਮਿਲਦੇ ਹਨ ਜਿਵੇਂ ਨਾਭੇ ਦੇ ਸਿਰੋਪਾਉ ਗੁਰਦੁਆਰੇ ਵਿਚ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਾਇਬਰੇਰੀ ਵਿਚ ਹਜ਼ੂਰੀ ਲਿਖਾਰੀ ਭਾਈ ਫੋਨਾ ਸਿੰਘ ਲਿਖਤ (ਮਸੋਦਾ ਨੰਬਰ ੭੮੩) ਜੋ ਭਾਈ ਸੰਗਤ ਸਿੰਘ ਤਰਗਸ਼ ਵਾਲੀ ਪੋਥੀ ਦਾ ਉਤਾਰਾ ਹੈ।

(੨) ਹਰ ਹੱਥ-ਲਿਖਤ ਤੇ ਫੁੱਧੇ ਗਰੰਥ ਦੇ ਮੁੱਢ ਵਿਚ 'ਖਾਤਸ਼ਾਹੀ ੧੦' ਲਿਖਿਆ ਹੋਇਆ ਹੈ।

(੩) ਇਹ ਅਨੰਦਪੁਰ, ਬਤਲੂਜ ਕੰਢੇ ਭਾਦੋਂ ੧੭੫੩ ਬਿ: ਵਿਚ ਸਮਾਪਤ ਕੀਤਾ ਗਿਆ ਸੀ ਜੇਸਾਕਿ ਇਸਦੀ ਅੰਤਮ ਟੁਕ ਤੋਂ ਜ਼ਾਹਰ ਹੈ।

(੪) ਭਾਈ ਮਨੀ ਸਿੰਘ ਜੋ ਦੀ ਚਿੱਠੀ ਵਿਚ ਵੀ ਸਾਫ਼ ਸੰਕੋਤ ਹੈ ਕਿ 'ਚਰਿਤਰ' ਸਾਹਿਬਾਂ ਰਚਿਤ ਹਨ।

(੫) ਇਸ ਵਿਚ ਆਈਆਂ ਕੁਝ ਘਟਨਾਵਾਂ ਅਨੰਦਪੁਰ ਯਾ ਗੁਰੂ ਸਾਹਿਬ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਅਨਯ ਪੁਰਖ ਯਾ ਉਤਮ ਪੁਰਖ ਦੇ ਰੂਪ ਵਿਚ ਅੰਕਿਤ ਕੀਤਾ ਗਿਆ ਹੈ ਜਿਵੇਂ ੧੬:੨੦, ੨੧, ੨੨ ਚਰਿਤਰ ਯਾ ੭੧ ਚਰਿਤਰ ਵਿਚ।

(੬) ਇਸ ਗਰੰਥ ਦੇ ਕਈ ਛੰਦ ਸਿਖਾਂ ਦ ਪਾਠ ਵਿਚਾਰ ਦਾ. ਹਿਸਾ ਹਨ ਜਿਵੇਂ ਕਿ ਬੇਨਤੀ ਚੋਪਈ । 'ਮੇਰੁ ਕਿਯੋ ਤਿਣ ਤੇ ਮੁਹਿ ਜਾਹਿ ਗ੍ਰੀਬ ਨਿਵਾਜ ਨ ਦੂਸਰ ਤੋਸੇ ।' ਸਵੈਈਆ ਜੋ ਇਸਦੇ ਮੁਦ ਵਿਚ ਆਉਂਦਾ ਹੈ, ਉਹ ਬਚਿਤਰ ਨਾਟਕ ਵਿਚ ਵੀ ਮਿਲਦਾ ਹੈ 'ਜੋੜੀ ਜੀਵੈ ਜੁਗ ਚਾਰ ਤਿਹਾਰੀ' ਸਵੈਯਾ ਸੱਸੀ ਵਾਲੀ ਕਥਾ ਵਿਚ ਹੈ ।

(੭) ਇਸ ਗਰੰਥ ਦੇ ਉਪਕ੍ਰਮ ਤੇ ਉਪਸੰਹਾਰ ਵਿਚ ਜੋ ਮਹਾਂ ਸ਼ਕਤੀ ਦੀ ਮਹਿਮਾ ਹੈ, ਉਸਦੇ ਅਨੇਕਾਂ ਵਾਕੰਸ਼ ਬਚਿਤਰ ਨਾਟਕ, ਗਿਆਨ ਪ੍ਰਬੋਧ ਤੇ ਸਸਤ੍ਰ ਨਾਮਮਾਲਾ ਆਦਿ ਵਿਚ ਸਹਿਜੇ ਲੱਭੇ ਜਾ ਸਕਦੇ ਹਨ ।

(੮) ਇਸ ਦੀ ਬੋਲੀ ਤੇ ਸ਼ੈਲੀ ਬਾਕੀ ਦਸਮ ਗਰੰਥ-ਰਚਨਾਵਲੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ ।

(੯) ਥਾਂ ਥਾਂ ਗੁਰੂ ਆਤਮਾ ਦੇ ਸਿਖਿਆ ਦਾਇਕ ਬੋਲ ਵੀ ਪੁਸ਼ਟੀ ਕਰਦੇ ਹਨ ਕਿ ਇਹ ਦਸਮੇਸ਼ ਰਚਿਤ ਹੀ ਹੈ । ਬਾਕੀ ਚੁਭਦੀ ਅਸ਼ਲੀਲਤਾ ਕਹਾਣੀ ਦਾ ਭਾਗ ਹੈ, ਪਾਤਰਾਂ ਦੀ ਅਪਣੀ ਗੱਲਬਾਤ ਦਾ ਹਿਸਾ ਹੈ । ਵਰਤੀ ਖੁਲ੍ਹ ਸਮੇਂ ਦੀ ਸਾਹਿਤਕ ਰੀਤ ਹੈ, ਵੇਸੇ ਨਹੀਂ ।

(੧੦) ਇਸਨੂੰ ਗੁਰਬਾਣੀ ਵਾਲੀ ਕਸਵੱਟੀ ਤੇ ਪਰਖਣਾ ਨਿਆਇ-ਸੰਗਤ ਨਹੀਂ, ਇਹ ਕਹਾਣੀ-ਸਾਹਿਤ ਹੈ ਤੇ ਫਿਰ ਚਲਿਤਰ-ਭਰਪੂਰ ਸਾਹਿਤ । ਹਾਂ, ਜੋ ਕੁਝ ਬਾਣੀ ਦੇ ਰੰਗ ਵਾਲਾ ਸੀ ਜਿਵੇਂ ਬੇਨਤੀ ਚੋਪਈ ਯਾ ਕੁਝ ਹੋਰ ਛੰਦ, ਉਹ ਪੁਰਾਤਨ ਸਮੇਂ ਤੋਂ ਸਿਖ ਅਪਣਾਈ ਆ ਰਹੇ ਹਨ ।

ਜੇ ਕਵੀ ਅਨੁਸਾਰ ਇਸਦਾ ਅਸ਼ਲ ਮਨੋਰਥ ਸਮਝ ਲਿਆ ਜਾਵੇ ਤਾਂ ਕੋਈ ਝਗੜਾ ਨਹੀਂ ਰਹਿ ਜਾਂਦਾ । ਉਹ ਮਨੋਰਥ ਹੈ ਗੁੰਗਿਆਂ ਨੂੰ ਬਥਾਨ ਦੇਣਾ ਤੇ ਮੂਰਖਾਂ ਨੂੰ ਚਤੁਰ ਬਣਾਉਣਾ ।

‘ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ
ਸੁਨੈ ਮੁੜ ਚਿਤ ਲਾਇ ਚਤੁਰਤਾ ਆਵਈ ।’



੯. ਹਿਕਾਯਤਾਂ

'ਹਕਾਯਤ' ਦਾ ਅਰਥ ਹੈ ਕਹਾਣੀ, 'ਹਕਾਯਾਤ' ਇਸੇ ਦਾ ਬਹੁਵਚਨ ਹੈ। ਪੰਜਾਬੀ ਵਿਆਕਰਣ ਅਨੁਸਾਰ ਇਸੇ ਨੂੰ 'ਹਿਕਾਯਤਾਂ' ਕਿਹਾ ਗਿਆ ਹੈ। ਇਹ ਫਾਰਸੀ ਵਿਚ ੭੫੨ ਬੈਂਤਾਂ ਵਿਚ ਰਚੀਆਂ ੧੧ ਕਹਾਣੀਆਂ ਹਨ ਜਿਨ੍ਹਾਂ ਦਾ ਰੰਗ ਰੂਪ 'ਚਰਿਤਰੋ ਪਖਯਾਨ ਵਰਗੀਆਂ ਕਹਾਣੀਆਂ ਵਰਗਾ ਹੀ ਹੈ। ਕਈ ਸਿਖ ਲੇਖਕਾਂ ਨੇ ਇਹਨਾਂ ਨੂੰ ਜ਼ਫਰਨਾਮੇ ਦਾ ਅੰਗ ਸਮਝਣ ਦਾ ਭੁਲੇਖਾ ਖਾਧਾ ਹੈ। ਤੇ ਕਈਆਂ ਜ਼ਫਰਨਾਮੇ ਨੂੰ ਇਕ ਹਿਕਾਯਤ ਮੰਨ ਕੇ ਵਿਚੇ ਸ਼ਾਮਿਲ ਕਰ ਲਿਆ ਤੇ ਹਿਕਾਯਤਾਂ ਦੀ ਗਿਣਤੀ ਬਾਰਾਂ ਮੰਨ ਲਈ ਹੈ। ਦਰ ਅਸਲ ਜ਼ਫਰਨਾਮਾ ਇਕ ਇਤਿਹਾਸਕ ਚਿਠੀ ਹੈ ਜੋ ਸ੍ਰੀ ਦਸਮੇਸ਼ ਜੀ ਨੇ ਔਰੰਗਜ਼ੇਬ ਨੂੰ ਲਿਖੀ ਤੇ ਹਿਕਾਇਤਾਂ ਉਹ ਛੇਦ-ਬਧ ਕਲਪਿਤ ਕਹਾਣੀਆਂ ਹਨ ਜੋ ਢੇਰ ਚਿਰ ਪਹਿਲਾਂ ਲਿਖੀਆਂ ਗਈਆਂ ਸਨ। ਇਹਨਾਂ ਦਾ ਸਬੰਧ ਇਤਨਾ ਹੀ ਹੈ ਕਿ ਇਹ ਦੋਵੇਂ ਫਾਰਸੀ ਵਿਚ ਹਨ, ਇਸੇ ਕਰਕੇ ਦਸਮ ਗਰੰਥ ਦੇ ਸੰਪਾਦਕ ਨੇ ਇਹਨਾਂ ਨੂੰ ਇਕ ਥਾਂ ਲਿਖ ਦਿਤਾ। ਵੈਸੇ ਮਜ਼ਮੂਨ ਦਾ ਜ਼ਰਾ ਜਿੰਨਾ ਵਾਸਤਾ ਨਹੀਂ ਜਿਵੇਂ ਕਿ ਅੱਗੇ ਆਈ ਵਿਚਾਰ ਤੋਂ ਸਿੱਧ ਹੋ ਜਾਵੇਗਾ।

ਇਕ ਗੱਲ ਬੜੀ ਸਪਸ਼ਟ ਹੈ ਕਿ ਇਹ ਹਿਕਾਯਤਾਂ ਗੁਰੂ ਸਾਹਿਬ ਦੇ ਫਾਰਸੀ ਬੋਧ ਦਾ ਚੰਗਾ ਪ੍ਰਮਾਣ ਹਨ। ਇਸ ਤੋਂ ਮਾਲੂਮ ਹੁੰਦਾ ਹੈ ਕਿ ਆਪ ਪਹਿਲਾਂ ਤੋਂ ਹੀ ਫਾਰਸੀ ਵਿਚ ਸ਼ੋਅਰ ਕਹਿਣ ਦਾ ਅਭਿਆਸ ਰੱਖਦੇ ਸਨ। ਜ਼ਫਰਨਾਮਾ ਲਿਖਣ ਵਿਚ ਵਰਤੀ ਕਾਵਿਕ ਸਫਾਈ ਤੇ ਜ਼ਬਾਨ ਦਾ ਪ੍ਰਵਾਹ ਵੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਨੂੰ ਇਸ ਤੋਂ ਪਹਿਲਾਂ ਫਾਰਸੀ ਰਚਨਾ ਵਿਚ ਚੰਗੀ ਮੁਹਾਰਤ ਹਾਸਲ ਸੀ। ਜੇ ਇਹ ਮੰਨਿਆ ਜਾਵੇ ਕਿ ਪਹਿਲਾਂ ਉਹਨਾਂ ਉਮਰ ਭਰ ਕਦੀ ਫਾਰਸੀ ਛੇਦ ਨਹੀਂ ਸੀ ਲਿਖੇ ਤੇ ਲੋੜ ਪੈਣ ਤੇ ਇਕ ਦਮ 'ਜ਼ਫਰਨਾਮੇ' ਵਰਗੀ ਪੁੱਢ ਰਚਨਾ ਲਿਖ ਦਿਤੀ ਤਾਂ ਇਹ ਗੱਲ ਸਗੋਂ ਵਧੇਰੇ ਅਸੁਭਾਵਿਕ ਪ੍ਰਤੀਤ ਹੁੰਦੀ। ਸੋ ਹਿਕਾਯਤਾਂ ਇਸ ਗੱਲ ਦਾ ਸਬੂਤ ਹਨ ਕਿ ਗੁਰੂ ਸਾਹਿਬ ਚੰਗੇ ਫਾਰਸੀਦਾਨ ਸਨ ਤੇ ਫਾਰਸੀ ਸ਼ਾਇਰੀ ਦਾ ਕਲਾ ਕੋਸ਼ਲ ਰੱਖਦੇ ਸਨ। ਇਸ ਰਚਨਾ ਦੀ ਅੰਦਰਲੀ ਗਵਾਹੀ ਵੀ ਆਪ ਦੀ ਆਤਮਕ ਛਾਪ ਦਾ ਦਮ ਭਰਦੀ ਹੈ।

ਪਹਿਲੇ ਇਹ, ਹਰ ਕਹਾਣੀ ਅਕਾਲ ਪੁਰਖ ਦੇ ਮੰਗਲਾਚਰਣ ਨਾਲ ਸ਼ੁਰੂ ਹੁੰਦੀ ਹੈ, ਦੂਸਰੇ, ਕਹਾਣੀ ਦੇ ਅੰਤ ਵਿਚ ਕਵੀ ਨੇ ਬਾਰ ਬਾਰ ਅਲੰਕਾਰਕ ਢੰਗ ਨਾਲ ਰੱਬੀ ਰੰਗ ਤੇ ਕਰਮਯੋਗੀ ਜੀਵਨ ਦੀ ਮੰਗ ਕੀਤੀ ਹੈ ਤੇ ਇਸ ਮੰਗ ਲਈ ਫਾਰਸੀ ਸ਼ਾਇਰੀ ਦਾ ਪ੍ਰਸਿਧ ਪ੍ਰਤੀਕ 'ਰੰਗੀਨ ਸ਼ਰਾਬ', ਆਮ ਵਰਤਿਆ ਹੈ। ਉਮਰ ਖ਼ਯਾਮੀ ਰੰਗ ਵਿਚ ਆਪ ਕਹਿੰਦੇ ਹਨ

ਹ ਪ੍ਰਭੂ ! ਮੈਨੂੰ ਸਬਜ਼ ਰੰਗ ਦਾ ਪਿਆਲਾ ਦੇਹ ਜੋ ਕਿ ਮੈਨੂੰ ਯੁੱਧ ਸਮੇਂ ਸਦਾ ਲੋੜੀਂਦਾ ਹੈ—

ਬਿਦੇਹ ਸਾਕੀਆ, ਸਾਗਰਿ ਸਬਜ਼ ਰੰਗ,

ਕਿ ਮਾਰਾ ਬ ਕਾਰਸਤ, ਦਰ ਵਕਤਿ ਜੰਗ । (ਹਕਾਯਤ ੧)

ਬਿਦੇਹ ਸਾਕੀਆ ਪਿਆਲਾ ਫੀਰੋਜ਼ ਫਾਮ,

ਕਿ ਮਾਰਾ ਬਕਾਰਸਤ ਵਕਤਿ ਤੁਆਮ ।

ਬ ਮਨ ਦਿਹ ਕਿ ਖੁਸ਼ਤਰ ਦਿਮਾਗਿ ਕੁਨਮ,

ਕਿ ਰੋਸਨ ਤਬਾਅ ਚੂੰ ਚਰਾਗਿ ਕੁਨਮ । (ਹਕਾਯਤ ੪)

ਬਿਦੇਹ ਪਿਆਲਾ ਫੀਰੋਜ਼ ਰੰਗੀਨ ਰੰਗ,

ਕਿ ਮਾਰਾ ਖੁਸ਼ ਆਮਦ, ਬਸੇ ਵਕਤਿ ਜੰਗ । (ਹਕਾਯਤ ੬)

ਬਿਦੇਹ ਸਾਕੀਆ ਸੁਰਖ ਰੰਗੋ ਫ਼ਰੰਗ,

ਖੁਸ਼ ਆਮਦ ਮਰਾ ਵਕਤਿ ਜਦ ਤੇਗ ਜੰਗ । (ਹਕਾਯਤ ੭)

ਬਿਦੇਹ ਸਾਕੀਆ ਸਾਗਰਿ ਸਬਜ਼ ਗ੍ਰੀ,

ਕਿ ਮਾਰਾ ਬਕਾਰਸਤ ਜੰਗ ਅੰਦਰੂੰ ।

ਲਬਾਲਬ ਬਕੁਨ ਦਮ ਬਦਮ ਨੋਸ਼ ਕੁਨ,

ਗਮਿ ਹਰ ਦੁਆਲਮ, ਫਰਾਮੋਸ਼ ਕੁਨ । (ਹਕਾਯਤ ੧੧)

ਇਹ ਮੰਗ ਉਸੇ ਭਾਂਤ ਦੀ ਹੈ ਜਿਸ ਤਰ੍ਹਾਂ ਦੀ ਕਿ 'ਦੇਹ ਸ਼ਿਵਾ ਵਰ ਮੋਹਿ ਇਹੈ' ਵਿਚ ਕੀਤੀ ਗਈ ਹੈ ਕਿ ਮੈਂ ਤੇਰੇ ਗੁਣ ਗਾਇਨ ਕਰਕੇ ਇਸ ਕਿਸਮ ਦੀ ਦ੍ਰਿੜ੍ਹਤਾ ਪ੍ਰਾਪਤ ਕਰਾਂ ਕਿ ਕਰਮਯੋਗ ਦੇ ਖੇਤਰ ਵਿਚ ਜੂਝਦਾ ਹੋਇਆ ਮੌਤ ਤੋਂ ਜ਼ਰਾ ਜਿੰਨਾ ਸੰਕੋਚ ਨਾ ਕਰਾਂ ।

ਅਕਾਲੀ ਮੰਗਲਾਚਰਣ ਤੇ ਫਿਰ ਇਸ ਕਿਸਮ ਦੀ ਪ੍ਰਾਰਥਨਾ ਭਾਵੇਂ ਕਹਾਣੀਆਂ ਦੇ ਵਿਸ਼ਾ-ਵਸਤੂ ਨਾਲ ਰਲਦੀ ਨਹੀਂ ਪਰ ਗੁਰੂ ਕਵੀ ਨੇ ਅਜੇਹਾ ਕੀਤਾ ਹੈ । ਇਸ ਤੋਂ ਬਿਨਾਂ ਫਾਰਸੀ ਕਵਿਤਾ ਵਿਚ ਹਿੰਦੀ ਸੰਸਕ੍ਰਿਤ ਸ਼ਬਦਾਂ ਦਾ ਪ੍ਰਯੋਗ ਵੀ ਗੁਰੂ ਸਾਹਿਬ ਦੀ ਵਿਲੱਖਣ ਸ਼ੈਲੀ ਦੀ ਸਾਖੀ ਭਰਦਾ ਹੈ ।

ਹੁਣ ਸਵਾਲ ਉਠਦਾ ਹੈ ਕਿ ਇਹ ਕਹਾਣੀਆਂ ਕੀ ਹਨ ? ਜੇਹਾ ਕਿ ਅਸੀਂ ਪਹਿਲਾਂ ਹੀ ਕਹਿ ਆਏ ਹਾਂ ਇਹ ੧੧ ਕਹਾਣੀਆਂ 'ਚਰਿਤਰ-ਪਖਯਾਨ' ਵਿਚ ਆਈਆਂ ਕਥਾਵਾਂ ਵਰਗੀਆਂ ਹੀ ਹਨ । ਪਹਿਲੀਆਂ ਦੋ ਕਹਾਣੀਆਂ ਦੋ ਰਾਜਿਆਂ ਦੀਆਂ ਹਨ ਤੇ ਬਾਕੀ ਨੌਂ ਇਕ ਕਿਸਮ ਦੇ ਤ੍ਰਿਯਾ ਚਰਿਤਰ ਹਨ ।

ਪਹਿਲੀ ਕਹਾਣੀ ਰਾਜਾ ਮਾਨਧਾਰਾ ਦੀ ਹੈ । ਉਹ ਗੱਦੀ ਦੇਣ ਲਈ ਆਪਣੇ ਚਾਰ ਪੁੱਤਰਾਂ ਦੀ ਪ੍ਰੀਖਿਆ ਕਰਦਾ ਹੈ । ਇਕ ਨੂੰ ਬਹੁਤ ਸਾਰੇ ਹਾਥੀ, ਦੂਜੇ ਨੂੰ ਘੋੜੇ, ਤੀਜੇ ਨੂੰ ਉੱਠ ਤੇ ਚੌਥੇ ਨੂੰ ਕੇਵਲ ਛੋਲਿਆਂ ਦਾ ਅੱਧਾ ਦਾਣਾ ਤੇ ਇਕ ਮੂੰਗੀ ਦਾ ਦਾਣਾ ਦਿੰਦਾ ਹੈ । ਬਾਕੀ ਰਾਜਕੁਮਾਰ ਹੌਲੀ ਹੌਲੀ ਸਭ ਕੁਝ ਗੁਆ ਬਿੰਦੇ ਹਨ ਤੇ ਇਹ ਡੂਢ ਦਾਣੇ ਵਾਲਾ

ਸ਼ਹਿਜ਼ਾਦਾ ਫਸਲ ਪੈਦਾ ਕਰਕੇ ਚੰਗਾ ਧਨਪਤਿ ਤੇ ਫੌਜਾਂ ਦਾ ਵਾਲੀ ਬਣ ਜਾਂਦਾ ਹੈ, ਇਹੋ ਰਾਜਾ ਦਲੀਪ ਹੈ ਜਿਸਨੂੰ ਉਸਦਾ ਪਿਤਾ ਰਾਜਗੱਦੀ ਦਿੰਦਾ ਹੈ। ਦੂਜੀ ਕਹਾਣੀ ਚੀਨ ਦੇ ਬਾਦਸ਼ਾਹ ਦੀ ਹੈ, ਉਸਦੇ ਵਜ਼ੀਰਾਂ ਨੇ ਪੁਛਿਆ 'ਤੁਹਾਥੋਂ ਬਾਦ ਕਿਸਨੂੰ ਗੱਦੀ ਬਿਠਾਈਏ?' ਉਸ ਦਾ ਜਵਾਬ ਸੀ 'ਜਿਸਦੇ ਨ ਹੱਥ ਨ ਪੈਰ, ਨ ਅੱਖਾਂ ਤੇ ਨ ਜ਼ਬਾਨ ਹੋਵੇ।' ਵਜ਼ੀਰਾਂ ਹੈਰਾਨ ਹੋ ਕੇ ਕਿਹਾ ਇਸਦਾ ਕੀ ਭਾਵ ਹੈ? ਬਾਦਸ਼ਾਹ ਨੇ ਕਿਹਾ ਜੋ ਕਿਸੇ ਦਾ ਮਾਲ ਚੁਰਾਂਦਾ ਨਹੀਂ, ਮਾੜੇ ਪਾਸੇ ਕਦਮ ਨਹੀਂ ਰਖਦਾ, ਮਾੜੀ ਨਜ਼ਰ ਨਾਲ ਦੇਖਦਾ ਨਹੀਂ, ਮਾੜਾ ਬੋਲਦਾ ਨਹੀਂ—ਇਸ ਤਰ੍ਹਾਂ ਦਾ ਬੰਦਾ ਰਾਜਗੱਦੀ ਲਈ ਉਪਯੋਗੀ ਹੈ। ਤੀਜੀ ਕਹਾਣੀ ਬਛੜ੍ਹਾਮਤੀ ਦੀ ਹੈ ਜੋ ਬੀਰੰਗਨਾ ਯੁੱਧ ਕਰਕੇ ਰਾਜਾ ਸੁਭਟ ਸਿੰਘ ਨੂੰ ਵਰਦੀ ਹੈ। ਇਸ ਲੜਾਈ ਵਿਚ ਅੰਬਰ, ਜੋਧਪੁਰ ਤੇ ਖੰਭੂਦੀ ਦੇ ਰਾਜੇ ਵੀ ਜੁੱਧ ਕਰਦੇ ਦੱਸੇ ਹਨ। ਚੌਥੀ ਕਹਾਣੀ ਕਾਜ਼ੀ ਦੀ ਔਰਤ ਦੀ ਹੈ, ਜੋ ਆਪਣੇ ਪਤੀ ਦਾ ਸਿਰ ਵੱਢਕੇ ਯਾਰ ਨੂੰ ਖੁਸ਼ ਕਰਦੀ ਹੈ ਤੇ ਪਿਛੋਂ ਉਹ ਵੀ ਪ੍ਰੇਸ਼ਾਨ ਹੁੰਦਾ ਹੈ। ਪੰਜਵੀਂ ਕਹਾਣੀ ਇਕ ਵਜ਼ੀਰ ਦੀ ਲੜਕੀ ਦੀ ਹੈ ਜੋ ਬਹਾਦਰੀ ਤੇ ਚਤੁਰਾਈ ਨਾਲ ਆਪਣੇ ਪਿਤਾ ਨੂੰ ਛੁਡਾਕੇ ਲਿਆਉਂਦੀ ਹੈ। ਛੇਵੀਂ ਕਹਾਣੀ ਅਸਫੰਦਯਾਰ ਦੀ ਪੱਤੀ ਰੋਮ ਦੀ ਮਲਕਾ ਦੀ ਹੈ ਜੋ ਆਪਣੇ ਨਜ਼ਾਇਜ਼ ਪੁੱਤਰ ਨੂੰ ਸੰਦੂਕ ਵਿਚ ਪਾ ਕੇ ਦਰਿਆ ਵਿਚ ਰੋੜ੍ਹ ਦਿੰਦੀ ਹੈ ਜਿਸ ਨੂੰ ਧੱਬੀ ਪਾਲਦੇ ਹਨ ਤੇ ਪਿਛੋਂ ਮਲਕਾ ਪਛਾਣ ਕੇ ਅਪਣਾ ਲੈਂਦੀ ਤੇ 'ਦਰਾਬ' ਨਾਂ ਰੱਖ ਕੇ ਰਾਜ ਗੱਦੀ ਤੇ ਬਿਠਾਉਂਦੀ ਹੈ।

ਸੱਤਵੀਂ ਕਹਾਣੀ ਵਿਚ ਔਰਤ ਆਪਣੇ ਯਾਰ ਪਿਛੇ ਦੇ ਪੁੱਤਰ ਕਤਲ ਕਰ ਦਿੰਦੀ ਤੇ ਫਿਰ ਫਕੀਰਨੀ ਹੋ ਕੇ ਉਸ ਨੂੰ ਮਿਲਦੀ ਹੈ। ਅੱਠਵੀਂ ਕਹਾਣੀ ਐਸੀ ਹੈ, ਜਿਸ ਵਿਚ ਇਕ ਚਾਲਾਕ ਔਰਤ ਯਾਰ ਨੂੰ ਸਿਰ ਮੂੰਹ ਮੁੰਨਕੇ ਤੀਵੀਂ ਬਣਾਕੇ ਰਖਦੀ ਹੈ ਤੇ ਰਾਜਾ ਸਮਝਦਾ ਹੈ ਕਿ ਇਹ ਇਸਦੀ ਸਹੇਲੀ ਹੈ।

ਨੌਵੀਂ ਕਥਾ ਵਿਚ ਇਕ ਪ੍ਰੇਮੀ ਜੋੜੇ ਦਾ ਹਾਲ ਹੈ ਜੋ ਕਈ ਸੰਕਟ ਝੱਲ ਕੇ ਅੰਤ ਸਫਲਤਾ ਪਾਉਂਦੇ ਹਨ। ਦਸਵੀਂ ਕਹਾਣੀ ਵਿਚ ਇਕ ਪਰੇਮਕਾ ਆਪਣੇ ਪਰੇਮੀ ਲਈ ਜਫਰ ਜਾਲਦੀ ਤੇ ਸ਼ੇਰ ਸ਼ਾਹ ਦੇ ਤਬੇਲੇ ਵਿਚੋਂ ਘੋੜੇ ਚੁਰਾਕੇ ਉਸਦੀ ਭੇਟ ਕਰਦੀ ਹੈ।

ਗਿਆਰਵੀਂ ਕਹਾਣੀ ਇਕ ਪਠਾਣੀ ਦੀ ਹੈ ਜੋ ਰਹੀਮੇ ਦੀ ਔਰਤ ਸੀ ਤੇ ਜਿਸਨੇ ਪਤੀ ਦੇ ਆਉਣ ਤੇ ਆਪਣੇ ਯਾਰ ਹੁਸਨ ਖਾਂ ਨੂੰ ਵੱਢਕੇ ਮਾਸ ਧਰ ਦਿਤਾ ਸੀ।

ਸੋ ਇਹ ਕਹਾਣੀਆਂ ਬਹਾਦਰੀ, ਚਾਲਾਕੀ ਤੇ ਛਲ ਫਰੇਬ ਦੀਆਂ ਕਹਾਣੀਆਂ ਹਨ। ਉਸ ਸਮੇਂ ਫਾਰਸੀ ਵਿਚ ਐਸੀਆਂ ਕਹਾਣੀਆਂ ਲਿਖਣ ਦਾ ਆਮ ਰਿਵਾਜ ਸੀ। ਤੇ ਗੁਰੂ ਜੀ ਨੇ ਇਹ ਗਲਪ ਰਚਨਾ ਕੀਤੀ। ਜਦੋਂ ਅਸੀਂ 'ਚਰਿਤਰ ਪਖਯਾਨ' ਦੀਆਂ ਕਹਾਣੀਆਂ ਨਾਲ ਇਹਨਾਂ ਦਾ ਮੁਕਾਬਲਾ ਕਰਦੇ ਹਾਂ ਤਾਂ ਇਹ ਫ਼ਾਰਸੀ ਕਹਾਣੀਆਂ ਰੂਪਕ ਪੱਖ ਤੋਂ ਉਹਨਾਂ ਨਾਲੋਂ ਵਧੇਰੇ ਸੋਹਣੀਆਂ ਤੇ ਦਿਲਚਸਪ ਪ੍ਰਤੀਤ ਹੁੰਦੀਆਂ ਹਨ, ਖ਼ਾਸ ਕਰਕੇ ਫ਼ਾਰਸੀ ਸ਼ਾਇਰੀ ਦਾ ਅੰਦਾਜ਼ ਇਹਨਾਂ ਦੀ ਮਨੋਹਰਤਾ ਵਿਚ ਵਾਂਞਾ ਕਰਦਾ ਹੈ।

ਉਪਰੋਕਤ ਵੇਰਵਿਆਂ ਤੋਂ ਸਪਸ਼ਟ ਹੀ ਹੈ ਕਿ ਇਹਨਾਂ ਕਹਾਣੀਆਂ ਦਾ ਵਿਸ਼ਾਵਸਤੂ ਜ਼ਫਰਨਾਮੇ ਨਾਲ ਕਿਸੇ ਤਰ੍ਹਾਂ ਦੀ ਸਬੰਧਿਤ ਨਹੀਂ, ਇਸਨੂੰ ਐਂਵੇ ਖਿਚ-ਧੂਹ ਕੇ ਜੋੜਨਾ ਉਚਿਤ ਪ੍ਰਤੀਤ ਨਹੀਂ ਹੁੰਦਾ। ਚਿਠੀ ਚਿਠੀ ਹੀ ਹੈ ਤੇ ਸੰਕਟ ਕਾਲ ਵਿਚ ਲਿਖੀ ਚਿਠੀ ਤਾਂ ਆਪਣੇ ਵਿਸ਼ੇ ਤੋਂ ਜ਼ਰਾ ਜਿੰਨਾ ਇਧਰ ਉਧਰ ਹੋਣ ਦੀ ਆਗਿਆ ਨਹੀਂ ਦਿੰਦੀ। ਜੇਕਰ ਕਥਾ-ਵਸਤੂ ਕੁਝ ਰਲਦਾ ਮਿਲਦਾ ਹੁੰਦਾ ਤਾਂ ਅਜੇਹਾ ਅਨੁਮਾਨ ਕੀਤਾ ਜਾ ਸਕਦਾ ਸੀ ਪਰੰਤੂ ਇਹਨਾਂ ਕਹਾਣੀਆਂ ਦੀ ਸਾਰੀ ਗੱਲ ਹੀ ਵੱਖਰੀ ਹੈ। ਕੇਵਲ ਇਕੱਠੀਆਂ ਲਿਖੀਆਂ ਦੇਖਕੇ ਤੇ ਫ਼ਾਰਸੀ ਵਿਚ ਹੋਣ ਕਰਕੇ ਇਹਨਾਂ ਨੂੰ ਜ਼ਫਰਨਾਮੇ ਦਾ ਭਾਗ ਮੰਨ ਲੈਣਾ ਨਿਆਇ-ਸੰਗਤ ਨਹੀਂ। ਸੋ ਨ ਹਕਾਯਤਾਂ ਜ਼ਫਰਨਾਮੇ ਦਾ ਭਾਗ ਹਨ ਤੇ ਨਾ ਹੀ ਜ਼ਫਰਨਾਮਾ ਇਹਨਾਂ ਦਾ ਹਿਸਾ ਹੈ। ਦੋਵੇਂ ਸੁਤੰਤਰ ਰਚਨਾਵਾਂ ਹਨ ਤੇ ਦੋਹਾਂ ਦੇ ਵੱਖਰੇ ਵੱਖਰੇ ਥਾਂ ਹਨ। ਇਕ ਇਤਿਹਾਸਕ ਹੈ ਤੇ ਇਕ ਕਾਲਪਨਿਕ, ਇਕ ਆਪਬੀਤੀ ਦਸਦੀ ਹੈ ਤੇ ਦੂਜੀ ਜਗਬੀਤੀ।



੧੦. ਜ਼ਫ਼ਰਨਾਮਾ

ਗੁਰੂ ਗੋਬਿੰਦ ਸਿੰਘ ਜੀ ਦੀਆਂ ਤਿੰਨ ਫ਼ਾਰਸੀ ਰਚਨਾਵਾਂ ਪ੍ਰਾਪਤ ਹਨ—ਹਕਾਯਾਤ, ਫ਼ਤਿਹਨਾਮਾ ਤੇ ਜ਼ਫ਼ਰਨਾਮਾ। ਫ਼ਤਿਹਨਾਮਾ ਸ਼ਾਇਦ ਔਰੰਗਜ਼ੇਬ ਵਲ ਲਿਖੀ ਪਹਿਲੀ ਚਿਠੀ ਹੈ ਜਿਸਦੇ ਕੇਵਲ ੨੪ ਕੁ ਸ਼ੇਅਰ ਪ੍ਰਾਪਤ ਹਨ ਪਰੰਤੂ ਦਸਮ ਗਰੰਥ ਵਿਚ ਇਹ ਸ਼ਾਮਿਲ ਨਹੀਂ। ਜ਼ਫ਼ਰਨਾਮਾ ਉਹ ਛੰਦਬਧ ਫ਼ਾਰਸੀ ਖ਼ਤ ਹੈ ਜੋ ਗੁਰੂ ਜੀ ਨੇ ੧੭੬੨ ਬਿ. ਦੇ ਮੁੱਢ ਵਿਚ ਦੀਨੋ ਕਾਂਗੜ (ਜ਼ਿਲਾ ਫ਼ੀਰੋਜ਼ਪੁਰ) ਦੇ ਮੁਕਾਮ ਤੋਂ ਔਰੰਗਜ਼ੇਬ ਦੇ ਨਾਮ ਲਿਖਕੇ ਭੇਜਿਆ ਸੀ। ਕੁਝ ਹੱਥਲਿਖਤ ਬੀੜਾਂ ਵਿਚ ਇਸਨੂੰ 'ਜੰਗਨਾਮਾ' ਕਰਕੇ ਵੀ ਲਿਖਿਆ ਗਿਆ ਹੈ। ਇਸ ਦੇ ਕੁਲ ਪ੍ਰਾਪਤ ਸ਼ੇਅਰ ੧੧੧ ਹਨ, ਕਈਆਂ ਹਕਾਯਤ ਨੰ. ਸੱਤ ਵਿਚ ਆਏ ੪ ਸ਼ੇਅਰ 'ਕੁਜਾ ਸ਼ਾਹਿ ਕੈਖਿਸਰੁ ਓ ਜਾਮਿ ਜਮ' ਆਦਿ ਮਿਲਾ ਕੇ ਇਹ ਗਿਣਤੀ ੧੧੫ ਦਿਤੀ ਹੈ।

ਮਾਲਵੇ ਵਿਚ ਕਾਂਗੜ, ਸਿੱਧੂ ਬੈਰਾੜਾਂ ਦੀ ਤਾਕਤ ਦਾ ਗੜ੍ਹ ਸੀ। ਰਾਇ ਜੋਧ ਦੇ ਪੁੱਤਰ ਤਖਤ ਮੱਲ, ਲਖਮੀਰ ਤੇ ਸ਼ਮੀਰ ਆਦਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸਨ। ਸਤਿਗੁਰੂ ਚਮਕੌਰ ਦੀ ਜੰਗ ਬਾਦ ਇਹਨਾਂ ਪਾਸ ਹੀ ਆ ਕੇ ਠਹਿਰੇ ਸਨ ਤੇ ਇਥੋਂ ਹੀ ਆਪ ਨੇ ਇਹ ਖ਼ਤ (ਜ਼ਫ਼ਰਨਾਮਾ) ਲਿਖ ਕੇ ਭਾਈ ਦਇਆ ਸਿੰਘ ਦੇ ਹੱਥ ਔਰੰਗਜ਼ੇਬ ਪਾਸ ਅਹਿਮਦ ਨਗਰ ਪਹੁੰਚਦਾ ਕੀਤਾ ਸੀ, ਕਿਉਂਕਿ ਬਾਦਸ਼ਾਹ ਦੱਖਣ ਵਿਚ ਬਗ਼ਾਵਤ ਦਬਾਉਣ ਲਈ ਗਿਆ ਹੋਇਆ ਸੀ ਤੇ ਦੇਰ ਤੋਂ ਉਥੇ ਹੀ ਟਿਕਿਆ ਹੋਇਆ ਸੀ। ਉਸਦੀ ਉਮਰ ਲਗ ਭਗ ੯੦ ਸਾਲ ਹੋ ਚੁਕੀ ਸੀ ਤੇ ਉਹ ਮੌਤ ਦੀਆਂ ਘੜੀਆਂ ਗਿਣ ਰਿਹਾ ਸੀ।

ਇਸ ਖ਼ਤ ਦਾ ਕਲੇਵਰ ਕਿਤਨਾ ਕੁ ਸੀ, ਕੁਲ ਕਿੰਨੇ ਸ਼ੇਅਰ ਸਨ, ਇਸ ਬਾਰੇ ਨਿਸਚਤ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਜੈਸਾ ਕਿ ਅਸੀਂ ਪਿਛੇ ਕਹਿ ਚੁਕੇ ਹਾਂ ਕਿ ਇਹ ਦਸਮ ਗਰੰਥ ਦੀਆਂ ਪੁਰਾਤਨ ਬੀੜਾਂ ਵਿਚ ਬਾਕੀ ਫ਼ਾਰਸੀ ਹਕਾਯਤਾਂ ਦੇ ਨਾਲ ਹੀ ਦਰਜ ਮਿਲਦਾ ਹੈ। ਦਸਮ ਗਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਮੂਹ ਰਚਨਾ ਦਾ ਸੰਕਲਿਤ ਗਰੰਥ ਹੈ ਜਿਸ ਵਿਚ ਆਪਦੀ ਹਿੰਦੀ, ਪੰਜਾਬੀ ਤੇ ਫ਼ਾਰਸੀ ਰਚਨਾਵਲੀ ਸੰਭਾਲ ਦੇ ਖ਼ਿਆਲ ਨਾਲ ਇਕੱਤਰ ਕਰ ਦਿਤੀ ਗਈ ਹੈ। ਜ਼ਫ਼ਰਨਾਮਾ ਕਿਉਂਕਿ ਫ਼ਾਰਸੀ ਵਿਚ ਸੀ, ਇਸ ਲਈ ਇਸ ਨੂੰ ਫ਼ਾਰਸੀ ਹਕਾਯਤਾਂ (ਕਹਾਣੀਆਂ) ਦੇ ਮੁੱਢ ਵਿਚ ਲਾ ਦਿਤਾ ਗਿਆ। ਵੈਸੇ ਇਹਨਾਂ ਹਕਾਯਤਾਂ ਨਾਲ, ਜਿਨ੍ਹਾਂ ਵਿਚ ਕੁਝ ਤ੍ਰਿਯਾ ਚਰਿਤਰ ਜਾਂ ਕੁਝ ਰਾਜਿਆਂ

ਦੀਆਂ ਕਹਾਣੀਆਂ ਹਨ, ਇਸਦਾ ਪ੍ਰਸੰਗਕ ਵਾਸਤਾ ਕੋਈ ਨਹੀਂ। ਕੇਵਲ ਭਾਸ਼ਾ ਦੀ ਏਕਤਾ ਕਰਕੇ ਇਸ ਨੂੰ ਇਥੇ ਰਖਿਆ ਗਿਆ ਹੈ। ਆਮ ਸੰਪਰਦਾਈ ਗਿਆਨੀਆਂ ਦਾ ਖਿਆਲ ਸੀ, ਕਿ ਇਹ ਫ਼ਾਰਸੀ ਹਕਾਯਤਾਂ ਵੀ ਗੁਰੂ ਜੀ ਨੇ ਸਿਖਿਆ ਲਈ ਔਰੰਗਜ਼ੇਬ ਵਲ ਲਿਖਕੇ ਜ਼ਫ਼ਰਨਾਮੇ ਦੇ ਨਾਲ ਘੱਲੀਆਂ ਸਨ ਪਰ ਇਹ ਗੱਲ ਠੀਕ ਨਹੀਂ ਕਿਉਂਕਿ ਹਿਕਾਯਤਾਂ ਦਾ ਮਜ਼ਮੂਨ ਇਸ ਤਰ੍ਹਾਂ ਦੀ ਸਿਖਿਆ ਦੀਖਿਆ ਨਹੀਂ। ਹਾਂ, ਇਹ ਤਾਂ ਸੰਭਵ ਹੈ ਕਿ ਇਹ ਖ਼ਤ (ਜ਼ਫ਼ਰਨਾਮਾ) ਹੋਰ ਵਧੇਰੇ ਲੰਮੇਰਾ ਹੋਵੇ ਤੇ ਸਾਡੇ ਤਕ ਮੁਕੰਮਲ ਨ ਪਹੁੰਚਿਆ ਹੋਵੇ। ਚੂੰਕਿ ਇਕ ਪੁਰਾਤਨ ਲੇਖਕ ਭਾ: ਕੇਸਰ ਸਿੰਘ ਛਿੱਬਰ ਨੇ ਜ਼ਫ਼ਰਨਾਮੇ ਦੇ ੧੪੦੦ ਬੈਂਤ ਹੋਣ ਦਾ ਜ਼ਿਕਰ ਕੀਤਾ ਹੈ ਸ਼ਾਇਦ ਭਾਵ ਇਥੇ ਇਕ ਸੌ ਚੌਦਾਂ ਵੀ ਹੋ ਸਕਦਾ ਹੈ ਤੇ ਉਹਨਾਂ ਇਹ ਵੀ ਲਿਖਿਆ ਹੈ ਕਿ ਭਾਈ ਦਇਆ ਸਿੰਘ ਮੁਨਸ਼ੀ ਨੇ, ਜਿਸਦੀ ਜਾਤ ਸੱਪਤੀ ਖਤਰੀ ਸੀ, ਇਹ ਖ਼ਤ ਔਰੰਗਜ਼ੇਬ ਪਾਸ ਪਹੁੰਚਾਉਣ ਦਾ ਜ਼ਿੰਮਾ ਲਿਆ ਸੀ। ਇਹ ਭਾਈ ਦਇਆ ਸਿੰਘ ਮੁਨਸ਼ੀ, ਪੰਜ ਪਿਆਰਿਆਂ ਵਿਚੋਂ ਮੁਖੀ ਪਿਆਰਾ ਹੀ ਸੀ।*

ਓਥੋਂ ਸਾਹਿਬ ਕਾਂਗੜ ਨੂੰ ਕੂਚ ਕਰ ਗਏ

ਉਥੇ ਜਾਇ ਬੈਂਤ ਚਉਦਾਂ ਸੇ ਉਚਰਤੇ ਭਏ

ਬਚਨ ਕੀਤਾ, ਜੋ ਕੋਈ ਸਿਖ ਸੀਸ ਦੇਵੇ ਸੋ ਅਉਰੰਗੇ ਪਾਸ ਲੈ ਜਾਏ।

ਦਇਆ ਸਿੰਘ ਖਤਰੀ ਸੱਪਤੀ ਮੁਨਸ਼ੀ ਹਥ ਜੋੜ ਖੜੋਤਾ ਆਇ। ਪ੬੩।

ਬਚਨ ਕੀਤਾ 'ਅਦਬ ਨਾਲ ਪੱਥੀ ਅਉਰੰਗੇ ਦੇ ਹਥਿ ਦੇਣੀ।'

ਤਿਨ ਕਹਿਆ, 'ਜੀ ਤੇਰੀ ਕ੍ਰਿਪਾ ਤੇਰੇ ਬਲ ਕਰ ਉਸ ਹੈ ਲੈਣੀ।'

[ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (ਹੱਥਲਿਖਤ)]

ਇਕ ਦੋ ਹੋਰ ਲੇਖਕਾਂ ਵੀ ਜ਼ਫ਼ਰਨਾਮੇ ਦੇ ਸ਼ੇਅਰ ਹੋਰ ਜ਼ਿਆਦਾ ਹੋਣ ਦਾ ਜ਼ਿਕਰ ਕੀਤਾ ਹੈ ਪਰ ਹੁਣ ਜੋ ਕੁਝ ਮਿਲਦਾ ਹੈ, ਉਹ ਇਕ ਸੌ ਗਿਆਰਾਂ ਸ਼ੇਅਰ ਹੀ ਹਨ। ਪਹਿਲੀ ਚਿੱਠੀ 'ਫ਼ਤਿਹਨਾਮਾਂ' ਦੇ ਸ਼ੇਅਰਾਂ ਨੂੰ ਇਸ ਦੇ ਨਾਲ ਨੱਥੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਥੇ ਉਸ ਵਿਚ ਕੇਵਲ ਦੋ ਸਾਹਿਬਜ਼ਾਦਿਆਂ ਦੀ ਸ਼ਹੀਦੀ † ਵਲ ਇਸਾਰਾ ਹੈ, ਉਥੇ ਜ਼ਫ਼ਰਨਾਮੇ ਵਿਚ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਲ ਸੰਕੇਤ ਹੈ—

ਚਿਹਾਂ ਸੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।

ਕਿ ਬਾਕੀ ਬਿਮਾਦਸਤ ਪੇਚੀਦਾ ਮਾਰ।

* ਮਹਿਮਾ ਪ੍ਰਕਾਸ਼ ਵਿਚ ਇਵੇਂ ਦਸਿਆ ਹੈ —

ਦਇਆ ਸਿੰਘ ਸੱਪਤੀ ਜਾਤ, ਸਿਆਲਕੋਟ ਤਾਂਕੋ ਵਤਨ

ਮਹਾਂਬੀਤ ਸੁਭ ਗਾਤ, ਮਨ ਤਨ ਗੁਰ ਅਰਪਨ ਕਰਾ। ੧।

‡ ਚਿ ਸੁਦ ਗਰ ਸ਼ਗਾਲ ਬ ਮਕਰੇ ਰਿਆ।

ਹਮੀ ਕੁਸ਼ਤ ਦੋ ਬੱਚਹਾਏ ਸ਼ੇਰ ਰਾ। [ਫ਼ਤਿਹਨਾਮਾ]

ਇਸ ਤੋਂ ਜਾਹਰ ਹੈ ਕਿ ਇਹ ਖ਼ਤ ਉਸ ਤੋਂ ਪਿਛੋਂ ਲਿਖਿਆ ਗਿਆ ਵੱਖਰਾ ਖ਼ਤ ਹੈ ਤੇ 'ਜ਼ਫ਼ਰਨਾਮਾ' ਨਾਂ ਤੇ ਇਸੇ ਦੀ ਪ੍ਰਸਿੱਧੀ ਹੈ। ਇਕ ਗੱਲ ਹੋਰ ਵੀ ਪਰਗਟ ਹੁੰਦੀ ਹੈ ਕਿ ਇਹ ਜ਼ਫ਼ਰਨਾਮਾ ਬਾਦਸ਼ਾਹ ਦੀ ਰਿਸ਼ੇ ਚਿੱਠੀ ਤੇ ਜ਼ਬਾਨੀ ਸਨੇਹੇ ਦਾ ਜਵਾਬ ਹੈ ਜੋ ਉਸ ਨੇ ਕਿਸੇ ਕਾਜ਼ੀ ਜਾਂ ਹਾਕਮ ਹੱਥ ਗੁਰੂ ਸਾਹਿਬ ਵਲ ਘੱਲਿਆ ਸੀ :—

ਨਵਿਸਤਾ ਰਸੀਦੋ ਬਗੁਫਤਾ ਜ਼ਬਾਨ ।
ਬਬਾਯਦ ਕਿ ਕਾਰੀਂ ਬਰਾਹਤ ਰਸਾਂ ।

ਇਸ ਚਿਠੀ ਦੇ ਦੋ ਭਾਗ ਹਨ ਪਹਿਲੇ ੧੨ ਸ਼ੇਅਰਾਂ ਵਿਚ ਮੰਗਲਾਚਰਣ ਹੈ। ਫ਼ਿਰ 'ਦਾਸਤਾਨ' ਨਾਂ ਹੇਠ ਸਾਰੀ ਵਿਥਿਆ ਲਿਖੀ ਹੈ ਕਿ ਕਿਵੇਂ ਸਰਕਾਰੀ ਹਾਕਮਾਂ ਤੇ ਸੈਨਾਪਤੀਆਂ ਵਲੋਂ ਵਿਸ਼ਵਾਸਘਾਤ ਕੀਤਾ ਗਿਆ ਹੈ। ਅਸੀਂ ਇਸ ਚਿਠੀ ਦੇ ਅਹਿਮ ਨੁਕਤਿਆਂ ਬਾਰੇ ਕ੍ਰਮਵਾਰ ਵੀਚਾਰ ਕਰਦੇ ਹਾਂ :—

੧. ਜ਼ਫ਼ਰਨਾਮੇ ਦਾ ਹਰ ਸ਼ਬਦ ਚੜ੍ਹਦਾ ਕਲਾ ਦੀ ਉਗਾਹੀ ਭਰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਕਾਲ ਪੁਰਖ ਉੱਤੇ ਅਟੱਲ ਭਰੋਸਾ ਤੇ ਸਾਹਸ ਕਿੰਨਾ ਦ੍ਰਿੜ੍ਹ ਤੇ ਮਜ਼ਬੂਤ ਸੀ, ਉਹ ਹਿੰਦ ਦੀ ਵੱਡੀ ਸਲਤਨਤ ਨਾਲ ਟੱਕਰ ਲੈਂਦੇ ਤੇ ਸੰਕਟਾ ਵਿਚੀਂ ਲੰਘ ਕੇ ਵੀ ਆਪਣੇ ਆਪ ਨੂੰ ਅਡੋਲ ਰਖਦੇ ਹਨ। ਉਹ ਸਾਫ਼ ਕਹਿੰਦੇ ਹਨ, ਹੇ ਔਰੰਗਜ਼ੇਬ ! ਜੇ ਤੇਰੀ ਨਿਗੂਾ ਲਸ਼ਕਰਾਂ ਅਤੇ ਮਾਲ ਖਜ਼ਾਨਿਆਂ ਉੱਤੇ ਹੈ ਤਾਂ ਮੇਰੀ ਨਜ਼ਰ ਕੇਵਲ ਆਪਣੇ ਪ੍ਰਭੂ ਤੇ ਲਗੀ ਹੋਈ ਹੈ :—

'ਤੁਰਾ ਗਰ ਨਜ਼ਰ ਹਸਤ ਲਸ਼ਕਰ ਵ ਜ਼ਰ ।
ਕਿ ਮਾਰਾ ਨਿਗੂਾ ਅਸਤ ਯਜ਼ਦਾਂ ਸੁਕਰ ।'
'ਕਿ ਉਰਾ ਗਰੂਰ ਅਸਤ ਬਰ ਮੁਲਕੋ ਮਾਲ ।
ਵ ਮਾਰਾ ਪਨਾਹਸਤ ਯਜ਼ਦਾਂ ਅਕਾਲ ।'

ਚਮਕੌਰ ਦੀ ਗੜ੍ਹੀ ਵਿਚ ਚਾਲ੍ਹੀ ਭੁੱਖਣ-ਭਾਣੇ ਸਿਖਾਂ ਦੇ ਨਿਕੇ ਦਸਤੇ ਨੂੰ ਬੇਸੁਮਾਰ ਸ਼ਾਹੀ ਫੌਜ ਦੇ ਟਿੱਡੀ ਦਲ ਨਾਲ ਟਕਰਾ ਦੇਣਾ ਇਸੇ ਨਿਸਚੇ ਦਾ ਸ਼ਾਨਦਾਰ ਕਾਰਨਾਮਾ ਸੀ।

੨. ਇਸ ਚਿੱਠੀ ਵਿਚ ਜਿਥੇ ਔਰੰਗਜ਼ੇਬ ਦੇ ਕਈ ਗੁਣਾਂ ਦੀ ਪ੍ਰਸ਼ੰਸਾ ਹੈ, ਉਥੇ ਨਿਝਕ ਹੋ ਉਸਦੀਆਂ ਕਮਜ਼ੋਰੀਆਂ ਤੇ ਔਗੁਣਾਂ ਤੋਂ ਵੀ ਪਰਦਾ ਚੁਕਿਆ ਹੈ। ਉਸ ਸਮੇਂ ਕਿਸੇ ਦੀ ਮਜ਼ਾਲ ਨਹੀਂ ਸੀ ਕਿ ਮੁਗਲ ਸਾਮਰਾਜ ਦੇ ਇਸ ਵੱਡੇ ਥੰਮ ਨੂੰ ਕੋਈ ਵੰਗਾਰ ਸਕੇ ਪਰ ਗੁਰੂ ਸਾਹਿਬ ਨੇ ਪੂਰੀ ਨਿਰਭੈਤਾ ਨਾਲ ਕਿਹਾ ਕਿ ਬੇਸ਼ਕ ਤੂੰ ਮੁਲਕਾਂ ਦਾ ਬਾਦਸ਼ਾਹ ਹੈਂ ਪਰ ਈਮਾਨਦਾਰੀ ਤੇ ਧਰਮ ਤੋਂ ਸਚਮੁਚ ਸੰਖਣਾ ਹੀ ਹੈਂ।

'ਸ਼ਹਿਨਸ਼ਾਹ ਔਰੰਗਜ਼ੇਬ ਆਲਮੀਂ ।
ਕਿ ਦਾਰਾਏ ਦੌਰ ਅਸਤ ਦੂਰਸਤ ਦੀਂ ।'

ਆਖਰ ਤਾੜਨਾ ਵੀ ਕੀਤੀ ਹੈ ਕਿ ਤੂੰ ਬੇਵਫਾ ਜ਼ਮਾਨੇ ਦੇ ਚੱਕਰ ਵਲ ਵੇਖ, ਕਿਵੇਂ ਉਹ ਸਭ ਨੂੰ ਚੀਰਦਾ ਜਾ ਰਿਹਾ ਹੈ ਤੇ ਇਕ ਦਿਨ ਤੈਨੂੰ ਵੀ ਜ਼ਰੂਰ ਸ਼ਿਕਾਰ ਬਣਾ ਲਵੇਗਾ।

ਬਬੀ ਗਰਦਸਿ ਬੇਵਫਾਏ ਜਮਾਂ,
ਕਿ ਬਰ ਹਰ ਬਿਗੁਜਰਦ ਮਕੀਨੋ ਮਕਾਂ ।

... ..
ਮਜ਼ਨ ਤੇਗ ਬਰ ਖ਼ੂਨਿ ਕਸ ਬੇਦਰੇਗ
ਤੁਰਾ ਨੀਜ਼ ਖ਼ੁੰ ਚਰਖ ਰੋਜ਼ਦ ਬ ਤੇਗ ।

੩. ਜਿਥੇ ਤਕ ਤੇਰੀ ਇਸਲਾਮ ਮਜ਼ਹਬ ਦੀ ਸੇਵਾ ਦਾ ਤੱਲਕ ਹੈ, ਇਹ ਵੀ ਇਕ ਦੋਂਗ ਹੀ ਹੈ । ਨ ਤੂੰ ਸੱਚੇ ਦੀਨੀ ਵੰਗਾਂ ਤੇ ਚਲਣ ਵਾਲਾ ਹੈਂ ਤੇ ਨਾ ਹੀ ਤੇਰਾ ਹਜ਼ਰਤ ਦੇ ਅਸਲ ਅਸੂਲਾਂ ਤੇ ਕੋਈ ਯਕੀਨ ਹੈ :—

ਨ ਈਮਾਂ ਪ੍ਰਸਤੀ ਨ ਅਉਜਾਇ ਦੀਂ ।

ਨ ਸਾਹਿਬ ਸ਼ਨਾਸੀ ਨ ਮੁਹੰਮਦ ਯਕੀਂ ।

ਗੁਰੂ ਸਾਹਿਬ ਨੇ ਇਕ ਗੱਲ ਹੋਰ ਵੀ ਚੇਤੇ ਕਰਾਈ ਹੈ ਕਿ ਇਸਲਾਮ ਬੁਤ-ਪ੍ਰਸਤੀ ਦੇ ਖਿਲਾਫ਼ ਹੈ, ਮੈਂ ਵੀ ਬੁਤਪ੍ਰਸਤੀ ਦਾ ਹਾਮੀ ਨਹੀਂ ਪਰ ਤੂੰ ਅਸੂਲ ਨੂੰ ਛਿੱਕੇ ਟੰਗ ਕੇ ਬੁਤਪ੍ਰਸਤ ਪਹਾੜੀਆਂ ਨਾਲ ਗਾਂਦਾ-ਸਾਂਦਾ ਕੀਤਾ । ਇਹ ਤੇਰੀ ਧਰਮ-ਵਿਰੋਧੀ ਕਾਰਵਾਈ ਸਲਾਹੀ ਨਹੀਂ ਜਾ ਸਕਦੀ ।

੪. ਗੁਰੂ ਸਾਹਿਬ ਜਿਥੇ ਇਸ ਚਿੱਠੀ ਦਾ ਸਿਰਲੇਖ ਹੀ 'ਵਿਜੈ ਪੱਤਰ' (ਜਫਰਨਾਮਾ) ਰੱਖਦੇ ਹਨ, ਉਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਨੌਕੀ ਦੀ ਜਿੱਤ ਵਿਚ ਕਿਤਨਾ ਅਤੁਟ ਵਿਸ਼ਵਾਸ ਸੀ । ਅਨੰਦਪੁਰ ਦੇ ਉਜਾੜੇ, ਬਰਬਾਦੀ ਤੇ ਪਰਿਵਾਰ ਦੀਆਂ ਗਿਰਦੇ-ਵੇਧਕ ਮੌਤਾਂ ਨੇ ਉਹਨਾਂ ਦੇ ਇਸ ਨਿਸਚੇ ਨੂੰ ਡੋਲਣ ਨਹੀਂ ਦਿਤਾ । ਉਹਨਾਂ ਕਿਹਾ, 'ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰ ਦਿਤੇ ਗਏ, ਆਖਰ ਮਾਸੂਮਾਂ ਦੀ ਕਾਤਲ ਸ਼ਹਿਨਸ਼ਾਹੀਅਤ ਬੁਰੀ ਤਰ੍ਹਾਂ ਮਾਰ ਖਾਏਗੀ ਤੇ ਜਿਉਂਦੀ-ਜਾਗਦੀ ਜਨਤਾ (ਭੁਝੰਗੀ ਖ਼ਾਲਸਾ) ਵਧੇ ਫੁਲੇਗੀ ।

ਚਿ ਮਰਦੀ ਕਿ ਅਖ਼ਗਰ ਖਮੋਸ਼ਾਂ ਕੁਨੀ ।

ਕਿ ਆਤਸ਼ ਦਮਾ ਰਾ ਫਿਰੋਜ਼ਾਂ ਕੁਨੀ ।

੫. ਮਾਲੂਮ ਹੁੰਦਾ ਹੈ ਕਿ ਗੁਰੂ ਸਾਹਿਬ ਲੜਾਈ ਅਤੇ ਖ਼ੂਨ ਖਰਾਬੇ ਦੇ ਹੱਕ ਵਿਚ ਨਹੀਂ ਸਨ । ਉਹ ਚਾਹੁੰਦੇ ਸਨ ਕਿ ਹਰ ਹੀਲੇ ਗੱਲਬਾਤ ਤੇ ਅਮਨ-ਅਮਾਨ ਦੇ ਤਰੀਕੇ ਨਾਲ ਮਾਮਲਾ ਨਿਪਟਾਇਆ ਜਾਵੇ । ਪਰ ਜਦ ਇਹ ਸ਼ਾਂਤੀ ਦੇ ਤਰੀਕੇ ਕਾਰਗਰ ਸਾਬਤ ਨ ਹੋਣ ਤਾਂ ਉਹ ਦੁਸ਼ਟ-ਦਮਨ ਲਟੀ ਤਤਵਾਰ ਦੀ ਵਤੋਂ ਵੀ ਜਾਇਜ਼ ਸਮਝਦੇ ਸਨ । ਸਾਫ਼ ਕਿਹਾ ਹੈ—

ਚੂੰ ਕਾਰ ਅਜ਼ ਹਮਾ ਹੀਲ ਤੇ ਦਰ ਗੁਜ਼ਸ਼ਤ

ਹਲਾਲ ਅਸਤ ਬੁਰਦਨ ਬਸਮਸ਼ੀਰ ਦਸਤ ।

ਜਦੋਂ ਉਹਨਾਂ ਚਮਕੌਰ ਦੀ ਗੜੀ ਵਿਚ ਲੜਾਈ ਲੜਦਿਆਂ ਅਗੇ ਵਧ ਰਹੇ ਨਾਹਰ ਖ਼ਾਂ ਦੇ ਤੀਰ ਮਾਰਿਆ ਤੇ ਉਹ ਬੇਚਾਰਾ ਥਾਂ ਹੀ ਵਹਿ ਢੇਰੀ ਹੋ ਗਿਆ । ਇਸ ਤੀਰਦਾਜ਼ੀ

ਦਾ ਕਮਾਲ ਰੱਖਣ ਦੇ ਬਾਵਜੂਦ ਆਪ ਕਹਿੰਦੇ ਹਨ ਕਿ ਖੁਆਜਾ ਦੀਵਾਰ ਉਹਲੇ ਹੀ ਲੁਕਿਆ ਰਿਹਾ ਜੇ ਉਹ ਵੀ ਮਰਦਾਂ ਵਾਂਗ ਕਿਤੇ ਅੱਗੇ ਆਉਂਦਾ ਤਾਂ ਮਜ਼ਬੂਰਨ ਮੈਂ ਉਸ ਨੂੰ ਇਕ ਤੀਰ ਬਖਸ਼ ਛੱਡਦਾ—

‘ਦਰੇਗਾ ਅਗਰ ਰੂਏ ਓ ਦੀਦਮੇ । ਬਯਕ ਤੀਰ ਲਾਚਾਰ ਬਖਸ਼ੀਦਮੇ ।’

੬. ਬਾਦਸ਼ਾਹ ਦੇ ਦੀਵਾਨਾਂ ਤੇ ਫੌਜੀ ਅਧਿਕਾਰੀਆਂ ਵਲੋਂ ਜੋ ਝੂਠੀਆਂ ਕਸਮਾਂ ਖਾਧੀਆਂ ਗਈਆਂ ਯਾ ਝੂਠੇ ਇਕਰਾਰ ਕੀਤੇ ਗਏ ਕਿ ਜੇਕਰ ਗੁਰੂ ਸਾਹਿਬ ਅਨੰਦਪੁਰ ਦਾ ਕਿਲ੍ਹਾ ਛੱਡ ਜਾਣ ਤਾਂ ਸ਼ਾਹੀ ਫੌਜ ਆਪ ਨੂੰ ਕੁਝ ਨਹੀਂ ਕਹੇਗੀ; ਇਹਨਾਂ ਝੂਠੇ ਇਕਰਾਰਾਂ ਦੀ ਤੇ ਅਹਿਦ ਤੋੜਨ ਦੀ ਕ੍ਰਿਆ ਨੂੰ ਜ਼ਫ਼ਰਨਾਮੇ ਵਿਚ ਬਾਰ ਬਾਰ ਨਿੰਦਿਆ ਗਿਆ ਤੇ ਬਾਦਸ਼ਾਹ ਨੂੰ ਇਨਸਾਫ਼ ਕਰਨ ਲਈ ਪਰੇਰਿਆ ਹੈ। ਬਾਦਸ਼ਾਹ ਜਾਂ ਉਸ ਦੇ ਹਾਕਮਾਂ, ਕਾਜ਼ੀਆਂ ਵਲੋਂ ਲਿਖਤੀ ਤੌਰ ਤੇ ਕੁਰਾਨ ਦੀ ਕਸਮ ਖਾ ਕੇ ਕੋਈ ਅਮਨ-ਅਮਾਨ ਦਾ ਭਰੋਸਾ ਦਿਤਾ ਸੀ। ਇਹ ਲਿਖਤ ਦੀਨੇ ਕਾਂਗੜ ਗੁਰੂ ਸਾਹਿਬ ਦੇ ਪਾਸ ਮੌਜੂਦ ਸੀ। ਉਹਨਾਂ ਇਸੇ ਲਈ ਔਰੰਗਜ਼ੇਬ ਨੂੰ ਇਥੋਂ ਤਕ ਕਿਹਾ ਹੈ ਕਿ ਜੇਕਰ ਤੈਨੂੰ ਇਹ ਕਸਮਨਾਮਾ ਦੇਖਣ ਦੀ ਛੱਡ ਪਵੇ ਤਾਂ ਇਹ ਵੀ ਘੱਲ ਕੇ ਦਿਖਾਇਆ ਜਾ ਸਕਦਾ ਹੈ :—

ਤੁਰਾ ਗਰ ਬਬਾਯਦ ਓ ਕਉਲੇ ਕੁਰਾਂ

ਬਨਿਜ਼ਦੇ ਸੁਮਾ ਰਾ ਰਸਾਨਮ ਹਮਾ ।

ਇਸ ਤੋਂ ਪਤਾ ਲਗਦਾ ਹੈ ਕਿ ਸ਼ਾਹੀ ਫੌਜਾਂ ਵਲੋਂ ਬਚਨ-ਭੰਗ ਕਰਨ ਦਾ ਆਪ ਨੂੰ ਕਿਤਨਾ ਗਿਲਾ ਤੇ ਰੋਸ ਸੀ। *ਆਪ ਨੇ ਸਪਸ਼ਟ ਤੌਰ ਤੇ ਇਹ ਗੱਲ ਆਖੀ ਹੈ ਕਿ ਮਰਦ ਉਹ ਜੋ ਬਚਨਾਂ ਦਾ ਪੂਰਾ ਹੋਵੇ, ਇਹ ਠੀਕ ਨਹੀਂ ਕਿ ਦਿਲ ਵਿਚ ਕੁਝ ਹੋਰ ਹੋਵੇ ਤੇ ਮੂੰਹ ਵਿਚ ਕੁਝ ਹੋਰ :—

ਹਮੂ ਮਰਦ ਬਾਯਦ ਸ਼ਵਦ ਸੁਖਨਵਰ ।

ਨ ਬਿਕਮਿ ਦਿਗਰ ਦਰ ਦਹਾਨਿ ਦਿਗਰ ।

੭. ੪-੫ ਸ਼ਿਅਰਾਂ ਵਿਚ ਗੁਰੂ ਸਾਹਿਬ ਨੇ ਮਾਨੋ ਸਰਕਾਰੀ ਪੇਸ਼ਕਸ਼ ਨੂੰ ਦੁਹਰਾਇਆ ਹੈ ਚਾਹੇ ਇਹ ਪੇਸ਼ਕਸ਼ ਖੁਦ ਬਾਦਸ਼ਾਹ ਵਲੋਂ ਕੀਤੀ ਗਈ ਸੀ ਜਾਂ ਫਿਰ ਉਸਦੇ ਖਾਸ ਰੁਕਨ ਨਵਾਬ ਵਜ਼ੀਰ ਖਾਂ ਆਦਿਕ ਵਲੋਂ। ਭਾਈ ਰਣਧੀਰ ਸਿੰਘ ਜੀ ਨੇ ਇਹ ਅਰਥ ਲਾਏ ਹਨ ਜੋ ਕਾਫ਼ੀ ਦੁਕਵੇਂ ਜਾਪਦੇ ਹਨ। ਸਰਕਾਰੀ ਸੁਝਾਉ ਸੀ ਕਿ ਗੁਰੂ ਸਾਹਿਬ ਕਸਬਾ

* ਮਹਾ ਬੰਬ ਹੈ ਸੀਸ ਪੈ ਜਾਨ ਤੇਰੇ । ਭਏ ਕੋਲ ਬੇ ਕੋਲ ਸੋ ਲੋਗ ਤੇਰੇ ।

ਲਿਖਾ ਹੈ ਤੁਝੋਂ ਜਾਨ ਈਮਾਨ ਮੰਗੇ । ਕਰੋਗੇ ਕਹਾਂ ਜੀਵ ਕਰਤਾਰ ਮੰਗੇ

ਸੁਖਨ ਮਰਦ ਕੋ ਜਾਨ ਮੈਂ ਜਾਨ ਰਾਖੇ । ਸੁਖਨ ਬੰਸੁਖਨ ਅਉਰ ਕੀ ਅਉਰ ਭਾਖੇ ।

ਦਿਲੋਂ ਜਾਨ ਸੇ ਕਾਮ ਕੋ ਜਾਨ ਕੀਜੇ । ਕਰੋਗੇ ਜ਼ਰੂਰੀ ਨਹੀਂ ਦੀਲ ਕੀਜੇ । ੫੮੨ ।

[ਸ੍ਰੀ ਗੁਰਸ਼ੋਭਾ, ਕ੍ਰਿਤ ਸੈਣਾ ਸਿੰਘ

ਕਾਂਗੜ ਵਿਚ ਤੰਸਰੀਫ ਲੈ ਆਉਣ, ਉਥੇ ਫਿਰ ਮੁਲਾਕਾਤ ਹੋ ਸਕੇਗੀ। ਇਹ ਵੀ ਕਿਹਾ, ਇਸ ਰਾਹ ਤੁਹਾਨੂੰ ਕੋਈ ਖਤਰਾ ਨਹੀਂ ਕਿਉਂਕਿ ਸਾਰੇ ਬੈਰਾਤ ਸਾਡੇ ਮਾਤਹਿਤ ਹਨ। ਤੁਸੀਂ ਆਓ ਤਾਂ ਕਿ ਆਹਮੋ ਸਾਹਮਣੇ ਗੱਲ ਕਰ ਲਈਏ ਤੇ ਮਿਹਰਵਾਨੀ ਕਰਕੇ ਦਿਖਾਈਏ। ਜੇ ਇਥੇ ਆ ਜਾਓ ਤਾਂ ਇਕ ਹਜ਼ਾਰੀ ਦਾ ਮਨਸਬ ਵੀ ਹਾਸਲ ਕਰ ਸਕੋਗੇ।

ਅਸਲ ਸਿਅਰ ਇਹ ਹਨ—

ਕਿ ਤੰਸਰੀਫ ਦਰ ਕਸਬਾ ਕਾਂਗੜ ਕੁਨਦ
 ਵ ਜਾਂ ਪਸ ਮੁਲਾਕਾਤ ਬਾਹਮ ਸ਼ਵਦ। ੫੮।
 ਨ ਜ਼ਰਾ ਦਰੀਂ ਰਾਹਿ ਖਤਰਾ ਤੁਰਾਸਤ
 ਹਮਾ ਕੌਮਿ ਬੈਰਾਤ ਹੁਕਮਿ ਮਰਾਸਤ। ੫੯।
 ਬਿਆ ਤਾਂ ਬੰਨ ਖੁਦ ਜ਼ਬਾਨੀ ਕੁਨੇਮ
 ਬਹੁਇ ਸੁਮਾ ਮਿਹਰਬਾਨੀ ਕੁਨੇਮ। ੬੦।
 ਯਕੇ ਅਸਪ ਸ਼ਾਇਸਤਾਇ ਯਕ ਹਜ਼ਾਰ
 ਬਿਆ ਤ ਬਗ਼ੀਰੀ ਬਮਨ ਈ ਦਯਾਰ। ੬੧।

ਇਹ ਗੱਲਾਂ ਗੁਰੂ ਸਾਹਿਬ ਨੇ ਇਸ ਲਈ ਦੁਹਰਾਈਆਂ ਹਨ ਤਾਂ ਜੂ ਬਾਦਸ਼ਾਹ ਨੂੰ ਪਤਾ ਲਗ ਸਕੇ ਕਿ ਹਕੂਮਤ ਨੇ ਕੀ ਕੀ ਭਰੋਸਾ ਦਿਤਾ ਸੀ ਮਗਰ ਪਿਛੋਂ ਇਸਦੇ ਉਲਟ ਕੇਹੀ ਭੈੜੀ ਕਾਰਵਾਈ ਕੀਤੀ।

੮. ਇਕ ਆਦਰਸ਼ਵਾਦੀ ਸੰਗਰਾਮੀਏ ਨੂੰ ਕਿਸ ਤਰ੍ਹਾਂ ਸੰਕਟ ਮਈ ਇਨਕਲਾਬੀ ਸਰਗਰਮੀਆਂ ਵਿਚੀਂ ਲੰਘ ਕੇ ਦ੍ਰਿੜ੍ਹ ਤੇ ਅਡੋਲ ਰਹਿਣਾ ਚਾਹੀਦਾ ਹੈ ਤੇ ਕਿਵੇਂ ਆਪਣੀ ਮਾਨਸਕ ਅਵਸਥਾ ਨੂੰ ਆਸ਼ਾ-ਭਰਪੂਰ ਰੱਖਣਾ ਯੋਗ ਹੈ, ਇਸਦੀ ਮੁਕੰਮਲ ਤਸਵੀਰ 'ਜ਼ਫਰਨਾਮੇ' ਵਿਚ ਮਿਲਦੀ ਹੈ ਜੋ ਪਾਠਕ ਨੂੰ ਸਚਮੁਚ ਪ੍ਰੇਰਨਾ ਤੇ ਉਤਸ਼ਾਹ ਬਖਸ਼ਦੀ ਹੈ। ਉਹ ਗੁਣਗੁਣਾਉਂਦਾ ਹੈ, 'ਦੁਸਮਨ ਕੀ ਕਰ ਸਕਦਾ ਹੈ, ਜੇ ਪਰਮੇਸ਼ਰ ਵਰਗਾ ਦੇਸਤ ਮਿਹਰਵਾਨ ਹੋਵੇ।

‘ਚਿ ਦੁਸਮਨ ਕੁਨਦ ਮਿਹਰਬਾ ਅਸਤ ਦੇਸਤ
 ਕਿ ਬਖਸ਼ਿੰਦਗੀ ਕਾਰਿ ਬਖਸ਼ਿੰਦਹ ਓਸਤ।’

੯. ਇਹ ਫਾਰਸੀ ਰਚਨਾ ਗੁਰੂ ਸਾਹਿਬ ਦੀ ਫਾਰਸੀ ਯੋਗਤਾ ਤੇ ਅਧਿਐਨ ਦਾ ਵੀ ਇਕ ਚੰਗਾ ਪ੍ਰਮਾਣ ਪੇਸ਼ ਕਰਦੀ ਹੈ। ਇਸ ਦੀਆਂ ਅੰਦਰਲੀਆਂ ਗਵਾਹੀਆਂ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਦਾ ਫਾਰਸੀ ਮੁਤਾਲਿਆ ਕਾਫੀ ਵਿਸ਼ਾਲ ਸੀ, ਚੰਗੇ ਚੰਗੇ ਫਾਰਸੀ ਸ਼ਾਇਰਾਂ ਦੇ ਕਥਨ ਉਹਨਾਂ ਦੀ ਜ਼ਬਾਨ ਤੇ ਸਨ। ਇਕ ਬਾ ਸਤਿਗੁਰੂ ਆਪਣੇ ਕਥਨ ਦੀ ਪੁਸ਼ਟੀ ਲਈ ਫਿਰਦੌਸੀ ਦਾ ਹਵਾਲਾ ਦਿੰਦੇ ਕਹਿੰਦੇ ਹਨ ਕਿ ਫਿਰਦੌਸੀ ਨੇ ਕੇਹੀ ਅੱਛੀ ਜ਼ਬਾਨ ਵਿਚ ਕੇਹਾ

ਸੋਹਣਾ ਡਿਰਾ ਹੈ ਕਿ ਕਾਹਲੀ ਕਰਨਾ ਸ਼ੈਤਾਨ ਦਾ ਕੰਮ ਹੈ —

ਚਿ ਖੁਸ਼ ਗੁਫਤ ਫਿਰਦੋਸੀਏ ਖੁਸ਼ ਜ਼ਬਾਂ
ਸ਼ਤਾਬੀ ਬਵਦ ਕਾਰਿ ਅਹਰਿਮਨਾ ।

ਇਵੇਂ ਜਿਵੇਂ ਸ਼ਖ ਸਾਅਦੀ ਦੀ 'ਬੋਸਤਾਂ' ਵਿਚੋਂ ਇਹ ਸ਼ੈਅਰ ਬੋਝੇ ਜੇਹੇ ਫਰਕ ਨਾਲ
ਆਪ ਨੇ ਥਾਂ ਸਿਰ ਦੁਕਵਾਂ ਬਣਾ ਕੇ ਵਰਤਿਆ ਹੈ :

ਚੂ ਕਾਰ ਅਜ ਹਮਾ ਹੀਲਤੇ ਦਰ ਗੁਜ਼ਸਤ
ਹਲਾਲ ਅਸਤ ਬੁਰਦਨ ਬਸਮਸ਼ੀਰ ਦਸਤ ।

'ਬੋਸਤਾਂ' ਵਿਚ ਇਹ ਸ਼ੈਅਰ ਇਉਂ ਹੈ :—

ਚੂ ਦਸਤ ਜ ਹਮਾ ਹੀਲਤੇ ਦਰ ਗੁਜ਼ਸਤ
ਹਲਾਲ ਅਸਤ ਬੁਰਦਨ ਬਸਮਸ਼ੀਰ ਦਸਤ ।

ਇਹ ਸੰਕੇਤ ਇਸ ਗੱਲ ਦੀ ਪੁਸ਼ਟੀ ਲਈ ਕਾਫੀ ਹਨ ਕਿ ਗੁਰੂ ਸਾਹਿਬ ਦੇ ਗਹਿਰੇ
ਅਧਿਐਨ ਦੇ ਕਾਰਣ ਚੰਗੇ ਮਹਾਨ ਕਵੀਆਂ ਦੇ ਬਚਨ ਉਹਨਾਂ ਦੀ ਜ਼ਬਾਨ ਤੇ ਸਨ ਤੇ ਲੋੜ
ਅਨੁਸਾਰ ਉਹ ਇਹਨਾਂ ਨੂੰ ਪ੍ਰਸੰਗ ਵਿਚ ਅਪਣੇ ਕਥਨ ਦੀ ਪੁਸ਼ਟੀ ਲਈ ਗੁੰਦ ਸਕਣ ਦਾ ਵੀ
ਕਮਾਲ ਰਖਦੇ ਸਨ ।

੯. ਸਾਹਿਤਕ ਪੱਖ ਤੋਂ ਇਹ ਗੱਲ ਵੀ ਗੌਰਵ ਤੇ ਨਿਪੁਣਤਾ ਵਾਲੀ ਹੈ ਕਿ ਗੁਰੂ
ਸਾਹਿਬ ਨੇ ਇਹ ਫਾਰਸੀ ਰਚਨਾ ਕਰਦਿਆਂ ਸ਼ੈਅਰਾਂ ਵਿਚ ਕਈ ਹਿੰਦੁਸਤਾਨੀ ਪਦ ਬੜੀ
ਖੂਬਸੂਰਤੀ ਨਾਲ ਪ੍ਰੋਏ ਹਨ । ਕਲਾ ਦਾ ਕਮਾਲ ਇਹ ਹੈ ਕਿ ਅਜੇਹੇ ਸ਼ਬਦ ਓਪਰੇ ਨਹੀਂ
ਲਗਦੇ ਸਗੋਂ ਸ਼ੈਅਰ ਦੇ ਬਾਕੀ ਜੁਸੇ ਨਾਲ ਅਭੇਦ ਹੋ ਗਏ ਹਨ । ਜਿਵੇਂ ਸੱਚਾ ਪਾਤਸ਼ਾਹ
ਅਕਾਲ, ਤਰੰਕਾਰ (ਟੰਕਾਰ) ਚਾਕਰੇਮ (ਮੈਂ ਚਾਕਰ ਹਾਂ) ਆਦਿ ।

੧੦. ਜਿਥੋਂ ਤਕ ਇਸ ਚਿਠੀ ਦੀ ਕਾਵਿ-ਰਚਨਾ ਵਿਚ ਅਲੰਕਾਰਕ ਸਿੰਗਾਰਾਂ ਦਾ
ਤੱਲਕ ਹੈ, ਉਹ ਵੀ ਕਵੀ-ਗੁਰੂ ਨੇ ਆਪਣੇ ਬਿਆਨ ਵਿਚ ਸਹਿਜ ਸੂਭਾ ਸਜਾਏ ਹਨ, ਕੋਈ
ਉਚੇਚ ਨਹੀਂ ਕੀਤਾ । ਕਲਾ ਦੇ ਪੱਖ ਤੇ ਇਹਨਾਂ ਦਾ ਚਮਤਕਾਰ ਮੰਨਣਾ ਪੈਂਦਾ ਹੈ ਜਿਵੇਂ
ਇਸ ਸ਼ੈਅਰ ਵਿਚ 'ਕਾਫ' ਤੇ 'ਰੇ' ਦਾ ਅਨੁਪ੍ਰਾਸ—

ਕਮਾਲਿ ਕਰਾਮਾਤ ਕਾਯਮ ਕਰੀਮ ।

ਰਜ਼ਾ ਬਖਸ਼ੋ ਰਾਜ਼ਿਕ ਰਿਹਾ ਕੁਨ ਰਹੀਮ । ੧ ।

ਅਜੇਹੀ ਸ਼ਬਦ ਚਮਤਕਾਰੀ ਵਰਤੋਂ ਅਨੇਕ ਥਾਈਂ ਹੈ । ਜਿਥੋਂ ਤਕ ਰੂਪਕ, ਉਪਮਾ
ਤੇ ਦ੍ਰਿਸ਼ਟਾਂਤਾਂ ਦਾ ਤੱਲਕ ਹੈ, ਇਹ ਵੀ ਲੋੜ ਅਨੁਸਾਰ ਵਰਤੇ ਗਏ ਹਨ ਜਿਵੇਂ ਕਿ ਤੀਰਾਂ
ਗੱਲੀਆਂ ਦੀ ਇੰਨੀ ਬਰਖਾ ਹੋਈ ਕਿ ਧਰਤੀ ਲਹੂ ਨਾਲ ਪੋਸਤ ਦੇ ਫੁਲ ਵਾਂਗ ਲਾਲੇ ਲਾਲ
ਹੋ ਗਈ. ਮਰੇ ਹੋਏ ਬੰਦਿਆਂ ਦੇ ਸਿਰ ਪੈਰਾਂ ਦੇ ਢੇਰ ਇਉਂ ਲਗ ਗਏ ਜਿਵੇਂ ਖੇਡ ਦਾ
ਮੈਦਾਨ ਖਿਦੋ ਖੁੰਡੀਆਂ ਨਾਲ ਭਰਿਆ ਹੋਵੇ । ਜੋ ਹੁਮਾ ਦੇ ਪਰਛਾਵੇਂ ਹੇਠ ਆ ਗਿਆ, ਕਾਂ
ਉਸ ਦਾ ਕੁਝ ਵਿਗਾੜ ਨਹੀਂ ਸਕਦਾ, ਸ਼ੇਰ ਦੀ ਸ਼ਰਨ ਆਇਆ ਭੇਡ ਬੱਕਰੀ ਦਾ ਡਰ

ਜਾਂਦਾ ਰਹਿੰਦਾ ਹੈ, ਕਾਲੀਪੋਸ਼ ਫੌਜ ਮੱਖੀਆਂ ਵਾਂਗ ਆ ਪਈ, ਉਹ ਤੇਜ਼ ਹੜ੍ਹ ਵਾਂਗ ਤੇ ਤੇਜ਼ ਤੀਰ ਵਾਂਗ ਆਇਆ। ਜਦ ਸੰਸਾਰ ਦਾ ਦੀਵਾ (ਸੂਰਜ) ਬੁਝ ਗਿਆ ਤਾਂ ਰਾਤ ਦਾ ਬਾਦਸ਼ਾਹ (ਚੰਦਰਮਾ) ਪੂਰੀ ਸਜ ਧਜ ਨਾਲ ਨਿਖਰਕੇ ਆਇਆ, ਆਇਕ।

੧੨. ਬਫ਼ਰਨਾਮੇ ਦਾ ਛੰਦ ਆਮ ਮਸਨਵੀਆਂ ਵਿਚ ਵਰਤਿਆ ਜਾਣ ਵਾਲਾ, ਫ਼ਾਰਸੀ ਦਾ ਬੜਾ ਪ੍ਰਸਿੱਧ ਬਹਿਰ ਹੈ ਜਿਵੇਂ ਕਿ ਹਿੰਦੀ ਰਚਨਾ ਦਾ ਚੋਪਈ। ਫਿਰਦੌਸੀ ਦੇ ਸ਼ਾਹਨਾਮੇ ਵਰਗੀਆਂ ਮਹਾਨ ਰਚਨਾਵਾਂ ਤੇ ਕਈ ਹੋਰ ਮਸਨਵੀਆਂ ਇਸੇ ਛੰਦ ਵਿਚ ਰਚੀਆਂ ਮਿਲਦੀਆਂ ਹਨ। ਇਸ ਛੰਦ ਦਾ ਵਜ਼ਨ ਹੈ—

ਫਉਲਨ, ਫਉਲਨ, ਫਉਲਨ, ਫਉਲ ।

ਇਸ ਬਫ਼ਰਨਾਮੇ ਰਾਹੀਂ ਗੁਰੂ ਸਾਹਿਬ ਦੀ ਸੁਦਾ-ਪ੍ਰਸਤੀ, ਅਭੋਲਤਾ, ਨਿਪੜਕਤਾ, ਦਲੇਰੀ ਤੇ ਸਚਾਈ ਦਾ ਨੌਬੇ ਵਰੇ ਦੇ ਬੁੱਢੇ ਬਾਦਸ਼ਾਹ ਔਰੰਗਜ਼ੇਬ ਦੇ ਮਨ ਤੇ ਤਕੜਾ ਡੁੱਪਾ ਪ੍ਰਭਾਵ ਪਿਆ। ਉਸ ਨੇ ਮਹਿਸੂਸ ਕੀਤਾ ਕਿ ਸਚਮੁਚ ਇਕ ਹੱਥੀ ਫ਼ਕੀਰ ਨਾਲ ਮੇਰੀ ਹਕੂਮਤ ਤੇ ਸ਼ਾਹੀ ਫੌਜਾਂ ਵਲੋਂ ਜ਼ਿਆਦਤੀ ਹੋਈ ਹੈ। ਇਤਿਹਾਸ ਵਿਚ ਇਸ ਬਾਰੇ ਦੋ ਸੰਕੇਤ ਮਿਲਦੇ ਹਨ, ਇਕ ਤਾਂ ਇਹ ਕਿ ਔਰੰਗਜ਼ੇਬ ਨੇ ਫੋਰਨ ਸਬੰਧਤ ਹਾਕਮਾਂ ਨੂੰ ਫੁਰਮਾਨ ਘੱਲੇ ਕਿ ਉਹ ਗੁਰੂ ਸਾਹਿਬਾਨ ਨਾਲ ਕਿਸੇ ਕਿਸਮ ਦਾ ਦੁੱਸ਼ ਭਾਵ ਨ ਕਰਨ। ਦੂਸਰੇ ਜਿਵੇਂ ਕਿਵੇਂ ਸੁਰਖਿਅਤ ਤਰੀਕੇ ਨਾਲ ਉਹਨਾਂ ਨੂੰ ਮੇਰੇ ਪਾਸ ਪਹੁੰਚਦਾ ਕਰਨ ਤਾਂਕਿ ਸ਼ਬਾਨੀ ਸਾਰੀ ਗਲ ਹੋ ਸਕੇ।* ਸਿਖ ਇਤਿਹਾਸ ਵਿਚ ਇਹ ਵੀ ਆਇਆ ਹੈ ਕਿ ਇਸ ਚਿੱਠੀ ਨੂੰ ਪੜ੍ਹ ਕੇ ਬਾਦਸ਼ਾਹ ਦੇ ਮਨ ਉੱਤੇ ਅਪਣੇ ਔਗੁਣਾਂ ਤੇ ਕਮਜ਼ੋਰੀਆਂ ਦਾ ਇਤਨਾ ਡੁੱਪਾ ਅਹਿਸਾਸ ਹੋਇਆ ਕਿ ਉਹ ਇਸੇ ਹੀ ਕਾਮ ਵਿਚ ਅਪਣੇ ਪ੍ਰਾਣ ਤਿਆਗ ਗਿਆ।

ਕੁਝ ਵੀ ਹੋਵੇ ਇਸ ਸਚਾਈ-ਭਰੀ ਬੋਰਦਾਰ ਲਿਖਤ ਦੇ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜ ਵੀ ਉਸ ਮਹਾਨ ਇਨਕਲਾਬੀ ਗੁਰੂ ਦੀ ਇਹ ਚਿੱਠੀ ਸਾਮਰਾਜੀ ਤਾਕਤਾਂ ਨੂੰ ਵੰਗਾਰਦੀ ਤੇ ਸੱਚ ਧਰਮ ਲਈ ਜੂਝਣ ਵਾਲਿਆਂ ਨੂੰ ਉਭਾਰਦੀ ਹੈ।

* ਇਤਿਹਾਸ ਤੋਂ ਇਹ ਗਲ ਸਪਸ਼ਟ ਹੈ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਇਸ ਪੱਤਰ ਤੋਂ ਪ੍ਰਭਾਵਿਤ ਹੋਕੇ ਸੂਬਾ ਲਾਹੌਰ ਤੇ ਸੂਬਾ ਸਰਹੰਦ ਨੂੰ ਹਦਾਇਤ ਕੀਤੀ ਸੀ ਕਿ ਸਤਿਗੁਰਾਂ ਨੂੰ ਸਤਿਕਾਰ ਪਿਆਰ ਤੇ ਪੂਰੇ ਸਰਕਾਰੀ ਪ੍ਰਬੰਧ ਨਾਲ ਇਥੇ ਪਹੁੰਚਾਇਆ ਜਾਵੇ ਤਾਂ ਕਿ ਮੁਲਾਕਾਤ ਹੋ ਸਕੇ। ਇਸ ਬਾਰੇ ਲਾਹੌਰ ਦੇ ਨਾਇਬ ਸੂਬੇਦਾਰ ਮੁਨਇਮ ਖਾਂ ਵਲੋਂ ਜੋ ਹਦਾਇਤ ਹੋਈ ਉਸਦਾ ਉਤਾਰਾ ਔਰੰਗਜ਼ੇਬ ਦੇ ਮੁਨਬੀ ਮਿਰਜ਼ਾ ਇਨਾਯਤੁੱਲਾ ਖਾਂ ਇਸਮੀ ਵਲੋਂ ਸੰਕਲਿਤ ਸ਼ਾਹੀ ਹੁਕਮਾਂ 'ਅਹਿਕਾਮਿ ਅਲਮਗ਼ੀਰੀ' ਵਿਚ ਦਰਜ ਹੈ। ਇਹ ਖਰੜਾ ਰਾਮਪੁਰ (ਯੂ.ਪੀ.) ਦੀ ਲਾਇਬਰੇਰੀ ਵਿਚ ਸੁਰੱਖਿਅਤ ਹੈ।

[ਫੁਟ ਨੋਟ ਬਾਕੀ ਦੇਖੋ ਸਫਾ 145]

ਇਸ ਦਾ ਇਹ ਪ੍ਰਚੰਡਮਈ ਗੁਣ—ਚੜ੍ਹਦੀ ਕਲਾ—ਸਦਾ ਚਿਰੰਜੀਵ ਰਹੇਗਾ ਤੇ ਅੱਗ੍ਰਾਮੀ ਸ਼ਕਤੀਆਂ ਨੂੰ ਸਮਰੱਥਾ ਪ੍ਰਦਾਨ ਕਰਦਾ ਰਹੇਗਾ ।

ਭਾਰਤ ਦੇ ਇਤਿਹਾਸ ਵਿਚ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਾਂਤੀਕਾਰੀ ਵਿਚਾਰ ਲਿਆਏ ਤੇ ਭਾਰਤੀਆਂ ਨੂੰ ਟੁੰਬ ਕੇ ਜਗਾਇਆ, ਉਸ ਦੀ ਮਿਸਾਲ ਇਤਿਹਾਸ ਵਿਚ ਘੱਟ ਹੀ ਮਿਲਦੀ ਹੈ । ਆਪ ਨੂੰ ਮੁਗਲ ਸਾਮਰਾਜ ਦੇ ਜਬਰ ਵਿਰੁਧ ਜੀਵਨ-ਭਰ ਘੋਲ ਕਰਨਾ ਪਿਆ, ਉਹਨਾਂ ਦੇ ਪਿਤਾ ਨੇ ਵੀ ਇਸੇ ਸੰਗ੍ਰਾਮ ਵਿਚ ਆਪਣਾ ਬਲੀਦਾਨ ਦਿਤਾ ਤੇ ਉਹਨਾਂ ਆਪ ਵੀ ੨੦-੨੫ ਵਰ੍ਹੇ ਇਸ ਅਤਿਆਚਾਰ ਨਾਲ ਟੱਕਰ ਲੈ ਕੇ ਮੁਸੀਬਤਾਂ ਵਿਚ ਲੰਘਾਏ ਪਰੰਤੂ ਬਾਵਜੂਦ ਇਹਨਾਂ ਔਖਿਆਈਆਂ ਅਤੇ ਸੰਕਟਾਂ ਦੇ ਉਹ ਡੋਲੇ ਨਹੀਂ ਘਬਰਾਏ ਨਹੀਂ, ਅਪਣੇ ਆਦਰਸ਼ਾਂ ਉੱਤੇ ਦ੍ਰਿੜ੍ਹ ਰਹੇ । ਉਹਨਾਂ ਦੀ ਇਸ ਅਡੋਲਤਾ ਤੇ ਦ੍ਰਿੜ੍ਹਤਾ ਦੀ ਇਕ ਸੁੰਦਰ ਤੇ ਸ਼ਕਤੀਵਾਨ ਨਿਸ਼ਾਨੀ ਇਹ ਜਫ਼ਰਨਾਮਾ ਹੈ ਜੋ ਉਹਨਾਂ ਦੇ

[ਫੁਟ ਨੋਟ ਸਫਾ 144 ਦੀ ਬਾਕੀ]

'ਇਸ ਸਮੇਂ ਬਾਦਸ਼ਾਹ ਸਲਾਮਤ ਵਲੋਂ ਤੁਹਾਨੂੰ (ਮੁਨਯਮ ਖਾਂ) ਲਿਖਣ ਦੀ ਆਗਿਆ ਹੋਈ ਹੈ ਕਿ ਨਾਨਕ-ਪ੍ਰਸਤਾਂ ਦੇ ਮੁਖੀ ਗੋਬਿੰਦ (ਸਿੰਘ) ਵਲੋਂ ਵਕੀਲ ਰਾਹੀਂ ਸਾਹੀ ਦਰਬਾਰ ਦੀ ਯਾਚਗੀ ਭਰਨ ਤੇ ਸਾਹੀ ਫੁਰਮਾਨ ਜਾਰੀ ਕਰਨ ਦੀ ਇੱਛਾ ਬਾਰੇ ਅਰਜ਼ੀ ਪੁੱਜੀ ਸੀ । ਬਾਦਸ਼ਾਹ ਨੇ ਫੁਰਮਾਨ ਜਾਰੀ ਕਰਕੇ ਉਹਨਾਂ ਨੂੰ ਸਨਮਾਨ ਬਖਸ਼ਿਆ ਹੈ, ਗੁਰਜ ਬਰਦਾਰ ਤੇ ਮਨਸਬਦਾਰ ਮੁਹੰਮਦ ਯਾਰ ਜੋ ਫੁਰਮਾਨ ਲੈ ਕੇ ਆ ਰਹੇ ਹਨ—ਇਹਨਾਂ ਨੂੰ ਇਹ ਹਸਬੁਲ ਹੁਕਮ ਆਪ ਜੀ ਤਕ ਪਹੁੰਚਾਉਣ ਦੀ ਆਗਿਆ ਹੋਈ ਹੈ । ਆਪਨੂੰ ਚਾਹੀਦਾ ਹੈ ਕਿ ਉਸ (ਗੁਰੂ) ਨੂੰ ਧਰਵਾਸ ਤੇ ਤਸੱਲੀ ਦੇ ਕੇ ਪਾਸ ਜੱਦੋ ਤੇ ਫੁਰਮਾਨ ਪਹੁੰਚਣ ਤੋਂ ਬਾਦ ਸਾਧਾਰਣ ਪਰਜਾ ਦੀ ਰੋਸ਼ੋਂ ਇਕ ਮਿਲਣਸਾਰ ਤੇ ਸਿਆਣਾ ਇਤਬਾਰੀ ਬੰਦਾ ਭੈਜਕੇ ਤੇ ਗੁਰਜ ਬਰਦਾਰ ਤੇ ਮਨਸਬਦਾਰ ਨਾਲ ਤੌਰਕੇ ਉਹਨਾਂ ਨੂੰ (ਗੁਰੂ ਜੀ) ਬਾਦਸ਼ਾਹ ਦੇ ਹਜ਼ੂਰ ਪਹੁੰਚਾਓ । ਇਸ ਸਬੰਧੀ ਬਾਦਸ਼ਾਹ ਸਲਾਮਤ ਵਲੋਂ ਅਤਿਅੰਤ ਤਾਕੀਦ ਸਮਝਣਾ ।

[ਮਾਖਜ਼ਿ ਤੁਾਰੀਖਿ ਸਿਖਾਂ, ਪੰਨਾ ੭੪]

ਸਾਨੂੰ ਇਹ ਵੀ ਪਤਾ ਹੈ ਕਿ ਬਾਦਸ਼ਾਹ ਨੇ ਜਿਥੇ ਉਪਰ ਗੁਰੂ ਜੀ ਨੂੰ ਮੁਲਾਕਾਤ ਲਈ ਸਤਿਕਾਰ-ਪੂਰਣ ਸੱਦਾ ਦਿਤਾ ਤਾਂ ਦੂਜੇ ਪਾਸੇ ਉਸਨੇ ਪੰਜਾਬ ਦੇ ਪ੍ਰਬੰਧਕ ਢਾਂਚੇ ਵਿਚ ਵੀ ਕੁਝ ਤਬਦੀਲੀ ਦੇ ਹੁਕਮ ਜਾਰੀ ਕੀਤੇ ਜਿਵੇਂ ਕਿ ਨਵਾਬ ਜਬਰਦਸਤਾਂ ਖਾਂ ਸੂਬੇਦਾਰ ਲਾਹੌਰ ਜੋ ਅਨੰਦਪੁਰ ਦੁਆਲੇ ਘੇਰਾ ਪਾਉਣ ਦਾ ਸੋਚੀ ਸੀ-ਉਸਨੂੰ ਅਜਮੇਰ ਭੇਜ ਦਿਤਾ ਤੇ ਲਾਹੌਰ ਦੀ ਸੂਬੇਦਾਰੀ ਮੁਅੱਜ਼ਮ ਸ਼ਾਹ (ਬਹਾਦਰ ਸ਼ਾਹ) ਨੂੰ ਸੌਂਪ ਦਿਤੀ ਤੇ ਮੁਨਯਮ ਖਾਂ ਉਸਦਾ ਨਾਇਬ ਬਣਿਆ । ਇਸੇ ਤਰ੍ਹਾਂ ਲੱਖੀ ਜੰਗਲ ਨੂੰ ਲਾਹੌਰ ਨਾਲੋਂ ਤੋੜਕੇ ਮੁਲਤਾਨ ਸੂਬੇ ਨਾਲ ਲਾ ਦਿਤਾ । ਜਿਥੇ ਕਿ ਮੁਹੰਮਦ ਮੁਇੱਜ਼ਦੀਨ ਸ਼ਾਹ (ਬਹਾਦਰਸ਼ਾਹ ਦਾ ਪੁੱਤਰ) ਬਤੌਰ ਨਾਇਬ ਸੂਬੇਦਾਰ ਦੇ ਸਾਰਾ ਕੰਮ ਚਲਾਉਂਦਾ ਸੀ ।

ਸੰਗ੍ਰਾਮ-ਪੂਰਣ ਜੀਵਨ ਦੇ ਉਭਾਰ ਨੂੰ ਬਹੁਤ ਅੱਡੀ ਤਰ੍ਹਾਂ ਪੇਸ਼ ਕਰਦਾ ਹੈ ।

ਇਸ ਤੋਂ ਜਿਥੇ ਗੁਰੂ ਜੀ ਦੀ ਦਲੇਰੀ, ਉਤਸਾਹ ਤੇ ਮਜ਼ਬੂਤ ਇਰਾਦੇ ਦਾ ਪਤਾ ਲਗਦਾ ਹੈ, ਉਥੇ ਸਾਮਰਾਜ ਦੀਆਂ ਕਮਜ਼ੋਰੀਆਂ ਤੋਂ ਵੀ ਪਰਦਾ ਉਠਦਾ ਹੈ । ਇਹ ਚਿੰਨ੍ਹ ਉਸ ਸੰਗ੍ਰਾਮੀਏ ਦਾ ਚਿੱਤ੍ਰ ਮੂਰਤੀਮਾਨ ਕਰਦੀ ਹੈ ਜੋ ਨੇਕੀ ਤੇ ਧਰਮ ਲਈ ਡਟ ਕੇ ਲੜਦਾ ਤੇ ਏਸ ਖਾਤਰ ਆਪਣਾ ਸਭ ਕੁਝ ਨਿਛਾਵਰ ਕਰਕੇ ਵੀ ਜ਼ਰਾ ਦੁਖ ਮਹਿਸੂਸ ਨਹੀਂ ਕਰਦਾ । ਆਮ ਤੌਰ ਤੇ ਮੁਗਲ ਰਾਜ ਦੇ ਜ਼ਮਾਨੇ ਸਰਕਾਰੀ ਖਤ ਪੱਤਰ ਵਾਰਤਕ ਵਿਚ ਹੀ ਲਿਖੇ ਜਾਂਦੇ ਸਨ ਪਰ ਇਹ ਛੰਦ ਬੱਧ ਪੱਤਰ ਨਿਵੇਕਲੀ ਕਿਸਮ ਦਾ ਹੈ ਤੇ ਇਸ ਦਾ ਕਾਵਿ ਰੂਪ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋਇਆ ਹੈ । ਸੋ ਇਹ ਰਚਨਾ ਕਲਾ ਦਾ ਹੀ ਕਮਾਲ ਨਹੀਂ, ਜਿੰਦਗੀ ਦਾ ਕਮਾਲ ਵੀ ਪੇਸ਼ ਕਰਦੀ ਸਾਨੂੰ ਸਭ ਨੂੰ ਅਜ ਵੀ ਉਤਸਾਹ ਤੇ ਸ਼ਕਤੀ ਪ੍ਰਦਾਨ ਕਰਦੀ ਹੈ ।



੧੧. ਫੁਟਕਲ ਰਚਨਾਵਾਂ

ਵੱਡੇ ਛੋਟੇ ਗ੍ਰੰਥਾਂ ਤੋਂ ਇਲਾਵਾ ਕੁਝਕੁ ਫੁਟਕਲ ਰਚਨਾਵਾਂ ਵੀ ਦਸਮ ਗਰੰਥ ਵਿਚ ਆਈਆਂ ਹਨ ਜਿਨ੍ਹਾਂ ਦਾ ਬਿਉਰਾ ਇਸ ਪ੍ਰਕਾਰ ਹੈ—

(ੳ) ਸ਼ਬਦ ਹਜ਼ਾਰੇ—ਹਿੰਦੀ ਸਾਹਿਤ ਵਿਚ 'ਹਜ਼ਾਰੇ' ਇਕ ਕਾਵਿ-ਰੂਪ ਹੈ। ਕਈ ਕਵੀਆਂ ਦੇ 'ਹਜ਼ਾਰੇ' ਲਿਖੇ ਮਿਲਦੇ ਹਨ। ਹਜ਼ਾਰੇ ਦਾ ਭਾਵ ਹੈ ਚੋਟਵੇਂ ਅਮੋਲਕ ਬਚਨ। ਹਿਜਰ ਵਿਛੋੜੇ ਦੇ ਗੀਤਾਂ ਨੂੰ ਹਜ਼ਾਰੇ ਦੱਸਣਾ ਵਿਉਂਤਪਤੀ ਦੀ ਦ੍ਰਿਸ਼ਟੀ ਤੋਂ ਉਕਾ ਹੀ ਗਲਤ ਹੈ। ਸ੍ਰੀ ਦਸ਼ਮੇਸ਼ ਜੀ ਦੇ ਰਾਗਾਂ ਵਿਚ ਲਿਖੇ ਨੌਂ ਸ਼ਬਦਾਂ ਨੂੰ ਇਹ ਸਿਰਲੇਖ ਪਿਛੋਂ ਦਿਤਾ ਹੈ, ਪਹਿਲੇ 'ਸ਼ਬਦ ਰਾਗਾਂ ਕੇ' ਹੀ ਲਿਖਿਆ ਜਾਂਦਾ ਸੀ। ਇਨ੍ਹਾਂ ਸ਼ਬਦਾਂ ਵਿਚ ਪ੍ਰਭੂ ਅਤੇ ਪ੍ਰਭੂ ਸਿਮਰਨ ਦੀ ਵਡਿਆਈ, ਅਵਤਾਰਵਾਦ ਦਾ ਖੰਡਨ ਅਤੇ ਸੱਚੇ ਸੰਨਿਆਸ ਤੇ ਜੋਗ ਦਾ ਵਰਣਨ ਕੀਤਾ ਗਿਆ ਹੈ। ਇਹ ਰਾਮਕਲੀ ਸੋਰਠਿ, ਕਲਿਆਣ, ਤਿਲੰਗ, ਬਿਲਾਵਲ, ਦੇਵਗੰਧਾਰੀ ਆਦਿ ਰਾਗਾਂ ਵਿਚ ਹਨ।

'ਮਿਤ੍ਰ ਪਿਆਰੇ ਨੂੰ' ਵਾਲਾ ਬਿਰਹੁ-ਗੀਤ ਵੀ ਮਗਰੋਂ ਇਸੇ ਮਾਲਾ ਵਿਚ ਪ੍ਰੋ ਦਿਤਾ ਗਿਆ, ਜੋ ਕਿ ਇਤਿਹਾਸਕ ਦੱਸ ਅਨੁਸਾਰ ਮਾਫੀਵਾੜੇ ਦੇ ਜੋਗਲ ਵਿਚ ਪਿਛੋਂ ਉਚਾਰਿਆ ਗਿਆ ਸੀ। ਗੁਰੂ ਸਾਹਿਬ ਦਾ ਚਾਰ-ਤੁਕਾ ਇਹ ਪੰਜਾਬੀ ਗੀਤ ਸਚਮੁਚ ਲਾਸਾਨੀ ਹੈ।

(ਅ) ੩੨ ਸਵਈਏ—ਇਹ ਸੁਈਏ ਇਕ ਤਰ੍ਹਾਂ ਅਕਾਲ-ਉਸਤਤਿ ਹੀ ਹਨ। ਵਿਸ਼ੇਸ਼ ਕਰ ਕੇ ਇਹਨਾਂ ਵਿਚ ਅਵਤਾਰਵਾਦ ਤੇ ਮੂਰਤੀ-ਪੂਜਾ ਦਾ ਸਖਤ ਵਿਰੋਧ ਹੈ। ਗੁਰੂ ਸਾਹਿਬ ਅਸੀਮ ਤੇ ਅਨੰਤ ਸ਼ਕਤੀ ਨੂੰ ਜਨਮ ਮਰਣ ਦੀ ਸੀਮਾ ਵਿਚ ਨਹੀਂ ਮੰਨਦੇ, ਇਸ ਨਾਲ ਸਰਬ ਵਿਆਪਕ ਸੱਤਾ ਦਾ ਸੰਕਲਪ ਹੁੰਦਲਾ ਪੈਂਦਾ ਹੈ। ਹਿੰਦੂ ਮਤ ਵਿਚ ਅਜੇਹੀਆਂ ਅਨੇਕਾਂ ਮਨੋਤਾਂ ਸਨ, ਜਿਨ੍ਹਾਂ ਨੂੰ ਆਪ ਨੇ ਸਪਸ਼ਟ ਸ਼ਬਦਾਂ ਵਿਚ ਰੱਦ ਕੀਤਾ ਹੈ।

ਇਸ ਤੋਂ ਇਲਾਵਾ ਪ੍ਰੋਹਤ ਜਮਾਤ-ਪੰਡਿਤ, ਜੋਗੀ ਤੇ ਮਸੰਦਾਂ ਦੀਆਂ ਕਰਤੂਤਾਂ ਉੱਤੇ ਵੀ ਸਖਤ ਆਲੋਚਨਾ ਹੈ।

(ੲ) ਖਾਲਸਾ ਦੇ ਲੱਛਣ ਦੱਸਣ ਵਾਲਾ ਸਵਈਏਆ 'ਜਾਗਤ ਜੋਤਿ ਜਪੈ ਨਿਸ ਬਾਸਰ' ਭਾਵੇਂ ਉਪਰੋਕਤ ਸਵਈਏਆਂ ਵਿਚ ਜੋੜ ਕੇ '੩੩ ਸਵਈਏ' ਕਰ ਲਏ ਗਏ ਹਨ, ਪਰ

ਇਹ ਸਵਈਆ ਪਿਛੋਂ ਵੱਖਰਾ ਹੀ ਉਚਾਰਿਆ ਗਿਆ ਤੇ ਕਈ ਬੀੜਾਂ ਵਿਚ ਵੱਖਰਾ ਹੀ ਦਰਜ ਮਿਲਦਾ ਹੈ। ਇਸ ਵਿਚ ਖਾਲਸੇ ਦੇ ਚਾਰ ਲੱਛਣ ਬਿਆਨੇ ਗਏ ਹਨ।

੧. ਜਾਗਤ ਜੋਤਿ ਦਾ ਪੁਜਾਰੀ ਹੋਣਾ।

੨. ਮੁਰਦਾ ਕਬਰਾਂ, ਮੜੀਆਂ, ਮਠਾਂ ਆਦਿ ਦੀ ਪੂਜਾ ਤੋਂ ਬਚਣਾ।

੩. ਕਰਮਕਾਂਡਾਂ ਤੋਂ ਪ੍ਰਹੇਜ਼ ਕਰਨਾ।

੪. ਪ੍ਰੇਮਾ ਭਗਤੀ ਦੁਆਰਾ ਅੰਤਰ ਆਤਮੇ ਪਰਮ ਜੋਤਿ ਨੂੰ ਅਨੁਭਵ ਕਰਨਾ।

- (ਸ) ਖਾਲਸਾ ਮਹਿਮਾ—ਇਸ ਸਿਰਲੇਖ ਹੇਠ ੪ ਛੰਦ ਹਨ, ਪਹਿਲੇ ਸਵਈਏ ਵਿਚ ਭਾਰਤ ਦੀ ਪੁਰਾਣੀ ਪ੍ਰੋਹਤ ਜਮਾਤ ਉਤੇ ਵਿਅੰਗ ਕਸਿਆ ਗਿਆ ਹੈ ਜੋ ਅਪਣੇ ਆਪ ਨੂੰ ਪੂਜਯ ਬਣਾਕੇ ਲੋਕਾਂ ਨੂੰ ਵਰਗਲਾਉਂਦੀ ਰਹਿੰਦੀ ਸੀ। ਦੋ ਸਵਈਏ ਸਿਖ ਸੰਗਤ ਯਾ ਖਾਲਸੇ ਦੀ ਵਡਿਆਈ ਦੇ ਹਨ ਜਿਨ੍ਹਾਂ ਵਿਚ ਗੁਰੂ ਸਾਹਿਬ ਨੇ ਸਪਸ਼ਟ ਤੌਰ ਤੇ ਆਖਿਆ ਹੈ ਕਿ ਆਮ ਜਨਤਾ ਹੀ ਮਹਾਨ ਸ਼ਕਤੀ ਹੈ ਜੋ ਕਿ ਸਾਰੇ ਕਰਮ-ਖੇਤਰਾਂ ਵਿਚ ਜਿੱਤਾਂ ਦਿਵਾਉਂਦੀ ਹੈ। ਧਾਰਮਕ, ਵਿਦਿਅਕ ਤੇ ਰਾਜਸੀ ਖੇਤਰਾਂ ਦੀ ਸਫਲਤਾ ਦਾ ਸੇਹਰਾ ਇਨ੍ਹਾਂ ਸਿਰ ਹੀ ਹੈ। ਮੈਂ ਗਰੀਬ ਤਾਂ ਕੁਛ ਵੀ ਕਰਨ-ਜੋਗਾ ਨਹੀਂ ਸੀ, ਇਹਨਾਂ ਦੀ ਬਦੌਲਤ ਹੀ ਸਾਰੀ ਪ੍ਰਾਪਤੀ ਹੋਈ ਹੈ। ਇਸ ਕਰਕੇ ਮੈਂ ਇਹਨਾਂ ਦੀ ਸੇਵਾ, ਪੂਜਾ ਮਾਨਤਾ ਦੇ ਹੱਕ ਵਿਚ ਹਾਂ, ਵਿਹਲੜ ਬ੍ਰਾਹਮਣਾਂ ਦੀ ਨਹੀਂ ਮੰਰੇ ਘਰ ਜੋ ਵੀ ਸਮੱਗਰੀ ਹੈ, ਯਾ ਮੇਰਾ ਤਨ ਮਨ ਵੀ ਹੈ, ਇਹ ਇਹਨਾਂ ਦੇ ਹੀ ਸਮਰਪਨ ਹੈ। ਸ਼ਾਇਦ ਇਸ ਤੋਂ ਪਹਿਲਾਂ ਕਿਸੇ ਗੁਰੂ ਯਾ ਚਿੰਤਕ ਨੇ ਜਨਤਾ ਨੂੰ ਸਿਰਜਨਾਤਮਕ ਸ਼ਕਤੀਆਂ ਦੀ ਮੌਦੀ ਮੰਨਕੇ ਇਉਂ ਸਲਾਹੁਤਾ ਨਹੀਂ ਕੀਤੀ। ਇਹ ਇਕ ਬੜਾ ਕ੍ਰਾਂਤੀਕਾਰੀ ਵਿਚਾਰ ਸੀ ਜਿਸ ਨਾਲ ਗਰੀਬ ਕਿਰਤੀਆਂ ਦਾ ਆਤਮ-ਵਿਸ਼ਵਾਸ ਵਧਿਆ ਤੇ ਉਹ ਹਰ ਮੈਦਾਨ ਫਤੇ ਪਾਉਂਦੇ ਗਏ। ਇਸ ਵਿਚਾਰ ਨਾਲ ਪ੍ਰੋਹਤ ਜਮਾਤ ਦੀ ਮਾਨ ਪ੍ਰਤਿਸ਼ਠਾ ਨੂੰ ਠੇਸ ਲਗਣਾ ਕੁਦਰਤੀ ਗੱਲ ਸੀ।
- (ਹ) ਸੱਦ—ਲੱਖੀ ਜੰਗਲ ਵਿਚ ਉਚਾਰਿਆ ਤਿੰਨ-ਤੁਕਾਂ ਦਾ ਟੋਟਕਾ ਹੈ ਜੋ ਕਿ ਖਾਲਸੇ ਦੇ ਉਤਸ਼ਾਹ-ਪੂਰਣ ਆਗਮ ਨੂੰ ਤੱਕਕੇ ਕਿਹਾ ਗਿਆ ਸੀ, ਇਹ ਇਕ ਹੋਕ ਨਾਲ ਗਾਏ ਜਾਣ ਵਾਲੇ ਲੋਕ-ਗੀਤ ਦੀ ਤਰਜ਼ ਉਤੇ ਹੈ। ਇਸਨੂੰ 'ਮਾਝ' ਵੀ ਆਖਦੇ ਹਨ।
- (ਕ) ਅਸਫੋਟਕ ਕਬਿੱਤ—ਇਸ ਸਿਰਲੇਖ ਹੇਠ ੪੯ ਵਿਕੋਲਤਰੇ ਛੰਦ ਹਨ ਜੋ ਅੰਤ ਵਿਚ ਦਿਠੇ ਗਏ ਹਨ। ਇਹਨਾਂ ਵਿਚ ਕੁਝ ਛੰਦ ਐਸੇ ਵੀ ਹਨ ਜੋ ਬਚਿਤਰ ਨਾਟਕ ਤੇ ਚਰਿਤਰ-ਪਖਯਾਨ ਵਿਚ ਮਿਲ ਜਾਂਦੇ ਹਨ। ਦੋ ਕਬਿੱਤ ਗੁਰੂ ਦਸਮੇਸ਼ ਜੀ ਦੀ ਭੂਆ ਦੇ ਪੁੱਤਰ ਸੰਗੋਸ਼ਾਹ ਦੀ ਬੀਰਤਾ ਦਰਸਾਉਣ ਵਾਲੇ ਹਨ, ਜੋ ਭੰਗਾਣੀ ਦੇ ਯੁੱਧ ਵਿਚ ਜੂਝ ਮਰਿਆ ਸੀ।

(ੲ) ਅੰਮ੍ਰਿਤ ਖੰਡ

ਸ੍ਰੀ ਦਸਮੇਸ਼-ਬਾਣੀ

ਕਹਿਓ ਪ੍ਰਭੂ ਸੁ ਭਾਖਿਹੋ । ਕਿਸੁ ਨ ਕਾਣ ਰਾਖਿਹੋ
ਕਿਸੁ ਨ ਭੇਖ ਭੀਜਹੋ । ਅਲੇਖ ਬੀਜ ਬੀਜਹੋ । ੩੪ !
[ਬਚਿਤ੍ਰ ਨਾਟਕ]

ਚੋਣਵੀਂ ਸ੍ਰੀ ਦਸਮੇਸ਼-ਬਾਣੀ

ਦੇਹਰਾ ਪਾਤਸ਼ਾਹੀ ੧੦

ਬਲੁ ਹੋਆ ਬੰਧਨ ਛੁਟੇ ਸਭ ਕਿਛੁ ਹੋਤ ਉਪਾਇ ।

ਸਭ ਕਿਛੁ ਤੁਮਰੇ ਹਾਥ ਮਹਿ, ਤੁਮ ਹੀ ਹੋਤ ਸਹਾਇ । ੫੪ ।

[ਆਦਿ ਗੁਰੂ ਗ੍ਰੰਥ ਸਾਹਿਬ

ਸ਼ਬਦ ਰਾਗਾਂ ਕੇ ਪਾਤਸ਼ਾਹੀ ੧੦

ਰਾਗੁ ਸੋਰਠਿ ਪਾਤਸ਼ਾਹੀ ੧੦

੧. ਪ੍ਰਭ ਜੂ ਤੋ ਕਹ ਲਾਜ ਹਮਾਰੀ ।

ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ । ੧ । ਰਹਾਉ ।

ਪਰਮ ਪੁਰਖ ਪਰਮੇਸਰ ਸੁਆਮੀ ਪਾਵਨ ਪਉਨ ਅਹਾਰੀ ।

ਮਾਧਵ ਮਹਾਂ ਜੋਤਿ ਮਧੁ ਮਰਦਨ ਮਾਨ ਮੁਕੰਦ ਮੁਰਾਰੀ । ੧ ।

ਨਿਰਬਿਕਾਰ ਨਿਰਜੁਰ ਨਿੰਦਾ ਬਿਨੁ ਨਿਰਬਿਖ ਨਰਕ ਨਿਵਾਰੀ ।

ਕ੍ਰਿਪਾ ਸਿੰਧੂ ਕਾਲ ਤ੍ਵੈ ਦਰਸੀ ਕ੍ਰਿਕ੍ਰਿਤ ਪ੍ਰਨਾਸਨਕਾਰੀ । ੨ ।

ਧਨੁਰ ਪਾਨਿ ਧ੍ਰਿਤਮਾਨ ਧਰਾ ਧਰ ਅਨਬਿਕਾਰ ਅਸਿਧਾਰੀ ।

ਹੈ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਥਾਰੀ । ੩ ।

ਰਾਮਕਲੀ ਪਾਤਸ਼ਾਹੀ ੧੦

੨. ਪ੍ਰਾਨੀ ਪਰਮ ਪੁਰਖ ਪਗ ਲਾਗੇ ।

ਸੋਵਤ ਕਹਾ ਮੋਹ ਨਿੰਦਾ ਮੈ ਕਬਹੂੰ ਸੁਚਿਤ ਹੂੰ ਜਾਗੇ । ੧ । ਰਹਾਉ ।

ਔਰਨ ਕਹਾ ਉਪਦੇਸਤ ਹੈ ਪਸੁ ਤੋਹਿ ਪ੍ਰਬੋਧ ਨਾ ਲਾਗੇ ।

ਸਿੰਚਤ ਕਹਾ ਪਰੇ ਬਿਖਿਯਨ ਕਹ ਕਬਹੂੰ ਬਿਖੈ ਰਸ ਤਯਾਗੇ । ੧ ।

ਕੇਵਲ ਕਰਮ ਭਰਮ ਸੇ ਚੀਨਹੁ ਧਰਮ ਕਰਮ ਅਨੁਰਾਗੇ ।

ਸੰਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜਿ ਭਾਗੇ । ੨ ।

ਜਾਤੇ ਦੂਖ ਪਾਪ ਨਹਿ ਭੇਟੇ ਕਾਲ ਜਾਲ ਤੇ ਤਾਗੇ ।

ਜੇ ਸੁਖ ਚਾਹੋ ਸਦਾ ਸਭਨ ਕੋ ਤੋਂ ਹਰਿ ਕੇ ਰਸ ਪਾਗੇ । ੩ ।

ਰਾਮਕਲੀ ਪਾਤਿਸਾਹੀ ੧੦

੩. ਰੇ ਮਨ ਐਸੋ ਕਰ ਸੰਨਿਆਸਾ ।
ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ । ੧ । ਰਹਾਉ ।
ਜਤ ਕੀ ਜਟਾ ਜੋਗ ਕੇ ਮਜਨੁ ਨੇਮ ਕੇ ਨਖਨ ਬਦਾਓ ।
ਗਿਆਨ ਗੁਰੂ ਆਤਮ ਉਪਦੇਸੁ ਨਾਮ ਬਿਭੂਤਿ ਲਗਾਓ । ੧ ।
ਅਲਪ ਅਹਾਰ ਸੁਲਪ ਸੀ ਨਿੰਦਾ ਦਯਾ ਛਿਮਾ ਤਨ ਪ੍ਰੀਤਿ ।
ਸੀਲ ਸੰਤੋਖ ਸਦਾ ਨਿਰਬਾਹਿਬੋ ਹੋ ਬੋ ਤ੍ਰਿਗੁਣ ਅਤੀਤਿ । ੨ ।
ਕਾਮ ਕ੍ਰੋਧ ਅਹੰਕਾਰ ਲੋਭ ਹਨ ਮੋਹ ਨ ਮਨ ਸਿਉ ਲਯਾਵੈ ।
ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹ ਪਾਵੈ । ੩ ।

ਰਾਮਕਲੀ ਪਾਤਿਸਾਹੀ ੧੦ ।

੪. ਰੇ ਮਨ ਇਹ ਬਿਧਿ ਜੋਗੁ ਕਮਾਓ ।
ਸਿੰਢੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ । ੧ । ਰਹਾਉ ।
ਤਾਂਤੀ ਗੁਰੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੈ ।
ਬਾਜੇ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੈ । ੧ ।
ਉਘਟੈ ਤਾਨ ਤਰੰਗ ਰੰਗਿ ਅਤਿ ਗਿਆਨ ਗੀਤ ਬੰਧਾਨੰ ।
ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬਯੋਮ ਬਿਵਾਨੰ । ੨ ।
ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ ।
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬਯਾਪੈ । ੩ ।

ਤਿਲੰਗ ਕਾਫੀ ਪਾਤਿਸਾਹੀ ੧੦

੫. ਕੇਵਲ ਕਾਲ ਈ ਕਰਤਾਰ ।
ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ । ੧ । ਰਹਾਉ ।
ਨਿੰਦ ਉਸਤਤ ਜਉਨ ਕੇ ਸਮ ਸੁਖ ਮਿਤੁ ਨ ਕੋਇ ।
ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ । ੧ ।
ਤਾਤ ਮਾਤ ਨ ਜਾਤ ਜਾਕਰ ਪੁਕੁ ਪੰਕੁ ਮੁਝੰਦ ।
ਕਉਨ ਕਾਜ ਕਹਾਹਿੰਗੇ ਆਨ ਏਵਕਿ ਨੰਦ । ੨ ।
ਦੇਵ ਦੈਂਤ ਦਿਸਾ ਵਿਸਾ ਜਿਹ ਕੀਨ ਸਰਥ ਪਸਾਰ ।
ਕਉਨ ਉਪਮਾ ਤਉਨ ਕੋ ਮੁਖ ਲੇਤ ਨਾਮੁ ਮੁਰਾਰਿ । ੩ ।

ਰਾਗੁ ਕਲਿਆਣ ਪਾਤਿਸਾਹੀ ੧੦

੬. ਬਿਨ ਕਰਤਾਰ ਨ ਕਿਰਤਮ ਮਾਨੋ ।
ਆਦਿ ਅਜੋਨਿ ਅਜੈ ਅਬਿਨਾਸੀ ਡਿਹ ਪਰਮੇਸਰ ਜਾਨੋ । ੧ । ਰਹਾਉ ।
ਕਹਾ ਭਯੋ ਜੋ ਆਨ ਜਗਤ ਮੈ ਦਸਕੁ ਅਸੁਰ ਹਰਿ ਘਾਏ ।
ਅਧਿਕ ਪਰਪੰਚ ਦਿਖਾਇ ਸਭਨ ਕਹੁ ਆਪਹਿ ਬ੍ਰਹਮ ਕਹਾਏ । ੧ ।

ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਸੋ ਕਿਮ ਜਾਤਿ ਗਿਨਾਯੋ ।
 ਤਾ ਡੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ । ੨ ।
 ਕੈਸੇ ਤੋਹਿ ਤਾਰਿਹੈ ਸੁਨਿ ਜੜ ਆਪ ਡੁਬਿਯੋ ਭਵ ਸਾਗਰ ।
 ਛੁਟਿਹੋ ਕਾਲ ਫਾਸ ਤੇ ਤਬਹੀ ਗਹੋ ਸਰਨਿ ਜਗਤਾਗਰ । ੩ ।
 ਰਾਗ ਬਿਲਾਵਲ ਪਾਤਿਸਾਹੀ ੧੦

੭. ਸੋ ਕਿਮ ਮਾਨਸ ਰੂਪ ਕਹਾਏ ।
 ਸਿਧ ਸਮਾਧਿ ਸਾਧ ਕਰ ਹਾਰੇ ਕਯੋਂਹੂੰ ਨ ਦੇਖਨ ਪਾਏ । ੧ । ਰਹਾਉ ।
 ਨਾਰਦ ਬਿਆਸ ਪਰਾਸ਼ਰ ਧੂਅ ਸੇ ਧਿਆਵਤ ਧਿਆਨ ਲਗਾਏ ।
 ਬੇਦ ਪੁਰਾਨ ਹਾਰ ਹਨ ਛਾਡਿਓ ਤਦਪਿ ਧਿਆਨ ਨ ਆਏ । ੧ ।
 ਦਾਨਵ ਦੇਵ ਪਿਸ਼ਾਚ ਪ੍ਰੇਤ ਤੇ ਨੋਤਹ ਨੇਤਿ ਕਹਾਏ ।
 ਸੂਛਮ ਤੇ ਸੂਛਮ ਕਰ ਚੀਨੇ ਬਿਧਨ ਬਿਧ ਬਤਾਏ । ੨ ।
 ਭੂਮਿ ਅਕਾਸ ਪਤਾਲ ਸਭੈ ਸਜਿ ਏਕ ਅਨੇਕ ਸਦ ਏ ।
 ਸੋ ਨਰ ਕਾਲ ਫਾਸ ਤੇ ਬਾਂਚੇ ਜੋ ਹਰਿ ਸਰਣਿ ਸਿਧਾਏ । ੩ ।
 ਰਾਗ ਦੇਵਗੰਧਾਰੀ ਪਾਤਿਸਾਹੀ ੧੦

੮. ਏਕ ਬਿਨ ਦੂਸਰ ਸੋ ਨ ਚਿਨਾਰ ।
 ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਜਾਨਤ ਹੈ, ਕਰਤਾਰ । ਰਹਾਉ ।
 ਕਹਾਂ ਭਇਓ ਜੋ ਅਤਿ ਹਿਤ ਚਿਤ ਕਰ ਬਹੁ ਬਿਧਿ ਸਿਲਾ ਪੁਜਾਈ ।
 ਪੁਾਨ ਬਕਿਓ ਪਾਹਨ ਕਹਿੰ ਪਰਸਤ ਕਛੁ ਕਰ ਸਿਧਿ, ਨ ਆਈ । ੧ ।
 ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੁ ਨ ਖੈਹੈ ।
 ਤਾ ਮੈਂ ਕਹਾਂ ਸਿਧਿ ਹੈ ਰੇ ਜੜ ਤੋਹਿ ਕਛੁ ਬਰ ਦੈ ਹੈ । ੨ ।
 ਜੋ ਜੀਯ ਹੋਤ ਦੇਤ ਕਛੁ ਤੁਹਿ ਕਰ ਮਨ ਬਚ ਕਰਮ ਬਿਚਾਰ ।
 ਕੇਵਲ ਏਕ ਸਰਣ ਸੁਆਮੀ ਬਿਨ ਯੈ ਨਹਿ ਕਤਹਿ ਉਧਾਰ । ੩ ।
 ਰਾਗ ਦੇਵਗੰਧਾਰੀ ਪਾਤਿਸਾਹੀ ੧੦

੯. ਬਿਨ ਹਰਿ ਨਾਮ ਨ ਬਾਚਨ ਪੈਹੈ ।
 ਚੋਦਹ ਲੋਕ ਜਾਂਹਿ ਬਸ ਕੀਨੇ ਤਾਂਤੇ ਕਹਾਂ ਪਲੈਹੈ । ੧ । ਰਹਾਉ ।
 ਰਾਮ ਰਹੀਮ ਉਬਾਰ ਨ ਸਕਹੈ ਜਾਕਰ ਨਾਮ ਰਣੈਹੈ ।
 ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ । ੧ ।
 ਬੇਦ ਪੁਰਾਨ ਕੁਰਾਨ ਸਬੈ ਮਤ ਜਾਕਰ ਨੇਤਿ ਕਹੈ ਹੈ ।
 ਇੰਦ੍ਰ ਵਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ । ੨ ।
 ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ ।
 ਛੁਟਹੋ ਕਾਲ ਜਾਲ ਤੇ ਤਬਹੀ ਤਾਂਹਿ ਚਰਨ ਲਪਟੈਹੈ । ੩ ।

ਜੋਗੀ ਜੋਗੁ ਜਟਨ ਮੋ ਨਾਹੀ
 ਭੁਮਿ ਭੁਮਿ ਮਰਤ ਕਹਾਂ ਪਚ ਪਚ ਕਰਿ, ਦੇਖਿ ਸਮਝ ਮਨ ਮਾਹੀ
 ਜੋ ਜਨ ਮਹਾਂ ਤਤ ਕਹੁ ਜਾਨੈ, ਪਰਮ ਗਯਾਨ ਕਹੁ ਪਾਵੈ
 ਤਬ ਯਹ ਏਕ ਠਉਰ ਮਨ ਰਾਖੈ, ਦਰਿ ਦਰਿ ਭੁਮਤ ਨ ਧਾਵੈ
 ਕਹਾਂ ਭਯੋ ਗ੍ਰਿਹੁ ਤਜਿ ਉਠ ਭਾਗੈ. ਬਨ ਮੈਂ ਕੀਨ ਨਿਵਾਸਾ
 ਮਨ ਤੋ ਰਹਾ ਸਦਾ ਘਰ ਹੀ ਮੋ. ਸੋ ਨਹੀਂ ਭਯੋ ਉਦਾਸਾ
 ਅਧਿਕ ਪ੍ਰਪੰਚ ਦਿਖਾਇ ਠਗਾ ਜਗ, ਜਾਨ ਜੋਗ ਕੋ ਜੋਰਾ
 ਤੁਮ ਜੀਅ ਲਖਾ ਤਜੀ ਮਹ ਮਾਇਆ, ਮਾਇਆ ਤੁਮੈ ਨ ਛੋਰਾ । ੨੩ । ੯੭ ।

੧੧,

ਬਿਸ਼ਨਪਦ ਸੌਰਠਿ

ਭੇਖੀ ਜੋਗਿ ਨ ਭੇਖ ਦਿਖਾਏ
 ਨਾਹਨ ਜਟਾ ਬਿਭੂਤਿ ਨਖਨ ਮੈਂ, ਨਾਹਿਨ ਬਸਤ੍ਰ ਰੰਗਾਏ
 ਜਉ ਬਨ ਬਸੇ ਜੋਗ ਕਉ ਪਾਈਐ, ਪੰਛੀ ਸਦਾ ਬਸਤ ਬਨ
 ਕ੍ਰੰਚਰ ਸਦਾ ਪੂਰਿ ਸਿਰ ਮੇਲਤ, ਦੇਖਹੁ ਸਮਝਿ ਤੁਮ ਹੀ ਮਨ
 ਦਾਦਰ ਮੀਨ ਸਦਾ ਤੀਰਥ ਮੋ, ਕਰਯੋ ਕਰਤ ਇਸਨਾਨਾ
 ਧਯਾਨ ਬਿੜਾਲ ਬਕੀ ਬੜ ਲਾਵਤ, ਤਿਨ ਕਿਆ ਜੋਗ ਪਛਾਨਾ ।
 ਜੈਸੇ ਕਸ਼ਟ ਠਗਨ ਕਹ ਠਾਟਤ, ਐਸੇ ਹਰਿ ਹਿਤ ਕੀਜੈ
 ਤਬ ਹੀ ਮਹਾਂ ਗਯਾਨ ਕੋ ਜਾਨੈ, ਪਰਮ ਪਿਯੂਖਹਿ ਪੀਜੈ । ੨੪ । ੯੮ ।
 (ਪਾਰਸਨਾਥ ਰੁਦ੍ਰਾਵਤਾਰ)

ਖਿਆਲ ਪਾਤਿਸਾਹੀ ੧੦

੧੨. ਮਿਤ੍ਰੁ ਪਿਆਰੇ ਨੋ ਹਾਲ ਫਕੀਰਾਂ ਦਾ ਕਹਣਾ ।
 ਤੁਧ ਬਿਨੁ ਰੋਗੁ ਰਜਾਈਯਾਂ ਦਾ ਓਢਣੁ ਨਾਗ ਨਿਵਾਸਾਂ ਦਾ ਰਹਣਾ ।
 ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈ ਦਾ ਸਹਣਾ ।
 ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠਿ ਖੇੜਿਆ ਦਾ ਲਹਣਾ । ੧ ।

ਸੱਦ ਪਾਤਿਸਾਹੀ ੧੦

੧੩. ਸੁਣ ਕੈ ਸਦੁ ਮਾਹੀ ਦਾ ਮੇਹੀਂ, ਪਾਣੀ ਘਾਹੁ ਮੁਤੋਂ ਨੇ
 ਕਿਸੈ ਨਾਲਿ ਨ ਰਲੀਆ ਕਾਈ, ਕੇਹੋ* ਸੁਉਕ ਪਯੋਂ ਨੇ
 ਗਇਆ ਫਿਰਾਕ ਮਿਲਿਆ ਮਿਤ੍ਰੁ ਮਾਹੀ, ਤਾਂ ਹੀ ਸੁਕਰ ਕੀਤੋਂ ਨੇ । ੧ ।

*ਪਾਠਾਂਤ੍ਰ—ਕੋਈ

'ਜਾਪੁ' ਵਿਚੋਂ

ਛਪੇ ਛੰਦ ਤ੍ਰ ਪ੍ਰਸਾਦਿ

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ
ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨ ਸਕਤ ਕਿਹ
ਅਚਲ ਮੂਰਤਿ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ
ਕੋਟਿ ਇੰਦ੍ਰ ਇੰਦ੍ਰਾਣ ਸ਼ਾਹੁ ਸ਼ਾਹਾਣ ਗਣਿਜੈ
ਤ੍ਰਿਭਵਣ ਮਹੀਪ ਸੁਰ ਨਰ ਅਸੁਰ, ਨੇਤਿ ਨੇਤਿ ਬਨ ਤ੍ਰਿਣ ਕਹਤ
ਤ੍ਰ ਸਰਬ ਨਾਮ ਕਥੈ ਕਵਨ, ਕਰਮ-ਨਾਮ ਬਰਣਤ ਸੁਮਤਿ । ੧ ।

ਰੂਆਲ ਛੰਦ ਤ੍ਰ ਪ੍ਰਸਾਦਿ

ਆਦਿ ਰੂਪ ਅਨਾਦਿ ਮੂਰਤਿ, ਅਜੋਨਿ ਪੁਰਖ ਅਪਾਰ
ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ
ਸਰਬ ਪਾਲਕ ਸਰਬ ਘਾਲਕ, ਸਰਬ ਕੋ ਪੁਨ ਕਾਲ
ਜਤ੍ਰ ਤਤ੍ਰ ਬਿਰਾਜ ਹੀ, ਅਵਧੂਤ ਰੂਪ ਰਿਸਾਲ । ੭੫ ।
ਨਾਮ ਠਾਮ ਨ ਜਾਤਿ ਜਾਕਰ, ਰੂਪ ਰੰਗ ਨ ਰੇਖ
ਆਦਿ ਪੁਰਖ ਉਦਾਰ ਮੂਰਤਿ, ਅਜੋਨਿ ਆਦਿ ਅਸੇਖ
ਦੇਸ ਅਉਰ ਨ ਭੇਸ ਜਾ ਕਰ, ਰੂਪ ਰੇਖ ਨ ਰਾਗ
ਜਤ੍ਰ ਤਤ੍ਰ ਦਿਸਾ ਵਿਸਾ, ਹੁਇ ਫੈਲਿਓ ਅਨੁਰਾਗ । ੭੬ ।
ਨਾਮ ਕਾਮ ਬਿਹੀਨ ਪੇਖਤ ਧਾਮਹੂ ਨਹਿ ਜਾਹਿ
ਸਰਬ ਮਾਨ ਸਰਬਤ੍ਰ ਮਾਨ, ਸਦੇਵ ਮਾਨਤ ਤਾਹਿ
ਏਕ ਮੂਰਤਿ ਅਨੇਕ ਦਰਸਨ, ਕੀਨ ਰੂਪ ਅਨੇਕ
ਖੇਲ ਖੇਲਿ ਅਖੇਲ ਖੇਲਨ, ਅੰਤ ਕੋ ਫਿਰਿ ਏਕ । ੭੭ ।
ਦੇਵ ਭੇਵ ਨ ਜਾਨਹੀ ਜਿੰਹ ਬੇਦ ਅਉਰ ਟਿਭੇਬ
ਰੂਪ ਰੰਗ ਨ ਜਾਤਿ ਪਾਤਿ ਸੁ ਜਾਨ ਈ ਕਿਹ ਜੇਬ
ਤਾਤ ਮਾਤ ਨ ਜਾਤਿ ਜਾਕਰ ਜਨਮ ਮਰਨ ਬਿਹੀਨ
ਚਕ੍ਰ ਬਕ੍ਰ ਫਿਰੇ ਚਤੁਰ ਚਕਿ, ਮਾਨ ਹੀ ਪੁਰਿ ਤੀਨ । ੭੮ ।
ਲੋਕ ਚਉਦਹ ਕੇ ਬਿਖੈ, ਜਗ ਜਾਪ ਹੀ ਜਿਹ ਜਾਪੁ ।
ਆਦਿ ਦੇਵ ਅਨਾਦਿ ਮੂਰਤਿ, ਬਾਪਯੋ ਸਬੈ ਜਿਹ ਬਾਪ ।
ਪਰਮ ਰੂਪ ਪੁਨੀਤ ਮੂਰਤਿ, ਪੂਰਨ ਪੁਰਖੁ ਅਪਾਰ ।
ਸਰਬ ਬਿਸੁ ਰਚਯੋ ਸ੍ਰਯੰਭਵ, ਗੜ੍ਹਨ ਭੰਜਨਹਾਰ । ੭੯ ।

ਕਾਲ ਹੀਨ ਕਲਾ ਸੰਜੁਗਤ, ਅਕਾਲ ਪੁਰਖ ਅਦੇਸ
 ਧਰਮ ਧਾਮ ਸੁ ਭਰਮ ਰਹਤ, ਅਭੂਤ ਅਲਖ ਅਭੇਸ
 ਅੰਗ ਰਾਗ ਨ ਰੰਗ ਜਾਂ ਕਹਿ, ਜਾਤਿ ਪਾਤਿ ਨ ਨਾਮ
 ਗਰਬਗੰਜਨ ਦੁਸ਼ਟ ਭੰਜਨ, ਮੁਕਤਿ ਦਾਯਕ ਕਾਮ । ੮੦ ।

ਭਗਵਤੀ ਛੰਦ । ਤ੍ਰ ਪ੍ਰਸਾਦਿ

ਕਿ ਜਾਹਰ ਜਹੂਰ ਹੈ । ਕਿ ਹਾਜ਼ਰ ਹਜ਼ੂਰ ਹੈ ।
 ਹਮੇਸੁਲ ਸਲਾਮ ਹੈ । ਸਮਸਤੁਲ ਕਲਾਮ ਹੈ । ੧੫੦ ।
 ਕਿ ਸਾਹਿਬ ਦਿਮਾਗ ਹੈ । ਕਿ ਹੁਸਨੁਲ ਚਰਾਗ ਹੈ ।
 ਕਿ ਕਾਮਲ ਕਰੀਮ ਹੈ । ਕਿ ਰਾਜਕ ਰਹੀਮ ਹੈ । ੧੫੧ ।
 ਕਿ ਰੋਜ਼ੀ ਦਿਹੰਦ ਹੈ । ਕਿ ਰਾਜਕ ਚਹੰਦ ਹੈ ।
 ਕਰੀਮੁਲ ਕਮਾਲ ਹੈ । ਕਿ ਹੁਸਨੁਲ ਜਮਾਲ ਹੈ । ੧੫੨ ।
 ਗ਼ਨੀਮੁਲ ਖਿਰਾਜ ਹੈ । ਗ਼ਰੀਬੁਲ ਨਿਵਾਜ ਹੈ ।
 ਹਰੀਫੁਲ ਸ਼ਿਕੰਨ ਹੈ । ਹਿਰਾਸੁਲ ਫਿਕੰਨ ਹੈ । ੧੫੩ ।
 ਕਲੰਕ ਪ੍ਰਣਾਸ ਹੈ । ਸਮਸਤੁਲ ਨਿਵਾਸ ਹੈ ।
 ਅਗੰਜੁਲ ਗ਼ਨੀਮ ਹੈ । ਰਜ਼ਾਇਕ ਰਹੀਮ ਹੈ । ੧੫੪ ।
 ਸਮਸਤੁਲ ਜੁਬਾਂ ਹੈ । ਕਿ ਸਾਹਿਬ ਕਿਰਾਂ ਹੈ ।
 ਕਿ ਨਰਕੰ ਪ੍ਰਣਾਸ ਹੈ । ਬਹਿਸਤੁਲ ਨਿਵਾਸ ਹੈ । ੧੫੫ ।
 ਕਿ ਸਰਬੁਲ ਗਵੰਨ ਹੈ । ਹਮੇਸੁਲ ਰਵੰਨ ਹੈ ।
 ਤਮਾਮੁਲ ਤਮੀਜ ਹੈ । ਸਮਤਸਤੁਲ ਅਜੀਜ ਹੈ । ੧੫੬ ।
 ਪਰੰ ਪਰਮ ਈਸ ਹੈ । ਸਮਸਤੁਲ ਅਦੀਸ ਹੈ ।
 ਅਦੇਸੁਲ ਅਲੇਖ ਹੈ । ਹਮੇਸੁਲ ਅਭੇਖ ਹੈ । ੧੫੭ ।
 ਜ਼ਿਮੀਨੁਲ ਜ਼ਮਾਂ ਹੈ । ਅਮੀਕੁਲ ਇਮਾਂ ਹੈ ।
 ਕਰੀਮੁਲ ਕਮਾਲ ਹੈ । ਕਿ ਜੁਰਅਤ ਜਮਾਲ ਹੈ । ੧੫੮ :
 ਕਿ ਅਚਲੰ ਪ੍ਰਕਾਸ ਹੈ । ਕਿ ਅਮਿਤੋ ਸੁਬਾਸ ਹੈ ।
 ਕਿ ਅਜਬ ਸਰੂਪ ਹੈ । ਕਿ ਅਮਿਤੋ ਬਿਭੂਤਿ ਹੈ । ੧੫੯ ।
 ਕਿ ਅਮਿਤੋ ਪਸਾ ਹੈ । ਕਿ ਆਤਮ ਪ੍ਰਭਾ ਹੈ ।
 ਕਿ ਅਚਲੰ ਅਨੰਗ ਹੈ । ਕਿ ਅਮਿਤੋ ਅਭੰਗ ਹੈ । ੧੬੦ ।

ਭੁਯੰਗ ਪ੍ਰਯਾਤ ਡੰਦ

ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਮੇ

ਅਗੰਜੁਲ ਅਨਾਮੇ ਸਮਸਤੁਲ ਨਿਵਾਸੇ

ਨਿਰਕਾਮੰ ਬਿਭੂਤੇ ਸਮਸਤੁਲ ਸਰੂਪੇ
 ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ । ੧੯੬ ।
 ਸਦਾ ਸਚਿਦਾਨੰਦ ਸ਼ਤ੍ਰੰ ਪ੍ਰਣਾਸੀ
 ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ
 ਅਜਾਇਬ ਬਿਭੂਤੇ ਗਜਪਇਬ ਗਨੀਮੇ
 ਹਰੀਅੰ ਕਰੀਅੰ ਕਰੀਮੁਲ ਰਹੀਮੇ । ੧੯੭ ।
 ਚਤੁਰ ਚਕ੍ ਵਰਤੀ ਚਤੁਰ ਚਕ੍ ਭੁਗਤੇ
 ਸ੍ਰਯੰਭਵ ਸੁਭੰ ਸਰਬਦਾ ਸਰਬ ਜੁਗਤੇ
 ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ
 ਸਦਾ ਅੰਗ ਸੰਗੇ ਅਭੰਗੇ ਬਿਭੂਤੇ । ੧੯੮ ।

'ਅਕਾਲ ਉਸਤਤਿ' ਵਿਚੋਂ

ਉਤਾਰ ਖਾਸੇ ਦਸਖਤ ਕਾ ਪਾਡਿਸਾਹੀ ੧੦

ਅਕਾਲ ਪੁਰਖ ਕੀ ਰਛਾ ਹਮਨੈ । ਸਰਬ ਲੋਹ ਦੀ ਰਛਿਆ ਹਮਨੈ ।
 ਸਰਬ ਕਾਲ ਜੀ ਦੀ ਰਛਿਆ ਹਮਨੈ । ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ।

ਆਗੇ ਲਿਖਾਰੀ ਦੇ ਦਸਖਤ

ਤਵ ਪ੍ਰਸਾਦਿ ਚਉਪਈ

ਪ੍ਰਣਵੋਂ ਆਦਿ ਏਕੰਕਾਰਾ । ਜਲ ਬਲ ਮਹੀਅਲ ਕੀਓ ਪਸਾਰਾ ।
 ਆਦਿ ਪੁਰਖੁ ਅਬਿਗਤਿ ਅਬਿਨਾਸੀ । ਲੋਕ ਚਤੁਰਦਸ ਜੋਤਿ ਪ੍ਰਕਾਸ਼ੋ । ੧ ।
 ਹਸਤਿ ਕੀਟ ਕੇ ਬੀਚ ਸਮਾਨਾ । ਰਾਵ ਰੰਕ ਜਿਹ ਇਕ ਸਰ ਜਾਨਾ ।
 ਅਦ੍ਰੈ ਅਲਖ ਪੁਰਖ ਅਬਿਗਾਮੀ । ਸਭ ਘਟ ਘਟ ਕੋ ਅੰਤਰਜਾਮੀ । ੨ ।
 ਅਲਖ ਰੂਪ ਅਛੰ ਅਨਭੇਖਾ । ਰਾਗ ਰੰਗ ਜਿਹ ਰੂਪ ਨ ਰੇਖਾ ।
 ਬਰਨ ਚਿਹਨ ਸਭਹੂੰ ਤੇ ਨਿਆਰਾ । ਆਦਿ ਪੁਰਖ ਅਦ੍ਰੈ ਅਬਿਕਾਰਾ । ੩ ।
 ਬਰਨ ਚਿਹਨ ਜਿਹ ਜਾਤ ਨ ਪਾਤਾ । ਸੱਤ੍ਰੁ ਮਿੱਤ੍ਰੁ ਜਿਹ ਤਾਤ ਨ ਮਾਤਾ ।
 ਸਭ ਤੇ ਦੂਰਿ ਸਭਨ ਤੇ ਨੇਰਾ । ਜਲਬਲ ਮਹੀਅਲ ਜਾਹਿ ਬਸੇਰਾ । ੪ ।
 ਅਨਹਦ ਰੂਪ ਅਨਾਹਦ ਬਾਨੀ । ਚਰਨ ਸਰਨਿ ਜਿਹ ਬਸਤ ਭਵਾਨੀ ।
 ਬ੍ਰਹਮਾ ਬਿਸਨ ਅੰਤ੍ਰੁ ਨਹੀਂ ਪਾਇਓ । ਨੇਤਿ ਨੇਤਿ ਮੁਖ ਚਾਰ ਬਤਾਇਓ । ੫ ।
 ਕੋਟਿ ਇੰਦ੍ਰੁ ਉਪਇੰਦ੍ਰੁ ਬਨਾਏ । ਬ੍ਰਹਮਾ ਰੁਦ੍ਰੁ ਉਪਾਇ ਖਪਾਏ ।
 ਲੋਕ ਚਤੁਰ ਦਸ ਖੇਲ ਰਚਾਇਓ । ਬਹੁਰ ਆਪ ਹੀ ਬੀਚ ਮਿਲਾਇਓ । ੬ ।

ਦਾਨਵ ਦੇਵ ਫਨਿੰਦ ਅਪਾਰਾ । ਗੰਧੂਬ ਜੱਛ ਰਚੈ ਸੁਭ ਚਾਰਾ ।
 ਭੂਤ ਭਵਿੱਖ ਭਵਾਨ ਕਹਾਨੀ । ਘਟ ਘਟ ਕੇ ਪਟ ਪਟ ਕੀ ਜਾਨੀ । ੭
 ਤਾਤ ਮਾਤ ਜਿਹ ਜਾਤ ਨ ਪਾਡਾ । ਏਕ ਰੰਗ ਕਾਹੂ ਨਹੀਂ ਰਾਠਾ ।
 ਸਰਬ ਜੋਤਿ ਕੇ ਬੀਚ ਸਮਾਨਾ । ਸਭਹੂੰ ਸਰਬ ਠਉਰ ਪਹਿਚਾਨਾ । ੮
 ਕਾਲ ਫਹਤ ਅਨਕਾਲ ਸਰੂਪਾ । ਅਲਖ ਪੁਰਖ ਅਬਗਤਿ ਅਵਧੂਤਾ ।
 ਜਾਤ ਪਾਤ ਜਿਹ ਚਿਹਨ ਨ ਬਰਨਾ । ਅਬਗਤ ਦੇਵ ਅਛੈ ਅਨਭਰਮਾ । ੯
 ਸਭ ਕੇ ਕਾਲ ਸਭਨ ਕੇ ਕਰਤਾ । ਰੋਗ ਸੋਗ ਦੋਖਨ ਕੇ ਹਰਛਾ ।
 ਏਕ ਚਿੱਤ ਜਿਹ ਇਕ ਛਿਨ ਧਿਆਇਓ । ਕਾਲ ਛਾਸਿ ਕੇ ਬੀਚ ਨ ਆਇਓ । ੧੦

ਤੁ ਪ੍ਰਸਾਦਿ । ਕਬਿਤ ।

ਕਤਹੂੰ ਸੁਚੇਤ ਹੁਇਕੈ ਚੇਤਨਾ ਕੋ ਚਾਰੁ ਕੀਓ ਕਤਹੂੰ ਅਚਿੰਤ ਹੁਇਕੈ ਸੋਵਤ ਅਚੇਤ ਹੋ ।
 ਕਤਹੂੰ ਭਿਖਾਰੀ ਹੁਇਕੈ ਮਾਗਤ ਫਿਰਤ ਭੀਖ ਕਹੂ ਮਹਾਰਾਜਿ ਹੁਇਕੈ ਮਾਗਿਓ ਧਨ ਦੇਤ ਹੋ
 ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ ।
 ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪ੍ਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ । ੧
 ਕਹੂੰ ਜੱਛ ਗੰਧੂਬ ਉਰਗ ਕਹੂੰ ਬਿਦਿਆਧਰ ਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ ।
 ਕਹੂੰ ਹੁਇਕੈ ਹਿੰਦੁਆ ਗਾਇਤ੍ਰੀ ਕੋ ਗੁਪਠ ਜਪਿਓ ਕਹੂੰ ਹੁਇਕੈ ਤੁਰਕਾ ਪੁਕਾਰੇ ਬਾਂਗ ਦੇਤ ਹੋ
 ਕਹੂੰ ਛੋਕ ਕਥਵ ਹੁਇ ਕੇ ਪੁਰਾਨ ਕੋ ਪੜੜ ਮਤ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ
 ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪ੍ਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ । ੨
 ਕਹੂੰ ਏਵਤਾਨ ਕੇ ਦਿਵਾਨ ਮੈ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤਿ ਦੇਤ ਹੋ ।
 ਕਹੂੰ ਇੰਦ੍ਰ ਰਾਜਾ ਕੋ ਮਿਲਤ ਇੰਦ੍ਰ ਪਦਵੀ ਸੀ ਕਹੂੰ ਇੰਦ੍ਰ ਪਦਵੀ ਛਿਪਾਇ ਛੀਨਲੇਤ ਹੋ ।
 ਕਤਹੂੰ ਬਿਚਾਰ ਅਬਿਚਾਰ ਕੋ ਬਿਚਾਰਤ ਹੋ ਕਹੂੰ ਨਿਜ ਨਾਰਿ ਪਰ ਨਾਰ ਕੇ ਨਿਕੇਤ ਹੋ ।
 ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪ੍ਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ । ੩
 ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰੁਤ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ
 ਕਹੂੰ ਦੇਵਬਾਨੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮਿਠਾਨੀ ਕਹੂੰ ਸਿਆਮ ਕਹੂੰ ਸੇਤ ਹੋ
 ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਭੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ
 ਕਹੂੰ ਬੇਦਰੀਤ ਕਹੂੰ ਤਾ ਸਿਉ ਬਿਪ੍ਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ । ੪
 ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ ਹੋ
 ਕਹੂੰ ਫਾਨ ਫਾਰੇ ਕਹੂੰ ਡੰਡੀ ਹੋਇ ਪਪਾਰੇ ਕਹੂੰ ਫੁਕ ਫੁਕ ਪਾਵਨ ਕਉ ਪ੍ਰਿਥੀ ਪੈ ਧਰਤ ਹੋ
 ਕਤਹੂੰ ਸਿਪਾਹੀ ਹੁਇਕੈ ਸਾਧਤ ਸਿਲਾਹਨ ਕੋ ਕਹੂੰ ਛਤ੍ਰੀ ਹੁਇਕੈ ਅਰਿ ਮਾਰਤ ਮਰਤ ਹੋ ।
 ਕਹੂੰ ਭੂਮਿ ਭਾਰ ਕੋ ਉਤਾਰਤ ਹੋ ਮਹਾਰਾਜ ਕਹੂੰ ਭਵ ਭੂਤਨ ਕੀ ਭਾਵਨਾ ਭਰਤ ਹੋ । ੫

ਕਹੂੰ ਗੀਤ ਨਾਦ ਕੇ ਨਿਦਾਨ ਕੋ ਬਤਾਵਤ ਹੋ ਕਹੂੰ ਨਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ
ਕਤਹੂੰ ਪਯੂਖ ਹੁਇਕੈ ਪੀਵਤ ਪਿਵਾਵਤ ਹੋ ਕਤਹੂੰ ਮਯੂਖ ਉਖ ਕਹੂੰ ਮਦ ਪਾਨ ਹੋ ।
ਕਹੂੰ ਮਹਾ ਸੁਰ ਹੁਇਕੈ ਮਾਰਤ ਮਵਾਸਨ ਕੋ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ ।
ਕਹੂੰ ਮਹਾਦੀਨ ਕਹੂੰ ਦੁਬ ਕੇ ਅਧੀਨ ਕਹੂੰ ਬਿਦਿਆ ਮੈਂ ਪ੍ਰਬੀਨ ਕਹੂੰ ਭੂਮਿ ਰਹੂੰ ਭਾਨ ਹੋ । ੬

ਕਹੂੰ ਅਕਲੰਕ ਕਹੂੰ ਮਾਰਤ ਮਯੰਕ ਕਹੂੰ ਪੂਰਨ ਪ੍ਰਜੰਕ ਕਹੂੰ ਸੁੱਧਤਾ ਕੀ ਸਾਰ ਹੋ ।
ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ ਕਹੂੰ ਕ੍ਰਤਸਤ ਕ੍ਰਕਰਮ ਕਹੂੰ ਧਰਮ ਕੇ ਪ੍ਰਕਾਰ ਹੋ ।
ਕਹੂੰ ਪਉਨਅਹਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ
ਕਹੂੰ ਛਤ੍ਰਧਾਰੀ ਕਹੂੰ ਛਾਲਾ ਧਰੇ ਛੈਲ ਭਾਰੀ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ । ੭

ਕਹੂੰ ਗੀਤ ਕੇ ਗਵਯਾ ਕਹੂੰ ਬੇਨ ਕੇ ਬਜਯਾ ਕਹੂੰ ਨਿਰਤ ਕੇ ਨਚਯਾ ਕਹੂੰ ਨਰ ਕੋ ਅਕਾਰ ਹੋ
ਕਹੂੰ ਬੇਦ ਬਾਨੀ ਕਹੂੰ ਕੋਕ ਕੀ ਕਹਾਨੀ ਕਹੂੰ ਰਾਜਾ ਕਹੂੰ ਰਾਨੀ ਕਹੂੰ ਨਾਰਿ ਕੇ ਪ੍ਰਕਾਰ ਹੋ ।

ਕਹੂੰ ਬੇਨ ਕੇ ਬਜਯਾ ਕਹੂੰ ਧੇਨ ਕੇ ਚਰਯਾ ਕਹੂੰ ਲਾਖਨ ਲਵਯਾ ਕਹੂੰ ਸੁੰਦਰ ਕੁਮਾਰ ਹੋ ।
ਸਧਤਾ ਕੀ ਸ਼ਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾਦਾਨਿ ਹੋ ਕਿ ਨ੍ਰਿਦੇਖੀ ਨਿਰੰਕਾਰ ਹੋ । ੮

ਨਿਰਜੁਤ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਦਾਨ ਹੋ ।
ਪ੍ਰਾਨ ਕੇ ਬਚਯਾ ਦੁਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੋ ਮਾਨੀ ਮਹਾ ਮਾਨ ਹੋ ।
ਬਿਦਿਆ ਕੇ ਬਿਚਾਰ ਹੋ ਕਿ ਅਦ੍ਰੈ ਅਵਤਾਰ ਹੋ ਕਿ ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸ਼ਾਨ ਹੋ
ਜੰਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ । ੯

ਕਹੂੰ ਬ੍ਰਹਮ ਬਾਦ ਕਹੂੰ ਬਿਦਿਆ ਕੇ ਬਿਖਾਦ ਕਹੂੰ ਨਾਦ ਕੇ ਨਨਾਦ ਕਹੂੰ ਪੂਰਨ ਭਗਤ ਹੋ
ਕਹੂੰ ਬੇਦ ਰੀਤ ਕਹੂੰ ਬਿਦਿਆ ਕੀ ਪ੍ਰਤੀਤ ਕਹੂੰ ਨੀਤ ਅਉ ਅਨੀਤ ਕਹੂੰ ਜੁਆਲਾ ਸੀ ਜਗਤ ਹੋ
ਪ੍ਰੁਨ ਪ੍ਰਤਾਪ ਕਹੂੰ ਦਿਕਾਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਤੇ ਡਿਗਤ ਹੋ ।
ਕਹੂੰ ਬਤਦੇਤ ਕਹੂੰ ਛਲ ਸਿਉ ਛਿਨਾਇ ਲੇਤ ਸਰਬ ਕਾਲ ਸਰਬ ਠਤ੍ਰੇਰ ਏਕ ਸੇ ਲਗਤ ਹੋ । ੧੦

ਤ੍ਰਪ੍ਰਸਾਦਿ । ਕਬਿਤ ।

ਅਤ੍ਰ ਕੇ ਚਲਯਾ ਛਿਤ ਛਤ੍ਰ ਕੇ ਧਰੰਯਾ ਛਤ੍ਰਧਾਰੀਓ ਕੇ ਛਲਯਾ ਮਹਾ ਸਤ੍ਰਨ ਕੇ ਸਾਲ ਹੈਂ ।
ਦਾਨ ਕੇ ਦਿਵੰਯਾ ਮਹਾ ਮਾਨ ਕੇ ਬਛੰਯਾ ਅਵਸਾਨ ਕੇ ਦਿਵੰਯਾ ਹੈਂ ਕਟੰਯਾ ਜਮਜਾਲ ਹੈਂ ।
ਜੁੱਧ ਕੇ ਜਿਤੰਯਾ ਔ ਬਿਰੁੱਧ ਕੇ ਮਿਟੰਯਾ ਮਹਾ ਬੁੱਧਿ ਕੇ ਦਿਵੰਯਾ ਮਹਾ ਮਾਨਹੂੰ ਕੇ ਮਾਨ ਹੈਂ ।
ਗਿਆਨ ਹੂੰ ਕੇ ਗਿਆਤਾ ਮਹਾ ਬੁੱਧਿਤਾ ਕੇ ਦਾਤਾ ਦੇਵ ਕਾਲਹੂੰ ਕੇ ਕਾਲ ਮਹਾ ਕਾਲ ਹੂੰ ਕੇ
ਕਾਲ ਹੈਂ । ੧ ।

ਪੂਰਬੀ ਨ ਮਾਰ ਪਾਵੈ ਹਿੰਗੁਲਾ ਹਿਮਾਲੈ ਧਿਆਵੈ ਗੋਰ ਗੁਰਦੇਜੀ ਗੁਨ ਗਾਵੈ ਤੇਰੇ ਨਾਮ ਹੈਂ
ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ ਅਰਬ ਕੋ ਅਰਬੀ ਅਰਾਧੈ ਤੇਰੇ ਨਾਮ ਹੈਂ ।

ਫਰਾ ਕੇ ਫਿਰੰਗੀ ਮਾਨੈ ਕੰਧਾਰੀ ਕੁਰੋਸੀ ਜਾਨੈ ਪਛਮ ਕੇ ਪੱਛਮੀ ਪਛਾਨੈ ਨਿਜ ਕਾਮ ਹੈ ।
 ਮਰਹਟਾ ਮਘੇਲੈ ਤੇਰੀ ਮਨ ਸੇਂ ਤਪਸਿਆ ਕਰੈ ਦਿੜਵੈ ਤਿਲੰਗੀ ਪਹਚਾਨੈ ਧਰਮ ਧਾਮ ਹੈ ।
 ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ
 ਚਲਤ ਹੈ ।

ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੇ ਮਲਤ ਹੈ ।
 ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈ ਤਿੱਬਤੀ ਧਿਆਇ ਦੋਖ ਦੇਹ ਕੇ ਦਲਤ ਹੈ ।੩

ਜਿਨੈ ਤੋਹਿ ਧਿਆਯੋ ਤਿਨੈ ਪੂਰਨ ਪ੍ਰਤਾਪ ਪਾਯੋ ਸਰਬ ਧਨ ਧਾਮ ਫਲ ਫੁਲ ਸੇ ਫਲਤ ਹੈ ।
 ਦੇਵ ਦੇਵਤਾਨ ਕੇਂ ਸੁਰੇਸ ਦਾਨਵਾਨ ਕੇਂ ਮਹੇਸ ਗੰਗ ਧਾਨ ਕੇਂ ਅਭੇਸ ਕਹੀਅਤੁ ਹੈ ।
 ਰੰਗ ਮੇਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨ ਦੀਨ ਸਾਧਅਧੀਨ ਕਹੀਅਤੁ ਹੈ ।
 ਪਾਈਐ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਬਿਦਿਆ ਕੇ ਉਦਾਰ ਹੈ ਅਪਾਰ ਕਹੀਅਤੁ ਹੈ
 ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚਤ ਤਾਹਿ ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤ ਹੈ ।੪

ਕੇਤੇ ਇੰਦ੍ਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸ਼ਨਾ ਅਵਤਾਰ ਕੇਤੇ ਰਾਮ ਕਹੀਅਤੁ ਹੈ
 ਕੇਤੇ ਸ਼ਿਵ ਰਾਸੀ ਕੇਤੇ ਸੂਰਜ ਪ੍ਰਕਾਸੀ ਕੇਤੇ ਮੁੰਡੀਆ ਉਦਾਸੀ ਜੋਗ ਦੁਆਰ ਕਹੀਅਤੁ ਹੈ ।
 ਕੇਤੇ ਮਹਾਂਦੀਨ ਕੇਤੇ ਬਿਆਸ ਸੇ ਪ੍ਰਬੀਨ ਕੇਤੇ ਕ੍ਰਮਰ ਕੁਲੀਨ ਕੇਤੇ ਜਛ ਕਹੀਅਤੁ ਹੈ ।
 ਕਰਤ ਹੈ ਬਿਚਾਰ ਪੈ ਨ ਪੂਰਨ ਕੇ ਪਾਵੈ ਪਾਰ ਤਾਹੀ ਤੇ ਅਪਾਰ ਨਿਰਧਾਰ ਲਹੀਅਤੁ ਹੈ ।੫

ਪੂਰਨ ਅਵਤਾਰ ਨਿਰਾਧਾਰ ਹੈ ਨ ਪਾਰਾਵਰ ਪਾਈਐ ਨ ਪਾਰ ਪੈ ਅਪਾਰ ਕੇ ਬਖਾਨੀਐ ।
 ਅਦ੍ਰੈ ਅਭਿਨਾਸੀ ਪਰਮ ਪੂਰਨ ਪ੍ਰਕਾਸੀ ਮਹਾ ਰੂਪ ਹੂੰ ਕੇ ਰਾਸੀ ਹੈਂ ਅਨਾਸੀ ਕੇ ਕੇ ਮਾਨੀਐ
 ਜੇਤ੍ਰ ਹੂੰ ਨ ਜਾਤ ਜਾਕੀ ਬਾਪ ਹੂੰ ਨ ਮਾਇ ਭਾਕੀ ਪੂਰਨ ਪ੍ਰਭਾ ਕੀ ਸੁ ਛਟਾ ਕੇ ਅਨਮਾਨੀਐ
 ਤੇਜ ਹੂੰ ਕੇ ਤੰਤ੍ਰ ਹੈਂ ਕਿ ਰਾਜਸਿ ਕੇ ਜੰਤ੍ਰ ਹੈਂ ਕਿ ਮੋਹਨੀ ਕੇ ਮੰਤ੍ਰ ਹੈਂ ਨਿਜੰਤ੍ਰ ਕੇ ਕੇ ਜਾਨੀਐ ।੬

ਤੇਜ ਹੂੰ ਕੇ ਤਰੁ ਹੈਂ ਕਿ ਰਾਜਸੀ ਕੇ ਸਰ ਹੈਂ ਕਿ ਸੁੱਧਤਾ ਕੇ ਘਰ ਹੈਂ ਕਿ ਸਿੱਧਤਾ ਕੀ ਸਾਰ ਹੈਂ
 ਕਾਮਨਾ ਕੀ ਖਾਨ ਹੈ ਕਿ ਸਾਧਨਾ ਕੀ ਸਾਨ ਹੈਂ ਬਿਰਕਤਤਾ ਕੀ ਬਾਨ ਹੈਂ ਕਿ ਬੁੱਧ ਕੇ ਉਦਾਰ ਹੈ
 ਸੁੰਦਰ ਸਰੂਖ ਹੈਂ ਕਿ ਭੂਪਨ ਕੇ ਭੂਪ ਹੈਂ ਕਿ ਰੂਪ ਹੂੰ ਕੇ ਰੂਪ ਹੈਂ ਕੁਮਤਿ ਕੇ ਪ੍ਰਹਾਰ ਹੈਂ ।
 ਦੀਨਨ ਕੇ ਦਾਤਾ ਹੈਂ ਗਨੀਮਨ ਕੇ ਗਾਰਕ ਹੈਂ ਸਾਧਨ ਕੇ ਰੱਛਕ ਹੈਂ ਗੁਨਨ ਕੇ ਪਹਾਰ ਹੈਂ ।੭

ਸਿੱਧ ਕੇ ਸਰੂਪ ਹੈਂ ਕਿ ਬੁਧਿ ਕੇ ਬਿਭੂਤਿ ਹੈਂ ਕਿ ਕ੍ਰੁਪ ਕੇ ਅਭੂਤ ਹੈਂ ਕਿ ਅੱਛੇ ਅਭਿਨਾਸੀ ਹੈਂ
 ਕਾਮ ਕੇ ਕੁਨੰਦਾ ਹੈਂ ਕਿ ਖੁਬੀ ਕੇ ਦਹਿੰਦਾ ਹੈਂ ਗਨੀਮਨ ਗਰਿੰਦਾ ਹੈਂ ਕਿ ਤੇਜ ਕੇ ਪ੍ਰਕਾਸੀ ਹੈ
 ਕਾਲ ਹੂੰ ਕੇ ਕਾਲ ਹੈਂ ਸਿਭ ਸਤ੍ਰਨ ਕੇ ਸਾਲ ਹੈਂ ਸਿਤ੍ਰਨ ਕੇ ਪੋਖਤ ਹੈਂ ਕਿ ਬ੍ਰਿਧਤਾ ਕੀ ਬਾਸੀ ਹੈ
 ਜਗ ਹੂੰ ਕੇ ਜੰਤ੍ਰ ਹੈਂ ਕਿ ਤੇਜ ਹੂੰ ਕੇ ਤੰਤ੍ਰ ਹੈਂ ਕਿ ਮੋਹਨੀ ਕੇ ਮੰਤ੍ਰ ਹੈਂ ਕਿ ਪੂਰਨ ਪ੍ਰਕਾਸੀ ਹੈਂ ।

ਰੂਪ ਕੋ ਨਿਵਾਸ ਹੈ ਕਿ ਬੁੱਧਿ ਕੋ ਪ੍ਰਕਾਸ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧਿ ਹੁੰ ਕੋ ਘਰੁ ਹੈ
ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰੁ ਹੈ ।
ਜਾਨ ਕੋ ਬਚੱਯਾ ਹੈ ਇਮਾਨ ਕੋ ਦਿੱਵਯਾ ਜਮਜਾਲ ਕੋ ਕਟੱਯਾ ਹੈ ਕਿ ਕਾਮਨਾ ਕੋ ਕਰੁ ਹੈ
ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਇਸਤ੍ਰੀ ਹੈ ਨ ਨਰ ਹੈ । ੯

ਬਿਸੁ ਕੋ ਭਰਨ ਹੈ ਕਿ ਅਪਦਾ ਕੇ ਰਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ ਹੈ
ਪਾਈਐ ਨ ਪਾਰ ਪਾਰਾਵਾਰ ਹੁੰ ਕੋ ਪਾਰ ਜਾ ਕੋ ਕੀਜਤ ਬਿਚਾਰ ਸੁ ਬਿਚਾਰ ਕੋ ਨਿਵਾਸ ਹੈ
ਹਿੰਗੁਲਾ ਹਿਮਾਲੇ ਗਾਵੇ ਹਬਸੀ ਹਲੱਬੀ ਧਿਆਵੇ ਪੂਰਬੀ ਨ ਪਾਰ ਪਾਵੇ ਆਸਾ ਤੇ ਅਨਾਸ ਹੈ
ਦੇਵਨ ਕੋ ਦੇਵ ਮਹਾਦੇਵ ਹੁੰ ਕੇ ਦੇਵ ਹੈ ਨਿਰੰਜਨ ਅਭੇਵ ਨਾਥ ਅਦੈ ਅਥਿਨਾਸ ਹੈ । ੧੦
ਅੰਜਨ ਬਿਹੀਨ ਹੈ ਨਿਰੰਜਨ ਪ੍ਰਬੀਨ ਹੈ ਕਿ ਸੇਵਕ ਅਧੀਨ ਹੈ ਕਟੱਯਾ ਜਮਜਾਲ ਕੇ ।
ਦੇਵਨ ਕੋ ਦੇਵ ਮਹਾਦੇਵ ਹੁੰ ਕੇ ਦੇਵਨਾਥ ਭੂਮਿ ਕੇ ਭੁਜੱਯਾ ਹੈ ਮੁਹੱਯਾ ਮਹਾਬਾਲ ਕੇ ।
ਰਾਜਨ ਕੇ ਰਾਜਾ ਮਹਾ ਸਾਜ ਹੁੰ ਕੇ ਸਾਜਾ ਮਹਾ ਜੋਗ ਹੁੰ ਕੇ ਜੋਗ ਹੈ ਧਰੱਯਾ ਦੁਮ ਛਾਲ ਕੇ
ਕਾਮਨਾ ਕੇ ਕਰ ਹੈ ਕਿ ਬੁਧਿਤਾ ਕੋ ਹਰ ਹੈ ਕਿ ਸਿੱਧਤਾ ਕੋ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ । ੧੧

ਫੀਰ ਕੈਸੀ ਫੀਰਾਵਧ ਛਾਛ ਕੈਸੀ ਛੱਤ੍ਰਾਨੇਰ ਛਪਾਕਰ ਕੈਸੀ ਛਥਿ ਕਾਲਇੰਦ੍ਰੀ ਕੇ ਕੂਲ ਕੇ ।
ਹੰਸਨੀ ਸੀ ਸੀਹਾ ਰੂਮ ਹੀਰਾ ਸੀ ਹੁਸੈਨਾਬਾਦ, ਗੰਗਾ ਕੀ ਸੀ ਧਾਰ ਚਲੀ ਸਾਤੋ ਸਿੰਧ ਰੂਲ ਕੇ
ਪਾਰਾ ਸੀ ਪਲਾਉ ਗਏ ਰੂਪਾ ਕੈਸੀ ਰਾਮਪੁਰ ਸੋਧਾ ਸੀ ਸੁਰੰਗਾਬਾਦ ਨੀਕੇ ਰਹੀ ਝੂਲ ਕੇ ।
ਚੰਪਾਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾ ਗੜ ਕੀਰਤਿ ਤਿਹਾਰੀ ਰਹੀ ਮਾਲਤੀ ਸੇ ਫੂਲ ਕੇ । ੧੨

ਫੜਕ ਸੀ ਕੈਲਾਸ ਕਮਾਉ ਗੜ ਕਾਸੀਪੁਰ ਬੀਸਾ ਸੀ ਸੁਚੰਗਾਬਾਦ ਨੀਕੇ ਸੋਹੀਅਤੁ ਹੈ ।
ਹਿੰਮਾ ਸੀ ਹਿਮਾਲ ਹਰ ਹਾਰਸੀ ਹਲੱਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤੁ ਹੈ ।
ਚੰਦਨ ਸੀ ਚੰਪਾਵਤੀ ਚੰਦ੍ਰਮਾ ਸੀ ਚੰਦ੍ਰਾ ਗਿਰ ਚਾਂਦਨੀ ਸੀ ਚਾਂਦਾ ਗੜ ਜੋਨ ਜੋਹੀਅਤੁ ਹੈ ।
ਠੰਗਾ ਸਮ ਗੰਗਧਾਰ ਬਕਾਨ ਸੀ ਬਲਿੰਦਾਵਾਦ ਕੀਰਤਿ ਤਿਹਾਰੀ ਕੀਉਜਿਆਰੀ ਸੋਹੀਅਤੁ ਹੈ । ੧੩

ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ ।
ਭਖਰੀ ਕੰਧਾਰੀ ਗੋਰ ਗਖਰੀ ਗਰਚੇਜਾਚਾਰੀ ਪਉਠ ਕੇ ਅਹਾਰੀ ਤੇਰੇ ਨਾਮ ਧਿਆਈਅਤੁ ਹੈ
ਪੂਰਬ ਪਛਾਉ ਕਾਮ ਰੂਪ ਐ ਕਮਾਉ ਸਰਬ ਠਉਰ ਮੈ ਬਿਰਾਜੇ ਜਹਾ ਜਹਾ ਜਾਈਅਤੁ ਹੈ ।
ਪੂਰਨ ਪ੍ਰਤਾਪੀ ਜੰਤੁ ਮੰਤੁ ਕੇ ਅਤਾਪੀ ਨਾਥ, ਕੀਰਤਿ ਤਿਹਾਰੀ ਕੋ ਨ ਪਾਰ ਪਾਈਅਤੁ ਹੈ । ੧੪

ਖੂਕ ਮਲਹਾਰੀ ਗਜ ਗਦਹਾ ਬਿਭੂਤਧਾਰੀ ਗਿਦੁਆ ਮਸਾਨ ਬਾਸ ਕਰਿਓਈ ਕਰਤ ਹੈ ।
 ਘੁਘੁ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰੁਵਰ ਸਦੀਵ ਮੰਨ ਸਾਧੇ ਈ ਮਰਤ ਹੈ ।
 ਬਿੰਦ ਕੇ ਸਿਧੰਯਾ ਤਾਂਹਿ ਹੀਜ ਕੀ ਬਡੰਯਾ ਦੇਤ ਬੰਦਰਾ ਸਦੀਵ ਪਾਇ ਨਾਂਗੇ ਹੀ ਫਿਰਤ ਹੈ ।
 ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਥੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈ । ੧

ਭੂਤ ਬਨਚਾਰੀ ਛਿਤ ਛੇਦੁਨਾ ਸਬੈ ਦੂਧਾਧਾਰੀ ਪਉਨ ਕੇ ਅਹਾਰੀ ਸੁ ਭੁਜੰਗ ਜਾਨੀਅਤ ਹੈਂ ।
 ਤਿਣ ਕੇ ਭਛੰਯਾ ਧਨ ਲੋਭ ਕੇ ਤਜੰਯਾ ਤੇ ਤੇ ਗਉਅਨ ਕੇ ਜੰਯਾ ਬਿਖਭਯਾ ਮਾਨੀਅਤ ਹੈਂ ।
 ਨਭ ਕੇ ਉਡੰਯਾ ਤਾਂਹਿ ਪੰਛੀ ਕੀ, ਬਡੰਯਾ ਦੇਤ ਬਗੁਲਾ ਬਿੜਲ ਬਿਕ ਧਿਆਨੀ ਠਾਨੀਅਤ ਹੈਂ
 ਜੇਤੇ ਬਡੇ ਗਿਆਨੀ ਤਿਨ ਜਾਨੀ ਪੈ ਬਖਾਨੀ ਨਾਹਿ ਐਸੇ ਨ ਪ੍ਰਪੰਚ ਮਨ ਭੂਲ ਆਨੀਅਤ ਹੈਂ ॥੨

ਭੂਮਿ ਕੇ ਬਸੰਯਾ ਤਾਂਹਿ ਭੂਚਰੀ ਕੇ ਜੰਯਾ ਕਹੈਂ ਨਭਕੇ ਉਡੈਯਾ ਸੇ ਚਿਰੰਯਾ ਕੈ ਬਖਾਨੀਐ ।
 ਫਲ ਕੇ ਭਛੰਯਾ ਤਾਂਹਿ ਬਾਂਦਰੀ ਕੇ ਜੰਯਾ ਕਹੈ ਆਦਿਸ ਫਿਰੰਯਾ ਤੇ ਤੇ ਭੂਤ ਕੈ ਪਛਾਨੀਐ ।
 ਜਲ ਕੇ ਤੰਰਯਾ ਕੇ ਗੰਗੇਰੀ ਸੀ ਕਹਤ ਜਗ ਆਗ ਕੇ ਭਛੰਯਾ ਸੁ ਚਕੋਰ ਸਮ ਮਾਨੀਐ ।
 ਸੂਰਜ ਸਿਵੰਯਾ ਤਾਂਹਿ ਕੋਲ ਕੀ ਬਡਾਈ ਦੇਤ ਚੰਦ੍ਰਮਾ ਸਿਵੰਯਾ ਕੇ ਕਵੀ ਕੇ ਪਹਿਚਾਨੀਐ ॥ ੩

ਨਾਰਾਇਣ ਕੱਛ ਮੱਛ ਤਿੰਦੁਆ ਕਹਤ ਸਭ ਕਉਲ ਨਾਭਿ ਕਉਲ ਜਿਹ ਤਾਲ ਮੈਂ ਰਹਤ ਹੈਂ ।
 ਗੋਪੀ ਨਾਥ ਗੁਜਰ ਗੁਪਾਲ ਸਭੈ ਧੋਨਚਾਰੀ ਰਿਖੀਕੇਸ ਨਾਮ ਕੇ ਮਹੰਤ ਲਹੀਅਤ ਹੈਂ ।
 ਮਾਪਵ ਭਵਰ ਐਂ ਅਟੇਰੂ ਕੋ ਕਨੁਯਾ ਨਾਮ ਕੰਸ ਕੋ ਬਧੰਯਾ ਜਮਦੂਤ ਕਹੀਅਤ ਹੈ ।
 ਮੂੜੁ ਰੂੜੁ ਪੀਟਤ ਨ ਗੂੜਤਾਕੋ ਭੇਦ ਪਾਵੈ ਪੂਜਤ ਨ ਤਾਂਹਿ ਜਾਕੇ ਰਾਖੇ ਰਹੀਅਤ ਹੈ । ੪

ਬਿਸੁਪਾਲ ਜਗਤ ਕਾਲ ਦੀਨ ਦਿਆਲ ਬੈਰੀਸਾਲ ਸਦਾ ਪ੍ਰਤਪਾਲ ਜਮਜਾਲ ਤੇ ਰਹਤ ਹੈ ।
 ਜੋਗੀ ਜਟਾਧਾਰੀ ਸਤੀ ਸਾਚੇ ਬਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ।
 ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਇ ਠਾਢੇ ਨ ਬਹਤ ਹੈ ।
 ਮਾਨਵ ਫਨਿੰਦ ਦੇਵ ਦਾਨਵ ਨ ਪਾਵੈ ਭੇਦ ਬੇਦ ਐਂ ਕਤੇਬ ਨੇਤ ਨੇਤ ਕੈ ਕਹਤ ਹੈ । ੫

ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓਈ..ਕਰਤ ਹੈ ।
 ਚੰਦ੍ਰਮਾ ਤੇ ਸੀਤਲ ਨ ਸੂਰਜ ਤੇ ਤਪਤ ਤੇਜ ਇੰਦ੍ਰ ਸੇ ਨ ਰਾਜਾ ਭਵ ਭੂਮਿ ਕੋ ਭਰਤ ਹੈ ।
 ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪੱਸਿਆ ਨ ਅਨਤ ਹੈ ।
 ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁੱਗਨ ਕੀ ਚਉਂਕਰੀ ਫਿਰਾਏ ਈ ਫਿਰਤ ਹੈ ॥੬

ਏਕ ਸਿਵ ਭਏ ਏਕ ਗਏ ਏਕ ਫੋਰ ਭਏ ਰਾਮਚੰਦ੍ਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈਂ ।
 ਬ੍ਰਹਮਾਂ ਅਰੁ ਬਿਸਨ ਕੇਤੇ ਬੇਦ ਐਂ ਪੁਰਾਨ ਕੇਤੇ ਸਿੰਮ੍ਰਿਤ ਸਮੂਹਨ ਕੇ ਹੁਇ ਹੁਇ ਬਿਤਏ ਹੈਂ
 ਮੋਨਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ ।

ਪੀਰ ਐਂ ਪਿਕਾਬਰ ਕਤੇ ਗਨੇ ਨ ਪਰਤ ਏਤੇ ਭੂਮਿ ਹੀ ਤੇ ਹੁਇਕੈ ਫੇਰਿ ਭੂਮਿ ਹੀ ਮਿਲਦੇ ਹੈਂ । ੭

ਜੋਗੀ ਜਤੀ ਬ੍ਰਹਮਚਾਰੀ ਏਡੇ ਖਡੇ ਫਤੁਹਾਰੀ ਫਤੁ ਹੀ ਕੀ ਛਾਇਆ ਰਦੈ ਕੋਸ ਲੋ ਵਲਦ ਹੈ
ਬਡੇ ਬਡੇ ਰਾਜਨ ਕੇ ਦਾਬ ਫਿਰਤ ਦੇਸ ਬਡੇ ਬਡੇ ਰਾਜਨ ਕੇ ਦੁਪ ਕੇ ਦਲਤ ਹੈ ।
ਮਾਨ ਸੇ ਮਹੀਪ ਐਂ ਦਿਲੀਪ ਜੈਸੇ ਫਤੁਹਾਰੀ ਬਡੇ ਅਭਿਮਾਨ ਭੁਜ ਦੰਡ ਕੇ ਕਰਤ ਹੈ ।
ਦਾਰਾ ਸੇ ਦਿਲੀਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮਿ ਅੰਤ ਭੂਮਿ ਮੈ ਮਿਲਤ ਹੈਂ । ੮

ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ ਪੋਸਤੀ ਅਨੇਕਧਾ ਨਿਵਾਵਤ ਹੈ ਸੀਸ ਕੇ ।
ਕਹਾਂ ਭਇਓ ਮੱਲ ਜੋ ਪੈ ਕਾਦਤ ਅਨੇਕ ਡੰਤ ਸੇ ਤੇ ਨ ਡੰਡੋਤ ਅਸਟਾਗ ਅਥਤੀਸ ਕੇ ।
ਕਹਾਂ ਭਯੋ ਰੋਗੀ ਜੋ ਪੈ ਡਾਰਿਓ ਰਹਿਓ ਉਰਧ ਮੁਖ ਮਨ ਰੇ ਨ ਮੁੰਡ ਨਿਕਰਾਯੋ

ਆਦਿ ਈਸ ਕੇ :

ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਪਾਵੈ ਜਗਦੀਸ਼ ਕੇ । ੯

ਸੀਸ ਪਟਕਤ ਜਾਕੇ ਕਾਨ ਮੈ ਖਜੂਰਾ ਧਸੇ ਮੁੰਡ ਫਟਕਤ ਮਿਤੁ ਪੁਤੁ ਹੂੰ ਕੇ ਸ਼ਕ ਸੇਂ ।
ਆਕ ਕੋ ਚਰੋਯਾ ਫਲ ਫੁਲ ਕੋ ਭਛੋਯਾ ਸਦਾ ਬਨ ਕੋ ਭੁਛੋਯਾ ਔਰ ਦੂਸਰੇ ਨ ਬੋਕ ਸੇਂ ।
ਕਹਾਂ ਭਯੋ ਭੇਡ ਜੋ ਘਸਤ ਸੀਸ ਬਿਛੋਨਸੇਂ ਮਾਟੀ ਕੇ ਭਛੋਯਾ ਬੋਲ ਪੂਛ ਲੀਜੈ ਜੋਕ ਸੇਂ ।
ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੇ ਪਰਲੋਕ ਸੇਂ । ੧੦

ਨਾਚਿਓਈ ਕਰਤ ਮੋਰ ਦਾਦਰ ਕਰਤ ਸੋਰ ਸਦਾ ਘਨਘੋਰ ਘਨ ਕਹਿਓ ਈ ਕਰਤ ਹੈ ।
ਏਕ ਪਾਇ ਠਾਢੇ ਸਦਾ ਬਨ ਮੈ ਰਹਤ ਬਿਛ, ਫੂਕ ਫੂਕ ਪਾਂਵ ਭੂਮ ਸ੍ਰਾਵਗ ਧਰਤ ਹੈ ।
ਪਾਹਨ ਅਨੇਕ ਜੁਗ ਏਕ ਠਉਰ ਬਾਸੁ ਕਰੇ ਕਾਗ ਅਉਰ ਚੀਲ ਦੇਸ ਦੇਸ ਬਿਚਰਤ ਹੈ ।
ਗਿਆਨ ਕੇ ਬਿਹੀਨ ਮਹਾਦਾਨ ਮੈ ਨ ਹੂਜੈ ਲੀਨ ਭਾਵਨਾ ਬਿਹੀਨ ਦੀਨ ਕੈਸੇ ਕੇ ਤਰਤ ਹੈ। ੧੧

ਜੈਸੇ ਏਕ ਸ੍ਰਾਂਗੀ ਕਹੂੰ ਜੋਗੀਆਂ ਬੇਰਾਗੀ ਬਨੈ ਕਬਹੂੰ ਸੰਨਿਆਸ ਭੇਸ ਬਨਕੈ ਦਿਖਾਵਈ ।

ਕਹੂੰ ਪਉਨ ਅਹਾਰੀ ਕਹੂੰ ਬੈਨੈ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੇਂ ਅਨੇਕ ਗੁਨ ਗਾਵਹੀ
ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੈ ਬਾਰੀ ਕਹੂੰ ਡੰਡ ਧਾਤੀ ਹੁਇਕੈ ਲੋਗਨ ਭੁਮਾਵਈ ।

ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੇ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ੧੨

ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤਕਾਲ ਕੁੰਚਰ ਐਂ ਗਦਹਾ ਅਨੇਕਧਾ ਪੁਕਾਰ ਹੀ ।
ਕਹਾਂ ਭਯੋ ਜੋ ਪੈ ਕਲਵਤੁ ਲੀਓ ਕਾਸੀ ਖੀਤ ਚੀਰ ਚੀਰ ਚੋਰਟਾ ਕਠਾਰਨ ਸੇਂ ਮਾਰਹੀ ।
ਕਹਾਂ ਭਯੋ ਫਾਸੀ ਡਾਰ ਬੁਡਿਓ ਜੜ ਗੰਗਧਾਰ ਡਾਰ ਡਾਰ ਫਾਸਿ ਠਗ ਮਾਰ ਮਾਰ ਡਾਰਹੀ
ਡੂਬੇ ਨਰਕ ਧਾਰ ਮੂਤ ਗਿਆਨ ਕੇ ਬਿਨਾ ਬਿਚਾਰ ਭਾਵਨਾ ਬਿਹੀਨ ਕੈਸੇ ਗਿਆਨ ਕੇ

ਬਿਚਾਰਹੀ । ੧੩

ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ।
ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ ਪ੍ਰਦਨਾ ਸਦੀਵ ਤੁਹੀ ਤੁਹੀ ਉਚਰਤ ਹੈ ।
ਨਵ ਕੇ ਉਭੇ ਤੇ ਜੋ ਪੈ ਨਾਰਾਇਣ ਪਾਈਯਤ ਅਨਲ ਅਕਾਸ ਪੰਡੀ ਡੋਲਬੋ ਕਰਤ ਹੈ ।
ਆਗ ਮੈਂ ਜਰੇ ਤੇ ਗਤਿ ਰਾਡ ਕੀ ਪਰਤ ਕਹਾਂ ਪਤਾਲ ਕੇ ਬਾਸੀ ਕਿਉਂ ਭੁਜੰਗ ਨ ਤਰਤ ਹੈ।੧੪

ਕੋਊ ਭਯੋ ਮੁੰਡੀਆ ਸੰਨਿਆਸੀ ਕੋਊ ਜੋਗੀ ਭਯੋ ਕੋਊ ਬ੍ਰਹਮਚਾਰੀ ਕੋਊ ਜਤੀ ਅਨਮਾਨਬੋ ।
ਹਿੰਦੂ ਤੁਰਕ ਕੋਊ ਰਾਵਜੀ ਇਮਾਮਸ਼ਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ।
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੇ ਨ ਭੇਦ ਕੋਈ ਕੂਲ ਭ੍ਰਮ ਮਾਨਬੋ ।
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ । ੧੫

ਦੇਹੁਰਾ ਮਸੀਤ ਸੋਈ ਪੂਜਾ ਐ ਨਿਵਾਜ ਓਈ ਮਾਨਸ ਸਬੈ ਏਕ ਪੰ ਅਨੇਕ ਕੋ ਪ੍ਰਭਾਉ ਹੈ ।
ਦੇਵਤਾ ਅਦੇਵ ਜੱਛ ਗੰਧੂਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ।
ਏਕੈ ਨੰਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਐ ਆਬ ਕੋ ਰਲਾਉ ਹੈ ।
ਅਲਹੁ ਅਭੇਖ ਸੋਈ ਪੁਰਾਨ ਐ ਕੁਰਾਨ ਓਈ ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ । ੧੬

ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋਇ ਕੈ ਫੇਰ ਆਗ ਮੈਂ
ਮਿਲਾਂਹਿਗੇ ।

ਜੈਸੇ ਏਕ ਧੂਰਿ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿੰਗੇ ।
ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਹੰਗ ਸਬੈ ਪਾਨ ਹੀ ਕਹਾਹਿੰਗੇ ।
ਤੈਸੇ ਵਿਸ੍ਰ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ ਤਾਂਹੀ ਤੇ ਉਪਜ ਸਬੈ ਤਾਂਹੀ ਮੈਂ ਸਮਾਹਿੰਗੇ । ੧੭

ਕੇਤੇ ਕੱਛ ਮੱਛ ਕੇਤੇ ਉਨ ਕਉ ਕਰਤ ਭੱਛ ਕੇਤੇ ਅੱਛ ਵੱਛ ਹੁਇ ਸਪੱਛ ਉਭ ਜਾਹਿੰਗੇ ।
ਕੇਤੇ ਨਭ ਬੀਚ ਅੱਛ ਪੱਛ ਕਉ ਕਰਤ ਭੱਛ ਕੇਤਕ ਪ੍ਰਤੱਛ ਹੁਇ ਪਚਾਇ ਖਾਸਿ ਜਾਹਿੰਗੇ ।
ਜਲ ਕਹਾਂ ਥਲ ਕਹਾਂ ਗਗਨ ਕੇ ਗਉਨ ਕਹਾਂ ਕਾਲ ਕੇ ਬਨਾਇ ਸਬੈ ਕਾਲ ਹੀ ਚਬਾਹਿੰਗੇ ।
ਤੇਜ ਜਿਉ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ ਤਾਂਹੀ ਤੇ ਉਪਜ ਸਬੈ ਤਾਂਹੀ ਮੈਂ ਸਮਾਹਿੰਗੇ । ੧੮

ਕ੍ਰਕਤ ਫਿਰਤ ਕੇਤੇ ਰੇਵਤ ਮਰਤ ਕੇਤੇ ਜਲ ਮੈਂ ਡੁਬਤ ਕੇਤੇ ਆਗ ਮੈਂ ਜਰਤ ਹੈਂ ।
ਕੇਤੇ ਗੰਗ ਬਾਸੀ ਕੇਤੇ ਮਦੀਨਾ ਮਕਾ ਨਿਵਾਸੀ ਕੇਤਕ ਉਦਾਸੀ ਕੇ ਭ੍ਰਮਾਇ ਈ ਫਿਰਤ ਹੈਂ
ਕਰਵਤ ਸਹਤ ਕੇਤੇ ਭੂਮਿ ਮੈਂ ਗਡਤ ਕੇਤੇ ਸੂਆ ਪੈ ਚੜਤ ਕੋਤੇ ਦੁਖ ਕਉ ਭਰਤ ਹੈਂ ।
ਗੈਨ ਮੈਂ ਉਡਤ ਕੇਤੇ ਜਲ ਮੈਂ ਰਹਤ ਕੇਤੇ ਗਿਆਨ ਕੇ ਬਿਹੀਨ ਜਕ ਜਾਰ ਈ ਮਰਤ ਹੈਂ। ੧੯

ਸੌਧ ਹਾਰੇ ਦੇਵਤਾ ਬਿਰੋਧ ਹਾਰੇ ਦਾਨੋ ਬਡੇ ਬੰਧ ਹਾਰੇ ਬੰਧਤ ਪ੍ਰਬੋਧ ਹਾਰੇ ਜਾਪਸੀ ।
ਘਸ ਹਾਰੇ ਚੰਦਨ ਲਗਾਇ ਹਾਰੇ ਚੋਆਚਾਰ ਪੂਜ ਹਾਰੇ ਪਾਹਨ ਚਢਾਇ ਹਾਰੇ ਲਾਪਸੀ ।
ਗਾਹਹਾਰੇ ਗੋਰਨ ਮਨਾਇ ਹਾਰੇ ਮੜੀ ਮੱਠ ਲੀਪ ਹਾਰੇ ਭੀਤਨ ਲਗਾਇ ਹਾਰੇ ਛਾਪਸੀ ।
ਗਾਇ ਹਾਰੇ ਗੰਧੂਬ ਬਜਾਇ ਹਾਰੇ ਕਿੰਨਰ ਸਭ ਪਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ । ੨੦

੩ ਪ੍ਰਸਾਦਿ । ਸਵੱਯੈ ।

ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗਿ ਜਤੀ ਕੇ ।
ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ।
ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕਉ ਨ ਦੇਖੀ ਮਤ ਪ੍ਰਾਨਪਤੀ ਕੇ ।
ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ । ੧

ਮਾਤੇ ਮਤੰਗ ਜਰੇ ਜਰ ਸੰਗ ਅਨੁਪ ਉਤੰਗ ਸੁ ਰੰਗ ਸਵਾਰੇ ।
ਕੋਟ ਤੁਰੰਗ ਕੁਰੰਗ ਸੇ ਕ੍ਰੁਦਤ ਪਉਨ ਕੇ ਗਉਨ ਕੇ ਜਾਤ ਨਿਵਾਰੇ ।
ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ ।
ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੋ ਨਾਗੇ ਹੀ ਪਾਇ ਪਧਾਰੇ । ੨

ਜੀਤ ਫਿਰੇ ਸਬ ਦੇਸ ਵਿਸਾਨ ਕੇ ਬਾਜਤ ਢੋਲ ਮਿਦੰਗ ਨਗਾਰੇ ।
ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈਂ ਹਯ ਰਾਜ ਹਜਾਰੇ ।
ਭੂਤ ਭਵਿੱਖ ਭਵਾਨ ਕੇ ਭੂਪਤ ਕਉਨੁ ਗਨੇ ਨਹੀਂ ਜਾਤ ਬਿਚਾਰੇ ।
ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ । ੩

ਤੀਰਥ ਨ੍ਰਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ।
ਬੇਦ ਪੁਰਾਨ ਕਤੇਬ ਕੁਰਾਨ ਜਿਮੀਨ ਜਮਾਨ ਸਬਾਨ ਕੇ ਪੇਖੈ ।
ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਕ ਦੇਖੈ ।
ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ । ੪

ਸੁਧ ਸਿਪਾਹ ਦੁਰੰਤ ਦੁਬਾਹ ਸੁ ਸਾਜ ਸਨਾਹ ਦੁਰਜਾਨ ਦਲੈਂਗੇ ।
ਭਾਰੀ ਗੁਮਾਨ ਭਰੇ ਮਨ ਮੇਂ ਕਰ ਪਰਬਤ ਪੰਖ ਹਲੇ ਨ ਹਲੈਂਗੇ ।
ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ।
ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗ ਜਹਾਨੁ ਨਿਦਾਨ ਚਲੈਂਗੇ । ੫

ਬੀਰ ਅਪਾਰ ਬੜੇ ਬਰਿਆਰ ਅਬਿਚਾਰਿਹ ਸਾਰ ਕੀ ਧਾਰ ਭਛੋਯਾ ।
ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲੋਯਾ ।
ਗਾੜੇ ਗੜਾਨ ਕ ਤੋੜਨਹਾਰ ਸੁ ਬਾਤਨ ਹੀ ਚਕ ਚਾਰ ਲਵੋਯਾ ।
ਸਾਹਿਬੁ ਸ੍ਰੀ ਸਭ ਕੇ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵੋਯਾ , ੬

ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ।
ਜੀਵ ਜਿਭੇ ਜਲ ਮੇਂ ਥਲ ਮੇਂ ਪਲ ਹੀ ਪਲ ਮੇਂ ਸਭ ਥਾਪ ਥਪੈਂਗੇ ।
ਪੁੰਨ ਪ੍ਰਤਾਪਨ ਬਾਢ ਜੈਤ ਧੁਨਿ ਪਾਪਨ ਕੇ ਬਹੁ ਪ੍ਰੰਜ ਖਪੈਂਗੇ ।

ਜਾਧ ਸਮੂਹ ਪ੍ਰਸੰਨ ਫਿਰੇ ਜਗ ਸੱਤੁ ਸਭੈ ਅਵਲੋਕ ਚਪੈਂਗੇ । ੭

ਮਾਨਵ ਇੰਦ੍ਰ ਗਜਿੰਦ੍ਰ ਨਰਾਧਪ ਜੋਨ ਤ੍ਰਿਲੋਕ ਕੋ ਰਾਜ ਕਰੈਂਗੇ :

ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ।

ਬ੍ਰਹਮ ਮਹੇਸਰ ਵਿਸ਼ਨੁ ਸਚੀਪਤਿ ਅੰਤ ਫਸੇ ਜਮ ਫਾਸਿ ਪਰੈਂਗੇ ।

ਜੇ ਨਰ ਸ੍ਰੀ ਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧਰੈਂਗੇ । ੮

ਕਹਾ ਭਯੋ ਦੋਊ ਲੰਚਨ ਮੁੰਦਕੈ ਬੈਠਿ ਰਹਿਓ ਬਕ ਧਿਆਨ ਲਗਾਇਓ ।

ਨ੍ਰਾਤ ਫਿਰਿਓ ਲੀਏ ਸਾਤ ਸਮੁੰਦ੍ਰਿਨਿ ਲੋਕ ਗਯੋ ਪਰਲੋਕ ਗਵਾਇਓ ।

ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸ ਸੁ ਬੈਸ ਬਿਤਾਇਓ ।

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ । ੯

ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ।

ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ।

ਕੋਊ ਬਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋਊ ਪੂਜਨ ਧਾਇਓ ।

ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ । ੧੦

ੜੁ ਪ੍ਰਸਾਦਿ ॥ ਸੁਯੇ ॥

ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ।

ਪੱਛ ਪਸੁ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ ।

ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਿ ਕੇ ਨਹੀਂ ਕਰਮ ਬਿਚਾਰੈ ।

ਦੀਨ ਦਯਾਲ ਦਯਾ ਨਿਧਿ ਦੇਖਨ ਦੇਖਤ ਹੈ ਪਰ ਦੇਤ ਨ ਹਾਰੈ । ੧

ਦਾਹਤ ਹੈ ਦੁਖ ਦੇਖਨ ਕੋ ਦਲ ਦੁੱਜਨ ਕੇ ਪਲ ਮੈ ਦਲ ਡਾਰੈ ।

ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ।

ਪਾਰ ਨ ਪਾਇ ਸਕੈ ਪਦਮਾਪਤਿ ਬੇਦ ਕਤੇਬ ਅਭੇਦ ਉਚਾਰੈ ।

ਰੋਜ਼ੀ ਹੀ ਰਾਜ ਬਿਲੋਕਤ ਰਾਜਕ ਰੇਖ ਰੂਹਾਨ ਕੀ ਰੋਜ਼ੀ ਨ ਟਾਰੈ । ੨

ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਨਾਏ ।

ਦੇਵ ਅਦੇਵ ਖਪੇ ਅਹੰਮੇਵ ਨ ਭੇਵ ਲਖਿਓ ਭ੍ਰਮ ਸਿਉ ਭਰਮਾਏ ।

ਬੇਦ ਪੁਰਾਨ ਕਤੇਬ ਕੁਰਾਨ ਹਸੇਬ ਬਕੇ ਕਰ ਹਾਥ ਨ ਆਏ ।

ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤਿ ਸਿਉ ਕਿਨ ਸ੍ਰੀ ਪਦਮਾਪਤਿ ਪਾਏ । ੩

ਆਦਿ ਅਨੰਤ ਅਗਾਧ ਅਦ੍ਵੈਖ ਸੁ ਭੂਤ ਭਵਿੱਖ ਭਵਾਨ ਅਭੈ ਹੈ ।

ਅੰਤਿ ਬਿਹੀਨ ਅਨਾਤਮ ਆਪ ਅਦਾਗ ਅਦੋਖ ਅਛਿੰਦੂ ਅਛੈ ਹੈ ।

ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪ੍ਰਭ ਵੈ ਹੈ ।
ਦੀਨ ਦਇਆਲ ਦਇਆਕਰ ਸ੍ਰੀ ਪਤਿ ਸੁੰਦਰ ਸ੍ਰੀ ਪਦਮਾਪਤਿ ਏਹੈ । ੪

ਕਾਮ ਨ ਕਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ।
ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਯੋਗ ਅਛੈ ਹੈ ।
ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੰਹੈ ।
ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤਿ ਲੈ ਹੈ । ੫

ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤਿ ਬਚਾਵੈ ।
ਸੱਤ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ।
ਰਾਖਤ ਹੈ ਅਪਨੋ ਫ਼ਰ ਦੈ ਕਰ ਪਾਪ ਸੰਮੂਹ ਨ ਭੇਟਨ ਪਾਵੈ ।
ਔਰ ਕੀ ਬਾਤ ਕਹਾਂ ਕਹਤੋ ਸੈ ਸੁ ਪੇਟ ਹੀ ਕੇ ਪਟ ਬੀਚ ਬਚਾਵੈ । ੬

ਜੱਛ ਭੁਜੰਗ ਸੁ ਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਥਿਆਵੈ ।
ਭੂਮਿ ਅਕਾਸ ਪਤਾਲ ਰਸਾਤਲ ਜੱਛ ਭੁਜੰਗ ਸਭੈ ਸਿਰ ਨਿਆਵੈ ।
ਪਾਇ ਸਕੈ ਨਹੀਂ ਪਾਰ ਪ੍ਰਭਾਹੂ ਕੇ ਨੇਤਿ ਹੀ ਨੇਤਹਿ ਬੇਦ ਬਤਾਵੈ ।
ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰਿ ਹਾਥ ਨ ਆਵੈ । ੭

ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲਿ ਗਾਇਓ ।
ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰਿ ਹਾਥ ਨ ਆਇਓ ।
ਪਾਇ ਸਕੈ ਨਹੀ ਪਾਰ ਉਮਾਪਤਿ ਸਿੱਧ ਸਨਾਥ ਸਨੰਤਨ ਧਿਆਇਓ ।
ਧਿਆਨ ਧਰੇ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਂਜ ਸਭੈ ਜਗੁ ਛਾਇਓ । ੮

ਬੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਪਾਨ ਸਭੈ ਪਚ ਹਾਰੇ ।
ਭੇਦ ਨ ਪਾਇ ਸਕਿਓ ਅਨਭੇਦ ਕੋ ਖੋਦਤ ਹੈ ਅਨਛੇਦ ਪੁਕਾਰੇ ।
ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗਿ ਤਿਹਾਰੇ ।
ਆਦਿ ਅਨਾਦਿ ਅਗਾਧ ਅਭੇਖ ਅਦ੍ਰੋਖ ਜਪਿਓ ਤਿਨਹੀ ਕੁਲ ਤਾਰੇ । ੯

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾਂ ਬੁਤ ਧਾਰੇ ।
ਦੇਸ ਫਿਰਿਓ ਕਰ ਭੇਸ ਤਪੋ ਬਨ ਕੇਸ ਧਰੇ ਨ ਮਿਲੇ ਹਰਿ ਪਿਆਰੇ ।
ਆਸਨ ਕੋਟ ਕਠੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ।
ਦੀਨ ਦਯਾਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ । ੧੦

੩੨ ਸ੍ਰੀਯੋ ॥ ਪਾਤਸਾਹੀ ੧੦ ॥

ਸਤਿ ਸਦੈਵ ਸਰੂਪ ਸਤ ਬ੍ਰਤ ਆਦਿ ਅਨਾਦਿ ਅਗਾਧ ਅਜੈ ਹੈ ।
ਦਾਨ ਦਯਾ ਦਮ ਸੰਜਮ ਨੇਮ ਜਤ ਬ੍ਰਤ ਸੀਲ ਸੁ ਬਿਰਤ, ਅਥੈ ਹੈ ।
ਆਦਿ ਅਨੀਲ ਅਨਾਦਿ ਅਨਾਹਦ ਆਪਿ ਅਦ੍ਰੋਖ ਅਭੇਖ ਅਭੈ ਹੈ ।
ਰੂਪ ਅਰੂਪ ਅਰੇਖ ਜਰਾਰਦਨ ਦੀਨ ਦਯਾਲ ਕ੍ਰਿਪਾਲ ਭਦੇ ਹੈ । ੧

ਆਦਿ ਅਦ੍ਰੋਖ ਅਭੇਖ ਮਹਾ ਪ੍ਰਭ ਸੱਤਿ ਸਰੂਪ ਸੁ ਜੱਤਿ ਪ੍ਰਕਾਸੀ ।
ਪੂਰ ਰਹਯੋ ਸਭ ਹੀ ਘਟ ਕੈ ਪਟ ਤੱਤ ਸਮਾਧਿ ਸੁਭਾਵ ਪ੍ਰਨਾਸੀ ।
ਆਦਿ ਜੁਗਾਦਿ ਜਗਾਦਿ ਤੁਹੀ ਪ੍ਰਭ ਫੈਲ ਰਹਯੋ ਸਭ ਅੰਤਰਿ ਬਾਸੀ ।
ਦੀਨ ਦਯਾਲ ਕ੍ਰਿਪਾਲ ਕ੍ਰਿਪਾ ਕਰ ਆਦਿ ਅਜੋਨਿ ਅਜੈ ਅਬਨਾਸੀ । ੨

ਆਦਿ ਅਭੇਖ ਅਛੇਦ ਸਦਾ ਪ੍ਰਭ ਬੇਦ ਕਤੇਬਨ ਭੇਦੁ ਨ ਪਾਯੋ ।
ਦੀਨ ਦਿਯਾਲ ਕ੍ਰਿਪਾਲ ਕ੍ਰਿਪਾ ਨਿਧ ਸਤਿ ਸਦੈਵ ਸਭੈ ਘਟ ਛਾਯੋ ।
ਸੇਸ ਸੁਰੇਸ ਗਣੇਸ ਮਹੇਸੁਰ ਗਾਹਿ ਫਿਰੈ ਸਤਿ ਬਾਹ ਨ ਆਯੋ ।
ਰੇ ਮਨ ਮੁੜ ਅਗੂੜਿ ਇਸੈ ਪ੍ਰਭ ਤੈ ਕਿਹਿ ਕਾਜ ਕਹੋ ਬਿਸਰਾਯੋ । ੩

ਅਚੁੱਤ ਆਦਿ ਅਨੀਲ ਅਨਾਹਦ ਸੱਤ ਸਰੂਪ ਸਦੈਵ ਬਖਾਨੈ ।
ਆਦਿ ਅਜੋਨਿ ਅਜਾਇ ਜਰਾ ਬਿਨੁ ਪਰਮ ਪੁਨੀਤ ਪਰੰਪਰ ਮਾਨੈ ।
ਸਿਧ ਸ੍ਰੀਯੋਭੁ ਪ੍ਰਸਿਧ ਸਭੈ ਜਗ ਏਕ ਹੀ ਠੋਰ ਅਨੇਕ ਬਖਾਨੈ ।
ਰੇ ਮਨ ਰੰਕ ਕਲੰਕ ਬਿਨਾ ਹਰਿ ਤੈ ਕਿਹਿ ਕਾਰਣ ਤੇ ਨ ਪਹਿਚਾਨੈ । ੪

ਅੱਛਰ ਆਦਿ ਅਨੀਲ ਅਨਾਹਦ ਸੱਤ ਸਦੈਵ ਤੁਹੀ ਕਰਤਾਰਾ ।
ਜੀਵ ਜਿਤੇ ਜਲ ਮੈ ਥਲ ਮੈ ਸਬ ਕੈ ਸਦ ਪੇਟ ਕੋ ਪੋਖਨਹਾਰਾ ।
ਬੇਦ ਪੁਰਾਨ ਕੁਰਾਨ ਦੁਹੂੰ ਮਿਲ ਭਾਂਤਿ ਅਨੇਕ ਬਿਚਾਰ ਬਿਚਾਰਾ ।
ਔਰ ਜਹਾਨ ਨਿਦਾਨ ਕਛੁ ਨਹਿ ਏ ਸੁਬਹਾਨ ! ਤੁਹੀ ਸਿਰਦਾਰਾ । ੫

ਆਦਿ ਅਗਾਧਿ ਅਛੇਦ ਅਭੇਦ ਅਲੇਖ ਅਜੇਅ ਅਨਾਹਦ ਜਾਨਾ ।
ਭੂਤ ਭਵਿਖ ਭਵਾਨ ਤੁਹੀ ਸਬਹੂੰ ਸਬ ਠੋਰਨ ਮੋ ਮਨੁ ਮਾਨਾ ।
ਦੇਵ ਅਦੇਵ ਮਣੀਧਰ ਨਾਰਦ ਸਾਰਦ ਸੱਤਿ ਸਦੈਵ ਪਛਾਨਾ ।
ਦੀਨ ਦਯਾਲ ਕ੍ਰਿਪਾ ਨਿਧਿ ਕੋ ਕਛੁ ਭੇਦ ਪੁਰਾਨ ਕੁਰਾਨ ਨ ਜਾਨਾ । ੬

ਸੱਤਿ ਸਦੈਵ ਸਰੂਪ ਸੱਤ ਬ੍ਰਤ ਬੇਦ ਕਤੇਬ ਤੁਹੀ ਉਪਜਾਯੋ ।
ਦੇਵ ਅਦੇਵਨ ਦੇਵ ਮਹੀਧਰ ਭੂਤ ਭਵਾਨ ਵਹੀ ਠਹਰਾਯੋ ।
ਆਦਿ ਜੁਗਾਦਿ ਅਨੀਲ ਅਨਾਹਦ ਲੋਕ ਅਲੋਕ ਬਿਲੋਕ ਨ ਪਾਯੋ ।
ਰੇ ਮਨ ਮੁੜ ਅਗੂੜਿ ਇਸੈ ਪ੍ਰਭ ਤੋਹਿ ਕਹੋ ਕਿਹਿ ਆਨ ਸੁਨਾਯੋ । ੭

ਦੇਵ ਅਦੇਵ ਮਹੀਧਰ ਨਾਗਨ ਸਿੱਧ ਪ੍ਰਸਿੱਧ ਬਡੋ ਤਪੁ ਕੀਨੋ ।
ਬੇਦ ਪੁਰਾਨ ਕੁਰਾਨ ਸਬੈ ਗੁਨ ਗਾਇ ਥਕੇ ਪੇ ਤੋ ਜਾਇ ਨ ਚੀਨੋ ।
ਭੂਮ ਅਕਾਸ ਪਤਾਰ ਦਿਸਾ ਬਿਦਿਸਾ ਜਿਹਿ ਸੋ ਸਬ ਕੇ ਚਿਤ ਚੀਨੋ ।
ਪੂਰ ਰਹੀ ਮਹਿ ਮੋ ਮਹਿਮਾ ਮਨ ਮੇ ਤਿਹਿ ਆਨ ਮੁਝੈ ਕਹਿ ਦੀਨੋ । ੮

ਬੇਦ ਕਤੇਬ ਨ ਭੇਦ ਲਹਯੋ ਤਿਹਿ ਸਿਧ ਸਮਾਧਿ ਸਬੈ ਕਰਿ ਹਾਰੇ ।
ਸਿੰਮ੍ਰਿਤਿ ਸਾਸਤ੍ਰੁ ਬੇਦ ਅਬੈ ਬਹੁ ਭਾਤਿ ਪੁਰਾਨ ਬੀਚਾਰ ਬਿਚਾਰੇ ।
ਆਦਿ ਅਨਾਦਿ ਅਗਾਧਿ ਕਥਾ ਧੂਅ ਸੇ ਪ੍ਰਹਿਲਾਦ ਅਜਾਮਲ ਤਾਰੇ ।
ਨਾਮ ਉਚਾਰ ਤਰੀ ਗਨਿਕਾ ਸੋਈ ਨਾਮੁ ਅਧਾਰ ਬੀਚਾਰ ਹਮਾਰੇ । ੧੦

ਆਦਿ ਅਨਾਦਿ ਅਗ ਧਿ ਸਦਾ ਪ੍ਰਭ ਸਿੱਧ ਸ੍ਰੁਰੂਪ ਸਭੋ ਪਹਿਚਾਨਯੋ ।
ਗੰਧੁਬ ਜੋਛ ਮਹੀਧਰ ਨਾਗਨ ਭੂਮ ਅਕਾਸ ਚਹੂੰ ਚਕ ਜਾਨਯੋ ।
ਲੋਕ ਅਲੋਕ ਦਿਸਾ ਬਿਦਿਸਾ ਅਰੁ ਦੇਵ ਅਦੇਵ ਦੁਹੂੰ ਪ੍ਰਭੁ ਮਾਨਯੋ ।
ਚਿੱਤ ਅਗਯਾਨ ਸੁ ਜਾਨ ਸੁਯੋਭਵ ਕੋਨ ਕੀ ਕਾਨਿ ਨਿਦਾਨ ਭੁਲਾਨਯੋ । ੧੧

ਕਾਹੂੰ ਲੀ ਠੋਕ ਬਧੇ ਉਰ ਠਾਕੁਰ ਕਾਹੂੰ ਮਹੇਸ ਕੋ ਏਸ ਬਖਾਨਯੋ ।
ਕਾਹੂੰ ਕਹਿਯੋ ਹਰਿ ਮੰਦਰ ਮੈ ਹਰਿ ਕਾਹੂੰ ਮਸੀਤ ਕੇ ਬੀਚ ਪ੍ਰਮਾਨਯੋ ।
ਕਾਹੂੰ ਨੇ ਰਾਮ ਕਹਯੋ ਕ੍ਰਿਸਨਾ ਕਹੁ ਕਾਹੂੰ ਮਨੇ ਅਵਤਾਰਨ ਮਾਨਯੋ ।
ਫੋਕਟ ਧਰਮ ਬਿਸਾਰ ਸਬੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ । ੧੨

ਜੋ ਕਹੋ ਰਾਮ ਅਜੋਨਿ ਅਜੈ ਅਤਿ ਕਾਹੇ ਕੋ ਕੋਸਲ ਕੁੱਖ ਜਯੋ ਜੂ ।
ਕਾਲ ਹੂ ਕਾਨ ਕਹੈ ਜਿਹਿ ਕੋ ਕਿਹਿ ਕਾਰਣ ਕਾਲ ਕੇ ਦੀਨ ਭਯੋ ਜੂ ।
ਸੰਤ ਸਰੂਪ ਬਿਬੈਰ ਕਹਾਇ ਸੁ ਕਿਯੋ ਪਥ ਕੋ ਰਥ ਹਾਕ ਧਯੋ ਜੂ ।
ਤਾਹੀ ਕੋ ਮਾਨਿ ਪ੍ਰਭੁ ਕਰਿ ਕੈ ਜਿਹ ਕੋ ਕੋਉ ਭੇਦ ਨ ਲੇ ਨ ਲਯੋ ਜੂ । ੧੩

ਕਿਯੋ ਕਹੁ ਕ੍ਰਿਸ਼ਨ ਕ੍ਰਿਪਾਨਿਧ ਹੈ ਕਿਹ ਕਾਜ ਤੇ ਬੱਧਕ ਬਾਣੁ ਲਗਾਯੋ ।
ਅਉਰ ਕੁਲੀਨ ਉਧਾਰਤ ਜੋ ਕਿਹ ਤੇ ਅਪਨੋ ਕੁਲ ਨਾਸੁ ਰਾਯੋ ।
ਆਦਿ ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਨਹੰਤਰ ਆਯੋ ।
ਤਾਤ ਨ ਮਾਤ ਭਹੈ ਜਿਹਕੋ ਤਿਹ ਕਿਉ ਬਸੁਦੇਵਹਿ ਬਾਪੁ ਕਹਾਯੋ । ੧੪

ਕਾਹੇ ਕੋ ਏਸ ਮਹੇਸ਼ਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ ।
ਹੈ ਨ ਰਘੁ ਸ ਜਦ੍ਰੇਸ ਰਮਾ ਪਤਿ ਤੈ ਜਿਨ ਕੋ ਬਿਸੁਨਾਥ ਪਛਾਨਯੋ !
ਏਕ ਕੋ ਛਾਡਿ ਅਨੇਕ ਭਜੈ ਸੁਕਦੇਵ ਪਰਾਸਰ ਬਯਾਸ ਝੁਠਾਨਯੋ ।
ਫੋਕਟ ਧਰਮ ਸਜੈ ਸਬਹੀ ਹਮ ਏਕ ਹੀ ਕੋ ਬਿਧਿ ਨੇਕ ਪ੍ਰਮਾਨਯੋ । ੧੫

ਕੋਊ ਦਿਜੇਸ ਕੋ ਮਾਨਤ ਹੈ ਅਰੁ ਕੋਊ ਮਹੇਸ ਕੋ ਏਸ ਬਤੈ ਹੈ ।
 ਕੋਊ ਕਹੇ ਬਿਸਨੇਸ ਬਿਸੁਨਾਇਕ ਜਾਂਹਿ ਭਜੈ ਅਘ ਓਘ ਕਟੈ ਹੈ ।
 ਬਾਰ ਹਜ਼ਾਰ ਬਿਚਾਰ ਅਰੇ ਜੜ ! ਅੰਤ ਸਮੇ ਸਭ ਹੀ ਤਜ ਜੈ ਹੈ ।
 ਤਾਂਹੀ ਕੋ ਧਯਾਨ ਪ੍ਰਮਾਨਿ ਹੀਏ ਜੋ ਥਾ ਅਥ ਹੀ ਅਰੁ ਆਗੈ ਊ ਹੂੰ ਹੈ । ੧੬

ਕੋਟਕ ਇੰਦਰ ਕਰੇ ਜਿਹ ਕੇ ਕਈ ਕੋਟ ਉਪਿੰਦੂ ਬਨਾਇ ਖਪਾਯੋ ।
 ਦਾਨਵ ਦੇਵ ਫਨਿੰਦਰ ਧਰਾਧਰ ਪੱਛ ਪਸੂ ਨਹਿ ਜਾਤਿ ਗਨਾਯੋ ।
 ਆਜ ਲਗੇ ਤਪੁ ਸਾਧਤ ਹੈ ਸਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ ।
 ਬੇਦ ਕਤੇਬ ਨ ਭੇਦ ਲਖਯੋ ਜਿਹ ਸੋਊ ਗੁਰੁ ਗੁਰ ਮੋਹਿ ਬਤਾਯੋ । ੧੭

ਧਯਾਨ ਲਗਾਇ ਠਗਿਓ ਸਬ ਲੱਗਨ ਸੀਸ ਜਟਾ ਨਖ ਹਾਥ ਬਢਾਏ ।
 ਲਾਇ ਬਿਕੂਤ ਫਿਰਯੋ ਮੁਖ ਊਪਰਿ ਦੇਵ ਅਢੇਵ ਸਬੈ ਡਹਕਾਏ ।
 ਲੰਭ ਕੇ ਲਾਂਗੇ ਫਿਰਯੋ ਘਰ ਹੀ ਘਰ ਜੋਗ ਕੇ ਨਿਯਾਸ ਸਬੈ ਬਿਸਰਾਏ ।
 ਲਾਜ ਗਈ ਕਛੁ ਕਾਜੁ ਸਰਯੋ ਨਹ ਪ੍ਰੇਮ ਬਿਨਾ ਪ੍ਰਭ ਪਾਨ ਨ ਆਏ । ੧੮

ਕਾਹੇ ਕਉ ਡਿੰਭ ਕਰੈ ਮਨ ਮੂਰਖ ਡਿੰਭ ਕਰੈ ਅਪਨੀ ਪਤਿ ਖੂੰ ਹੈ ।
 ਕਾਹੇ ਕੋ ਲੋਗ ਠਗੇ ਠਗ ਲੋਗਨਿ ਲੋਕ ਗਯੋ ਪਰ ਲੋਕ ਗਵੈ ਹੈ ।
 ਦੀਨ ਦਯਾਲ ਕੀ ਠੋਰ ਜਹਾਂ ਤਿਹਿ ਠੋਰ ਬਿਖੈ ਤੁਹਿ ਠੋਰ ਨ ਐ ਹੈ ।
 ਚੇਤ ਰੇ ਚੇਤ ਅਚੇਤ ਮਹਾਂ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ । ੧੯

ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸਰ ਨਾਹੀ ।
 ਤਾਂਹੀ ਕੋ ਪੂਜ ਪ੍ਰਭੁ ਕਰਿ ਕੈ ਜਿਹ ਪੂਜਤ ਹੀ ਅਘ ਓਘ ਮਿਟਾਹੀ ।
 ਆਪਿ ਬਿਆਪਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਬੈ ਛੁਟਿ ਜਾਂਹੀ ।
 ਤਾਂਹੀ ਕੋ ਧਯਾਨੁ ਪ੍ਰਮਾਨ ਸਦਾਇਨ ਫੋਕਟ ਧਰਮ ਕਰੇ ਫਲੁ ਨਾਹੀ । ੨੦

ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟ ਗਵਾਈ ।
 ਸਿੰਧਿ ਕਹਾਂ ਸਿਲ ਕੇ ਪਰਸੈ ਬਲ ਬਿਧੁ ਘਟੀ ਨਵ ਨਿੰਧਿ ਨ ਪਾਈ ।
 ਆਜੁ ਹੀ ਆਜੁ ਸਮੇ ਜੁ ਬਿਤਿਯੋ ਨਹਿ ਕਾਜਿ ਸਰਿਯੋ ਕਛੁ ਲਾਜਿ ਨ ਆਈ ।
 ਸ੍ਰੀ ਭਗਵੰਤ ਭਜਿਯੋ ਨ ਅਰੇ ਜੜ ! ਐਸੇ ਹੀ ਐਸ ਸੁ ਬੈਸ ਗਵਾਈ । ੨੧

ਜੋ ਜੁਗ ਤੈ ਕਰ ਹੈ ਤਪਸਾ ਕਛੁ ਤੋਹਿ ਪ੍ਰਸੰਨੁ ਨ ਪਾਹਨ ਕੈ ਹੈ ।
 ਹਾਥਿ ਉਠਾਇ ਭਲੀ ਬਿਧਿ ਸੋ ਜੜਿ ਤੋਹਿ ਕਛੁ ਬਰਦਾਨੁ ਨ ਦੈ ਹੈ ।
 ਕਉਨ ਭਰੋਸ ਭਯਾ ਇਹਕੋ ਕਹੁ ਭੀਰ ਪਰੀ ਨਹਿ ਆਨਿ ਬਚੇ ਹੈ ।
 ਜਾਨੁ ਰੇ ਜਾਨ ਅਜਾਨ ਹਠੀ ਇਹ ਫੋਕਟ ਧਰਮ ਸੁ ਭਰਮ ਗਵੈ ਹੈ । ੨੨

ਜਾਲ ਬਧੇ ਸਬ ਹੀ ਮਿਤ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ ।
ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿੱਖ ਉਪਾਇ ਮਿਟਾਏ ।
ਅੰਤ ਮਰੈ ਪਛੁਤਾਇ ਪ੍ਰਿਥੀ ਪਰਿ ਜੇ ਜਗ ਮੈਂ ਅਵਤਾਰ ਕਰਾਏ ।
ਰੇ ਮਨ ਲੇਲ ਇਕੇਲ ਹੀ ਕਾਲ ਕੇ ਲਾਗਤ ਕਾਹਿ ਨ ਪਾਇਨ ਧਾਏ । ੨੩

ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮ ਭਰਮਾਨਯੋ :
ਕਾਲ ਹੀ ਪਾਇ ਸਦਾ ਸਿਵਜੂ ਸਭ ਦੇਸ਼ ਬਿਦੇਸ਼ ਭਇਆ ਹਮ ਜਾਨਯੋ ।
ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਹੀ ਤੇ ਤਾਹਿ ਸਬੋ ਪਹਿਚਾਨਯੋ ।
ਬੇਦ ਕਤੇਬ ਕੇ ਭੇਦ ਸਬੈ ਤਜਿ ਕੇਵਲ ਕਾਲ ਕ੍ਰਿਪਾ ਨਿਧਿ ਮਾਨਯੋ । ੨੪

ਕਾਲ ਗਯੋ ਇਨ ਕਾਮਨ ਸਿਉਂ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਿਯੋ ।
ਲਾਜ ਕੇ ਛਾਡਿ ਨਿਰਲਾਜ ਅਰੇ ਤਜਿ ਕਾਜਿ ਅਕਾਜ ਕੇ ਕਾਜ ਸਵਾਰਿਯੋ ।
ਬਾਜ ਬਨੇ ਗਜਰਾਜ ਬਡੇ ਖਰ ਕੋ ਚੜਿਯੋ ਚਿਤ ਬੀਚ ਬਿਚਾਰਿਯੋ ।
ਸੁ ਭਗਵੰਤ ਭਜਯੋ ਨ ਅਰੇ ਜੜ ! ਲਾਜ ਹੀ ਲਾਜ ਸੁ ਕਾਜ ਬਿਗਾਰਯੋ । ੨੫

ਬੇਦ ਕਤੇਬ ਪੜੇ ਬਹੁਤੇ ਦਿਨ ਭੇਦ ਕਛੁ ਤਿਨਕੋ ਨਹਿ ਪਾਯੋ ।
ਪੂਜਤ ਠੌਰ ਅਨੇਕ ਫਿਰਯੋ ਪਰ ਏਕ ਕਥੈ ਹੀਯ ਮੈ ਨ ਬਸਾਯੋ ।
ਪਾਹਨ ਕੇ ਅਸਥਾਲਯ ਕੋ ਸਿਰ ਨਿਯਾਇ ਫਿਰਿਯੋ ਕਛੁ ਹਾਥ ਨ ਆਯੋ ।
ਰੇ ਮਨ ਮੂੜ ਅਗੂੜ ਪ੍ਰਭੂ ਤਜਿ ਆਪਨ ਹੁੜ ਕਹਾਂ ਉਰਝਾਯੋ । ੨੬

ਜੋ ਜੁਗਿਯਾਨ ਕੇ ਜਾਇ ਉਠਿਯਾਸੁਮ ਗੋਰਖ ਕੇ ਤਿਹ ਜਾਪੁ ਜਪਾਵੈ ।
ਜਾਇ ਸੰਨਯਾਸਨ ਕੇ ਤਿਹ ਕੋ ਕਹ 'ਦੱਤ ਹੀ ਸੱਤ ਹੈ' ਮੰਤ੍ਰ ਦਿੜਾਵੈ ।
ਜੋ ਕੋਊ ਜਾਇ ਤੁਰੱਕਨ ਮੈ ਮਹਿ ਦੀਨ ਕੇ ਦੀਨ ਤਿਸੈ ਗਹਿ ਲਯਾਵੈ ।
ਆਪਹਿ ਵੀਚ ਗਨੈ ਕਰਤਾ ਕਰਤਾਰ ਕੋ ਭੇਦੁ ਨ ਕੋਊ ਬਤਾਵੈ । ੨੭

ਜੋ ਜੁਗੀਆਨ ਕੇ ਜਾਇ ਕਹੈ 'ਸਬ ਜੋਗਨ ਕੇ ਗ੍ਰਿਹ ਮਾਲ ਉਠੈ ਦੇ ।'
ਜੋ ਪਰੋ ਭਾਜਿ ਸੰਨਯਾਸਨ ਕੇ ਕਹੈ ਦੱਤ ਕੇ ਨਾਮ ਪੈ ਧਾਮ ਲੁਟੈ ਦੇ ।
ਜੋ ਕਰਿ ਕੋਊ ਮਨੰਦਾਸ ਸੋ ਕਹੈ ਸਰਬ ਦਰਬ ਲੈ ਮੋਹਿ ਅਥੈ ਦੇ ।
'ਲੇਉ ਹੀ ਲੇਉ' ਕਹੈ ਸਬ ਕੇ ਨਰ ਕੋਊ ਨ ਬ੍ਰਹਿਮ ਬਤਾਇ ਹਮੈ ਦੇ । ੨੮

ਜੋ ਕਰਿ ਸੇਵ ਮਨੇਦਨ ਤੀ ਕਹੈ ਆਨਿ ਪ੍ਰਸਾਇ ਸਬੈ ਮੋਹਿ ਦੀਜੈ ।
ਜੋ ਕਛੁ ਮਾਲ ਤਵਾਲਯ ਸੋ ਅਥ ਹੀ ਉਠਿ ਭੇਟ ਹਮਾਰੀ ਹੀ ਕੀਜੈ ।
ਮੇਰੋਈ ਧਯਾਨ ਪਰੋ ਨਿਸ ਬਾਸੁਰ ਭੂਲ ਕੈ ਅਉਰ ਕੋ ਨਾਮੁ ਨ ਲੀਜੈ ।
ਦੀਨੋ ਕੋ ਨਾਮੁ ਸੁਨੇ ਭਜਿ ਰਾਤਹਿ ਲੀਨੇ ਬਿਨਾ ਨਹਿ ਨੈਕੁ ਪ੍ਰਸੀਜੈ । ੨੯

ਆਖਨ ਭੀਤਰਿ ਤੇਲ ਕੇ ਝਾਰ ਸੁ ਲੋਗਨ ਨੀਰੁ ਬਹਾਇ ਦਿਖਾਵੈ ।
ਜੋ ਧਨਵਾਨੁ ਲਖੈ ਨਿਜ ਸੇਵਕ ਤਾਹੀ ਪਰੋਸਿ ਪ੍ਰਸਾਦਿ ਜਿਮਾਵੈ ।
ਜੋ ਧਨ ਹੀਨ ਲਖੈ ਤਿਹ ਦੇਤ ਨ ਮਾਂਗਨ ਜਾਤ ਮੁਖੇ ਨ ਦਿਖਾਵੈ :
ਲੂਟਤ ਹੈ ਪਸੁ ਲੋਗਨ ਕੇ ਕਬਹੂ ਨ ਪਰਮੇਸਰ ਕੇ ਗੁਨ ਗਾਵੈ । ੩੦ ।

ਆਖਨ ਮੀਚ ਰਹੈ ਬਕ ਕੀ ਜਿਮ ਲੋਗਨ ਏਕ ਪਰਪੰਚ ਦਿਖਾਯੋ ।
ਨਿਆਤ ਫਿਰਯੋ ਸਿਰੁ ਬੰਧਕ ਜਯੋ ਅਸ ਧਯਾਨ ਬਿਲੋਕ ਬਿੜਾਲੋ ਲਜਾਯੋ ।
ਲਾਗਿ ਫਿਰਯੋ ਧਨ ਆਸ ਜਿਤੈ ਤਿਤ ਲੋਕ ਗਾਯੋ ਪਰਲੋਕ ਗਵਾਯੋ ।
ਸ੍ਰੀ ਭਗਵੰਤ ਭਜਯੋ ਨ ਅਰੇ ਜੜ ! ਧਾਮ ਕੇ ਕਾਮ ਕਹਾਂ ਉਰਝਾਯੋ । ੩੧

ਫੋਕਟ ਕਰਮ ਦ੍ਰਿੜਾਤ ਕਹਾਇਨ ਲੋਗਨ ਕੋ ਕੋਈ ਕਾਮ ਨ ਐਹੈ ।
ਭਾਜੜ ਕਾ ਧਨ ਹੇਤ ਅਰੇ ਜਮ ਕਿੰਕਰ ਤੇ ਨਹ ਭਾਜਨ ਪੈਹੈ ।
ਪੁਤ੍ਰ ਕਲਿਤੁ ਨ ਮਿੱਤ੍ਰ ਸਬੈ ਉਹਾਂ ਸਿੱਖ ਸਖਾ ਕੋਊ ਸਾਖ ਨ ਦੇਹੈ ।
ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੋਹੈ । ੩੨
ਤੋ ਤਨ ਤਿਆਗਤ ਹੀ ਸੁਨ ਰੇ ਜੜ 'ਪ੍ਰੇਤ' ਬਖਾਨ ਤ੍ਰਿਆ ਭਜਿ ਜੋਹੈ ।
ਪੁਤ੍ਰ ਕਲਤੁ ਸੁ ਮਿਤ੍ਰ ਸਖਾ ਇਹ 'ਬੇਗੁ ਨਿਕਾਰਹੁ' ਆਇਸੁ ਦੇ ਹੈ ।
ਭਉਨ ਭੰਡਾਰ ਧਰਾ ਗੜੁ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ ।
ਚੇਤ ਰੇ ਚੇਤ ਅਦੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੋਹੈ । ੩੨ ।

ੜੁ ਪ੍ਰਸਾਦਿ ॥ ਲਖੁ ਨਰਾਜ ਛੰਦ

ਜਲ ਹਰੀ । ਥਲੇ ਹਰੀ । ਉਰੇ ਹਰੀ । ਬਨੇ ਹਰੀ । ੧ ।
ਗਿਰੇ ਹਰੀ । ਗੁਫੇ ਹਰੀ । ਛਿੱਤੇ ਹਰੀ । ਨਭੇ ਹਰੀ । ੨ ।
ਈਹਾਂ ਹਰੀ । ਉਹਾਂ ਹਰੀ । ਜਿਮੀ ਹਰੀ । ਜਮਾਂ ਹਰੀ । ੩ ।
ਅਲੇਖ ਹਰੀ । ਅਭੇਖ ਹਰੀ । ਅਦੇਖ ਹਰੀ । ਅਦ੍ਰੇਖ ਹਰੀ । ੪ ।
ਅਕਾਲ ਹਰੀ । ਅਪਾਲ ਹਰੀ । ਅਛੇਦ ਹਰੀ । ਅਭੇਦ ਹਰੀ । ੫ ।
ਅਜੰਤੁ ਹਰੀ । ਅਮੰਤੁ ਹਰੀ । ਸੁਤੇਜ ਹਰੀ । ਅਤੰਤੁ ਹਰੀ । ੬ ।
ਅਜਾਤ ਹਰੀ । ਅਪਾਤ ਹਰੀ । ਅਮਿਤੁ ਹਰੀ । ਅਮਾਤ ਹਰੀ । ੭ ।
ਅਰੋਗ ਹਰੀ । ਅਸੋਕ ਹਰੀ । ਅਭਰਮ ਹਰੀ । ਅਕਰਮ ਹਰੀ । ੮ ।
ਅਜੈ ਹਰੀ । ਅਭੈ ਹਰੀ । ਅਭੇਦ ਹਰੀ । ਅਛੇਦ ਹਰੀ । ੯ ।
ਅਖੰਡ ਹਰੀ । ਅਭੰਡ ਹਰੀ । ਅਡੰਡ ਹਰੀ । ਪ੍ਰਚੰਡ ਹਰੀ । ੧੦ ।
ਅਤੇਵ ਹਰੀ । ਅਭੇਵ ਹਰੀ । ਅਜੇਵ ਹਰੀ । ਅਛੇਵ ਹਰੀ । ੧੧ ।
ਭਜੋ ਹਰੀ । ਥਪੋ ਹਰੀ । ਤਪੋ ਹਰੀ । ਜਪੋ ਹਰੀ । ੧੨ ।
ਜਲਸ ਤੁਹੀ । ਥਲਸ ਤੁਹੀ । ਨਦਿਸ ਤੁਹੀ । ਨਦਸ ਤੁਹੀ । ੧੩ ।

ਬਿਛਸ ਤੁਹੀ । ਪਤਸ ਤੁਹੀ । ਛਿਤਸ ਤੁਹੀ । ਉਰਧਸ ਤੁਹੀ । ੧੪
 ਭਜਸ ਤੁਅੰ । ਭਜਸ ਤੁਅੰ । ਰਟਸ ਤੁਅੰ । ਠਟਸ ਤੁਅੰ । ੧੫
 ਜਿਮੀ ਤੁਹੀ । ਜਮਾਂ ਤੁਹੀ । ਮਕੀਂ ਤੁਹੀ । ਮਕਾਂ ਤੁਹੀ । ੧੬
 ਅਭੂ ਤੁਹੀ । ਅਭੈ ਤੁਹੀ । ਅਛੂ ਤੁਹੀ । ਅਛੈ ਤੁਹੀ । ੧੭
 ਜਤਸ ਤੁਹੀ । ਬਤਸ ਤੁਹੀ । ਗਤਸ ਤੁਹੀ । ਮਤਸ ਤੁਹੀ । ੧੮
 ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ । ੧੯
 ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ । ੨੦ ।

ਭੁਯੰਗ ਪ੍ਰਯਾਤ ਛੰਦ

ਕਹੂੰ ਆਰਬੀ ਤੋਰਕੀ ਪਾਰਸੀ ਹੋ । ਕਹੂੰ ਪਹਲਵੀ ਪਸ਼ਤਵੀ ਸੰਸਕ੍ਰਿਤੀ ਹੋ ।
 ਕਹੂੰ ਦੇਸ ਭਾਖਯਾ ਕਹੂੰ ਦੇਵ ਬਾਨੀ । ਕਹੂੰ ਰਾਜ ਬਿਦਿਆ ਕਹੂੰ ਰਾਜਧਾਨੀ । ੨੬
 ਕਹੂੰ ਮੰਤ੍ਰ ਬਿਦਿਆ ਕਹੂੰ ਤੰਤ੍ਰ ਸਾਰੰ । ਕਹੂੰ ਜੰਤ੍ਰ ਰੀਤੇ ਕਹੂੰ ਸਸਤ੍ਰ ਧਾਰੰ ।
 ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ । ਕਹੂੰ ਪਿੰਗਲਾ ਚਾਰਣੀ ਗੀਤ ਚਰਚਾ । ੨੭
 ਕਹੂੰ ਬੀਨ ਬਿਦਿਆ ਕਹੂੰ ਗਾਨ ਗੀਤੇ । ਕਹੂੰ ਮਲੇਛ ਭਾਖਿਆ ਕਹੂੰ ਬੇਦ ਰੀਤੇ ।
 ਕਹੂੰ ਨਿ੍ਤ ਬਿਦਿਆ ਕਹੂੰ ਨਾਗ ਬਾਨੀ । ਕਹੂੰ ਗਾਰਤ੍ਰ ਗੂੜ ਕਥੈ ਕਹਾਨੀ । ੨੮
 ਕਹੂੰ ਅੱਛਰਾ ਪੱਛਰਾ ਮੱਛਰਾ ਹੋ । ਕਹੂੰ ਬੀਰ ਬਿਦਿਆ ਅਭੂਤੰ ਪ੍ਰਭਾ ਹੋ ।
 ਕਹੂੰ ਛੈਲ ਛਾਲਾ ਧਰੇ ਵਤੁਧਾਰੀ । ਕਹੂੰ ਰਾਜ ਸਾਜੇ-ਧਿਰਾਜ ਧਿਕਾਰੀ । ੨੯
 ਨਮੋ ਨਾਥ ਪੂਰੇ ਸਦਾ ਸਿੱਧ ਦਾਤਾ । ਅਛੇਦੀ ਅਛੈ ਆਦਿ ਅਦ੍ਰੈ ਬਿਧਾਤਾ ।
 ਨ ਤ੍ਰਸਤੰ ਨ ਗ੍ਰਸਤੰ ਸਮਸਤੰ ਸਰੂਪੇ । ਨਮਸਤੰ ਨਮਸਤੰ ਤੁਅਸਤੰ ਅਭੂਤੰ । ੩੦ ।

ਤ੍ਰ ਪ੍ਰਸਾਦਿ ॥ ਨਰਾਜ ਛੰਦ

ਨ ਜੰਤ੍ਰ ਮੈਂ ਨ ਤੰਤ੍ਰ ਮੈਂ, ਨ ਮੰਤ੍ਰ ਬਸ ਆਵਦੀ
 ਪੁਰਾਨ ਔ ਕੁਰਾਨ ਨੇਤਿ ਨੇਤਿ ਕੈ ਬਤਾਵਈ
 ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਐ
 ਅਗੰਜ ਆਦਿ ਦੇਵ ਹੈ ਕਹੁ ਸੁ ਕੈਸਿ ਪਾਈਐ । ੫
 ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤਿ ਹੈ
 ਨ ਘਾਟ ਹੈ ਨ ਬਾਢ ਹੈ ਨ ਘਾਟ ਬਾਢ ਹੋਤ ਹੈ ।
 ਹਾਨਿ ਹੈ ਨ ਬਾਨਿ ਹੈ ਸਮਾਨ ਰੂਪ ਜਾਨੀਐ
 ਮਤ੍ਰੀਨ ਔ ਮਕਾਨ ਅਪ੍ਰਮਾਨ ਤੇਜ ਮਾਨੀਐ । ੬
 ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ ।
 ਸਿਤਸੁਪਤੀ ਤਪਸਪਤੀ ਬਨਸਪਤੀ ਜਪਸਿ ਸਦਾ । ਚੰਦ ਸੂਰਜ
 ਅਗਸਤ ਆਦਿ ਜੇ ਬਡੇ ਤਪਸਪਤੀ ਬਿਸੇਖੀਐ ।
 ਬਿਅੰਤ ਬਿਅੰਤ ਬਿਅੰਤ ਕੋ ਕਰੰਤਿ ਪਾਠ ਦੇਖੀਐ ।

੩. 'ਬਚਿਤ੍ਰ ਨਾਟਕ ਗ੍ਰੰਥ' ਵਿਚੋਂ

ਤ੍ਰਪ੍ਰਸਾਦਿ । ਸ੍ਰੀ ਮੁਖਵਾਕ ਪਾਤਸ਼ਾਹੀ ੧੦ ।

ਦੋਹਰਾ

ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤ ਚਿਤੁ ਲਾਇ ।
ਪੂਰਨ ਕਰੋ ਗਿਰੰਥ ਇਹ ਤੁਮ ਮੁਹਿ ਕਰਹੁ ਸਹਾਇ । ੧ ।

ਤ੍ਰਿਭੰਗੀ ਛੰਦ

ਸ੍ਰੀ ਕਾਲ ਜੀ ਕੀ ਉਸਤਤਿ ।

ਖਗ ਖੰਡ ਬਿਹੰਡੇ ਖਲ ਦਲ ਖੰਡੇ ਅਤਿ ਰਣ ਮੰਡੇ ਬਰ ਬੰਡੇ ।
ਭੁਜਦੰਡ ਅਖੰਡੇ ਤੇਜ ਪ੍ਰਚੰਡੇ ਜੋਤਿ ਅਮੰਡੇ ਭਾਨ ਪ੍ਰਭੰ ।
ਸੁਖ ਸੰਤਾਂ ਕਰਣੇ ਦੁਰਮਤਿ ਦਰਣੇ ਕਿਲ ਬਿਖ ਹਰਣੇ ਅਸਿ ! ਸਰਣੇ ।
ਜੇ ਜੈ ਜਗ ਕਾਰਣ । ਸ੍ਰਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੇ । ੨ ।

ਭੁਜੰਗ ਪ੍ਰਯਾਤ ਛੰਦ ।

ਘਟਾ ਸਾਵਣੇ ਜਾਣ ਸਿਆਮੰ ਸੁਹਾਯੇ । ਮਣੀ ਨੀਲ ਨਗਯੇ ਲਖੰ ਸੀਸ ਨਯਾਯੇ ।
ਮਹਾਂ ਸੁੰਦ੍ਰ ਸਿਆਮੰ ਮਹਾਂ ਅਭਿਰਾਮੰ । ਮਹਾਰੂਪ ਰੂਪੰ ਮਹਾਂ ਕਾਮ ਕਾਮੰ । ੫੯
ਫਿਰੈ ਚਕ੍ਰ ਚੋਦਹੁੰ ਪੁਰੀਅੰ ਮਧਿਆਣੰ । ਇਸੇ ਕੋਣ ਬੀਅੰ ਫਿਰੈ ਆਇਸਾਣੰ ।
ਕਹੋ ਕੁੰਟ ਕੋਨੇ ਬਿਖੇ ਭਾਜ ਬਾਚੈ । ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ । ੬੦
ਕਰੇ ਕੋਏ ਕੋਉ ਧਰੇ ਕੋਟ ਓਟੰ । ਬਚੇਗੋ ਨ ਕਿਉਂਹੁੰ ਕਰੈ ਕਾਲ ਚੋਟੰ ।
ਲਿਖੰ ਜੰਤ੍ਰ ਕੇਤੇ ਪੜੇ ਮੰਤ੍ਰ ਕੋਟੰ । ਬਿਨਾ ਸਰਨ ਤਾਕੀ ਨਹੀਂ ਔਰ ਓਟੰ । ੬੧
ਲਿਖੰ ਜੰਤ੍ਰ ਥਾਕੇ ਪੜੇ ਮੰਤ੍ਰ ਹਾਰੇ । ਕਰੇ ਕਾਲ ਤੇ ਅੰਤ ਲੈ ਕੇ ਬਿਚਾਰੇ ।
ਕਿਤਿਓ ਤੰਤ੍ਰ ਸਾਧੇ ਜੁ ਜਨਮੰ ਬਿਤਾਯੇ । ਭਏ ਫੋਕਟੇ ਕਾਜ ਏਕੇ ਨ ਆਯੇ । ੬੨
ਕਿਤੇ ਨਾਸ ਮੂੰਦੈ ਭਏ ਬ੍ਰਹਮਚਾਰੀ । ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ।
ਕਿਤੇ ਚੀਰ ਕਾਨੋ ਜੁਗੀਸੈ ਕਹਾਯੇ । ਸਭੇ ਫੋਕਟੇ ਧਰਮ ਕਾਮੰ ਨ ਆਯੇ । ੬੩
ਮਧੁ ਕੀਟਭੇ ਰਾਛਸੇਸੇ ਬਲੀਅੰ । ਸਮੇ ਆਪਨੀ ਕਾਲ ਤੇਉ ਦਲੀਅੰ ।
ਭਏ ਸੁੰਭ ਨੈਸੁੰਭ ਸੁੰਣੇਤ ਬੀਜੰ । ਤੇਉ ਕਾਲ ਕੀਨੇ ਪੁਰੇਜੇ ਪੁਰੇਜੇ । ੬੪
ਬਲੀ ਪ੍ਰਿਥੀਅੰ ਮਾਨਧਾਤਾ ਮਹੀਪੰ । ਜਿਨੈ ਰਥ ਚੱਕ੍ਰ ਕੀਏ ਸਾਤ ਦੀਪੰ !
ਭੁਜੰ ਭੀਮ ਭਰਥੰ ਜਗ ਜੀਤ ਡੰਡਯੰ । ਤਿਨੈ ਅੰਤ ਕੇ ਅੰਤ ਕੋ ਕਾਲ ਖੰਡਯੰ । ੬੫
ਜਿਨੈ ਦੀਪ ਦੀਪੰ ਦੁਹਾਚੀ ਫਿਰਾਈ । ਭੁਜਾ ਦੰਡ ਦੇ ਛੋਣਿ ਛੱਤ੍ਰ ਛਿਨਾਈ ।
ਕਰੇ ਜੱਗ ਕੋਟੇ ਜਸੇ ਅਨੇਕ ਲੀਤੇ । ਵਹੈ ਬੀਰ ਬੰਕੇ ਬਲੀ ਕਾਲ ਜੀਤੇ । ੬੬

ਕਈ ਕੋਟ ਲੀਨੇ ਜਿਨੇ ਦੁਰਗ ਢਾਹੇ । ਕਿਤੇ ਸੂਰਬੀਰਾਨ ਕੇ ਸੈਨ ਗਾਹੇ ।
 ਕਈ ਜੰਗ ਕੀਨੇ ਸੁ ਸਾੜੇ ਪਵਾਰੇ । ਵਹੈ ਦੀਨ ਦੇਖੇ ਗਿਰੇ ਕਾਲ ਮਾਰੇ । ੬੭
 ਜਿਨੇ ਪਾਤਿਸ਼ਾਹੀ ਕਰੀ ਕੋਟ ਜੁਗਯੇ । ਰਸੰ ਆਨ ਰੱਸੰ ਭਲੀ ਭਾਂਤਿ ਭੁਗਯੇ ।
 ਵਹੈ ਅੰਤ ਕੋ ਪਾਵ ਨਾਂਗੇ ਪਧਾਰੇ । ਗਿਰੇ ਦੀਨ ਦੇਖੇ ਹਠੀ ਕਾਲ ਮਾਰੇ । ੬੮
 ਜਿਨੇ ਖੰਡੀਅੰ ਦੰਡ ਧਾਰੰ ਅਪਾਰੰ । ਕਰੇ ਚੰਦ੍ਰਮਾ ਸੂਰ ਚੇਰੇ ਦੁਆਰੰ ।
 ਜਿਨੇ ਇੰਦ੍ਰ ਸੇ ਜੀਤ ਕੈ ਛੋਡ ਡਾਰੇ । ਵਹੈ ਦੀਨ ਦੇਖੇ ਗਿਰੇ ਕਾਲ ਮਾਰੇ । ੬੯ ।

ਰਸਾਵਲ ਛੰਦ ।

ਜਿਤੇ ਰਾਮ ਹੂਏ । ਸਭੈ ਅੰਤ ਮੂਏ । ਜਿਤੇ ਕ੍ਰਿਸਨ ਹੂੈ ਹੈਂ । ਸਭੈ ਅੰਤ ਜੈ ਹੈਂ । ੭੦
 ਜਿਤੇ ਦੇਵ ਹੋਸੀ । ਸਭੈ ਅੰਤ ਜਾਸੀ । ਜਿਤੇ ਬੋਧ ਹੂੈ ਹੈਂ । ਸਭੈ ਅੰਤ ਛੈਹੈਂ । ੭੧
 ਜਿਤੇ ਦੇਵਰਾਯੰ । ਸਭੈ ਅੰਤ ਜਾਯੰ । ਜਿਤੇ ਦਈਤ ਏਸੰ । ਤਿਤਿਓ ਕਾਲ ਲੇਸੰ । ੭੨
 ਨਰਸਿੰਘਾਵਤਾਰੰ । ਵਹੈ ਕਾਲ ਮਾਰੰ । ਬਡੋ ਡੰਡਧਾਰੀ । ਹਣਿਓ ਕਾਲ ਭਾਰੀ । ੭੩
 ਦਿਜੰ ਬਾਵਨੇਯੰ । ਹਣਿਓ ਕਾਲ ਤੇਯੰ । ਮਹਾ ਮੱਛ ਮੁੰਡੰ । ਫਧਿਓ ਕਾਲ ਝੁੰਡੰ । ੭੪
 ਜਿਤੇ ਹੋਇ ਬੀਤੇ । ਤਿਤੇ ਕਾਲ ਜੀਤੇ । ਜਿਤੇ ਸਰਨਿ ਜੈਹੈਂ । ਤਿਤਿਓ ਰਾਖ ਲੈ ਹੈਂ । ੭੫

ਭੁਜੰਗ ਪ੍ਰਯਾਤ ਛੰਦ

ਬਿਨਾ ਸਰਨ ਤਾਂਕੀ ਨ ਅਉਰੈ ਉਪਾਯੰ । ਕਹਾਂ ਦੇਵ ਦੈਂਤੰ ਕਹਾਂ ਰੋਕ ਰਾਯੰ ।
 ਕਹਾ ਪਾਤਸ਼ਾਹੰ ਕਹਾਂ ਕੁਮਰਾਯੰ । ਬਿਨਾ ਸਰਨ ਤਾਂਕੀ ਨ ਕੋਟੈ ਉਪਾਯੰ । ੭੬
 ਜਿਤੇ ਜੀਵ ਜੇਤੰ ਸੁ ਦੁਨੀਯੰ ਉਪਾਯੰ । ਸਭੈ ਅੰਤ ਕਾਲੰ ਬਲੀ ਕਾਲੰ ਘਾਯੰ ।
 ਬਿਨਾ ਸਰਨ ਤਾਂਕੀ ਨਹੀ ਔਰ ਓਟੰ । ਲਿਖੈ ਜੰਤ੍ਰ ਕੋਤੇ ਪੜ੍ਹੈ ਮੰਤਰ ਕੋਟੰ । ੭੭

ਨਰਾਜ ਛੰਦ

ਜਿਤੇਕੁ ਰਾਜ ਰੋਕਯੰ । ਹਨੇ ਸੁ ਕਾਲ ਬੋਕਯੰ ।
 ਜਿਤੇਕੁ ਲੋਕਪਾਲਯੰ । ਨਿਦਾਨ ਕਾਲ ਦਾਲਯੰ । ੭੮
 ਕ੍ਰਿਪਾਣ ਪਾਣ ਜੇ ਜਪੈ । ਅਨੰਤ ਥਾਟ ਤੇ ਥਪੈ ।
 ਜਿਤੇਕ ਕਾਲ ਧਯਾਇ ਹੈ । ਜਗਤਿ ਜੀਤ ਜਾਇ ਹੈ । ੭੯
 ਬਚਿਤੁ ਚਾਰ ਚਿਤ੍ਰਯੰ ਪਰਮਯੰ ਪਵਿਤ੍ਰਯੰ ।
 ਅਲੋਕ ਰੂਪ ਰਾਜਿਯੰ । ਸੁਣੈ ਸੁ ਪਾਪ ਭਾਜਿਯੰ । ੮੦
 ਬਿਸਾਲ ਲਾਲ ਲੋਚਨੰ । ਬਿਅੰਤ ਪਾਪ ਮੋਚਨੰ ।
 ਚਮੱਕ ਚੰਦ੍ਰ ਚਾਰੀਅੰ । ਅਘੀ ਅਨੇਕ ਤਾਰੀਅੰ । ੮੧

ਰਸਾਵਲ ਛੰਦ

ਜਿਤੇ ਲੋਕ ਪਾਲ । ਤਿਤ ਜੇਰ ਕਾਲ । ਜਿਤੇ ਸੂਰ ਚੰਦ । ਕਹਾ ਇੰਦ੍ਰ ਬਿੰਦ੍ਰ । ੮੨

ਭੁਜੰਗ ਪ੍ਰਯਾਤ

ਫਿਰੇ ਚੰਦ੍ਰੁ ਲੋਕਯੋ ਕਾਲ ਬਕ੍ਰੁ । ਸਭੈ ਨਾਥ ਨਾਥੇ ਭ੍ਰਮੁ ਭਉਹ ਬਕ੍ਰੁ ।
ਕਹਾ ਰਾਮ ਕ੍ਰਿਸਨ ਕਹਾ ਚੰਦ੍ਰ ਸੂਰ । ਸਭੈ ਹਾਥ ਬਾਧੇ ਖਰੇ ਕਾਲ ਹਜ਼ੂਰ । ੮੩ ।

ਸਵੈਯਾ

ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾਕੀ ਕਲਾ ਹੈ ।
ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ ।
ਕਾਲ ਹੀ ਪਾਇ ਸੁਰਾਸੁਰ ਗੰਧ੍ਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ ।
ਔਰ ਸੁ ਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ । ੮੪ ।

ਭੁਜੰਗ ਪ੍ਰਯਾਤ

ਨਮੋ ਦੇਵ ਦੇਵੇ ਨਮੋ ਖੜਗਧਾਰੇ । ਸਦਾ ਏਕ ਰੂਪੰ ਸਦਾ ਨਿਰਥਿਕਾਰੇ ।
ਨਮੋ ਰਾਜਸੰ ਸਾਤਕੰ ਤਾਮਸੇਅੰ । ਨਮੋ ਨਿਰਥਿਕਾਰੰ ਨਮੋ ਨਿਰਜੁਰੇਅੰ । ੮੫

ਰਸਾਵਲ ਛੰਦ

ਨਮੋ ਬਾਣ ਪਾਣੇ । ਨਮੋ ਨਿਰਭਆਣੇ ।
ਨਮੋ ਦੇਵ ਦੇਵੇ । ਭਵਾਣੇ ਭਵੇਅੰ । ੮੬ ।

ਭੁਜੰਗ ਪ੍ਰਯਾਤ ਛੰਦ

ਨਮੋ ਖਗੰ ਖੰਡੰ ਕ੍ਰਿਪਾਣੰ ਕਟਾਰੰ । ਸਦਾ ਏਕ ਰੂਪੰ ਸਦਾ ਨਿਰਥਿਕਾਰੰ ।
ਨਮੋ ਬਾਣ ਪਾਣੰ ਨਮੋ ਦੇਡ ਧਾਰਿਯੰ । ਜਿਨੇ ਚੰਦ੍ਰੁ ਲੋਕ ਜੋਤੰ ਬਿਥਾਰਿਯੰ । ੮੭
ਨਮਸਕਾਰਅੰ ਮੋਰ ਤੀਰੰ ਤੁਫੰਗੰ । ਨਮੋ ਖਗ ਅੰਦਰੰ ਅਭੇਅੰ ਅਭੰਗੰ ।
ਰਦਾਅੰ ਗ੍ਰਿਸਟੰ ਨਮੋ ਸਿੰਥੀਅੰ । ਜਿਨੇ ਤੁੱਲੀਅੰ ਬੀਰ ਬੀਓ ਨ ਬੀਅੰ । ੮੮

ਰਸਾਵਲ ਛੰਦ

ਨਮੋ ਚਕ੍ਰ ਪਾਣੰ । ਅਭੂਤੇ ਭਯਾਣੰ । ਨਮੋ ਉਗ੍ਰਦਾੜੰ । ਮਹੰ ਗ੍ਰਿਸਟ ਗਾੜੰ । ੮੯
ਨਮੋ ਤੀਰ ਤੋਪੰ । ਜਿਨੇ ਸ਼ਤ੍ਰੁ ਘੋਪੰ । ਨਮੋ ਧੋਪ ਪਟੰ । ਜਿਨੇ ਦੁਸ਼ਟ ਦੱਟੰ । ੯੦
ਜਿਤੇ ਸਸਤ੍ਰੁ ਨਾਮੰ । ਨਮਸਕਾਰੰ ਤਾਮੰ । ਜਿਤੇ ਅਸਤ੍ਰੁ ਭੇਯੰ । ਨਮਸਕਾਰ ਤੇਯੰ । ੯੧

ਮੇਰੁ ਕਰੋ ਤ੍ਰਿਣ ਤੇ ਮੁਹਿ ਜਾਂਹਿ ਗਰੀਬੁ ਨਿਵਾਸੁ ਨ ਦੂਸਰ ਤੋ ਸੋ ।
 ਭੁਲ ਛਿਮੋ ਹੁਸਰੀ ਪ੍ਰਭੁ ਆਪਨੁ ਭੁਲਨਹਾਰ ਕਹੂੰ ਕਉ ਮੋ ਸੋ ।
 ਸੇਵ ਕਰੀ ਤੁਮਰੀ ਤਿਨਕੇ ਸਭ ਹੀ ਗ੍ਰਿਹ ਦੇਖੀਅਤ ਦੁਬ ਭਰੋ ਸੋ ।
 ਯਾ ਕਲਿ ਮੈਂ ਸਭ ਕਾਲ ਕ੍ਰਿਪਾਨ ਵੀ ਭਾਰੀ ਭੁਜਾਨ ਕੋ ਭਾਰੀ ਭਰੋਸੇ । ੯੨*

ਸੁੰਭ ਨਿਸੁੰਭ ਸੇ ਕੋਟ ਨਿਸ਼ਾਚਰ ਜਾਹਿ ਛਿਨੇਕ ਬਿਖੈ ਹਨ ਡਾਰੇ ।
 ਧੂਮਰ ਲੋਚਨ ਚੰਡ ਐਂ ਮੁੰਡ ਸੇ ਮਾਹਖ ਸੇ ਪਲ ਬੀਚ ਨਿਵਾਰੇ ।
 ਚਾਮਰ ਸੇ ਰਣ ਚਿੱਛਰ ਸੇ ਰਕਤਿੱਛਨ ਸੁ ਝਟ ਦੇ ਝਨਕਾਰੇ ।
 ਐਸੋ ਸੁ ਸਾਹਿਬੁ ਪਾਇ ਕਹਾਂ ਪਰਵਾਹ ਰਹੀ ਇਹ ਦਾਸ ਤਿਹਾਰੇ । ੯੩

ਮੁੰਡਹੁ ਸੇ ਮਧੁ ਕੀਟਭ ਸੇ ਮੁਰ ਸੇ ਅਘ ਸੇ ਜਿਨਿ ਕੋਟਿ ਦਲੇ ਹੈਂ ।
 ਓਟ ਕਰੀ ਕਬਹੂੰ ਨ ਜਿਨੈ ਰਣ ਚੋਟ ਪਰੀ ਪਗ ਵੈ ਨ ਟਲੇ ਹੈਂ ।
 ਸਿੰਧੁ ਬਿਖੈ ਜੇ ਨ ਬੁਝੇ ਨਿਸ਼ਾਚਰ ਪਾਵਕ ਬਾਣ ਬਹੇ ਨ ਜਲੇ ਹੈਂ ।
 ਤੇ ਅਸਿ ਤੋਰ ਬਿਲੋਕ ਅਲੋਕ ਸੁ ਲਾਜ ਕੋ ਛਾਡਿਕੈ ਭਾਜਿ ਚਲੇ ਹੈਂ । ੯੪

ਰਾਵਣ ਸੇ ਮਹਰਾਵਣ ਸੇ ਘਟਕਾਨਹੁ ਸੇ ਪਲ ਬੀਚ ਪਛਾਰੇ ।
 ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉਂ ਜਮ ਹਾਰੇ ।
 ਕੁੰਭ ਅਕੁੰਭ ਸੇ ਜੀਤ ਸਭੈ ਜਗ ਸਾਤ ਹੂੰ ਸਿੰਧੁ ਹਬੀਆਰ ਪਖਾਰੇ ।
 ਜੇ ਜੇ ਚੁਤੇ ਅਕਟੋ ਬਿਕਟੇ ਸੁ ਕਟੇ ਕਰਿ ਕਾਲ ਕ੍ਰਿਪਾਨ ਕੇ ਮਾਰੇ । ੯੫

ਜੋ ਕਹੁ ਕਾਲ ਤੋ ਭਾਜਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਈਐ ।
 ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਐ ।
 ਐਸੇ ਨ ਕੋ ਗਯੋ ਕੋਈ ਸੁ ਦਾਵ ਰੇ ਜਾਂਹਿ ਉਪਾਵ ਸੋ ਘਾਵ ਬਚਈਐ ।
 ਜਾਂ ਤੇ ਨ ਛੁਟੀਐ ਮੂੜ ਕਹੂੰ ਹਿਸ ਤਾਂ ਕੀ ਨ ਕਿਉਂ ਸਰਣਾਗਤਿ ਜਈਐ । ੯੬

ਕ੍ਰਿਸ਼ਨ ਐ ਬਿਸਨੁ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ।
 ਬ੍ਰਹਮ ਜਪਿਓ ਅਰੁ ਸੰਭੁ ਬਪਿਓ ਤਿਹ ਤੇ ਤਹਿਕੋ ਕਿਨਹੁ ਨ ਬਚਾਯੋ ।
 ਕੋਟ ਕਤਮੋ ਤੋਪਸਾ ਦਿਨ ਕੋਟਿਕ ਕਾਹੂੰ ਨ ਕਉਡੀ ਕੋ ਕਾਮ ਕਢਾਯੋ ।
 ਕਾਮ ਕਾ ਮੰਤ੍ਰੁ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੁ ਨ ਬਚਾਯੋ । ੯੭

* ਇਹ ਸਵੈਯਾ ਚਰਿਤਰ ਯਖਿਆਨ ਦੇ ਮੁਦਲੇ ਅਧਿਕਾਰ ਵਿਚ ਵੀ ਹੈ ।
 ਤੀਜੀ ਤੁਕ ਦਾ ਮਗਰਲਾ ਅੱਧ ਇਉਂ ਹੈ—
 ਛਿਨ ਮੈਂ ਧਨ ਲਾਗਤ ਧਾਮ ਭਰੋ ਸੇ ।

ਕਾਹੇ ਕੇ ਕੂਰ ਕਰੈਂ ਤਪਸਾ ਇਨਕੀ ਕੋਊ ਕਉਡੀ ਕੇ ਕਾਮ ਨ ਐਹੈ ।
 ਤੋਹਿ ਬਚਾਇ ਸਕੈ ਕਹੁ ਕੈਸੇ ਕਿ ਆਪਨ ਘਾਵ ਬਚਾਇ ਨ ਐਹੈ ।
 ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੇ ਹੈ ।
 ਚੇਤ ਰੇ ਚੇਤ ਅਜੈ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ । ੯੮

ਤਾਹਿ ਪਛਾਨਤ ਹੈ ਨ ਮਹਾਂ ਪਸੁ ਜਾ ਕੇ ਪ੍ਰਤਾਪੁ ਤਿਹੂੰ ਪੁਰ ਮਾਹੀ ।
 ਪੂਜਤ ਹੈ ਪਰਮੇਸਰ ਕੈ ਜਿਹ ਕੈ ਪਰਸੈ ਪਰਲੋਕ ਪਰਾਹੀ ।
 ਪਾਪ ਕਰੇ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ।
 ਪਾਇ ਪਰੇ ਪਰਮੇਸਰ ਕੇ ਜੜੁ । ਪਾਹਨ ਮੈਂ ਪਰਮੇਸਰ ਨਾਹੀ । ੯੯ +

ਮੋਨ ਭਜੇ ਨਹੀਂ ਮਾਨ ਤਜੇਂ ਨਹੀਂ ਭੇਖ ਸਜੇ ਨਹੀਂ ਮੂੰਡ ਮੁੰਡਾਏ ।
 ਕੰਠ ਨ ਕੰਠੀ ਕਠੋਰ ਧਰੇ ਨਹੀਂ ਸੀਸ ਜਟਾਨ ਕੇ ਜੂਟ ਸੁਠਾਏ ।
 ਸਾਚੁ ਕਹੋਂ ਸੁਨ ਠੈ ਚਿਤ ਦੇ ਬਿਨ ਦੀਨ ਦਿਆਲ ਕੀ ਸਾਮ ਸਿਧਾਏ ।
 ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ । ੧੦੦

ਕਾਗਦ ਦੀਪ ਸਭੈ ਕਰਿਕੈ ਅਰੁ ਸਾਤ ਸਮੁੰਦ੍ਰਨ ਕੀ ਮਸੁ ਕੋਹੋ ।
 ਕਾਟ ਬਨਾਸਪਤੀ ਸਗਰੀ ਲਿਖਥੇ ਹੂੰ ਕੇ ਲੇਖਨਿ ਕਾਜ ਬਨੋ ਹੋ ।
 ਸਾਰਸੁਤੀ ਬਕਤਾ ਕਰਿਕੈ ਜੁਗਿ ਕੋਟਿ ਗਨੈਸ ਕੇ ਹਾਥ ਲਿਖੇ ਹੋ ।
 ਕਾਲ ਕ੍ਰਿਪਾਨ ਬਿਨਾ ਬਿਨਤੀ ਨ ਤਉ ਤੁਮ ਕੋ ਪ੍ਰਭੁ ਨੈਕ ਰਿਝੇ ਹੋ । ੧੦੧*

[ਪ੍ਰਥਮ ਅਧਿਆਇ

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ
 ਪ੍ਰਥਮ ਧਿਆਇ ਸੰਪੂਰਨ ਸੁਭਮਸਤ ।

ਚੋਪਈ

ਤੁਮਰੀ ਮਹਿਮਾ ਅਪਰ ਅਪਾਰਾ । ਜਾਂ ਕਾ ਲਹਿਓ ਨ ਕਿਨ ਹੂੰ ਪਾਰਾ ।
 ਦੇਵ ਦੇਵ ਰਾਜਨ ਕੇ ਰਾਜਾ । ਦੀਨ ਦਯਾਲ ਗਰੀਬੁ ਨਿਵਾਚਾ । ੧

ਦੋਹਰਾ

ਮੂਕ ਉਚਰੈ ਸਾਸਤ੍ਰ ਖਟ, ਪਿੰਗ ਗਿਰਨ ਚੜ੍ਹ ਜਾਇ ।
 ਅੰਧ ਲਖੈ ਬਧਰੇ ਸੁਨੈ, ਜੋ ਕਾਲ ਕ੍ਰਿਪਾ ਕਰਾਇ । ੨। **

‡ ਚਰਿਤ੍ਰ ਪਖਯਾਨ ਦੇ ੨੬੬ਵੇਂ ਚਰਿਤ੍ਰ ਵਿਚ ਵੀ ਇਹ ਸਵੈਯਾ ਦੁਹਰਾਇਆ ਹੈ ।

* ਇਹ ਸਵੈਯਾ ਅਸਫੱਟਕ ਕਥਿਤਾਂ ਦੇ ਅੰਤ ਤੇ ਵੀ ਹੈ ।

** ਇਹ ਦੋਹਰਾ ਚਰਿਤ੍ਰ ਪਖਯਾਨ ਦੇ ਮੁਦਲੇ ਅਧਿਆਇ ਵਿਚ ਵੀ ਮਿਲਦਾ ਹੈ ।

ਕਹਾਂ ਬੁਧਿ ਪ੍ਰਭੁ ਤੁਛ ਹਮਾਰੀ, ਬਰਨਨ ਸਕੈ ਮਹਿਮਾ ਜੁ ਤਿਹਾਰੀ ।
 ਹਮ ਨ ਸਕਤ ਕਰ ਸਿਫਤ ਤੁਮਾਰੀ, ਆਪਿ ਲੇਹੁ ਤੁਮ ਕਥਾ ਸੁਧਾਰੀ । ੩
 ਕਹਾਂ ਲਗੈ ਇਹ ਕੀਟ ਬਖਾਨੈ, ਮਹਿਮਾ ਤੋਰ ਤੁਹੀ ਪ੍ਰਭੁ ਜਾਨੈ ।
 ਪਿਤਾ ਜਨਮ ਜਿਮ ਪੂਤ ਨ ਪਾਵੈ । ਕਹਾਂ ਤਵਨ ਕਾ ਭੇਦ ਬਤਾਵੈ । ੪
 ਤੁਮਰੀ ਮਹਿਮਾ ਤੁਮੈ ਬਨਿ ਆਈ । ਅਉਰਨ ਤੇ ਨਹਿ ਜਾਤ ਬਤਾਈ ।
 ਤੁਮਰੀ ਕ੍ਰਿਆ ਤੁਮ ਹੀ ਪ੍ਰਭੁ ਜਾਨੈ । ਉਚ ਨੀਚ ਕਸ ਸਕਤ ਬਖਾਨੈ । ੫
 ਸੇਸਨਾਗ ਸਿਰ ਸਹਸ ਬਨਾਈ । ਦੁੈ ਸਹੰਸ ਰਸਨਾਹੁ ਸੁਹਾਈ ।
 ਰਟਤ ਅਬ ਲਗੇ ਨਾਮ ਅਪਾਰਾ । ਤੁਮਰੇ ਤਉ ਨ ਪਾਵਤ ਪਾਰਾ । ੬
 ਤੁਮਰੀ ਕ੍ਰਿਆ ਕਹਾਂ ਕੋਉ ਕਹੈ । ਸਮਝਤ ਬਾਤ ਉਰਝ ਮਤਿ ਰਹੈ ।
 ਸੂਛਮ ਰੁਪ ਨ ਬਰਨਾ ਜਾਈ । ਬਿਰਧ ਸਰੂਪਹਿ ਕਹੈ ਬਨਾਈ । ੭ ।
 * * *

ਆਤਮ-ਕਥਾ—

ਦੋਹਰਾ

ਤਿਨ ਬੇਦੀਅਨ ਕੇ ਕੁਲ ਬਿਖੈ ਪ੍ਰਗਟੇ ਨਾਨਕ ਰਾਇ ।
 ਸਭ ਸਿੱਖਨ ਕੋ ਸੁਖ ਦੇਏ ਜਹ ਤਹ ਭਏ ਸਹਾਇ । ੪

ਚੌਪਈ

ਤਿਨ ਇਹ ਕਲਿ ਮੇ ਧਰਮੁ ਚਲਾਯੋ । ਸਭ ਸਾਧਨ ਕੇ ਰਾਹੁ ਬਤਾਯੋ ।
 ਜੇ ਤਾਕੇ ਮਾਰਗ ਮਹਿ ਆਏ । ਤੇ ਕਬਹੂੰ ਨਹੀ ਪਾਪ ਸੰਤਾਏ । ੫
 ਜੇ ਜੇ ਪੰਥ ਤਵਨ ਕੇ ਪਰੇ । ਪਾਪ ਤਾਪ ਤਿਨ ਕੇ ਪ੍ਰਭ ਹਰੇ ।
 ਦੂਖ ਭੁਖ ਕਬਹੂੰ ਨਾ ਸੰਤਾਏ । ਜਾਲ ਕਾਲ ਕੇ ਬੀਚ ਨਾ ਆਏ । ੬
 ਨਾਨਕ ਅੰਗਦ ਕੋ ਬਪੁ ਧਰਾ । ਧਰਮ ਪ੍ਰਚੁਰ ਇਹ ਜਗ ਮੇ ਕਰਾ ।
 ਅਮਰਦਾਸ ਪਨਿ ਨਾਮੁ ਕਹਾਯੋ । ਜਨ ਦੀਪਕ ਤੇ ਦੀਪ ਜਗਾਯੋ । ੭
 ਜਬ ਬਰਦਾਨ ਸਮੈ ਵਹੁ ਆਵਾ । ਰਾਮਦਾਸ ਝਬ ਗੁਰੂ ਕਹਾਵਾ ।
 ਤਿਹ ਬਰਦਾਨ ਪੁਰਾਤਨ ਦੀਆ । ਅਮਰਦਾਸ ਸੁਰ ਪੁਰਿ ਮਗੁ ਲੀਆ । ੮
 ਸ੍ਰੀ ਨਾਨਕ ਅੰਗਦ ਕਰਿ ਮਾਨਾ । ਅਮਰਦਾਸ ਅੰਗਦ ਪਹਿਚਾਨਾ ।
 ਅਮਰਦਾਸ ਰਾਮਦਾਸ ਕਹਾਯੋ । ਸਾਧਨ ਲਖਾ ਮੂੜੁ ਨਹਿ ਪਾਯੋ । ੯
 ਭਿੰਨ ਭਿੰਨ ਸਬਹੂੰ ਕਰ ਜਾਨਾ । ਏਕ ਰੂਪ ਕਿਨਹੂੰ ਪਹਿਚਾਨਾ ।
 ਜਿਨ ਜਾਨਾ ਤਿਨ ਹੀ ਸਿਧਿ ਪਾਈ । ਬਿਨ ਸਮਝੇ ਸਿਧਿ ਹਾਥ ਨ ਆਈ । ੧੦

ਰਾਮਦਾਸ ਹਰਿ ਸੋ ਮਿਲ ਗਏ । ਗੁਰਤਾ ਦੇਤ ਅਰਜਨਹਿ ਭਏ ।
ਜਬ ਅਰਜਨ ਪ੍ਰਭੁ ਲੋਕ ਸਿਧਾਏ । ਹਰਿਗੋਬਿੰਦ ਤਿਹ ਠਾਂ ਠਹਿਰਾਏ । ੧੧
ਹਰਿ ਗੋਬਿੰਦ ਪ੍ਰਭੁ ਲੋਕ ਸਿਧਾਰੇ । ਹਰੀ ਰਾਇ ਤਿਹ ਠਾਂ ਬੈਠਾਰੇ ।
ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ । ਤਿਨ ਤੇ ਤੇਗ ਬਹਾਦਰ ਭਏ । ੧੨
ਤਿਲਕ ਜੰਝ ਰਾਖਾ ਪ੍ਰਭੁ ਤਾਂਕਾ । ਕੀਨੋ ਬਡੋ ਕਲੂ ਮਹਿ ਸਾਕਾ ।
ਸਾਧਨ ਹੇਤਿ ਇਤੀ ਜਿਨਿ ਕਰੀ । ਸੀਸੁ ਦੀਆ ਪਰ ਸੀ ਨ ਉਚਰੀ । ੧੩
ਧਰਮ ਹੇਤ ਸਾਕਾ ਜਿਨਿ ਕੀਆ । ਸੀਸੁ ਦੀਆ ਪਰ ਸਿਰਰੁ ਨ ਦੀਆ ।
ਨਾਟਕ ਚੇਟਕ ਕੀਏ ਕੁਕਾਜਾ । ਪ੍ਰਭੁ ਲੋਗਨ ਕਹ ਆਵਤ ਲਾਜਾ । ੧੪

ਦੋਹਰਾ

ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭੁ ਪੁਰਿ ਕੀਯਾ ਪਯਾਨ ।
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ । ੧੫
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੇ ਸੋਕ ।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ । ੧੬

ਚੌਪਈ

ਅਬ ਮੈਂ ਅਪਨੀ ਕਥਾ ਬਖਾਨੋ । ਤਪ ਸਾਧਤ ਜਿਹ ਬਿਧਿ ਮੁਹਿ ਆਨੋ ।
ਹੇਮਕੰਠ ਪਰਬਤ ਹੈ ਜਹਾਂ । ਸਪਤਸ੍ਰਿੰਗ ਸੰਭਿਤ ਹੈ ਤਹਾਂ । ੧
ਸਪਤ ਸ੍ਰਿੰਗਾਂ ਤਿਹ ਨਾਮੁ ਕਹਾਵਾ । ਪੰਡੁਰਾਜ ਜਹਿ ਜੋਗ ਕਮਾਵਾ ।
ਤਹ ਹਮ ਅਧਿਕ ਤਪੱਸਿਆ ਸਾਧੀ । ਮਹਾਂਕਾਠ ਕਾਲਿਕਾ ਅਰਾਧੀ । ੨
ਇਹ ਬਿਧਿ ਕਰਤ ਤਪੱਸਿਆ ਭਯੋ । ਦੂ ਤੇ ਏਕ ਰੂਪ ਹੂੰ ਗਯੋ ।
ਤਾਤ ਮਾਤ ਮੁਰ ਅਲਖ ਅਰਾਧਾ । ਬਹੁ ਬਿਧਿ ਜੋਗ ਸਾਧਨਾ ਸਾਧਾ । ੩
ਤਿਨ ਜੋ ਕਰੀ ਅਲਖ ਕੀ ਸੇਵਾ । ਤਾਂਤੇ ਭਏ ਪ੍ਰਸੰਨ ਗੁਰਦੇਵਾ ।
ਤਿਨ ਪ੍ਰਭੁ ਜਬ ਆਇਸ ਮੁਹਿ ਦੀਆ । ਤਬ ਹਮ ਜਨਮ ਕਲੂ ਮਹਿ ਲੀਆ । ੪
ਚਿਤ ਨ ਭਯੋ ਹਮਰੋ ਆਵਨ ਕਹ । ਚੁਭੀ ਰਹੀ ਸੁਤਿ ਪ੍ਰਭੁ ਚਰਨਨ ਮਹਿੰ ।
ਜਿਉਂ ਤਿਉਂ ਪ੍ਰਭੁ ਹਮ ਕੇ ਸਮਝਾਯੋ । ਇਸ ਕਹਿਕੈ ਇਹ ਲੋਕ ਪਠਾਯੋ । ੫
ਅਕਾਲ ਪੁਰਖ ਬਾਚ ਇਸ ਕੀਟ ਪ੍ਰਿਤ—

ਚੌਪਈ

ਜਬ ਪਹਿਲੇ ਹਮ ਸ੍ਰਿਸਟਿ ਬਨਾਈ । ਦਈਤ ਰਚੇ ਦੁਸਟ ਦੁਖਦਾਈ ।
ਤੇ ਭੁਜ ਬਲ ਬਵਰੇ ਹੈ ਗਏ । ਪੂਜਤ ਪਰਮ ਪੁਰਖ ਰਹਿ ਗਏ । ੬

‡ਹੈ ਹੈ ਹੈ ਭੂਯ ਲੋਕ ਭਯੋ (ਅਨੰਦਪੁਰੀ ਬੀੜ

ਤੇ ਹਮ ਤਮਕਿ ਤਨਕ ਮੋ ਖਾਪੇ । ਤਿਨ ਕੀ ਠਉਰ ਦੇਵਤਾ ਬਾਪੇ ।
 ਤੇ ਭੀ ਬਲਿ ਪੂਜਾ ਉਰਝਾਏ । ਆਪਨ ਹੀ ਪਰਮੇਸਰ ਕਹਾਏ । ੭
 ਮਹਾਂਦੇਵ ਅਵਧੂਤ ਕਹਾਯੋ । ਬਿਸਨ ਆਪ ਹੀ ਕੋ ਠਹਿਰਾਯੋ ।
 ਬ੍ਰਹਮਾ ਆਪ ਪਾਰਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੁ ਨ ਕਿਨਹੂੰ ਜਾਨਾ । ੮
 ਤਬ ਸਾਖੀ ਪ੍ਰਭ ਅਸਟ ਬਨਾਏ । ਸਾਖ ਨਮਿਤ ਦੇਖੈ ਠਹਿਰਾਏ ।
 ਤੇ ਕਹੈ 'ਕਰੋ ਹਮਾਰੀ ਪੂਜਾ । ਹਮ ਬਿਨ ਅਵਰੁ ਨ ਠਾਕੁਰ ਦੂਜਾ ।' ੯
 ਪਰਮ ਤਤ ਕੋ ਜਿਨ ਨ ਪਛਾਨਾ । ਤਿਨ ਕਰਿ ਈਸਰ ਤਿਨ ਕਹੁ ਮਾਨਾ ।
 ਕੇਤੇ ਸੂਰ ਚੰਦ੍ਰ ਕਹੁ ਮਾਨੈ । ਅਗਨਿਹੋਤੁ ਕਈ ਪਵਨ ਪ੍ਰਮਾਨੈ । ੧੦
 ਕਿਨਹੂੰ ਪ੍ਰਭੁ ਪਾਹਨ ਪਹਿਚਾਨਾ । ਨ੍ਰਾਤ ਕਿਤੇ ਜਲ ਕਰਤ ਬਿਧਾਨਾ ।
 ਕੇਤਕ ਕਰਮ ਕਰਤ ਡਰਪਾਨਾ । ਧਰਮਰਾਜ ਕੋ ਧਰਮ ਪਛਾਨਾ । ੧੧
 ਜੋ ਪ੍ਰਭੁ ਸਾਖ ਨਮਿਤ ਠਹਰਾਏ । ਤੇ ਹਿਆ ਆਇ ਪ੍ਰਭੁ ਕਹਵਾਏ ।
 ਤਾਂਕੀ ਬਾਤ ਬਿਸਰ ਜਾਤਿ ਭੀ । ਅਪਨੀ ਅਪਨੀ ਪਰਤ ਸੋਭ ਭੀ । ੧੨
 ਜਬ ਪ੍ਰਭੁ ਕੋ ਨ ਤਿਨੈ ਪਹਿਚਾਨਾ । ਤਬ ਹਰਿ ਇਨ ਮਨੁੱਛਨ ਠਹਿਰਾਨਾ
 ਤੇ ਭੀ ਬਸਿ ਮਮਤਾ ਹੁਇ ਗਏ । ਪਰਮੇਸਰ ਪਾਹਨ ਠਹਿਰੇ । ੧੩
 ਤਬ ਹਰਿ ਸਿੱਧ ਸਾਧ ਠਹਿਰਾਏ । ਤਿਨ ਭੀ ਪਰਮ ਪੁਰਖ ਨਹੀਂ ਪਾਏ ।
 ਜੇ ਕੋਈ ਹੋਤ ਭਯੋ ਜਗਿ ਸਿਆਨਾ । ਤਿਨ ਤਿਨ ਅਪਨੋ ਪੰਥੁ ਚਲਾਨਾ । ੧੪
 ਪਰਮ ਪੁਰਖ ਕਿਨਹੂੰ ਨਹ ਪਾਯੋ । ਬੈਰ ਬਾਦ ਹੋਕਾਰ ਬਦਾਯੋ ।
 ਪੇਡ ਪਾਤ ਆਪਨ ਤੇ ਜਲੈ । ਪ੍ਰਭੁ ਕੈ ਪੰਥ ਨ ਕੋਊ ਚਲੈ । ੧੫
 ਜਿਨ ਜਿਨਿ ਤਨਿਕ ਸਿੱਧਿ ਕੇ ਪਾਯੋ । ਤਿਨ ਤਿਨ ਅਪਨਾ ਰਾਹੁ ਚਲਾਯੋ
 ਪਰਮੇਸਰ ਨ ਕਿਨਹੂੰ ਪਹਿਚਾਨਾ । 'ਮਮ' ਉਚਾਰਤੇ ਭਯੋ ਦਿਵਾਨਾ । ੧੬
 ਪਰਮ ਤੱਤ ਕਿਨਹੂੰ ਨ ਪਛਾਨਾ । ਆਪ ਆਪ ਭੀਤਰਿ ਉਰਝਾਨਾ ।
 ਤਬ ਜੇ ਜੇ ਰਿਖਿਰਾਜ ਬਨਾਏ । ਤਿਨ ਆਪਨ ਪੁਨ ਸਿੰਮ੍ਰਿਤ ਚਲਾਏ । ੧੭
 ਜੇ ਸਿੰਮ੍ਰਿਤਨ ਕੇ ਭਏ ਅਨੁਰਾਗੀ । ਤਿਨ ਤਿਨ ਕ੍ਰਿਆ ਬ੍ਰਹਮ ਕੀ ਤਿਆਗੀ ।
 ਜਿਨ ਮਨ ਹਰਿ ਚਰਨਨ ਠਹਰਾਯੋ । ਸੋ ਸਿੰਮ੍ਰਿਤਨ ਕੇ ਰਾਹ ਨ ਆਯੋ । ੧੮
 ਬ੍ਰਹਮਾ ਚਾਰ ਹੀ ਬੇਦ ਬਨਾਏ । ਸਰਬ ਲੋਕ ਤਿਹ ਕਰਮ ਚਲਾਏ ।
 ਜਿਨ ਕੀ ਲਿਵ ਹਰਿ ਚਰਨਨ ਲਾਗੀ । ਤੇ ਬੇਦਨ ਤੈ ਭਏ ਤਿਆਗੀ । ੧੯
 ਜਿਨ ਮਤ ਬੇਦ ਕਤੇਬਨ ਤਿਆਗੀ । ਪਾਰਬ੍ਰਹਮ ਕੇ ਭਏ ਅਨੁਰਾਗੀ
 ਤਿਨ ਕੈ ਗੁੜ ਮੱਤ ਜੇ ਚਲਹੀ । ਭਾਤਿ ਅਨੇਕ ਦੁਖਨ ਸਬ ਦਲਹੀ । ੨੦

ਜੇ ਜੇ ਸਹਤ ਜਾਤਨ ਸੰਦੇਹਿ । ਪ੍ਰਭ ਕੇ ਸੰਗ ਨ ਛੋਡਤ ਨੇਹ ।
 ਤੇ ਤੇ ਪਰਮ ਪੁਰੀ ਕਹ ਜਾਹੀ । ਤਿਨ ਹਰਿ ਸਿਉ ਅੰਤਰੁ ਕਛੁ ਨਾਹੀ । ੨੬
 ਜੇ ਜੇ ਜੀਯ ਜਾਤਨ ਤੇ ਡਰੇ । ਪਰਮ ਪੁਰਖ ਤਜਿ ਤਿਨ ਮਗ ਪਰੇ ।
 ਤੇ ਤੇ ਨਰਕ ਕੁੰਡ ਮੋ ਪਰਹੀ । ਬਾਰ ਬਾਰ ਜਗ ਮੋ ਬਪੁ ਧਰਹੀ । ੨੭
 ਤਬ ਹਰਿ ਬਹੁਰ ਦੱਤ ਉਪਜਾਇਓ । ਤਿਨ ਭੀ ਅਪਨਾ ਪੰਥ ਚਲਾਇਓ ।
 ਕਰ ਮੋ ਨਖ ਸਿਰ ਜਟਾ ਸਵਾਰੀ । ਪ੍ਰਭੁ ਕੀ ਕ੍ਰਿਆ ਨ ਕਛੁ ਬਿਚਾਰੀ । ੨੮
 ਪੁਨਿ ਹਰਿ ਗੋਰਖ ਕੇ ਉਪਰਾਜਾ । ਸਿਖ ਕਰੇ ਤਿਨਹੂੰ ਬਡ ਰਾਜਾ ।
 ਸ੍ਵਨ ਫਾਰਿ ਮੁਦਾ ਦੁਐ ਡਾਰੀ । ਹਰਿ ਕੀ ਪ੍ਰੀਤ ਗੀਤ ਨ ਬਿਚਾਰੀ । ੨੯
 ਪੁਨਿ ਹਰਿ ਰਾਮਾਨੰਦ ਕੋ ਕਰਾ । ਭੇਸ ਬੈਰਾਗੀ ਕੋ ਜਿਨ ਧਰਾ ।
 ਕੰਠੀ ਕੰਠਿ ਕਾਠ ਕੀ ਡਾਰੀ । ਪ੍ਰਭੁ ਕੀ ਕ੍ਰਿਆ ਨ ਕਛੁ ਬਿਚਾਰੀ । ੩੦
 ਜੇ ਪ੍ਰਭੁ ਪਰਮ ਪੁਰਖ ਉਪਜਾਏ । ਤਿਨ ਤਿਨ ਅਪਨੇ ਰਾਹ ਚਲਾਏ ।
 ਮਹਿਦੀਨ ਤਬ ਪ੍ਰਭ ਉਪਰਾਜਾ । ਅਰਬ ਦੇਸ ਕੋ ਕੀਨੋ ਰਾਜਾ । ੩੧
 ਤਿਨ ਭੀ ਏਕ ਪੰਥ ਉਪਰਾਜਾ । ਲਿੰਗ ਬਿਨਾ ਕਾਨੇ ਸਭ ਰਾਜਾ ।
 ਸਭ ਤੇ ਅਪਨਾ ਨਾਮੁ ਜਪਾਯੋ । ਸਤਿਨਾਮ ਕਾਹੂੰ ਨ ਦ੍ਰਿੜਾਯੋ । ੩੨
 ਸਭ ਅਪਨੀ ਅਪਨੀ ਉਰਤਾਨਾ । ਪਾਰਬ੍ਰਹਮ ਕਾਹੂੰ ਨ ਪਛਾਨਾ ।
 ਤਪ ਸਾਧਤ ਹਰਿ ਮੋਹਿ ਬੁਲਾਯੋ । ਇਮ ਕਹਿਕੈ ਇਹ ਲੋਕ ਪਠਾਯੋ । ੩੩

ਚੋਪਈ

ਅਕਾਲ-ਪੁਰਖ ਬਾਚ—

ਮੈ ਅਪਨਾ ਸੁਤ ਤੋਹਿ ਨਿਵਾਜਾ । ਪੰਥ ਪ੍ਰਚੁਰ ਕਰਬੇ ਕਹੁ ਸਾਜਾ ।
 ਜਾਹਿ ਤਹਾ ਤੈ ਧਰਮੁ ਚਲਾਇ । ਕੁਬੁਧਿ ਕਰਨ ਤੇ ਲੋਕ ਹਟਾਇ । ੨੯

ਦੋਹਰਾ

ਕਬਿਬਾਚ—

ਨ ਦ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ।
 ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ । ੩੦

ਚੋਪਈ

ਇਹ ਕਾਰਨਿ ਪ੍ਰਭੁ ਮੋਹਿ ਪਠਾਯੋ । ਤਬ ਮੈ ਜਗਤ ਜਨਮ ਧਰਿ ਆਯੋ ।
 ਜਿਮ ਤਿਨ ਕਹੀ ਇਨੈ ਤਿਮ ਕਹਿਹੋ । ਔਰ ਕਿਸੂ ਤੇ ਬੈਰ ਨ ਗਹਿਹੋ । ੩੧
 ਜੋ ਹਮਕੋ ਪਰਮੇਸਰ ਉਚਰਿਹੈ । ਤੇ ਸਭ ਨਰਕ ਕੁੰਡ ਮਹਿ ਪਰਿਹੈ ।
 ਮੈ ਕੋ ਦਾਸ ਭਵਨ ਕਾ ਜਾਨੋ । ਯਾ ਮੈ ਭੇਦ ਨ ਰੰਚ ਪਛਾਨੋ । ੩੨

ਮੈਂ ਹੋ ਪਰਮ ਪੁਰਖ ਕੇ ਦਾਸਾ । ਦਖਨ ਆਯ ਜਗਤ ਤਮਾਸਾ ।
ਜੋ ਪੁਭੁ ਜਗਤਿ ਕਹਾ ਸੋ ਕਹਿਹੋਂ । ਸਿ੍ਰੁਤ ਲੋਕ ਤੇ ਮੋਨ ਨ ਰਹਿਹੋਂ । ੩੩

ਨਰਾਜ ਛੰਦ

ਕਹਿਓ ਪੁਭੂ ਸੁ ਭਾਖਿਹੋਂ । ਕਿਸੂ ਨ ਕਾਨ ਰਾਖਿਹੋਂ ।
ਕਿਸੂ ਨ ਭਖ ਭੀਜਹੋਂ । ਅਲੇਖ ਬੀਜ ਬੀਜਹੋਂ । ੩੪
ਪਖਾਣ ਪੂਜਹੋਂ ਨਹੀ । ਨ ਭੇਖ ਭੀਜਹੋਂ ਕਹੀਂ ।
ਅਨੰਤ ਨਾਮੁ ਗਾਇ ਹੋਂ । ਪਰਮ ਪੁਰਖ ਪਾਇ ਹੋਂ । ੩੫
ਜਟਾ ਨ ਸੀਸ ਧਾਰਿਹੋਂ । ਨ ਮੁੰਦ੍ਰਕਾ ਸੁਧਾਰਿ ਹੋਂ ।
ਨ ਕਾਨ ਕਾਹੂ ਕੀ ਧਤੋਂ । ਕਹਿਓ ਪੁਭੂ ਸੁ ਮੈਂ ਕਰੋਂ । ੩੬
ਭਜੋ ਸੁ ਏਕ ਨਾਮਯੰ । ਜੁ ਕਾਮ ਸਰਬ ਠਾਮਯੰ ।
ਨ ਜਾਪ ਆਨ ਕੋ ਜਪੋਂ । ਨ ਅਉਰ ਬਾਪਨਾ ਬਪੋਂ । ੩੭
ਬਿਅੰਤ ਨਾਮੁ ਧਿਆਇ ਹੋਂ । ਪਰਮ ਜੋਤਿ ਪਾਇ ਹੋਂ ।
ਨ ਧਿਆਨ ਆਨ ਕੋ ਧਰੋਂ । ਨ ਨਾਮ ਆਨ ਉਚਰੋਂ । ੩੮
ਤਵੱਕ ਨਾਮ ਰੱਤਿਯੰ । ਨ ਆਨ ਮਾਨ ਮਤਿਅੰ ।
ਪਰੱਮ ਧਿਆਨ ਧਾਰੀਅੰ । ਅਨੰਤ ਪਾਪ ਟਾਰੀਅੰ । ੩੯
ਤੁਮੇਵ ਰੂਪ ਰਚਿਅੰ । ਨ ਆਨ ਦਾਨ ਮਚਿਅੰ ।
ਤਵੱਕ ਨਾਮ ਉਚਾਰੀਅੰ । ਅਨੰਤ ਦੂਖ ਟਾਰੀਅੰ । ੪੦

ਚੌਪਈ

ਜਿਨ ਜਿਨ ਨਾਮ ਤਿਹਾਰੋ ਧਿਆਇਆ । ਦੂਖ ਪਾਪ ਤਿਹ ਨਿਕਟ ਨ ਆਇਆ ।
ਜੇ ਜੇ ਅਉਰ ਧਿਆਨ ਕੋ ਧਰਹੀ । ਬਹਿਸ ਬਹਿਸ ਬਾਦਨ ਤੇ ਮਰ ਹੀ । ੪੧
ਹਮ ਏਹ ਕਾਜ ਜਗਤ ਮੋ ਆਏ । ਧਰਮ ਹੇਤ ਗੁਰਦੇਵ ਪਠਾਏ ।
ਜਹਾਂ ਤਹਾਂ ਤੁਮ ਧਰਮ ਬਿਥਾਰੋ । ਦੁਸਟ ਦੋਖੀਅਨ ਪਕਰਿ ਪਛਾਰੋ । ੪੨
ਯਾਹੀ ਕਾਜ ਧਰਾ ਹਮ ਜਨਮੰ । ਸਮਝ ਲੇਹੁ ਸਾਧੂ ਸਭ ਮਨਮੰ ।
ਧਰਮ ਚਲਾਵਨ ਸੰਤ ਉਬਾਰਨ । ਦੁਸਟ ਸਭਨ ਕੋ ਮੂਲ ਉਪਾਰਨ । ੪੩
ਜੇ ਜੇ ਭਏ ਪਹਿਲ ਅਵਤਾਰਾ । ਆਪੁ ਆਪੁ ਤਿਨ ਜਾਪੁ ਉਚਾਰਾ ।
ਪੁਭ ਦੋਖੀ ਕੋਈ ਨ ਬਿਦਾਰਾ । ਧਰਮ ਕਰਨ ਕੋ ਰਾਹੁ ਨ ਡਾਰਾ । ੪੪
ਜੇ ਜੇ ਗਉਸਾਂ ਅੰਬੀਆ ਭਏ । ਮੈਂ ਮੈਂ ਕਰਤ ਜਗਤ ਤੇ ਗਏ ।
ਮਹਾਂ ਪੁਰਖ ਕਾਹੂ ਨ ਪਛਾਨਾ । ਕਰਮ ਧਰਮ ਕੋ ਕਛੂ ਨ ਜਾਨਾ । ੪੫

ਅਵਰਨ ਕੀ ਆਸਾ ਕਿਛੁ ਨਾਹੀ । ਏਕੈ ਆਸ ਧਰੋ ਮਨ ਮਾਹੀ ।
ਆਨ ਆਸ ਉਕਰਜਤ ਕਿਛੁ ਨਾਹੀ । ਵਾਂ ਕੀ ਆਸ ਧਰੋ ਮਨ ਮਾਹੀ । ੪੬

ਦੋਹਰਾ

ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ ।
ਕਾਲ ਨ ਸਕਤ ਬਚਾਇ ਕੈ ਫੋਕਟ ਧਰਮ ਨਿਦਾਨ । ੪੭

ਚੋਪਈ

ਕਈ ਕੋਟਿ ਮਿਲਿ ਪਤਤ ਕੁਰਾਨਾ । ਬਾਚਤ ਕਿਤੇ ਪੁਰਾਨ ਅਜਾਨਾ ।
ਅੰਤ ਕਾਲ ਕੋਈ ਕਾਮ ਨਾ ਆਵਾ । ਦਾਵ ਕਾਲ ਕਾਹੂ ਨ ਬਚਾਵਾ । ੪੮
ਕਿਉ ਨ ਜਪੋ ਤਾਂਕੋ ਤੁਮ ਭਾਈ । ਅੰਤਕਾਲ ਜੇ ਹੋਇ ਸਹਾਈ ।
ਫੋਕਟ ਧਰਮ ਲਖੋ ਕਰ ਭਰਮਾ । ਇਨ ਤੇ ਸਰਤ ਨ ਕੋਈ ਕਰਮਾ । ੪੯
ਇਹ ਕਾਰਨ ਪ੍ਰਭੁ ਹਮੈ ਬੁਲਾਯੋ । ਭੇਦੁ ਭਾਖਿ ਇਹੁ ਲੋਕ ਪਠਾਯੋ ।
ਜੋ ਤਿਨ ਕਹਾ ਸੁ ਸਭਨ ਉਚਰੋ । ਡਿਭ ਵਿਭਿ ਕਛੁ ਨੈਕੁ ਨ ਕਰੋ । ੫੦

ਰਸਾਵਲ ਛੰਦ

ਨ ਜਟਾ ਮੂੰਡ ਧਾਰੋ । ਨ ਮੁੰਦ੍ਰਕਾ ਸਵਾਰੋ । ਜਪੋ ਤਾਸ ਨਾਮੰ । ਸਰੈ ਸਰਬ ਕਾਮੰ । ੫੧
ਨ ਨੈਨੰ ਮਿਚਾਉੰ । ਨ ਡਿਭੰ ਦਿਖਾਉੰ । ਨ ਕੁਕਰਮੰ ਕਮਾਉੰ । ਨ ਭੇਖੀ ਕਹਾਉੰ । ੫੨

ਚੋਪਈ

ਜੇ ਜੇ ਭੇਖ ਸੁ ਤਨ ਮੈ ਧਾਰੋ । ਤੇ ਪ੍ਰਭੁ ਜਨ ਕਛੁ ਕੈ ਨ ਬਿਚਾਰੋ ।
ਸਮਝ ਲੇਹੁ ਸਭ ਜਨ ਮਨ ਮਾਹੀ । ਡਿਭਨ ਮੈ ਪਰਮੇਸੁਰ ਨਾਹੀ । ੫੩
ਜੇ ਜੇ ਕਰਮ ਕਰ ਡਿਭ ਦਿਖਾਹੀ । ਤਿਨ ਪਰ ਲੋਗਨ ਮੋ ਗਤਿ ਨਾਹੀ ।
ਜੀਵਤ ਚਲਤ ਜਗਤ ਕੇ ਕਾਜਾ । ਸ੍ਰਾਂਗ ਦੇਖਿ ਕਰਿ ਪੂਜਤ ਰਾਜਾ । ੫੪
ਸੁਆਗਨ ਮੈ ਪਰਮੇਸਰ ਨਾਹੀ । ਖੋਜ ਫਿਰੈ ਸਭ ਹੀ ਕੋ ਕਾਹੀ ।
ਅਪਨੋ ਮਨੁ ਕਰ ਮੈ ਜਿਹ ਆਨਾ । ਪਾਰਬ੍ਰਹਮ ਕੋ ਤਿਨੀ ਪਛਾਣਾ । ੫੫

ਦੋਹਰਾ

ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ ।
ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ । ੫੬

ਚੋਪਈ

ਜੇ ਜੇ ਜਗ ਕੋ ਡਿਭ ਦਿਖਾਵੈ । ਲੋਗਨ ਮੂੰਡ ਅਧਿਕ ਸੁਖੁ ਪਾਵੈ ।
ਨਾਸਾਂ ਮੂੰਦ ਕਰੇ ਪ੍ਰਣਾਮੰ । ਫੋਕਟ ਧਰਮ ਨ ਕਉਡੀ ਕਾਮੰ । ੫੭

ਫੁੱਕਟ ਧਰਮ ਜਿਤੇ ਜਗ ਕਰਹੀ । ਨਰਕ ਕੁੰਡ ਭੀਤਰ ਤੇ ਪਰਹੀ ।
ਹਾਥ ਹਲਾਏ ਸੁਰਗ ਨ ਜਾਹੂ । ਜੋ ਮਨੁ ਜੀਤ ਸਕਾ ਨਹੀਂ ਕਾਹੂ । ੫੮

ਕਬਿ ਬਾਚ

ਜੇ ਨਿਜ ਪ੍ਰਭ ਮੇਂ ਸੋ ਕਹਾ ਸੋ ਕਹਿਹੋਂ ਜਗ ਮਾਂਹਿ ।
ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੰ ਜਾਹਿ । ੫੯

ਦੋਹਰਾ

ਹਰਿ ਹਰਿਜਨ ਦੁਇ ਏਕ ਹੈਂ ਬਿਬ ਬਿਚਾਰ ਕਛੁ ਨਾਹਿ ।
ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹਿ । ੬੦

ਚੌਪਈ

ਜੇ ਜੇ ਬਾਦਿ ਕਰਤ ਹੰਕਾਰਾ । ਤਿਨ ਤੇ ਭਿੰਨ ਰਹਤ ਕਰਤਾਰਾ ।
ਬੇਝ ਕਛੈਬ ਬਿਖੈ ਹਰਿ ਨਾਹੀ । ਜਾਨ ਲੇਹੁ ਹਰਿ ਜਨ ਮਨ ਮਾਹੀਂ । ੬੧
ਆਖ ਮੂੰਦਿ ਕੋਉ ਡਿੰਭ ਦਿਖਾਵੈ । ਆਂਧਰ ਕੀ ਪਦਵੀ ਕਹਿ ਪਾਵੈ ।
ਆਖਿ ਮੀਚ ਮਗ ਸੂਝ ਨ ਜਾਈ । ਤਾਹਿ ਅਨੰਤ ਮਿਲੈ ਕਿਮ ਭਾਈ । ੬੨
ਬਹੁ ਬਿਸਥਾਰ ਕਹ ਲਉ ਕੋਈ ਕਹੈ । ਸਮਝਤ ਬਾਤਿ ਬਥਤ ਹੁਐ ਰੰਹੈ ।
ਰਸਨਾ ਧਰੈ ਕਈ ਜੋ ਕੋਟਾ । ਤਦਪਿ ਗਨਤੇ ਤਿਹ ਪਰਤ ਸੁ ਤੋਟਾ । ੬੩

ਦੋਹਰਾ

ਜਬ ਆਇਸੁ ਪ੍ਰਭ ਕੋ ਭਯੋ ਜਨਮੁ ਧਰਾ ਜਗ ਆਇ ।
ਅਬ ਮੈ ਕਥਾ ਸੁਣੋਪ ਤੇ ਸਭਹੂੰ ਕਹਤ ਸੁਨਾਇ । ੬੪ ।
ਇਤਿ ਸ੍ਰੀ ਬਚਿਤ੍ਰ ਨਾਟਕ ਫ੍ਰੰਬੇ ਆਗਿਆ ਕਾਲ ਜਗ ਪ੍ਰਵੇਸ ਕਰਨ
ਨਾਮ ਖਸਟਮੋ ਧਿਆਇ ਸਮਾਪਤਮਸਤੁ ਸੁਭਮਸਤੁ । ੬ ।

ਅਬ ਕੇਬਿ ਜਨਮ ਕਥਨੰ । ਚੌਪਈ

ਮੁਰ ਪਿਤ ਪੂਰਬ ਕੀਅਸਿ ਪਿਆਨਾ । ਭਾਂਤਿ ਭਾਂਤਿ ਕੇ ਤੀਰਥਿ ਨਾਨਾ ।
ਜਬ ਹੀ ਜਾਤ ਤ੍ਰਿਖੇਣੀ ਭਏ । ਪੁੰਨ ਦਾਨ ਦਿਨ ਕਰਤ ਬਿਭਏ । ੧
ਤਹੀ ਪ੍ਰਕਾਸ਼ ਹਮਾਰਾ ਭਇਓ । ਪਟਨਾ ਸ਼ਹਰ ਬਿਖੈ ਭਵ ਲਇਓ ।
ਮੱਦੁ ਦੇਸ ਹਮ ਕੋ ਲੇ ਆਏ । ਭਾਂਤਿ ਭਾਂਤਿ ਦਾਈਅਨ ਦੁਲਰਾਏ । ੨
ਗੀਨੀ ਅਨਿਕ ਭਾਂਤਿ ਤਨ ਰੋਛਾ । ਦੀਨੀ ਭਾਂਤਿ ਭਾਂਤਿ ਕੀ ਸਿੱਛਾ ।
ਜਬ ਹਮ ਧਰਮ ਕਥਮ ਮੋ ਆਏ । ਵੇਵਲੋਕ ਤਬ ਪਿਤਾ ਸਿਧਾਏ । ੩

ਅਥ ਰਾਜ ਸਾਜ ਕਥਨੰ

ਚੌਪਈ

ਰਾਜ ਸਾਜ ਹਮ ਪਰ ਜਬ ਆਯੋ । ਜਥਾ ਖਕਤਿ ਤਬ ਧਰਮ ਚਲਾਯੋ ।
ਭਾਂਤਿ ਭਾਂਤਿ ਬਨ ਖੇਲ ਸ਼ਿਕਾਰਾ । ਮਾਰੇ ਗੀਛ ਰੋਝ ਝੰਖਾਰਾ । ੧
ਦੇਸ ਚਾਲ ਹਮ ਤੇ ਪੁਨਿ ਭਈ । ਸ਼ਹਰ ਪਾਂਵਟਾ ਕੀ ਸੁਧਿ ਲਈ ।
ਕਾਲਿੰਦ੍ਰੀ ਤਟਿ ਕਰੇ ਬਿਲਾਸਾ । ਅਨਿਕ ਭਾਤ ਕੇ ਪੇਖ ਤਮਾਸਾ । ੨
ਤਹ ਕੇ ਸਿੰਘ ਘਨੇ ਚੁਨਿ ਮਾਰੇ । ਰੋਝ ਗੀਛ ਬਹੁ ਭਾਂਤਿ ਬਿਦਾਰੇ ।
ਫਤੇ ਸ਼ਾਹ ਕੋਪਾ ਤਬਿ ਰਾਜਾ । ਲੋਹ ਪਰਾ ਹਮ ਸੋ ਬਿਨੁ ਕਾਜਾ । ੩ ।
* * *
ਭਈ ਜੀਤ ਮੇਰੀ । ਕ੍ਰਿਪਾ ਕਾਲ ਕੇਰੀ । ਰਣੰ ਜੀਤਿ ਆਏ ਜਯੰ ਗੀਤ ਗਾਏ । ੩੪ ।

ਚਾਰਣੀ ਦੋਹਰਾ

ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ ।
ਛੇ ਨ ਸਕੇ ਤਿਹ ਛਾਂਹਿ ਕੋ ਨਿਹਫਲ ਜਾਇ ਗਵਾਰਿ । ੨੪
ਜੋ ਸਾਧੂ ਸਰਣੀ ਪਰੇ ਤਿਨ ਕੇ ਕਵਨ ਬਿਚਾਰ ।
ਦੰਤ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰ । ੨੫ [ਅਧਿਆ ੧੩]

ਚੌਪਈ

ਸਰਬ ਕਾਲ ਸਭ ਸਾਧ ਉਬਾਰੇ । ਦੁਖ ਦੇ ਕੇ ਦੋਖੀ ਸਭ ਮਾਰੇ ।
ਅਦਭੁਤਿ ਗਤਿ ਭਗਤਨ ਦਿਖਰਾਈ । ਸਭ ਸੰਕਟ ਤੇ ਲਏ ਬਚਾਈ । ੧
ਸਭ ਸੰਕਟ ਤੇ ਸੰਤ ਬਚਾਏ । ਸਭ ਕੰਟਕ ਕੰਟਕ ਜਿਮ ਘਾਏ ।
ਦਾਸ ਜਾਨ ਮੁਹਿ ਕਰੀ ਸਹਾਇ । ਆਪ ਹਾਥ ਦੇ ਲਯੋ ਬਚਾਇ । ੨
ਅਬ ਜੋ ਜੋ ਮੈਂ ਲਖੇ ਤਮਾਸਾ । ਸੋ ਸੋ ਕਰੋ ਤੁਮੈ ਅਰਦਾਸਾ ।
ਜੋ ਪ੍ਰਭ ਕਿਰਪਾ ਕਟਾਛ ਦਿਖੈ ਹੈ । ਸੋ ਤਵ ਦਾਸ ਉਚਾਰਤ ਜੈਹੈ । ੩
ਜਿਹ ਜਿਹ ਬਿਧਿ ਮੈਂ ਲਖੇ ਤਮਾਸਾ । ਚਾਹਤ ਤਿਨਕੋ ਕੀਯੋ ਪ੍ਰਕਾਸ਼ਾ ।
ਜੋ ਜੋ ਜਨਮ ਪੂਰਬਲੈ ਹੋਰੇ । ਕਹਿਹੋਂ ਸੁ ਪ੍ਰਭੁ ਪਰਾਕ੍ਰਮ ਤੇਰੇ । ੪
ਸਰਬ ਕਾਲ ਹੈ ਪਿਤਾ ਅਪਾਰਾ । ਦੇਵਿ ਕਾਲਕਾ ਮਾਤ ਹਮਾਰਾ ।
ਮਨੁਆ ਗੁਰ ਮੁਰਿ ਮਨਸਾ ਮਾਈ । ਜਿਨ ਮੋ ਕੋ ਸੁਭ ਕ੍ਰਿਪਾ ਪੜਾਈ । ੫
ਜਬ ਮਨਸਾ ਮਨ ਮਯਾ ਬਿਚਾਰੀ । ਗੁਰ ਮਨੁਆ ਕਹ ਕਹਿਯੋ ਸੁਧਾਰੀ ।
ਜੇ ਜੇ ਚਰਿਤ ਪੁਰਾਤਨ ਲਹੇ । ਤੇ ਤੇ ਅਬ ਚਹੀਅਤ ਹੈ ਕਹੇ । ੬

ਸਰਬ-ਕਾਲ ਕਰੁਣਾ ਤਬ ਭਰੇ । ਸੇਵਕ ਜਾਨ ਦਯਾ ਰਸ ਢਰੇ ।
ਜੋ ਜੋ ਜਨਮ ਪੂਰਬਲੇ ਭਯੋ । ਸੋ ਸੋ ਸਭ ਸਿਮਰਣ ਕਰ ਦਯੋ । ੭*
ਮੋ ਕੋ ਇਤੀ ਹੁਤੀ ਕਹਿੰ ਸੁੱਧੋ । ਜਸ ਪ੍ਰਭ ਦਈ ਕ੍ਰਿਪਾ ਕਰਿ ਬੁੱਧੋ ।
ਸਰਬ ਕਾਲ ਤਬ ਭਏ ਦਇਆਲਾ । ਲੋਹ ਰੱਛ ਹਮ ਕੋ ਸਬ ਕਾਲਾ । ੮
ਸਰਬ ਕਾਲ ਰੱਛਾ ਸਬ ਕਾਲ । ਲੋਹ ਰੱਛ ਸਰਬਦਾ ਬਿਸਾਲ ।
ਦੀਨ ਭਯੋ ਤਵ ਕ੍ਰਿਪਾ ਲਖਾਈ । ਐਤੋ ਫਿਰੋ ਸਭਨ ਭਯੋ ਰਾਈ । ੯ ।
[ਅਧਿਆ ੧੪

ਚੌਥੀਸ ਅਉਤਾਰ ਦੀ ਭੂਮਿਕਾ

ਚੌਪਈ

ਜਬ ਜਬ ਹੋਤ ਅਰਿਸਟ ਅਪਾਰਾ । ਤਬ ਤਬ ਦੇਹ ਧਰਤ ਅਵਤਾਰਾ ।
ਕਾਲ ਸਬਨ ਕੋ ਪੇਖ ਤਮਾਸਾ । ਅੰਤਹ ਕਾਲ ਕਰਤ ਹੈ ਨਾਸਾ । ੨
ਕਾਲ ਸਬਨ ਕਾ ਕਰਤ ਪਸਾਰਾ । ਅੰਤ ਕਾਲ ਸੋਈ ਖਾਪਨਹਾਰਾ ।
ਆਪਨਿ ਰੂਪ ਅਨੰਤ ਨ ਧਰਹੀ । ਆਪਹਿ ਮਧ ਲੀਨ ਪੁਨ ਕਰਹੀ । ੩
ਇਨਮਹਿ ਸਿਸੁਟਿਸੁ ਦਸਅਵਤਾਰਾ । ਜਿਨ ਮਹਿ ਰਮਿਆ ਰਾਮ ਹਮਾਰਾ ।
ਅਨਤ ਚਤੁਰ ਦਸ ਗਨ ਅਵਤਾਰੂ । ਕਹੋ ਜੁ ਤਿਨ ਤਿਨ ਕੀਏ ਅਖਾਰੂ । ੪
ਕਾਲ ਆਪਨੋ ਨਾਮੁ ਛਿਪਾਈ । ਅਵਰਨ ਕੇ ਸਿਰਿ ਦੇ ਬੁਰਿਆਈ ।
ਆਪਨ ਰਹਿਤ ਨਿਰਾਲਮ ਜਗ ਤੇ । ਜਾਨ ਲਏ ਜਾਨਾ ਮੈ ਤਬ ਤੇ । ੫
ਆਪੇ ਰਚੇ ਆਪੇ ਕਲ ਘਾਏ । ਅਵਰਨ ਕੈ ਦੈ ਮੂੰਡ ਹਤਾਏ ।
ਆਪ ਨਿਰਾਲਮ ਰਹਾ ਨ ਪਾਯਾ । ਤਾਂਤੇ ਨਾਮੁ ਬਿਅੰਤ ਕਹਾਯਾ । ੬
ਜੋ ਚਉਥੀਸ ਅਵਤਾਰ ਕਹਾਏ । ਤਿਨ ਭੀ ਤੁਮ ਪ੍ਰਭ ਤਨਕ ਨ ਪਾਏ ।
ਸਭ ਹੀ ਜਗ ਭਰਮੇ ਭਵਰਾਯੋ । ਤਾਂ ਤੇ ਨਾਮੁ ਬਿਅੰਤ ਕਹਾਯੋ । ੭
ਸਭ ਹੀ ਛਲਤ ਨ ਆਪੁ ਛਲਾਯਾ । ਤਾਂ ਤੇ ਛਲੀਆ ਆਪ ਕਹਾਯਾ ।
ਸੰਤਨ ਦੁਖੀ ਨਿਰਖਿ ਅਕੁਲਾਵੈ । ਦੀਨਬੰਧੁ ਤਾਂ ਤੇ ਕਹਲਾਵੈ । ੮
ਅੰਤ ਕਰਤ ਸਭ ਜਗ ਕੋ ਕਾਲਾ । ਨਾਮੁ 'ਕਾਲ' ਤਾਂਤੇ ਜਗ ਡਾਲਾ ।
ਸਮੇ ਸੰਤ ਪਰ ਹੋਤ ਸਹਾਈ । ਤਾਂਤੇ ਸੰਗਯਾ ਸੰਤ ਸੁਨਾਈ । ੯
ਨਿਰਖ ਦੀਨ ਪਰ ਹੋਤ ਦਿਆਰਾ । ਦੀਨਬੰਧੁ ਹਮ ਤਬੈ ਬਿਚਾਰਾ ।
ਸੰਤਨ ਪਰ ਕਰੁਣਾ ਰਸ ਢਰਈ । ਕਰੁਣਾ ਨਿਧਿ ਜਗ ਤਬੈ ਉਚਰਈ । ੧੦

* ਭਾਵ ਅਵਤਾਰ ਮਾਲਾ ਤੋ ਹੈ ।

ਸੰਕਟ ਹਰਤ ਸਾਧਣਨ ਸਦਾ । ਸੰਕਟ ਹਰਣ ਨਾਮੁ ਭਯੋ ਤਦਾ ।
 ਦੁਖ ਦਾਹਤ ਸੰਤਨ ਕੇ ਆਯੋ । ਦੁਖ ਦਾਹਨ ਪ੍ਰਭ ਤਦਿਨ ਕਹਾਯੋ । ੧੧
 ਰਹਾ ਅਨੰਤ ਅੰਤ ਨਹੀ ਪਾਯੋ । ਯਾਂਤੇ ਨਾਮ ਬਿਅੰਤ ਕਹਾਯੋ ।
 ਜਗ ਮੋ ਰੂਪ ਸਭਨ ਕੇ ਧਰਤਾ । ਯਾਂਤੇ ਨਾਮ ਬਖਾਨੀਯਤ ਕਰਤਾ । ੧੨
 ਕਿਨਹੂੰ ਕਹੂੰ ਨ ਤਾਹਿ ਲਖਾਯੋ । ਇਹ ਕਰਿ ਨਾਮੁ ਅਲਖ ਕਹਾਯੋ ।
 ਜੋਨਿ ਜਗਤ ਮੋ ਕਬਹੂੰ ਨ ਆਯਾ । ਯਾਂਤੇ ਸੁਭੋ ਅਜੋਨਿ ਕਹਾਯਾ । ੧੩
 ਬ੍ਰਹਮਾਦਿਕ ਸਭਹੀ ਪਦ ਹਾਰੇ । ਬਿਖੁਨ ਮਹੇਸ਼ੁਰ ਕਉਨ ਬਿਚਾਰੇ ।
 ਚੰਦ ਸੂਰ ਜਿਨਿ ਕਰੇ ਬਿਚਾਰਾ । ਤਾਂਤੇ ਜਾਨੀਯਤ ਹੈ ਕਰਤਾਰਾ । ੧੪
 ਸਦਾ ਅਭੇਖ ਅਭੇਖੀ ਰਹਈ । ਤਾਂਤੇ ਜਗਤ ਅਭੇਖੀ ਕਹਈ ।
 ਅਲਖ ਰੂਪ ਕਿਨਹੂੰ ਨਹੀ ਜਾਨਾ । ਤਿਹ ਕਰ ਜਾਤ ਅਲੇਖ ਬਖਾਨਾ । ੧੫
 ਰੂਪ ਅਨੂਪ ਸਰੂਪ ਅਪਾਰਾ । ਭੇਖ ਅਭੇਖ ਸਭਨ ਤੇ ਨਿਆਰਾ ।
 ਦਾਇਕ ਸਭੋ ਅਜਾਚੀ ਸਭ ਤੇ । ਜਾਨ ਲਯੋ ਕਰਤਾ ਹਮ ਤਬਤੇ । ੧੬
 ਲਗਨ ਸ਼ਗਨ ਤੇ ਰਹਤ ਨਿਰਾਲਮ । ਹੈ ਯਹੁ ਕਥਾ ਜਗਤ ਮੈਂ ਮਾਲੁਮ ।
 ਜੰਤ੍ਰ ਮੰਤ੍ਰ ਤੰਤ੍ਰ ਨ ਰਿਝਾਯਾ । ਭੇਖ ਕਰਤ ਕਿਨਹੂੰ ਨਹਿ ਪਾਯਾ । ੧੭
 ਜਗ ਆਪਨ ਆਪਨ ਉਰਝਾਨਾ । ਪਾਰਬ੍ਰਹਮ ਕਾਹੂ ਨ ਪਛਾਨਾ ।
 ਇਕ ਪਤ੍ਰੀਅਨ ਕਬਰਨ ਵੈ ਜਾਹੀ । ਦੁਹੂੰ ਅਨ ਮੈ ਪਰਮੇਸ਼ੁਰ ਨਾਹੀ । ੧੮
 ਏ ਦੋਊ ਮੋਹ ਬਾਦ ਮੋ ਪਚੇ । ਇਨ ਤੇ ਨਾਥ ਨਿਰਾਲੇ ਬਚੇ ।
 ਜਾਂਤੇ ਛੁਟਿ ਗਯੋ ਭ੍ਰਮ ਉਰ ਕਾ । ਤਿਹ ਆਗੈ ਹਿੰਦੂ ਕਿਆ ਤਰਕਾ । ੧੯
 ਇਕ ਤਸਬੀ ਇਕ ਮਾਲਾ ਧਰਹੀ । ਏਕ ਕੁਰਾਨ ਪੁਰਾਨ ਉਚਰਹੀ ।
 ਕਰਤ ਬਿਰੋਧ ਗਏ ਮਰ ਮੂੜਾ । ਪ੍ਰਭ ਕੋ ਰੰਗੁ ਨ ਲਾਗਾ ਗੂੜਾ । ੨੦
 ਜੋ ਜੋ ਰੰਗ ਏਕ ਕੇ ਰਾਚੇ । ਤੇ ਤੇ ਲੋਕ ਲਾਜ ਤਜਿ ਨਾਚੇ ।
 ਆਦਿ ਪੁਰਖ ਜਿਨ ਏਕੁ ਪਛਾਨਾ । ਦੁਤੀਆ ਭਾਵ ਨ ਮਨ ਮਹਿ ਆਨਾ । ੨੧
 ਜੇ ਜੇ ਭਾਵ ਦੁਤੀਆ ਮਹਿ ਰਾਚੇ । ਤੇ ਤੇ ਮੀਤ ਮਿਲਨ ਤੇ ਬਾਚੇ ।
 ਏਕ ਪੁਰਖ ਜਿਨ ਨੈਕੁ ਪਛਾਨਾ । ਤਿਨਹੀ ਪਰਮ ਤਤ ਕਹੁ ਜਾਨਾ । ੨੨
 ਜੋਗੀ ਸੰਨਿਆਸੀ ਹੈ ਜੋਤੇ । ਮੁੰਡੀਆ ਮੁਸਲਮਾਨ ਗਨ ਕੋਤੇ ।
 ਭੇਖ ਧਰੇ ਲੂਟਤ ਸੰਸਾਰਾ । ਛਪਤ ਸਾਧ ਜਿਹ ਨਾਮੁ ਅਧਾਰਾ । ੨੩
 ਪੇਟ ਹੇਤ ਨਰ ਡਿੰਭੁ ਦਿਖਾਹੀ । ਡਿੰਭ ਕਰੇ ਬਿਨੁ ਪਈਯਤ ਨਾਹੀ ।
 ਜਿਨ ਨਰ ਏਕ ਪੁਰਖੁ ਕਹੁ ਧਿਆਯੋ । ਤਿਨ ਕਰ ਡਿੰਭ ਨ ਕਿਸੀ ਦਿਖਾਯੋ । ੨੪

ਡਿੱਭ ਕਰੇ ਬਿਨੁ ਹਾਥਿ ਨ ਆਵੈ । ਕੋਊ ਨ ਕਾਹੂ ਸੀਸ ਨਿਵਾਵੈ ।
ਜੋ ਇਹੁ ਪੇਟ ਨ ਕਾਹੂ ਹੋਤਾ । ਰਾਵ ਰੰਕ ਕਾਹੂ ਕੋ ਕਹਤਾ । ੨੫
ਜਿਨ ਪ੍ਰਭ ਏਕ ਵਹੈ ਠਹਰਾਯੋ । ਤਿਨ ਕਰਿ ਡਿੱਭ ਨ ਕਿਸੂ ਦਿਖਾਯੋ ।
ਸੀਸ ਦੀਯੋ ਉਨ ਸਿਰਰ ਨਾ ਦੀਨਾ । ਰੰਚ ਸਮਾਨ ਦੇਹ ਕਹਿ ਚੀਨਾ । ੨੬
ਕਾਨ ਛੇਦ ਜੋਗੀ ਕਹਵਾਯੋ । ਅਤਿ ਪ੍ਰਪੰਚ ਕਰ ਬਨਹਿ ਸਿਧਾਯੋ ।
ਏਕ ਨਾਮੁ ਕੋ ਤੱਤੁ ਨ ਲਯੋ । ਬਨ ਕੋ ਭਯੋ ਨ ਗ੍ਰਿਹ ਕੋ ਭਯੋ । ੨੭ ।
[ਬਚਿਤ੍ਰ ਨਾਟਕ ਦੇ ਮੁੱਢ ਵਿਚੋਂ]

ਸਵੈਯਾ

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀਂ ਆਨਯੋ ।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ।
ਸਿੰਮਤਿ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈਂ ਹਮ ਏਕ ਨ ਜਾਨਯੋ ।
ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ, ਮੈਂ ਨ ਕਹਯੋ ਸਬ ਤੋਹਿ ਬਖਾਨਯੋ । ੮੬੩

ਦੋਹਰਾ

ਸਗਲਿ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ ।
ਬਾਹਿ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ । ੮੬੪ ।
[ਰਾਮਾਵਤਾਰ]

ਦੋਹਰਾ

ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸ਼ਨੁ ਮਹੇਸ਼ ।
ਕੋਟਿ ਇੰਦ੍ਰ ਥ੍ਰਮਾ ਕਿਤੇ ਰਵਿ ਸਸਿ ਕੋਰ ਜਲੇਸ । ੧
[ਮਧੁਸੂਦਨਾਵਤਾਰ]

ਦੋਹਰਾ

ਦਾਸ ਜਾਨ ਕਰਿ ਦਾਸ ਪਰਿ ਕੀਜੈ ਕ੍ਰਿਪਾ ਅਪਾਰ ।
ਆਪ ਹਾਥ ਦੇ ਰਾਖ ਮੁਹਿ ਮਨ ਕਰਮ ਬਚਨ ਬਿਚਾਰ । ੪੩੩
ਚੋਪਈ
ਮੈਂ ਨ ਗਨੇਸਹਿ ਪ੍ਰਿਥਮ ਮਨਾਉਂ । ਕਿਸ਼ਨ ਬਿਸ਼ਨ ਕਥਹੂੰ ਨਹਿ ਧਿਆਉਂ ।
ਕਾਨ ਸੁਨੇ ਪਹਿਚਾਨ ਨ ਤਿਨ ਸੋ । ਲਿਵ ਲਾਗੀ ਮੋਰੀ ਪਗ ਇਨ ਸੋ ।
ਮਹਾਂਕਾਲ ਰਖਵਾਰ ਹਮਾਰੋ । ਮਹਾਂ ਲੋਹੁ ਮੈਂ ਕਿੰਕਰ ਬਾਰੋ ।
ਅਪਨਾ ਜਾਨ ਕਰੇ ਰਖਵਾਰ । ਬਾਹ ਗਹੈ ਕੀ ਲਾਜ ਬਿਚਾਰ । ੪੩੫
ਅਪਨਾ ਜਾਨ ਮੁਝੇ ਪ੍ਰਿਤਪਰੀਐ । ਚੁਨ ਚੁਨ ਸ਼ਤ੍ਰੁ ਹਮਾਰੇ ਮਰੀਐ ।
ਦੇਗ ਭੈਗ ਜਗ ਮੈਂ ਦੋਊ ਚਲੈ । ਰਾਖ ਆਪ ਮੁਹਿ ਅਉਰ ਨ ਢਲੈ । ੪੩੬

ਤੁਮ ਮਮ ਕਰਹੁ ਸਦਾ ਪ੍ਰਤਿਪਾਰਾ । ਤੁਮ ਸਾਹਿਬੁ ਮੈ ਦਾਸ ਤਿਹਾਰਾ ।
 ਜਾਨ ਆਪਨਾ ਮੁਖੈ ਨਿਵਾਜ । ਆਪ ਕਰੋ ਹਮਰੇ ਸਭ ਕਾਜ । ੪੩੭
 ਤੁਮ ਹੋ ਸਭ ਰਾਜਨ ਕੇ ਰਾਜਾ । ਆਪੇ ਆਪੁ ਗਰੀਬ ਨਿਵਾਜਾ ।
 ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ । ਹਾਰ ਪਰਾ ਮੈ ਆਨ ਦੁਾਰ ਤੁਹਿ । ੪੩੮
 ਸਵੇਯਾ

ਹੇ ਰਵਿ ਹੇ ਸਸਿ ਹੇ ਕਰੁਨਾ ਨਿਧਿ ਮਰੀ ਅਬੈ ਬਿਨਤੀ ਸੁਨਿ ਲੀਜੈ ।
 ਅਉਰ ਨ ਮਾਂਗਤ ਹਉ ਤੁਮ ਤੇ ਕਛ ਚਾਹਤ ਹਉ ਚਿਤ ਮੈ ਸੋਈ ਕੀਜੈ ।
 ਸਸਤੁਨ ਸਿਉ ਅਤਿ ਹੀ ਰਨ ਭੀਤਰ ਜੁਝ ਮਰੋ ਕਹਿ ਸਾਚ ਪਤੀਜੈ ।
 ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੈ । ੧੯੦੦

ਜਉ ਕਿਛੁ ਇੱਛੁ ਕਰੋ ਧਨ ਕੀ ਤਉ ਚਲਯੋ ਧਨ ਦੇਸਨ ਦੇਸ ਤੇ ਆਵੈ ।
 ਅਉ ਸਬ ਰਿੱਧਨਿ ਸਿੱਧਿਨ ਪੈ ਹਮਰੇ ਨਹੀ ਨੈਕੁ ਹੀਯਾ ਲਲਚਾਵੈ ।
 ਅਉਰ ਸੁਨੋ ਕਛੁ ਜੋਗ ਬਿਖੈ ਕਹਿ ਕਉਨ ਇਤੋ ਤਪ ਕੈ ਤਨੁ ਤਾਵੈ ।
 ਜੁਝ ਮਰੋ ਤਨ ਮੈ ਤਜਿ ਭੈ ਤੁਮ ਤੇ ਪ੍ਰਭੁ ਸਯਾਮ ਇਹੈ ਬਰੁ ਪਾਵੈ । ੧੯੦੧

ਪੂਰ ਰਹਯੋ ਸਿਗਰੇ ਜਗ ਮੈ ਅਬ ਲਉ ਹਰਿ ਕੋ ਜਸੁ ਲੋਕ ਸੁ ਗਾਵੈ ।
 ਸਿੱਧ ਮੁਨੀਸੁਰ ਈਸੁਰ ਬ੍ਰਹਮ ਅਜੈ ਬਲ ਕੋ ਗਨ ਬਯਾਸ ਸੁਨਾਵੈ ।
 ਅਤੁ ਪਰਾਸੁਰ ਨਾਰਦ ਸਾਰਦ ਸ੍ਰੀ ਸੁਕ ਸੋਸ਼ ਨ ਅੰਤਹਿ ਪਾਵੈ ।
 ਤਾਕੋ ਕਬਿੱਤਨ ਮੈਂ ਕਬਿ ਸਯਾਮ ਕਹਯੋ ਕਹਿ ਕੈ ਕਵਿ ਕਉਨ ਰਿਝਾਵੈ । ੧੯੦੨

‘ਕਹਾ’ ਭਯੋ ਜੁ ਧਰ ਮੁੰਡ ਜਟਾ, ਸੁ ਤਪੋਧਨ ਕੋ ਜਗ ਭੇਖ ਦਿਖਾਯੋ ।
 ਕਹਾ ਭਯੋ ਜੁ ਦੇਉ ਲੋਚਨ ਮੁੰਦ, ਭਲੀ ਬਿਧਿ ਸੋ ਹਰਿ ਕੇ ਗੁਨ ਗਾਯੋ ।
 ਅਉਰ ਕਹਾ ਜੁ ਜੈ ਆਰਤੀ ਲੈ ਕਰਿ ਧੂਪ ਜਗਾਇਕੈ ਸੰਖ ਵਜਾਯੋ ।
 ਸਿਆਮ ਕਹੈ ਤੁਮ ਹੀ ਨ ਕਹਹੁ, ਬਿਨ ਪ੍ਰੇਮ ਕਿਹੂੰ ਬਿਜੁ ਨਾਇਕ ਪਾਯੋ । ੨੨੩੭

ਹਾਰ ਚਲੇ ਗ੍ਰਿਹ ਅਪਨੇ ਕਉ ਬਨ ਮੋ ਬਹੁਤੋ ਤਿਨ ਧਿਆਨ ਲਗਾਏ ।
 ਸਿਧ ਸਮਾਧਿ ਅਗਾਧ ਕਥਾ ਮੁਨਿ ਖੋਜ ਰਹੈ ਹਰਿ ਹਾਥ ਨ ਆਏ ।
 ਸਿਆਮ ਭਨੈ ਸਬ ਬੇਦ ਕਿਤੇਬਨ, ਸੰਤਨ ਕੇ ਮਤ ਯੋ ਠਹਿਰਾਏ ।
 ਭਾਖਤ ਹੈ ਕਵਿ ਸੰਤ ਸੁਨੋ, ਜਿਹ ਪ੍ਰੇਮ ਕੀਏ ਤਿਨ ਸ੍ਰੀ ਪਤਿ ਪਾਏ । ੨੪੮੭

ਛਤ੍ਰੀ ਕੋ ਪੂਤ ਹੋ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ।
 ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗ ਕਹਾਚਿਤ ਤਾ ਮੈ ਧਰੋ ।
 ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਉ ਹਉ ਬਿਨਤੀ ਕਰ ਜੋਰ ਕਰੋ ।
 ਜਬ ਆਉ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੁਝ ਮਰੋ । ੨੪੮੯

ਦਸਮ ਕਥਾ ਭਾਗਵਤ ਕੀ, ਭਾਖਾ ਕਰੀ ਬਨਾਇ ।

ਅਵਚ ਬਾਛਨਾ ਨਾਹਿ ਪ੍ਰਭੂ, ਧਰਮ ਜੁਧ ਕੇ ਚਾਇ । ੨੪੯੦

ਪੰਨ ਜੀਉ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧੁ ਬਿਚਾਰੈ ।

ਦੇਹ ਅਨਿੱਤ ਨ ਨਿੱਤ ਰਹੈ ਜਸੁ ਨਾਵ ਚੜ੍ਹੈ ਭਵ ਸਾਗਰ ਤਾਰੈ ।

ਧੀਰਜ ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉਂ ਉਜਿਆਰੈ ।

ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ । ੨੪੯੨

[ਕ੍ਰਿਸ਼ਨਾਵਤਾਰ

ਦੰਹਰਾ

ਜੇ ਜੇ ਤੁਮਰੈ ਧਿਆਨ ਕੇ ਨਿਤ ਉਠ ਧਿਐ ਹੈਂ ਸੰਤ ।

ਅੰਤਿ ਲਹੈਂਗੇ ਮੁਕਤਿ ਫਲ ਪਾਵਹਿੰਗੇ ਭਗਵੰਤ । ੨੬੨

[ਚੰਡੀ ਚਰਿਤ੍ਰ

(੪) 'ਚੰਡੀ ਚਰਿਤ੍ਰ ਉਕਤਿ ਬਿਲਾਸ' ਵਿਚੋਂ

ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ

ਕੇ ਸਿਵ ਸ਼ਕਤਿ ਦੇਏ ਸ੍ਰੀਤ ਚਾਰ, ਰਜੋ ਤਮ ਸਤ ਤਿਹੂੰ ਪੁਰਿ ਬਾਸਾ

ਦਿਓਸ ਨਿਸਾ ਸਸਿ ਸੂਰ ਕੇ ਦੀਪ ਸੁ, ਸਿਸ੍ਰਟਿ ਰੰਚੀ ਪੰਜ ਤਤ ਪ੍ਰਕਾਸ਼ਾ

ਬੈਰ ਬਦਾਇ ਲਰਾਇ ਸੁਰਾਸੁਰ, ਆਪਹਿ ਦੇਖਤ ਬੈਠ ਤਮਾਸਾ । ੧ ।

* * *

ਦੇਹਿ ਸ਼ਿਵਾ ਬਰ ਮੋਹਿ ਇਹੈ, ਸੁ ਸੁਕਰਮਨ ਤੇ ਕਬਹੂੰ ਨ ਟਰੇ *

ਨ ਟਰੇ ਅਰਿ ਸੋ ਜਬ ਜਾਇ ਲਰੇ, ਨਿਸਚੈ ਕਰਿ ਅਪਨੀ ਜੀਤ ਕਰੇ

ਅਰ ਸਿਖਹੋਂ ਅਪਨੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤੇ ਉਚਰੇ

ਜਬ ਆਵ ਕੀ ਅਉਧਿ ਨਿਦਾਨ ਬਨੈ, ਅਤਿ ਹੀ ਰਣ ਮੈਂ ਤਭਿ ਜੂਝ ਮਰੇ । ੨੩੧ ।

(੫) 'ਵਾਰ ਦੁਰਗਾ ਕੀ' ਵਿਚੋਂ

ਪਉੜੀ—ਪ੍ਰਿਥਮ ਭਗਉਤੀ ਸਿਮਰਿਕੈ ਗੁਰ ਨਾਨਕ ਲਈ ਧਿਆਇ ।

ਫਿਰ ਅੰਗਦ ਗੁਰ ਤੈ ਅਮਰਦਾਸੁ ਰਾਮਦਾਸੈ ਸੁ ਕਰੇ ਸਹਾਇ ।

ਅਰਜਨ ਹਰਿਗੋਬਿੰਦ ਨੋ ਫੇਰਿ ਸਿਮਰਾਂ ਸ੍ਰੀ ਹਰਿਰਾਇ ।

ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖੁ ਜਾਇ ।

ਤੇਗ ਬਹਾਦਰ ਸਿਮਰਿਐ ਘਰ ਨਉਨਿਧਿ ਆਵੈ ਧਾਇ ।

ਸਭ ਥਾਇ ਕਰੇਂ ਸਹਾਇ । ੧ ।

* ਹੁਣ ਪਾਠ—ਸੁਭ ਕਰਮਨ ਤੇ—ਪ੍ਰਚਲਤ ਹੋ ਗਿਆ ਹੈ ਪਰ ਪ੍ਰਾਚੀਨ ਅਨੰਦਪੁਰੀ

ਬੀੜ ਵਿਚ—ਸੁ ਸੁਕਰਮਨ ਤੇ—ਹੀ ਹੈ ।

ਖੰਡਾ ਪ੍ਰਿਥਮੈ ਮਨਾਇਆ ਜਿਨਿ ਸਭ ਸੰਸਾਰ ਉਪਾਇਆ ।
 ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤੀ ਦਾ ਖੇਲੁ ਬਣਾਇਆ ।
 ਚਉਦਹ ਤਬਕ ਬਣਾਇਕੈ, ਕੁਦਰਤੀ ਦਾ ਖੇਲੁ ਦਿਖਾਇਆ ।*
 ਸਿੰਧੁ ਪਰਬਤ ਮੇਦਨੀ ਬਿਨੁ ਬੰਮਾ ਗੈਣੁ ਰਹਾਇਆ ।
 ਸਿਰਜੇ ਦਾਨੰ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ।
 ਤੈਹੀ ਦੁਰਗਾ ਸਾਜੀਏ ਦੈਂਤਾਂ ਦਾ ਨਾਮ ਗਵਾਇਆ ।
 ਤੇਥੋਂ ਹੀ ਬਲੁ ਰਾਮ ਲੈ ਨਾਲ ਬਾਣਾਂ ਦੇ ਰਾਵਣ ਘਾਇਆ ।
 ਤੇਥੋਂ ਹੀ ਬਲੁ ਕ੍ਰਿਸ਼ਨ ਲੈ, ਕੇਸੁ ਕਸੀ ਹੂੰ ਪਕੜਿ ਗਿਰਾਇਆ ।
 ਬਡ ਬਡ ਮੁਨਿ ਦੇਵਤੇ ਕਈ ਜੁਗ ਜਿਨੀ ਤਨੁ ਤਾਇਆ ।
 ਕਿਨੀ ਤੇਰਾ ਅੰਤੁ ਨ ਪਾਇਆ । ੨ ।

(੬) ਗਿਆਨ ਪਬੋਧ ਵਿਚੋਂ

ਭੁਯੰਗ ਪ੍ਰਯਾਤ ਛੇਦ ਤੁ ਪ੍ਰਸਾਦਿ

ਨਮੋ ਨਾਥ ਪੂਰੇ ਸਦਾ ਸਿਧ ਕਰਮੰ । ਅਛੇਦੀ ਅਭੇਦੀ ਸਦਾ ਏਕ ਧਰਮੰ
 ਕਲਕੇ ਬਿਨਾ ਨਿਹਕਲਕੀ ਸਰੂਪੇ । ਅਛੇਦੇ ਅਭੇਦੇ ਅਖੇਦੇ ਅਨੂਪੇ । ੧ ।
 ਨਮੋ ਲੋਕ ਲੋਕੇਸ੍ਵਰੇ ਲੋਕਨਾਥੇ । ਸਦੈਵ ਸਦਾ ਸਰਬ ਸਾਥੇ ਅਨਾਥੇ
 ਨਮੋ ਏਕ ਰੂਪੰ ਅਨੇਕੰ ਸਰੂਪੇ । ਸਦਾ ਸਰਬ ਸਾਹੰ ਸਦਾ ਸਰਬ ਭੂਪੇ । ੨ ।
 ਅਛੇਦੇ ਅਭੇਦੇ ਅਨਾਮੰ ਅਠਾਮੰ । ਸਦਾ ਸਰਬਦਾ ਸਿਧਿ ਦਾ ਬੁਧਿ ਧਾਮੰ
 ਅਜੇਤੰ ਅਮੰਤੰ ਅਤੇਤੰ ਅਭਰਮੰ । ਅਖੇਦੇ ਅਭੇਦੇ ਅਛੇਦੇ ਅਕਰਮੰ । ੩ ।
 ਅਗਾਧੇ ਅਬਾਧੇ ਅਗੰਤੇ ਅਨੰਤੇ । ਅਲੇਖੰ ਅਭੇਖੰ ਅਭੂਤੇ ਅਗੰਤੇ
 ਨਰੰਗੰ ਨ ਰੂਪੇ ਨ ਜਾਤੇ ਨ ਪਾਤ । ਨ ਸਤਰੇ ਨ ਮਿਤਰੇ ਨਾ ਪੁਤ੍ਰੇ ਨ ਮਾਤੇ । ੪
 ਅਭੂਤੇ ਅਭੇਗੇ ਅਭਿਖੰ ਭਵਾਨੰ । ਪਰੇਯੇ ਪੁਨੀਤੰ ਪਵਿਤ੍ਰੰ ਪ੍ਰਾਨੰ ।
 ਅਗੰਜੇ ਅਭੇਜੇ ਅਕਾਮੰ ਅਕਰਮੰ । ਅਨੰਤੇ ਬਿਅੰਤੇ ਅਭੁਮੇ ਅਭਰਮੰ । ੫ ।
 ਨਹੀਂ ਜਾਨ ਜਾਈ ਕਛੁ ਰੂਪ ਰੇਖੰ । ਕਹਾਂ ਬਾਸ ਤਾਂ ਕੋ ਫਿਰੇ ਕਉਨੁ ਭੇਖੰ
 ਕਹਾਂ ਨਾਮ ਤਾਂ ਕੋ ਕਹਾ ਕੇ ਕਹਾਵੇ । ਕਹਾ ਮੈਂ ਵਖਾਨੋ ਕਹੈ ਮੈਂ ਨ ਆਵੇ ।
 ਅਜੋਨੈ ਅਜੈ ਪਰਮ ਰੂਪੀ ਪ੍ਰਾਨੰ । ਅਛੇਦੀ ਅਭੇਦੀ ਅਰੂਪੀ ਮਹਾਨੰ ।
 ਅਸਾਧੇ ਅਗਾ ਧੇ ਅਗੰਜੁਲ ਗਨੀਮੇ । ਅਹੰਜੁਲ ਆਰਾਧੇ ਰਿਹਾਕੁਲ ਰਹੀਮੇ । ੬
 ਸਦਾ ਸਰਬਦਾ ਸਿਧਿਦਾ ਬੁਧਿ ਦਾਤਾ ਨਮੋ ਲੋਕ ਲੋਕੇਸ੍ਵਰੇ ਲੋਕ ਗਯਾਤਾ ।
 ਅਛੇਦੀ ਅਭੇ ਆਦਿ ਰੂਪੀ ਅਨੰਤੇ । ਅਛੇਦੀ ਅਛੇ ਆਦਿ ਅਦ੍ਰੇ ਦੁਰੰਤੇ । ੭
 *ਇਹ ਤੁਕ ਕੇਵਲ ਅਨੰਦਪੁਰੀ ਬੀੜ ਵਿਚ ਆਈ ਹੈ ।

(੭) ਸ੍ਰੀ ਸ਼ਸਤ੍ਰ ਮਾਲਾ ਵਿਚੋਂ

ਦੇਹਰਾ

ਸਾਂਗ ਸਰੋਹੀ ਸੈਫ ਅਸਿ ਤੀਰ ਤੁਪਕ ਤਰਵਾਰ
ਸ਼ੱਤ੍ਰੁਤਕ ਕਵਚਾਤਿ ਕਰ ਕਰੀਐ ਰੱਛ ਹਮਾਰ । ੧
ਅਸਿ ਕ੍ਰਿਪਾਨ ਧਾਰਾਧਾਰੀ ਸੇਲ ਸੂਲ ਜਮਦਾਢ
ਕਵਚਾਤਕ ਸਤ੍ਰੁਤ ਕਰ ਤੇਗ ਤੀਰ ਧਰ ਬਾਢ । ੨
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ
ਸੈਫ ਸਰੋਹੀ ਸੈਠੀ ਯਹੈ ਹਮਾਰੈ ਪੀਰ । ੩
ਤੀਰਤੁਹੀ ਸੈਠੀ ਤੁਹੀ ਤੁਹੀ ਤਬਰ ਤਰਵਾਰ
ਨਾਮ ਤਿਹਾਰੋ ਜੋ ਜਪੈ ਭਏ ਸਿੰਧੁ ਭਵ ਪਰ । ੪
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ
ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗ ਬੀਰ । ੫
ਤੁਹੀ ਸੂਲ ਸੈਠੀ ਤਬਰ ਤੂੰ ਨਿਖੰਗ ਅਰੁ ਬਾਨ
ਤੁਹੀ ਕਟਾਰੀ ਸੇਲ ਸਭ ਤੁਮਹੀ ਕਰਦ ਕ੍ਰਿਪਾਨ । ੬
ਸ਼ਸਤ੍ਰ ਅਸਤ੍ਰ ਤੁਮਹੀ ਸਿਪਰ ਤੁਮਹੀ ਕਵਚ ਨਿਖੰਗ
ਕਵਚਾਤਿਕ ਤੁਮਹੀ ਬਨੇ ਤੁਮ ਬਯਾਪਕ ਸਰਬੰਗ । ੭
ਸ੍ਰੀ ਤੂੰ ਸਭ ਕਾਰਨ ਤੁਹੀ ਤੂੰ ਬਿੱਦਯਾ ਕੋ ਸਾਰ
ਤੁਮ ਸਭ ਕੋ ਉਪਰਾਜਹੀ ਤੁਮਹੀ ਲਹੁ ਉਬਾਰ । ੮
ਤੁਮਹੀ ਦਿਨ ਰਜਨੀ ਤੁਹੀ ਤੁਮਹੀ ਜੀਅਨ ਉਪਾਇ
ਕਉਂਤਕ ਹੋਰਨ ਕੇ ਨਮਿਤ ਤਿਨ ਸੋ ਬਾਦ ਬਢਾਇ । ੯
ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ
ਰੱਛ ਕਰੋ ਹਮਰੀ ਸਦਾ ਕਵਚਾਤਕ ਕਰਵਾਰ । ੧੦
ਤੁਹੀ ਕਟਾਰੀ ਦਾੜ੍ਹ ਜਮ ਤੂੰ ਬਿਛੁਓ ਅਰੁ ਬਾਨ
ਤੋਪ ਤਪਦ ਜੋ ਲੀਜੀਐ ਰੱਛ ਦਾਸ ਮੁਹਿ ਜਾਨੁ । ੧੧
ਬਾਂਕ ਬਜੁ ਬਿਛੁਓ ਤੁਹੀ ਤੁਹੀ ਤਬਰ ਤਰਵਾਰ
ਤੁਹੀ ਕਟਾਰੀ ਸੈਠੀ ਕਰੀਐ ਰੱਛ ਹਮਾਰ । ੧੨
ਤੁਮੀ ਗੁਰਜ ਤੁਮਹੀ ਗਦਾ ਤੁਮਹੀ ਤੀਰ ਤੁਛੰਗ
ਦਾਸ ਜਾਨ ਮੋਰੀ ਸਦਾ ਰੱਛ ਕਰੋ ਸਰਬੰਗ ! ੧੩

ਫ਼ਰੀ ਕਲਮ ਰਿਪੁ ਕਰਦ ਭਨਿ ਖੰਜਰ ਬੁਗਦਾ ਨਾਇ
 ਅਰਧ ਰਿਜਕ ਸਭ ਜਗਤ ਕੇ ਮੁਹਿ ਤੁਮ ਲੋਹੁ ਬਚਾਇ । ੧੪
 ਪ੍ਰਿਥਮ ਉਪਾਵਹੁ ਜਗਤ ਤੁਮ ਤੁਮਹੀ ਪੰਥ ਬਨਾਇ
 ਆਪ ਤੁਹੀ ਝਗਰਾ ਕਰੇ ਤੁਮਹੀ ਕਰੇ ਸਹਾਇ । ੧੫
 ਮੱਛ ਕੱਛ ਬਾਰਾਹ ਤੁਮ, ਤੁਮ ਬਾਵਨ ਅਵਤਾਰ
 ਨਰ ਸਿੰਘ ਬਊਧਾ ਤੁਹੀ, ਤੁਹੀ ਜਗਤ ਕੇ ਸਾਰ । ੧੬
 ਤੁਹੀ ਰਾਮ ਸ੍ਰੀ ਕ੍ਰਿਸ਼ਨ ਤੁਮ, ਤੁਹੀ ਬਿਸ਼ਨੁ ਕੇ ਰੂਪ
 ਤੁਹੀ ਪਰਜਾ ਸਭ ਜਗਤ ਕੀ, ਤੁਹੀ ਆਪ ਹੀ ਭੂਪ । ੧੭
 ਤੁਹੀ ਬਿਪੁ ਛੜੀ ਤੁਹੀ ਤੁਹੀ ਰੰਕ ਅਰੁ ਰਾਉ
 ਸਾਮ ਦਾਮ ਅਰੁ ਡੰਡ ਤੂੰ, ਤੁਮਹੀ ਭੇਦ ਉਪਾਉ । ੧੮
 ਸੀਸ ਤੁਹੀ ਕਾਯਾ ਤੁਹੀ, ਤੈ ਪ੍ਰਾਨੀ ਕੇ ਪ੍ਰਾਨ
 ਤੈ ਬਿਦਯਾ ਜਗ ਬਭਤੁ ਹੁਇ, ਕਰੇ ਬੇਦ ਬਖਯਾਨ । ੧੯
 ਬਿਸਿਖ ਬਾਨ ਧਨੁਖਾਗੁ ਭਨ, ਆ ਕੇਬਰ ਜਿਹ ਨਾਮ
 ਤੀਰ ਖਤੰਗ ਤਤਾਰਚੇ, ਸਦਾ ਕਰੇ ਮਮ ਕਾਮ । ੨੦ ।

੮. 'ਚਰਿਤ੍ਰ ਪਖਯਾਨ' ਵਿਚੋਂ

ਭੁਯੰਗ ਪ੍ਰਯਾਤ ਛੰਦ ਤੁ ਪ੍ਰਸਾਦਿ

ਤੁਹੀ ਖੜਗਧਾਰਾ ਤੁਹੀ ਬਾਦਵਾਰੀ,* ਤੁਹੀ ਤੀਰ ਤਰਵਾਰ ਕਾਤੀ ਕੂਟਾਰੀ
 ਹਲੱਥੀ ਜੁਨੱਥੀ ਮਗਰਬੀ ਤੁਹੀ ਹੈ, ਨਿਹਾਰੋਂ ਜਹਾ ਆਪ ਠਾਂਢੀ ਵਹੀ ਹੈ । ੧
 ਤੁਹੀ ਜੋਗ ਮਾਯਾ ਤੁਹੀ ਬਾਕਬਾਨੀ, ਤੁਹੀ ਆਪ ਰੂਪਾ ਤੁਹੀ ਸ੍ਰੀ ਭਵਾਨੀ
 ਤੁਹੀ ਬਿਸਨੁ ਬ੍ਰਹਮ ਤੂ ਰੁਦ੍ਰ ਰਾਜੈ, ਤੁਹੀ ਬਿਸੁ ਮਾਤਾ ਸਦਾ ਜੈ ਬਿਰਾਜੈ । ੨
 ਤੁਹੀ ਦੇਵ ਤੂ ਦੇਵ ਤੈ ਜੱਖ ਉਪਾਏ, ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ
 ਤੁਹੀ ਪੰਥ ਹੀ ਅਵਤਰੀ ਸਿਸਟਿ ਮਾਹੀ, ਤੁਹੀ ਬਕੰਤੁ ਤੇ ਬ੍ਰਹਮਾ ਬਾਦੋ ਬਕਾਹੀ । ੩

*ਮਹਾਰਾਜਾ ਨਾਭਾ ਦੇ ਤੋਸ਼ੇਖਾਨੇ ਵਿਚ ਇਕ ਖੰਜਰ ਹੈ, ਜਿਸ ਤੇ ਇਹ ਪਹਿਲਾ ਛੰਦ—'ਤੁ ਹੀ ਖੜਗਧਾਰਾ ਤੁਹੀ ਬਾਦਵਾਰੀ ।' ਲਿਖਿਆ ਹੈ ਤੇ ਨਾਲ ਸੰਮਤ ੧੭੪੧ ਬਿ. ਇਉਂ ਦਿਤਾ ਹੈ—'ਸੰਮਤ ੧੭੪੧ ਸਤਿ ਸ੍ਰੀ ਅਕਾਲ ਪੁਰਖ ਜੀ ਸਹਾਇ ।' ਜਾਹਰ ਹੈ ਕਿ ਇਹ ਛੰਦ ਗੁਰੂ ਜੀ ਨੇ ੨੩-੨੪ ਸਾਲ ਦੀ ਉਮਰ ਵਿਚ ਉਚਾਰਿਆ ਸੀ ।

(ਮਹਾਨਕੋਸ਼, ਪੰਨਾ ੨੦੮੫)

ਤੁਹੀ ਵਿਕ੍ਰਤ ਰੂਪਾ ਤੁਹੀ ਚਾਰੁ ਨੈਨਾ, ਤੁਹੀ ਸ਼ੁਪ ਬਾਲਾ ਤੁਹੀ ਬਕ ਬੋਨਾ
 ਤੁਹੀ ਬਕ ਤੇ ਬੇਦ ਚਾਰੇ ਉਚਾਰੇ, ਤੁਹੀ ਸੁੰਭ ਨੈਸੁੰਭ ਦਾਨੋ ਸੰਘਾਰੇ । ੪
 ਜਗੈ ਜੰਗ ਤੋ ਸੋ ਭਜੈ ਰੂਪ ਭਾਰੀ, ਬਧ ਛਾਡ ਬਾਨਾ ਕਦੀ ਬਾਦਵਾਰੀ ।
 ਤੂ ਨਰ ਸਿੰਘ ਹੁੰਕੈ ਹਿਰਨਾਫ ਮਾਰਯੋ, ਤੁਹੀ ਦਾਤੁ ਪੈ ਭੂਮਿ ਕੋ ਭਾਰ ਧਾਰਯੋ । ੫
 ਤੁਹੀ ਰਾਮ ਹੁੰਕੈ ਹਠੀ ਦੇਂਤ ਘਾਯੋ, ਤੁਮੀ ਕ੍ਰਿਸ਼ਨ ਹੁੰਕੈ ਕੰਸ ਕੇਸੀ ਖਪਾਯੋ
 ਤੁਹੀ ਜ਼ਾਲਪਾ ਕਾਲਕਾ ਕੈ ਬਖਾਨੀ, ਤੁਹੀ ਚੋਦਹੂੰ ਲੋਕ ਕੀ ਰਾਜਧਾਨੀ । ੬
 ਤੁਹੀ ਕਾਲ ਕੀ ਰਾਤ ਹੁੰਕੈ ਬਿਹਾਰੈਂ, ਤੁਹੀ ਆਦਿ ਉਪਾਵੈਂ ਤੁਹੀ ਅੰਤ ਮਾਰੈਂ
 ਤੁਹੀ ਰਾਜ ਰਾਜੇਸੁਰੀ ਕੈ ਬਖਾਨੀ, ਤੁਹੀ ਚੋਦਹੂੰ ਲੋਕ ਕੀ ਆਪ ਰਾਨੀ । ੭
 ਤੁਮੈ ਲੋਕ ਉਗ੍ਰਾ ਅਤਿਉਗ੍ਰਾ ਬਖਾਨੈ, ਤੁਮੈ ਅਦ੍ਰੁਜਾ ਬਿਆਸ ਬਾਨੀ ਪਛਾਨੈ
 ਤੁਮੀ ਸ਼ੇਸ ਕੀ ਆਪ ਸੋਜਿਯਾ ਬਨਾਈ। ਤੁਹੀ ਕੇਸਰੀ ਬਾਹਨੀ ਕੈ ਕਹਾਈ । ੮
 ਤੁ ਤੋ ਸਾਰ ਕੂਟਾਨ ਕਰ ਕੈ ਸੁਹਾਯੋ, ਤੁਹੀ ਚੰਡ ਔ ਸੁੰਡ ਦਾਨੋ ਖਪਾਯੋ
 ਤੁਹੀ ਰਕਤ ਬੀਜਾਰਿ ਸੋ ਜੁੱਧ ਕੀਨੋ, ਤੁਮੀ ਹਾਥ ਦੇ ਰਾਥ ਦੇਵੇਸ ਲੀਨੋ । ੯
 ਤੁਮੀ ਮਹਿਖ ਦਾਨੋ ਬਡੋ ਕੋਧ ਘਾਯੋ । ਤੂ ਧੂਮਾਛ ਜੁਲਾ ਛਕੀ ਸੋ ਜਰਾਯੋ
 ਤੁਮੀ ਕੋਚਬਕੁ ਤਾਪ ਨੇਤੈ ਉਚਾਰਯੋ । ਬਿਤ ਛਾਲ ਔ ਚਿਛ ਰ ਛਸ ਬਿਭਾਰਯੋ । ੧੦
 ਤੁਮੀ ਡਹ ਡਹਕੈ ਡਵਰ ਕੋ ਬਜਾਯੋ । ਤੁਮੀ ਕਹ ਕਹ ਕੈ ਹਸੀ ਜੁੱਧ ਪਾਯੋ
 ਤੁਮੀ ਅਸੁ ਅਸਿ ਹਾਥ ਸੈਂ ਅਸਤੁ ਧਾਰੇ । ਅਜੈ ਜੈ ਕਿਤੇ ਕੰਸ ਹੂੰ ਤੇ ਪਛਾਰੇ । ੧੧
 ਜਯੰਤੀ ਤੁਹੀ ਮੰਗਲਾ ਰੂਪ ਕਾਲੀ । ਕਪਾਲਨਿ ਤੁਹੀ ਹੈ ਤੁਹੀ ਭਦ੍ਰ ਕਾਲੀ
 ਦੁਰਗਾ ਤੂ ਛਿਮਾ ਤੂ ਸਿਵਾ ਰੂਪ ਤੋਰੇ । ਤੂ ਧਾਤੀ ਸੁਹਾਹਾ ਨਮਸਕਾਰ ਮੋਰੇ । ੧੨
 ਤੁਹੀ ਪ੍ਰਾਤ ਸੰਧਯਾ ਅਰੁਣ ਬਸਤੁ ਧਾਰੇ । ਤੂ ਮਧਯਾਨ ਸੈਂ ਸ਼ਕਲ ਅੰਬੁ ਧਾਰੇ
 ਤੁਹੀ ਪੀਤ ਬਾਨਾ ਸਯੋਕਾਲ ਧਾਰਯੋ । ਸਭੈ ਸਾਧੂਅਨ ਕੋ ਮਹਾ ਮੋਹ ਟਾਰਯੋ । ੧੩
 ਤੁਹੀ ਆਪ ਕੋ ਰਕਤ ਦੇਂਤਾ ਕਹੈ ਹੈਂ । ਤੁਹੀ ਬਿਪੁ ਚਿੰਤੀ ਨਹੁ ਕੋ ਚਬੈ ਹੈ ।
 ਤੁਹੀ ਨੰਦ ਕੋ ਧਾਮ ਸੈਂ ਅਉਤਰੇਗੀ । ਤੁਹੀ ਕੁੰਭਟੀ ਸਾਕ ਸੋ ਤਨ ਭਰੇਗੀ । ੧੪
 ਤੂ ਬੋਧਾ ਤੁਹੀ ਮੱਛ ਕੋ ਰੂਪ ਕੈ ਹੈਂ । ਤੁਹੀ ਕੱਛ ਹੁੰਕੈ ਸਮੁੰਦ੍ਰਿਹ ਸਥੈ ਹੈ
 ਤੁਹੀ ਆਪ ਦਿਜ ਰਾਮ ਕੋ ਰੂਪ ਧਰਹੈਂ । ਨਿਛਤ੍ਰਾ ਪ੍ਰਿਥੀ ਬਾਰ ਇਕੀਸ ਕਰਹੈਂ । ੧੫
 ਤੁਹੀ ਆਪ ਕੋ ਨਿਹਕਲੰਕੀ ਬਨੈ ਹੈਂ । ਸਥੈਂਹੀ ਮਲੇਛਾਨ ਕੋ ਨਾਸ ਕੈ ਹੈਂ
 ਮੱਯਾ ! ਜਾਨ ਚੇਰੋ ਮਯਾ ਮੋਹਿ ਕੀਜੈ । ਚਹੈ ਚਿਤ ਮੈਂ ਜੋ ਵਹੈ ਮੋਹਿ ਦੀਜੈ । ੧੬ (ਚਰਿਤ੍ਰ ੧
 ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ
 ਪ੍ਰਾਤ ਯਹੈ ਪ੍ਰਾਣ ਤੋਹਿ, ਪ੍ਰਾਣ ਜਬ ਲਗ ਘਟ ਥਾਰੇ
 ਨਿਜ ਨਾਰੀ ਕੋ ਸਾਥਿ, ਨੇਹੁ ਤੁਮ ਨੀਤ ਬਦਈਅਹੁ
 ਪਰ ਨਾਰੀ ਕੀ ਸੇਜ, ਭੂਠਿ ਸੁਪਨੇ ਹੂੰ ਨ ਜਈਅਹੁ । ੫੧ ।

ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ
 ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ
 ਪਰ ਨਾਰੀ ਕੇ ਹੇਤੁ, ਸੀਸ 'ਦਸਸੀਸ' ਗਵਾਯੋ
 ਹੋ ਪਰ ਨਾਰੀ ਕੇ ਹੇਤੁ, ਕਟਕ ਕਵਰਨ ਕੋ ਘਾਯੋ । ੫੨ ।

ਪਰ ਨਾਰੀ ਸੋ ਨੇਹੁ ਛੁਰੀ ਪੈਨੀ ਕਰ ਜਾਨਹੁ
 ਪਰ ਨਾਰੀ ਕੇ ਭਜੇ, ਕਾਲ ਵਯਾਪਯੋ ਤਨ ਮਾਨਹੁ
 ਅਧਿਕ ਹਰੀਫੀ ਜਾਨਿ, ਭੋਗ ਪਰ ਤ੍ਰਿਯ ਜੁ ਕਰਹੀ
 ਹੋ ਅੰਤ ਸਵਾਨ ਕੀ ਮ੍ਰਿਤੁ, ਹਾਥ ਲੇਂਡੀ ਕੇ ਸਰਹੀ । ੫੩ ।

ਬਾਲ ਹਮਾਰੇ ਪਾਸ, ਦੇਸ ਦੇਸਨ ਤ੍ਰਿਯਹਿ ਆਵਹਿ
 ਮਨ ਬਾਂਛਤ ਬਰ ਮਾਂਗ, ਜਾਨਿ ਗੁਰ ਸੀਸ ਝੁਕਾਵਹਿ
 ਸਿਖ ਪ੍ਰਤੁ ਤ੍ਰਿਯ, ਸੁਤਾ ਜਾਨਿ ਅਪਨੇ ਚਿਤ ਧਰੀਐ
 ਹੋ ਕਹੁ ਸੁੰਦਰਿ ! ਤਿਹ ਸਾਥ, ਗਵਨ ਕੈਸੇ ਕਰਿ ਕਰੀਐ । ੫੪ ।

(ਚਰਿਤ੍ਰ ੨੧)

ਰੀਤਿ ਨ ਜਾਨਤ ਪ੍ਰੀਤਿ ਕੀ, ਪੈਸਨ ਕੀ ਪ੍ਰਤੀਤਿ
 ਬਿਛੁ ਬਿਸੀਅਰ, ਬੇਸਯਾ, ਕਹਹੁ ਕਵਨ ਕੇ ਮੀਤ । (ਚਰਿਤ੍ਰ ੧੬)
 ਸਭ ਕਿਛੁ ਟੂਟੇ ਜੁਰਤ ਹੈ, ਜਾਨ ਲੇਹੁ ਮਨ ਮਿਤ
 ਏ ਦ੍ਰੈ ਟੂਟੇ ਨਾ ਜੁਰਹਿ, ਏਕ ਸੀਸ ਅਹੁ ਚਿਤ । (ਚਰਿਤ੍ਰ ੩੩)
 ਜਿਯਬੋ ਜਗ ਕੋ ਸਹਲ ਹੈ, ਯਹੈ ਕਠਿਨ ਦ੍ਰੈ ਕਾਮ
 ਪ੍ਰਾਤ ਸੰਭਰਬੋ ਰਾਜ ਕੋ, ਰਾਤਿ ਸੰਭਰਬੋ ਰਾਮ । (ਚਰਿਤ੍ਰ ੮੧)
 ਬਿਰਧ ਮਾਤ ਅਰ ਤਾਤ ਕੀ, ਸੇਵਾ ਕਰੀਯਹੁ ਨਿਤ
 ਤਿਆਗ ਨਾ ਬਨ ਕਉ ਜਾਈਐ, ਯਹੈ ਧਰਮ ਸੁਨ ਮਿਤ । (ਚਰਿਤ ੮੧)
 ਜਨਨਿ ਜਠਰ ਮਹਿ ਆਤਿ, ਪੁਰਖ ਬਹੁਤੇ ਦੁਖ ਪਾਵਹਿ
 ਮੂਤ੍ਰ ਧਾਮ ਕੋ ਪਾਇ, ਕਹਹਿ ਹਮ ਭੋਗ ਕਮਾਵਹਿ
 ਥੂਕ, ਤ੍ਰਿਯਾ ਕੋ ਚਾਟ, ਕਹਤ 'ਅਧਰਾਮ੍ਰਿਤ ਪਾਯੋ'
 ਬ੍ਰਿਥਾ ਜਗਤ ਮੈਂ ਜਨਮ, ਬਿਨਾ ਜਗਦੀਸ ਗਵਾਯੋ । (ਚਰਿਤ੍ਰ ੮੧)
 ਅਮਲ ਪਿਯਤ ਜੇ ਪੁਰਖ, ਪਰੇ ਦਿਨ ਰੈਨ ਉ'ਘਾਵਤ
 ਅਮਲ ਸੁ ਘਰੀ ਨ ਪੀਅਹਿ, ਤਾਪ ਤਿਨ ਕਉ ਚੜ੍ਹ ਆਵਤ
 ਅਮਲ ਪੁਰਖ ਜੁ ਪੀਅਹਿ, ਕਿਸੁ ਕਾਰਜ ਕੇ ਨਾਹੀ
 ਅਮਲ ਖਾਇ ਜੜ੍ਹ ਰਹੈ, ਮ੍ਰਿਤਕ ਹੁੈ ਕੇ ਘਰ ਮਾਹੀ

ਅੰਤ ਕਾਕ ਕੀ ਮ੍ਰਿਤੁ ਮਰੈ, ਮਨ ਭੀਤਰ ਪਛਤਾਹਿ
ਖੰਡਾ ਗਹਿਓ ਨ ਜਸ ਲਹਿਓ, ਕਛੁ ਜਗਤ ਕੇ ਮਾਂਹਿ । (ਚਰਿਤ੍ਰ ੨੪੫)

ਅੜਿਲ—ਕਰਾਮਾਤ ਇਕ ਅਸਿ ਮੋ ਪ੍ਰਥਮ ਬਖਾਨੀਐ ।

ਜਾਂ ਕੋ ਤੇਜ ਅਰ ਤ੍ਰਾਸ ਜਗਤ ਮੋ ਮਾਨੀਐ

ਜੀਤ ਹਾਰ ਅਰ ਮ੍ਰਿਤੁ ਧਾਰ ਜਾਂ ਕੀ ਬਸਤ ।

ਹੋ ਮੇਰੇ ਮਨ ਪਰਮੇਸਰ ਤਾਂ ਹੀ ਕੋ ਕਹਤ । ੧੯

ਦੁਤਿਯ ਕਾਲ ਮੋ ਕਰਾਮਾਤ ਪਹਿਚਾਨਿਯਤ । ਜਿਨਕੇ ਚੋਦਹਿ ਲੋਕ ਚਕ੍ ਕਰ ਮਾਨਿਯਤ
ਕਾਲ ਪਾਇ ਜਗ ਹੋਤ ਕਾਲ ਮਿਟ ਜਾਵਈ ।

ਹੋ ਯਾਤੇ ਮੁਰਿ ਮਨਿ ਮਾਹਿ ਗੁਠੁ ਠਹਿਰਾਵਈ । ੨੦

ਕਰਾਮਾਤ ਰਾਜਾ ਰਸਨਾਯੁਜ ਜਾਨੀਯਤ । ਭਲੋ ਬੁਰੋ ਜਾਂ ਤ ਜਗ ਹੋ ਪਛਾਨਿਯਤ

ਕਰਾਮਾਤ ਚੋਬੀ ਧਨ ਭੀਤਰ ਜਾਨੀਐ । ਹੋ ਹੋਤ ਰੰਕ ਤੇ ਰਾਵ ਧੜੇ ਤਿਹ ਮਾਨੀਐ । ੨੧

ਕਰਾਮਾਤ ਇਨ ਮਹਿ ਨਹੀਂ ਜਾਨਹੁ । ਇਹ ਸਭ ਧਨ ਉਪਾਇ ਪਹਿਚਾਨਹੁ

ਚਮਤਕਾਰ ਇਨ ਮਹਿ ਜੋ ਹੋਈ । ਦਰਿ ਦਰਿ ਭੀਖ ਨ ਮਾਂਗੋ ਕੋਈ । ੨੨ ।

(ਚਰਿਤ੍ਰ ੩੭੩)

ਦੋਹਰਾ

ਜੇ ਪੂਜਾ ਅਸਿਕੇਤੁ ਕੀ ਨਿਤਪ੍ਰੀਤਿ ਕਰੈਂ ਬਨਾਇ

ਤਿਨ ਪਰ ਅਪਨੇ ਹਥ ਦੇ, ਅਸਿਧੁਜ ਲੇਤ ਬਚਾਇ । (ਚਰਿਤ੍ਰ ੪੦੫)

ਕਵਿਯੋ ਬਾਚ—ਬੇਨਤੀ ਚੋਪਈ

ਹਮਰੀ ਕਰੋ ਹਾਥ ਦੇ ਰੱਛਾ । ਪੂਰਨ ਹੋਇ ਚਿਤ ਕੀ ਇੱਛਾ ।

ਤਵ ਚਰਨਨ ਮਨ ਰਹੈ ਹਮਾਰਾ । ਅਪਨਾ ਜਾਨ ਕਰੋ ਪ੍ਰਤਿਪਾਰਾ । ੧ ।

ਹਮਰੇ ਦੁਸ਼ਟ ਸਭੇ ਤੁਮ ਘਾਵਹੁ । ਆਪ ਹਾਥ ਦੇ ਮੋਹਿ ਬਚਾਵਹੁ ।

ਸੁਖੀ ਬਸੈ ਮੇਰੇ ਪਰਿਵਾਰਾ । ਸੇਵਕ ਸਿੱਖ ਸਬੈ ਕਰਤਾਰਾ । ੨ ।

ਮੋ ਰੱਛਾ ਨਿਜ ਕਰ ਦੇ ਕਰਿਯੈ । ਸਭ ਬੈਰਿਯਨ ਕੋ ਆਜ਼ ਸੰਘਰਿਯੈ ।

ਪੂਰਨ ਹੋਇ ਹਮਾਰੀ ਆਸਾ । ਤੋਰ ਭਜਨ ਕੀ ਰਹੈ ਪਿਆਸਾ । ੩ ।

ਤੁਮਹਿ ਛਾਡਿ ਕੋਇ ਅਵਰ ਨਾ ਧਯਾਉ । ਜੇ ਬਰ ਚਹੈਂ ਸੁ ਤੁਮ ਤੇ ਪਾਉ ।

ਸੇਵਕ ਸਿੱਖ ਹਮਾਰੇ ਤਾਰੀਅਹਿ । ਚੁਨਿ ਚੁਨਿ ਸੁਤੁ ਹਮਾਰੇ ਮਾਰੀਅਹਿ । ੪ ।

ਆਪ ਹਾਥ ਦੇ ਮੁਝੈ ਉਬਰਿਯੈ । ਮਰਨ ਕਾਲ ਕਾ ਤ੍ਰਾਸ ਨਿਭਰਿਯੈ ।

ਹੁ ਜੋ ਸਦਾ ਹਮਾਰੇ ਪੱਛਾ । ਸ੍ਰੀ ਅਸਿਧੁਜ ਜੁ ਕਰਿਯਹੁ ਰੱਛਾ । ੫ ।

ਰਾਖ ਲੇਹੁ ਮੁਹਿ ਰਾਖਨਹਾਰੇ । ਸਾਹਿਬ ਸੰਤ-ਸਹਾਇ ਪਿਆਰੇ
 ਦੀਨਬੰਧੁ ਦੁਸ਼ਟਨ ਕੇ ਹੰਤਾ । ਤੁਮਹੋ ਪੁਰੀ ਚੜ੍ਹਰ ਦਸ ਕੰਤਾ । ੬ ।
 ਕਾਲ ਪਾਇ ਬ੍ਰਹਮਾ ਬਪੁ ਧਰਾ । ਕਾਲ ਪਾਇ ਸਿਵ ਜੂ ਅਵਤਾਰਾ ।
 ਕਾਲ ਪਾਇ ਕਰ ਬਿਸਨੁ ਪ੍ਰਕਾਸ਼ਾ । ਸਕਲ ਕਾਲ ਕਾ ਕੀਆ ਤਮਾਸਾ । ੭ ।
 ਜਵਨ ਕਾਲ ਜੋਗੀ ਸ਼ਿਵ ਕੀਓ । ਬੇਦਰਾਜ ਬ੍ਰਹਮਾ ਜੂ ਬੀਓ ।
 ਜਵਨ ਕਾਲ ਸਭ ਲੋਕ ਸਵਾਰਾ । ਨਮਸਕਾਰ ਹੈ ਤਾਂਹਿ ਹਮਾਰਾ । ੮ ।
 ਜਵਨ ਕਾਲ ਸਭ ਜਗਤ ਬਨਾਯੋ । ਦੇਵ ਦੇਵੰਤ ਜਛਨ ਉਪਜਾਯੋ ।
 ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝਿਯਹੁ ਹਮਾਰਾ । ੯ ।
 ਨਮਸਕਾਰ ਤਿਸ ਹੀ ਕੋ ਹਮਾਰੀ । ਸਕਲ ਪ੍ਰਜਾ ਜਿਨ ਆਪ ਸਵਾਰੀ ।
 ਸਿਵਕਨ ਕੋ ਸਿਫੁਗੁਨ ਸੁਖ ਦੀਓ । ਸਤ੍ਰਨ ਕੋ ਪਲ ਮੈਂ ਬਧ ਕੀਓ । ੧੦ ।
 ਘਟ ਘਟ ਕੇ ਅੰਤਰ ਕੀ ਜਾਨਤ । ਭਲੇ ਬੁਰੇ ਕੀ ਪੀਰ ਪਛਾਨਤ ।
 ਚੀਟੀ ਤੇ ਕੁੰਚਰ ਅਸਬੂਲਾ । ਸਬ ਪਰ ਕ੍ਰਿਪਾ ਦ੍ਰਿਸ਼ਟਿ ਕਰ ਫੁਲਾ । ੧੧ ।
 ਸੰਤਨ ਦੁਖ ਪਾਏ ਤੇ ਦੁਖੀ । ਸੁਖ ਪਾਏ ਸਾਧਨ ਕੇ ਸੁਖੀ ।
 ਏਕ ਏਕ ਕੀ ਪੀਰ ਪਛਾਨੈਂ । ਘਟ ਘਟ ਕੇ ਪਟ ਪਟ ਕੀ ਜਾਨੈਂ । ੧੨ ।
 ਜਬ ਉਦਕਰਖ ਕਰਾ ਕਰਤਾਰਾ । ਪ੍ਰਜਾ ਧਰਤ ਤਬ ਦੇਹ ਅਪਾਰਾ ।
 ਜਬ ਆਕਰਖ ਕਰਤ ਹੋ ਕਬਹੂੰ । ਤੁਮ ਮੈਂ ਮਿਲਤ ਦੇਹ ਧਰ ਸਭ ਹੂੰ । ੧੩ ।
 ਜੇਤੇ ਬਦਨ ਸ੍ਰਿਸ਼ਟਿ ਸਭ ਧਾਰੈ । ਆਪੁ ਆਪਨੀ ਬੁਝ ਉਚਾਰੈ ।
 ਤੁਮ ਸਭ ਹੀ ਤੇ ਰਹਤ ਨਿਰਾਲਮ । ਜਾਨਤ ਬੇਦ ਭੇਦ ਅਰ ਆਲਮ । ੧੪ ।
 ਨਿਰੰਕਾਰ ਨ੍ਰਿਬਿਕਾਰ ਨਿਰਲੰਭ । ਆਦਿ ਅਨੀਲ ਅਨਾਦਿ ਅਸੰਭ ।
 ਤਾਂਕਾ ਮੂੜ੍ਹ ਉਚਾਰਤ ਭੇਦਾ । ਜਾਂਕੋ ਭੇਵ ਨਾ ਪਾਵਤ ਬੇਦਾ । ੧੫ ।
 ਤਾਂਕੋ ਕਰਿ ਪਾਹਨ ਅਨੁਮਾਨਤ । ਮਹਾ ਮੂੜ੍ਹ ਕਛੁ ਭੇਦ ਨ ਜਾਨਤ ।
 ਮਹਾਦੇਵ ਕੋ ਕਹਤ ਸਦਾ ਸਿਵ । ਨਿਰੰਕਾਰ ਕਾ ਚੀਨਤ ਨਹਿ ਭਿਵ । ੧੬ ।
 ਆਪੁ ਆਪਨੀ ਬੁਧਿ ਹੈ ਜੇਤੀ । ਬਰਨਤ ਭਿੰਨ ਭਿੰਨ ਤੁਹਿ ਤੇਤੀ ।
 ਤੁਮਰਾ ਲਖਾ ਨਾ ਜਾਇ ਪਸਾਰਾ । ਕਿਹ ਬਿਧਿ ਸਜਾ ਪ੍ਰਥਮ ਸੰਸਾਰਾ । ੧੭ ।
 ਏਕੈ ਰੂਪ ਅਨੂਪ ਸਰੂਪਾ । ਰੰਕ ਭਯੋ ਰਾਵ ਕਹੀਂ ਭੂਪਾ ।
 ਅੰਡਜ ਜੇਰਜ ਸੇਤਜ ਕੀਨੀ । ਉਤਭੁਜ ਖਾਨਿ ਬਹੁਰ ਰਚਿ ਦੀਨੀ । ੧੮ ।
 ਕਹੁ ਫੁਲਰਾਜਾ ਹੂੰ ਬੈਠਾ । ਕਹੂੰ ਸਿਮਟਿ ਭਯੋ ਸੰਕਰ ਇਕੈਠਾ ।
 ਸਗਰੀ ਸ੍ਰਿਸ਼ਟਿ ਦਿਖਾਇ ਅਚੰਭਵ । ਆਦਿ ਜੁਗਾਦਿ ਸਰੂਪ ਸੁਯੋਭਵ । ੧੯ ।

ਅਬ ਰੱਛਾ ਮੇਰੀ ਤੁਮ ਕਰੋ । ਸਿੱਖ ਉਬਾਰਿ ਅਸਿੱਖ ਸੰਘਰੋ ।
 ਦੁਸ਼ਟ ਜਿਤੇ ਉਠਵਤ ਉਤਪਾਤਾ । ਸਕਲ ਮਲੇਛ ਕਰੋ ਰਣ ਘਾਤਾ । ੨੦ ।
 ਜੇ ਅਸਿਯੁਜ ਤਵ ਸਰਨੀ ਪਰੇ । ਤਿਨ ਕੇ ਦੁਸ਼ਟ ਦੁਖਿਤ ਹੂੰ ਮਰੇ ।
 ਪੁਰਖ ਜਵਨ ਪਗ ਪਰੇ ਤਿਹਾਰੇ । ਤਿਨ ਕੇ ਤੁਮ ਸੰਕਟ ਸਭ ਟਾਰੇ । ੨੧ ।
 ਜੋ ਕਲ ਕੋ ਇਕ ਬਾਰ ਧਿਐ ਹੈਂ । ਤਾਕੇ ਕਾਲ ਨਿਕਟਿ ਨਹਿ ਐਹੈਂ ।
 ਰੱਛਾ ਹੋਇ ਤਾਂਹਿ ਸਭ ਕਾਲਾ । ਦੁਸ਼ਟ ਅਰਿਸਟ ਟਰੈਂ ਤਤਕਾਲਾ । ੨੨ ।
 ਕ੍ਰਿਪਾ ਦੁਸ਼ਟਿ ਤਨ ਜਾਹਿ ਨਿਹਰਿਹੋ । ਤਾਕੇ ਤਾਪ ਤਨਕ ਮੋ ਹਰਿਹੋ ।
 ਰਿਧਿ ਸਿੰਧਿ ਘਣ ਮੋ ਸਭ ਹੋਈ । ਦੁਸ਼ਟ ਛਾਹ ਛ੍ਰੈ ਸਕੈ ਨ ਕੋਈ । ੨੩ ।
 ਏਕ ਬਾਰ ਜਿਨ ਤੁਮੇ ਸੰਭਾਰਾ । ਕਾਲ ਫਾਸ ਤੇ ਤਾਂਹਿ ਉਬਾਰਾ ।
 ਜਿਨ ਨਰ ਨਾਮ ਤਿਹਾਰੋ ਕਹਾ । ਦਾਹਿਦ ਦੁਸ਼ਟ ਦੋਖ ਤੇ ਰਹਾ । ੨੪ ।
 ਖੜਗਕੋਤ ! ਮੈਂ ਸਰਣਿ ਤਿਹਾਰੀ । ਆਪ ਹਾਥ ਦੇ ਲੇਹੁ ਉਬਾਰੀ ।
 ਸਰਬ ਠੌਰ ਮੋ ਹੋਹੁ ਸਹਾਈ । ਦੁਸ਼ਟ ਦੋਖ ਤੇ ਲੇਹੁ ਬਚਾਈ । ੨੫ । (ਚਰਿਤ੍ਰ ੪੦੫)

੯. ਖਾਲਸਾ ਮਹਿਮਾ ਖਾਲਸਾ ਕੌਣ ਹੈ ?

ਜਾਗਤ ਜੋਤਿ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕੁ ਨ ਆਨੈ
 ਪੂਰਨ ਪ੍ਰੇਮ ਪ੍ਰਤੀਤਿ ਸਜੈ ਬ੍ਰੁਤ, ਗੋਰ ਮੜੀ ਮਠ ਭੂਲਿ ਨ ਮਾਨੈ
 ਤੀਰਥ ਦਾਨ ਦਯਾ ਤਪ ਸੰਜਮ, ਏਕ ਬਿਨਾ ਨਹਿ ਏਕੁ ਪਛਾਨੈ
 ਪੂਰਨ ਜੋਤਿ ਜਗੈ ਘਟ ਮੈ, ਤਬ ਖਾਲਸਾ ਤਾਂਹਿ ਨਖਾਲਸ ਜਾਨੈ । ੧ ।

ਜੇ ਕਿਛੁ ਲੇਖੁ ਲਿਖਿਓ ਬਿੰਧਨਾ ਸੋਈ ਪਾਯਤ ਮਿਸ੍ਰ ਜੂ ਸ਼ੋਕ ਨਿਵਾਰੋ ।
 ਮੇਰੋ ਕਛੁ ਅਪਰਾਧੁ ਨਹੀਂ ਗਯੋ ਯਾਦ ਤੇ ਭੂਲ ਨਹ ਕੋਪ ਚਿਤਾਰੋ ।
 ਬਾਗੋ ਨਿਹਾਲੀ, ਪਠੈ ਦੈਹੋਂ ਆਜੁ ਭਲੇ ਤੁਮ ਕੋ ਨਿਹਚੈ ਜੀ ਧਾਰੋ ।
 ਛਤ੍ਰੀ ਸਭੈ ਭ੍ਰਿਤੁ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ । ੨ ।

ਸ੍ਰੀਯਾ—ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ।
 ਅਘ ਓਘ ਟਰੇ ਇਨਹੀ ਕੇ ਪ੍ਰਸਾਦਿ ਇਨਹੀ ਕ੍ਰਿਪਾ ਫੁਨ ਧਾਮ ਭਰੇ ।
 ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤੁ ਮਰੇ ।
 ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੇ ਸੇ ਗਰੀਬ ਕਰੋਰ ਪਰੇ । ੩ ।

ਸ੍ਰੀਯਾ—ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ ।
 ਦਾਨ ਦਯੋ ਇਨ ਹੀ ਕੋ ਭਲੇ ਅਰੁ ਆਨ ਕੋ ਦਾਨ ਨ ਲਾਗਤ ਨੀਕੋ ।
 ਆਗੇ ਫਲੈ ਝਿਨਹੀ ਕੋ ਦਯੋ ਜਗੁ ਮੈ ਜਸੁ ਅਉਰ ਦਯੋ ਸਭ ਫੀਕੋ ।
 ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਹੀ ਇਨਹੀ ਕੋ । ੪ ।

ਦੇਹਰਾ

ਚਟਪਟਾਇ ਚਿਤ ਮੈਂ ਜਰਯੋ ਤ੍ਰਿਣ ਜਿਯੋਂ ਕ੍ਰੱਧਤ ਹੋਇ ।
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੁ ਰੋਇ । ੫ ।

੧੦. ਜ਼ਫਰਨਾਮਾ

ਕਮਾਲੇ ਕਰਾਮਾਤੁ ਕਾਯਮ ਕਰੀਮੁ । ਰਜਾ ਬਖਸ਼ੁ ਰਾਜ਼ਿਕ ਰਿਹਾਕੋ ਰਹੀਮ । ੧ ।
ਅਮਾਂ ਬਖਸ਼ੁ ਬਖਸ਼ਿੰਦਹ ਓ ਦਸਤਗੀਰ । ਰਜਾ ਬਖਸ਼ੁ ਰੋਜ਼ੀ ਦਿਹੋ ਦਿਲ ਪਜ਼ੀਰ । ੨ ।
ਸ਼ਹਿਨਸ਼ਾਹਿ ਖੂਬੀ ਦਹੋ ਰਹਨਮੁ । ਕਿ ਬੇਗੁਨ ਬੇਚੂਨ ਚੁੰ ਬੇਨਮੁ । ੩ ।
ਨਾ ਸਾਜੋ ਨ ਬਾਜੋ ਫਉਜੋ ਨ ਫਰਸ਼ ! ਖੁਦਾਵੰਦ ਬਖਸ਼ਿੰਦਹਏ ਐਸ਼ ਅਰਸ਼ । ੪ ।
ਜਹਾਂ ਪਾਕ ਜ਼ਬਰਦਸਤੁ ਜ਼ਾਹਿਰ ਜ਼ਹੂਰ । ਅਤਾ ਮੇਦਿਹਦ ਹਮ ਚੁ ਹਾਜ਼ਰ ਹਜ਼ੂਰ । ੫ ।
ਅਤਾ ਬਖਸ਼ਦੋ ਪਾਕ ਪਰਵਰਦਗਾਰ । ਰਹੀਮਸਤੁ ਰੋਜ਼ੀ ਦਿਹੋ ਹਰ ਦਿਯਾਰ । ੬ ।
ਕਿ ਸਾਹਿਬ ਦਿਯਾਰਸਤੁ ਆਜ਼ਮ ਅਜ਼ੀਮ । ਕਿ ਹੁਸਨੁਲ ਜਮਾਲੁਸਤ ਰਾਜ਼ਕ ਰਹੀਮ । ੭ ।
ਕਿ ਸਾਹਿਬਿ ਸ਼ੁਰੂਰਸਤੁ ਆਜਿਜ-ਨਿਵਾਜ਼ । ਗਰੀਬੁਲ ਪੁਸਤੋ ਗਨੀਮੁਲ ਗੁਦਾਜ਼ । ੮ ।
ਸ਼ਰੀਅਤ ਪੁਸਤੋ ਫ਼ਜ਼ੀਲਤ ਮੁਆਬੁ । ਹਕੀਕਤ ਸ਼ਨਾਸੋ ਨਬੀਉਲ ਕਿਤਾਬ । ੯ ।
ਕਿ ਦਾਨਸ਼ ਪੁਯੋਹਸਤ ਸਾਹਿਬ ਸ਼ਦੂਹ । ਹਕੀਕਤ ਸ਼ਨਾਸਤੋ ਜ਼ਾਹਿਰ ਜ਼ਹੂਰ । ੧੦ ।
ਸ਼ਨਾਸਿੰਦਏ ਇਲਮਿ ਆਲਮ ਖੁਦਾਇ । ਕੁਸ਼ਾਇੰਦਏ ਕਾਰਿ ਆਲਮ ਕੁਸ਼ਾਇ । ੧੧ ।
ਗੁਜ਼ਾਰਿੰਦਏ ਕਾਰਿ ਆਲਮ ਕਬੀਰ । ਸ਼ਨਾਸਿੰਦਹਏ ਇਲਮਿ ਆਲਮ ਅਮੀਰ । ੧੨ ।

ਦਾਸਤਾਨ

ਮਰਾ ਏਤਬਾਰੇ ਬਰੀਂ ਕਸਮ ਨੇਸਤ । ਕਿ ਏਜ਼ਦ ਗਵਾਹਸਤੁ ਯਜ਼ਦਾਂ ਯਕੇਸਤ । ੧੩ ।
ਨ ਕਤਰਹ ਮਰਾ ਏਤਬਾਰੇ ਬਰੋਸਤੁ । ਕਿ ਬਖਸ਼ੀ ਵ ਦੀਵਾਨ ਹਮਹ ਕਿਜ਼ਬਗੋਸਤ । ੧੪ ।
ਕਸੇ ਕਉਲਿ ਕੁਰਾਂ ਕੁਨਦ ਏਤਬਾਰ । ਹਮਾ ਰੋਜ਼ਿ ਆਖਰ ਸ਼ਵਦ ਮਰਦ ਖ਼ਾਰ । ੧੫ ।
ਹਮਾ ਰਾ ਕਸੇ ਸਾਯਹ ਆਯਦ ਬਜ਼ੇਰ । ਬਰੋ ਦਸਤ ਦਾਰਦ ਨਾ ਜ਼ਾਗੋ ਦਲੇਰ । ੧੬ ।
ਕਸੇ ਪੁਸਤ ਉੱਫਤਦ ਪਸੋ ਸ਼ੇਰਿ ਨਰ । ਨ ਗੀਰਦ ਬੁਜੋ ਮੇਸ਼ ਆਹੂ ਗੁਜ਼ਰ । ੧੭ ।
ਕਸਮ ਮੁਸਹਫੇ ਖੁਫ਼ੀਅ ਗਰ ਈਂ ਖੁਰਮ । ਨ ਅਫਵਾਜ਼ ਅਜ਼ੀਜ਼ ਜ਼ੇਰਿ ਸੁਮ ਅਫ਼ਗਨਮ ।
ਗਰਿਸਨਹ ਚਿ ਕਾਰੋ ਕੁਨਦ ਚਿਹਲ ਨਰ । ਕਿ ਦਹ ਲਕ ਬਰਾਯਦ ਬਰੋ ਬੇਖਬਰ । ੧੯ ।
ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ । ਮਯਾਂ ਤੇਗੁ ਤੀਰੋ ਤੁਫੰਗ ਆਮਦੰਦ । ੨੦ ।
ਬ ਲਾਚਾਰਗੀ ਦਰਮਿਯਾਂ ਆਮਦੰਦ । ਬ ਤਦਬੀਰ ਤੀਰੋ ਤੁਫੰਗ ਆਮਦੰਦ । ੨੧ ।
ਚੁੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ । ਹਲਾਲਸਤੁ ਬੁਰਦਨ ਬਸ਼ਮਸ਼ੀਰ ਦਸਤਾ੨੨ ।
ਚਿ ਕਸਮੇ ਕੁਰਾਂ ਮਨ ਕੁਨਮ ਏਤਬਾਰ । ਵਗਰਨਹ ਤੁ ਗੋਈ ਮਨ ਈਂ ਰਹ ਚਿ ਕਾਰ । ੨੩ ।
ਨਾ ਦਾਨਮ ਕਿ ਈਂ ਮਰਦ ਰੋਬਾਹਿ ਪੋਚ । ਵਗਰ ਹਰਗਿਜ਼ੀਂ ਰਾਹ ਨਿਯਾਰੰਦ ਬਹੋਚ ।
ਹਰਾਂ ਕਸ ਕਿ ਕਉਲੇ ਕੁਰਾਂ ਆਯਦਸ਼ । ਨਜੋ ਬਸਤਨੋ ਕੁਸ਼ਤਨੋ ਬਾਯਦਸ਼ । ੨੫ ।

ਬਰੰਗੇ ਮਗਸ ਸਯਾਹਪੋਸ ਆਮਦੰਦ । ਬਯਕ ਬਾਰਗੀ ਦਰ ਖਰੋਸ ਆਮਦੰਦ । ੨੬
 ਹਰਾਂਕਸ ਜਿ ਦੀਵਾਰ ਆਮਦ ਬਿਰੂ । ਬਖੁਰਦਨ ਯਕੇ ਤੀਰ ਸੁਦ ਗਰਕਿ ਖੂੰ । ੨੭
 ਕਿ ਬੇਰੂ ਨਿਆਮਦ ਕਸੇ ਜਾਂ ਦਿਵਾਰ । ਨ ਖੁਰਦੰਦ ਤੀਰੋ ਨ ਗਸਤੰਦ ਖੁਾਰ । ੨੮
 ਚੁ ਦੀਦਮ ਕਿ ਨਾਹਰ ਬਿਆਮਦ ਬਜੰਗ । ਚਸ਼ੀਦਹ ਯਕੇ ਤੀਰ ਤਨ ਬੇਦਰੰਗ । ੨੯
 ਹਮਾਖਰ ਗੁਰੇਜੰਦ ਬਜਾਏ ਮੁਸਾਫ । ਬਸੇ ਖਾਨ ਗੁਰਦੰਦ ਬੇਰੂ ਗਜਾਫ । ੩੦
 ਕਿ ਅਫਗਾਨਿ ਦੀਗਰ ਬਿਆਮਦ ਬਜੰਗ । ਚੁ ਮੈਲੇ ਰਵਾਂ ਹਮਚੁ ਤੀਰੋ ਤੁਫੰਗ । ੩੧
 ਬਸੇ ਹਮਲਹ ਕਰਦੰਦ ਬ-ਮਰਦਾਨਗੀ । ਹਮ ਅਜ ਹੋਸਗੀ ਹਮ ਜਿ ਦੀਵਾਨਗੀ । ੩੨
 ਬਸੇ ਹਮਲਹ ਕਰਦੰਦ ਬਸੇ ਜ਼ਖਮ ਖੁਰਦ । ਚੁ ਕਸ ਰਾ ਬਜਾਂ ਕੁਸਤ ਜਾਂ ਹਮ ਸਪੁਰਦ ।
 ਕਿ ਆ ਖੁਜਹ ਮਰਦੁਦ ਸਾਯਹ ਦਿਵਾਫ । ਬਮੈਦਾਂ ਨਿਆਮਦ ਬਮਰਦਾਨਹ ਵਾਰ । ੩੩
 ਦਰੇਗਾ ! ਅਗਰ ਰੂਏ ਓ ਦੀਦਮੇ । ਬਯਕ ਤੀਰ ਲਾਰਾਰ ਬਖਸ਼ੀਦਮੇ । ੩੪
 ਹਮਾਖਰ ਬਸੇ ਜ਼ਖਮ ਤੀਰੋ ਤੁਫੰਗ । ਚੁ ਸੂਏ ਬਸੇ ਕੁਸਤਹ ਸੁਦ ਬੇਦਰੰਗ । ੩੫
 ਬਸੇ ਬਾਰ ਬਾਰੀਦ ਤੀਰੋ ਤੁਫੰਗ । ਜਿਮੀ ਗਸਤ ਹਮ ਚੂੰ ਗੁਲੇ ਲਾਲਹ ਰੰਗ । ੩੬
 ਸਰੋ ਪਾਇ ਅਬੋਹੁ ਕੇਦਾਂ ਸੁਦਹ । ਕਿ ਮੈਦਾਂ ਪੁਰ ਅਜ ਗੋਇ ਚੇਗਾਂ ਸੁਦਹ । ੩੭
 ਤਰੰਕਾਰ ਤੀਰੋ ਤੁਫੰਗੋ ਕਮਾਂ । ਬਰਾਮਦ ਯਕੇ 'ਹਾਇ ਹੁ' ਅਜ ਜਹਾਂ । ੩੮
 ਦਿਗਰ ਸ਼ੋਰਸੇ ਕੈਬਰੇ ਕੀਨਹ ਕੋਸ । ਜਿ ਮਰਦਾਨਿ ਮਰਦਾਂ ਬਰੂ ਰਫਤ ਹੋਸ । ੪੦
 ਹਮਾਖਰ ਚਿ ਮਰਦੀ ਕੁਨਦ ਕਾਰਜਾਰ । ਕਿ ਬਰ ਚਿਹਲ ਤਨ ਆਯਦਸ ਬੇਸੁਮਾਰ । ੪੧
 ਚਰਾਗੇ ਜਹਾਂ ਚੂੰ ਸੁਦਹ ਬੁਰਕਹ ਪੋਸ । ਸ਼ਹੇ ਸਬ ਬਰਾਮਦ ਹਮਹ ਜਲਵਾ ਜੋਸ । ੪੨
 ਹਮਾਂ ਕਸ ਕਿ ਕਉਲੇ ਕਰਾਂ ਆਯਦਸ । ਕਿ ਯਜਦਾਂ ਬਰੋ ਰਹੁਨੁਮਾ ਆਯਦਸ । ੪੩
 ਨਾ ਪੇਚੀਦਾ ਮੁਏ ਨ ਰੰਜੀਦ ਤਨ । ਕਿ ਬੇਰੂ ਖੁਦਾਵੁਰਦ ਦੁਸਮਨ ਸ਼ਿਕਨ । ੪੪
 ਨਾ ਦਾਨਮ ਕਿ ਈ ਮਰਦ ਪੈਮਾਂ ਸ਼ਿਕਨ । ਕਿ ਦੋਲਤ ਪ੍ਰਸਤਸਤੁ ਈਮਾਂ-ਫਿਗਨ । ੪੫
 ਨਾ ਈਮਾਂ ਪ੍ਰਸਤੀ ਨ ਅਉਜਾਇ ਦੀ । ਨ ਸਾਹਿਬਸਨਾਸੀ ਨ ਮੁਹੰਮਦ ਯਕੀ । ੪੬
 ਹਰਾਂ ਕਸ ਕਿ ਈਮਾਂ-ਪ੍ਰਸਤੀ ਕੁਨਦ । ਨ ਪੈਮਾਂ ਖੁਦਸ ਪੇਸ਼ੋ ਪਸਤੀ ਕੁਨਦ । ੪੭
 ਕਿ ਈ ਮਰਦ ਰਾ ਜ਼ੋਰਹ ਏਤਬਾਰ ਨੇਸਤ । ਚਿ ਕਸਮੇ ਕੁਰਾਨਸਤ ਯਜਦਾਂ ਯਕੇਸਤ ।
 ਚੁ ਕਸਮੇ ਕੁਰਾਂ ਸਦ ਕੁਨਦ ਇਖਤਯਾਰ । ਮਰਾ ਕਤਰਹ ਨਆਯਦ ਅਜੋ ਏਤਬਾਰ ।
 ਅਗਰਚਿ ਤੁਰਾ ਏਤਬਾਰ ਆਮਦੇ । ਕਮਰ ਬਸਤਹਏ ਪੇਸਵਾ ਆਮਦੇ । ੫੦
 ਕਿ ਫਰਜ਼ਸਤ ਬਰਸਰਿ ਤੁਰਾ ਈ ਸੁਖਨ । ਕਿ ਕਉਲੇ ਖੁਦਾ ਅਸਤੁ ਕਸਮਸਤ ਮਨ ।
 ਅਗਰ ਹਜ਼ਰਤੇ ਖੁਦ ਸਿਤਾਦਹ ਸ਼ਵਦ । ਬਜਾਨੇ ਦਿਲੇ ਕਾਰ ਵਾਜਹ ਸ਼ਵਦ । ੫੨
 ਸੁਮਾ ਰਾ ਚੁ ਫਰਜ਼ ਅਸਤ ਕਾਕੇ ਕੁਨੀ । ਬਮੂਜਬ ਨਵਿਸਤਹ ਸੁਮਾਰੇ ਕੁਨੀ । ੫੩
 ਨਵਿਸਤਹ ਰਸੀਦੋ ਬਿਗੁਫਤਹ ਜੁਬਾਂ । ਬਬਾਯਦ ਕਿ ਕਾਰੀਂ ਬਰਾਹਤ ਰਸਾਂ । ੫੪
 ਹਮੂੰ ਮਰਦ ਬਾਯਦ ਸ਼ਵਦ ਸੁਖਨਵਰ । ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ । ੫੫
 ਕਿ ਕਾਜੀ ਮਰਾ ਖੁਦਹ ਬੇਰੂ ਨਯਮ । ਅਗਰ ਰਾਸਤੀ ਖੁਦ ਬਿਯਾਰੀ ਕਦਮ । ੫੬

ਤੁਰਾ ਗਤ ਬਥ ਯਦ ਓ ਕਤਿਲੇ ਕੁਰਾ । ਬਨਿਯਦੇ ਸੁਮਾ ਰਾ ਰਸਾਨਮ ਹਮਾਂ । ੫੭
 'ਕਿ ਤਸਰੀਫ ਦਰ ਕਸਬਥ 'ਕਾਂਗੜ' ਕੁਨਦ । ਵਜ਼ਾਂ ਪਸ ਮੁਲਾਕਾਤ ਬਾਹਮ ਸ਼ਵਦ ।
 ਨ ਜ਼ੋਰਹ ਦਰੀ' ਰਾਹਿ ਖ਼ਤਰਹ ਤੁਰਾਸਤ । ਹਮਹ ਕੋਮਿ ਬੈਰਾੜ ਹੁਕਮੇ ਮਰਾਸਤ । ੫੯
 ਬਿਯਾ ਤਾ ਸੁਖਨ ਖੁਦ ਜ਼ਬਾਨੀ ਕੁਨੇਮ । ਬਰੁਏ ਸੁਮਾ ਮਿਹਰਬਾਨੀ ਕੁਨੇਮ । ੬੦
 ਯਕੇ ਅਸਪ ਸ਼ਾਇਸਤਹਏ ਯਕ ਹਜ਼ਾਰ । ਬਿਯਾ ਤਾ ਬਗ਼ੀਰੀ ਬ ਮਨ ਈ' ਦਿਯਾਰ । ੬੧
 ਸ਼ਹਨਸ਼ਾਹ ਰਾ ਬੰਦਹਏ ਚਾਕਰੇਮ । ਅਗਰ ਹੁਕਮ ਆਯਦ ਬਜਾਂ ਹਾਜ਼ਰੇਮ । ੬੨
 ਅਗਰਚਿ ਬਿਆਯਦ ਬਫ਼ਰਮਾਨ ਮਨ । ਹਜ਼ੂਰਤ ਬਿਆਯਮ ਹਮਹ ਜਾਨੋਂ ਤਨ । ੬੩
 ਅਗਰ ਤੂ ਬਯਜਦਾਂ ਪ੍ਰਸਤੀ ਕੁਨੀ । ਬਕਾਰੇ ਮਰਾ ਈ' ਨ ਸੁਸਤੀ ਕੁਨੀ । ੬੪
 ਬਬਾਯਦ ਕਿ ਯਜ਼ਦਾਂ-ਸ਼ਨਾਸੀ ਕੁਨੀ । ਨ ਗੁਫ਼ਤਹ ਕਸਾਂ ਕਸ ਖਰਾਸ਼ੀ ਕੁਨੀ । ੬੫
 ਤੂ ਮਸਨਦ ਨਸੀ' ਸਰਵਰੇ ਕਾਇਨਾਤ । ਕਿ ਅਜਬਸਤ ਇਨਸਾਫ਼ ਈ' ਹਮ ਸਿਫ਼ਾਤ ।
 ਕਿ ਅਜਬਸਤ ਇਨਸਾਫ਼ੋ ਦੀ' ਪਰਵਰੀ । ਕਿ ਹੈਫ਼ ਅਸਤੁ ਸਦ ਹੈਫ਼ ਈ' ਸਰਵਰੀ । ੬੭
 ਕਿ ਅਜਬਸਤੁ ਅਜਬਸਤੁ ਫਤਵਹ ਸੁਮਾ । ਬਜ਼ਜ਼ ਰਾਸਤੀ ਸੁਖਨ ਗੁਫ਼ਤਨ ਜ਼ਿਯਾਂ । ੬੮
 ਮਜ਼ਨ ਤੇਗ ਬਰ ਖ਼ੂਨਿ ਕਸ ਬੋਦਰੇਗ । ਤੁਰਾ ਨੀਜ਼ ਖ਼ੂ' ਚਰਖ ਰੋਜ਼ਦ ਬਤੇਗ । ੬੯
 ਤੂ ਗ਼ਾਫ਼ਲ ਮਸ਼ਉ ਮਰਦਿ ਯਜ਼ਦਾਂ ਹਿਰਾਸ । ਕਿ ਓ ਬੇਨਿਆਜ਼ਸਤੁ ਓ ਬੇਸਪਾਸ । ੭੦
 ਕਿ ਓ ਬੇਮੁਹਾਬਸਤੁ ਸ਼ਾਹਾਨਿਸ਼ਾਹ । ਜ਼ਮੀਨੋਂ ਜ਼ਮਾਂ ਰਾ ਸੱਚਾਏ ਪਾਤਸ਼ਾਹ । ੭੧
 ਖ਼ੁਦਾਵੰਦ ਏਜ਼ਦ ਜ਼ਮੀਨੋਂ ਜ਼ਮਾ । ਕੁਨਿੰਦਸਤ ਹਰ ਕਸ ਮਕੀਨੋਂ ਮਕਾਂ । ੭੨
 ਹਮ ਅਜ਼ ਪਰਿ ਮੋਰੋ ਹਮ ਅਜ਼ ਪੀਲਤਨ । ਤਿ ਆਜ਼ਜ਼ ਨਿਵਾਜ਼ਸਤੁ ਗ਼ਾਫ਼ਲ-ਸ਼ਿਕਨ ।
 ਕਿ ਓਰਾ ਚੁ ਇਸਮ ਅਸਤ ਆਜ਼ਜ਼ਨਿਵਾਜ਼ । ਕਿ ਓ ਬੇਸਪਾਸ ਅਸਤ ਓ ਬੇਨਿਆਜ਼ ।
 ਕਿ ਓ ਬੇ ਨਗ਼ੂ ਅਸਤ ਓ ਬੇ ਚਗ਼ੂ । ਤਿ ਓ ਰਹਨੁਮਾ ਅਸਤ ਓ ਰਹਨਮੂ । ੭੫
 ਕਿ ਬਰ ਸਰ ਤੁਰਾ ਫ਼ਰਜ਼ ਕਸਮਿ ਕੁਰਾਂ । ਬਗ਼ੁਫ਼ਤਹ ਸੁਮਾ ਕਾਰਿ ਖ਼ੂਬੀ ਰਸਾਂ । ੭੬
 ਬਬਾਯਦ ਤੁ ਦਾਨਸ਼ ਪ੍ਰਸਤੀ ਕੁਨੀ । ਬ ਕਾਰਿ ਸੁਮਾ ਚੀਰਹ ਦਸਤੀ ਕੁਨੀ । ੭੭
 ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ । ਕਿ ਬਾਕੀ ਬਿਮਾਦਸਤ ਪੋਚੀਦਹ ਮਾਰ । ੭੮
 ਚਿਮਤਦੀ ਕਿ ਅਖ਼ਗ਼ਰ ਖ਼ਮੋਸ਼ਾਂ ਕੁਨੀ । ਕਿ ਆਤਸ਼ ਦਮਾ ਰਾ ਬਦਉਰਾਂ ਕੁਨੀ । ੭੯
 ਚਿ ਖ਼ੁਸ਼ ਗੁਫ਼ਤ ਫਿ'ਤਦੇਸੀਏ ਖ਼ੁਸ਼ ਜ਼ਬਾਂ—'ਸ਼ਿਤਾਬੀ ਬਵਦ ਕਾਰਿ ਅਹਰਿਮਨਾਂ ।' ੮੦
 ਕਿ ਮਾ ਬਾਰਗ਼ਹਿ ਹਜ਼ਰਤ ਆਯਮ ਸ਼ਨਾ । ਅਜ਼ਾਂ ਰੋਜ਼ ਬਾਸ਼ੀ ਵ ਸ਼ਾਹਿਦ ਸੁਮਾ । ੮੧
 ਵਗ਼ਰਨਹ ਤੁ ਈ ਹਮ ਫ਼ਰਾਮੁਸ਼ ਕੁਨਦ । ਤੁਰਾ ਹਮ ਫ਼ਰਾਮੋਸ਼ ਯਜ਼ਦਾਂ ਕੁਨਦ । ੮੨
 ਬਤੀ' ਕਾਰਗ਼ਰ ਤੂ ਬਬਤਤੀ ਕਮਰ । ਖ਼ੁਦਾਵੰਦ ਬਾਸ਼ਦ ਤੁਰਾ ਬਹਿਰਾਵਰ । ੮੩
 ਕਿ ਈ' ਕਾਰ ਨੇਕ ਅਸਤੁ ਦੀ' ਪਰਵਰੀ । ਚੁ ਯਜ਼ਦਾਂ ਸ਼ਨਾਸੀ ਬਜਾਂ ਬਰਤਰੀ । ੮੪
 ਤੁਰਾ ਮਨ ਨ ਦਾਨਮ ਕਿ ਯਜ਼ਦਾਂ ਸ਼ਨਾਸ । ਬਰਾਮਦ ਜ਼ਿ ਤੋ ਕਾਰਹਾ ਦਿਲ ਖਰਾਸ਼ । ੮੫
 ਸ਼ਨਾਸਦ ਹਮੀ ਤੋਂ ਨ ਯਜ਼ਦਾਂ ਕਰੀਮ । ਨ ਖ਼ਾਹਦ ਹਮੀ ਤੋਂ ਬਦੌਲਤ ਅਜ਼ੀਮ । ੮੬
 ਅਗਰ ਸਦ ਕੁਰਆਰਾ ਬਖ਼ੁਰਦੀ ਕਸਮ । ਮਰਾ ਏਤਬਾਰੇ ਨ ਈ' ਜ਼ੋਰਹ ਦਮ । ੮੭

ਹਜ਼ੂਰੀ ਨਿਆਯਮ ਨ ਈਂ ਰਹ ਸਵਮ । ਅਗਰ ਸ਼ਾਹ ਬਖ਼ਾਹਦ ਨ ਆ ਜਾਂ ਰਵਮ । ੮੮
 ਖੁਸ਼ਸਤ ਸ਼ਾਹ ਸ਼ਾਹਾਨਿ ਅਉਰੰਗਜ਼ੇਬ । ਕਿ ਚਾਲਾਕ ਦਸਤਸਤੁ ਚਾਬਕ ਰਕੇਬ । ੮੯
 ਚਿ ਹੁਸਨੁਲ ਜਮਾਲ ਅਸਤ ਰਉਸਨ ਜ਼ਮੀਰ । ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ ।
 ਬ ਤਰਤੀਬ ਦਾਨਸ਼ ਬਤਦਬੀਰ ਤੇਗ਼ । ਖੁਦਾਵੰਦਿ ਦੇਗੋ ਖੁਦਾਵੰਦਿ ਤੇਗ਼ । ੯੧
 ਕਿ ਰੋਸ਼ਨ ਜ਼ਮੀਰ ਅਸਤ ਹੁਸਨਲ ਜਮਾਲ । ਖੁਦਾਵੰਦਿ ਬਖ਼ਸ਼ਿੰਦਹਦੇ ਮੁਲਕ ਮਾਲ। ੯੨
 ਕਿ ਬਖ਼ਸ਼ਸ ਕਬੀਰ ਅਸਤ ਦਰ ਜੰਗ ਕੋਹ । ਮਲਾਇਕ ਸਿਫਤ ਚੂੰ ਸੁਰੱਯਾ ਸ਼ਿਕੋਹ । ੯੩
 ਸ਼ਹਨਸ਼ਾਹਿ ਅਉਰੰਗਜ਼ੇਬ ਆਲਮੀ । ਕਿ ਦਾਰਾਇ ਦੋਰ ਅਸਤ ਦੂਰਅਸਤ ਦੀ । ੯੪
 ਮਨਮ ਕੁਸ਼ਤਨਮ ਕੋਹੀਆਂ ਪੁਰ-ਫਿਤਨ । ਕਿ ਓ ਬੁਤ ਪ੍ਰਸਤੰਦ ਮਨ ਬੁਤ ਸ਼ਿਕਨ । ੯੫
 ਬਬੀਂ ਗਰਦਸ਼ੇ ਬੇਵਫਾਏ ਜਮਾਂ । ਪਸੇ ਪੁਸਤ ਉਫਤਦ ਰਸਾਨਦ ਚਿਯਾਂ । ੯੬
 ਬਬੀਂ ਕੁਦਰਤਿ ਨੋਕ ਯਜ਼ਦਾਨਿ ਪਾਕ । ਕਿ ਅਜ਼ ਯਕ ਬ ਦਹ ਲਕ ਰਸਾਨਦੁ ਹਲਾਕ ।
 ਚਿ ਦੁਸ਼ਮਨ ਕੁਨਦ ਸਿੰਹਰਬਾਨਸਤ ਦੋਸਤ । ਕਿ ਬਖ਼ਸ਼ਿੰਦਗੀ ਕਾਰਿ ਖਖ਼ਸ਼ਿੰਦਹ ਓਸਤ।
 ਰਿਹਾਈ ਦਿਹੋ ਰਹਨੁਮਾਈ ਦਿਹਦ । ਜ਼ਬਾਂ ਰਾ ਬਸਿਫਤ ਆਸ਼ਨਾਈ ਦਿਹਦ । ੯੯
 ਖਸਮ ਰਾ ਚੁ ਕੋਰ ਓ ਕੁਨਦ ਵਕਤੇ ਕਾਰ । ਯਤੀਮਾਂ ਬਿਰੂ ਬੁਰਦ ਬੇ ਜ਼ਖਮ ਖ਼ਾਰ ।
 ਹਰਾਂ ਕਸ ਕਜ਼ੋ ਰਾਸਤਬਾਜ਼ੀ ਕੁਨਦ । ਰਹੀਮੇ ਬਰੋ ਰਹਮ ਸਾਜ਼ੀ ਕੁਨਦ । ੧੦੧
 ਕਸੇ ਖਿਦਮਤ ਆਯਦ ਬਸੇ ਦਿਲੋ ਜਾਂ । ਖੁਦਾਵੰਦਿ ਬਿਬਖ਼ਸ਼ਿੰਦ ਬਰ ਵੈ ਅਮਾਂ । ੧੦੨
 ਚਿ ਦੁਸ਼ਮਨ ਕਜ਼ਾਂ ਹੀਲਹਸਾਜ਼ੀ ਕੁਨਦ । ਅਗਰ ਰਹਨੁਮਾ ਬਰ ਵੈ ਰਾਜ਼ੀ ਸ਼ਵਦ ।
 ਅਗਰ ਬਰ ਯਕ ਆਯ ਦ ਦਹੋ ਦਹ ਹਜ਼ਾਰ । ਨਿਗਰਬਾਨ ਓ ਰਾ ਸ਼ਵਦ ਕਿਰਦਗਾਰ ।
 ਤੁਰਾ ਗਰ ਨਜ਼ਤ ਹਯਤ ਲਖ਼ਕਰ ਵ ਜ਼ਤ । ਕਿ ਮਾਰਾ ਨਿਗਾਹਸਤ ਯਜ਼ਦਾਂ ਸੁਕਰ। ੧੦੫
 ਕਿ ਤੁਰਾ ਗਰੁਰ ਅਸਤ ਬਰ ਮੁਲਕੋ ਮਾਲ । ਵ ਮਾਰਾ ਪਨਾਹਸਤ ਯਜ਼ਦਾਂ ਅਕਾਲ । ੧੦੬
 ਤੁ ਗਾਫਲ ਮਸਉ ਈ ਸਿਪੰਜੀ ਸਰਾਇ । ਕਿ ਆਲਮ ਬਿਗੁਜ਼ਰਦ ਸਰੇ ਜਾ ਬਜਾਇ ।
 ਬਬੀਂ ਗਰਦਸ਼ੇ ਬੇਵਫਾਇ ਜਮਾਂ । ਕਿ ਬਿਗੁਜ਼ਸਤ ਬਰ ਹਰ ਮਕੀਨੋ ਮਕਾਂ । ੧੦੮
 ਤੁ ਗਰ ਜਬਰ ਆਜ਼ਿਜ਼ ਖ਼ਰਾਸ਼ੀ ਮਕੂਨ । ਕਸਮ ਰਾ ਬਤੇਸਹ ਤਰਾਸ਼ੀ ਮਕੂਨ । ੧੦੯
 ਚੂ ਹੱਕ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ । ਅਗਰ ਦੁਸ਼ਮਨੀ ਰਾ ਬਸਦ ਤਨ ਕਨਦ ।
 ਖਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ । ਨ ਯਕ ਮੂਇ ਓ ਰਾ ਆਜ਼ਾਰ ਆਵੁਰਦ ੧੧੧।



ਜ਼ਵਰਨਾਮੇ ਦਾ ਪੰਜਾਬੀ ਰੂਪ

ਉਹ ਸਰਬ ਸ਼ਕਤੀਮਾਨ, ਪਰਮੇਸਰ ਅਡੋਲ, ਬਖਸ਼ਦ, ਅੰਨ, ਖੁਸ਼ੀ ਤੇ ਸੁਕੜੀ ਦੇਣ ਵਾਲਾ ਕ੍ਰਿਪਾਲੂ ਹੈ। ੧। ਉਹ ਰੱਖਯ ਤ ਬਾਹ ਫੜਨ ਵਾਲਾ, ਬਖਸ਼ਦ ਤੇ ਮਨਮੋਹਨ ਹੈ। ੨। ਉਹ ਰਾਜਿਆਂ ਦਾ ਰਾਜਾ ਗੁਣ-ਦਾਤਾ ਆਗੂ ਹੈ, ਪਰ ਹੈ ਉਹ ਅਰੂਪ, ਲਾਸ਼ਨੀ ਤੇ ਬੇਮਿਸਾਲ। ੩। ਜਿਸ ਪਾਸ ਘੋੜੇ, ਫੇਜ਼ਾਂ ਜਾਇਦਾਦ ਕੁਝ ਵੀ ਨਾ ਹੋਵੇ, ਉਹ ਉਸ ਨੂੰ ਵੀ ਬਹਿਸ਼ਤੀ ਖੁਸ਼ੀਆਂ ਦੇਂਦੇ ਦਾ ਹੈ। ੪। ਉਹ ਪਵਿਤ ਤੇ ਸ਼ਕਤੀਮਾਨ ਸੱਤਾ ਪ੍ਰਤੱਖ ਹਾਜ਼ਰ ਨਾਜ਼ਰ ਹੈ। ੫। ਉਹ ਦਾਤਾਰ ਪਾਲਕ ਹਰ ਇਕ ਨੂੰ ਰੋਜ਼ੀ ਦੇਣ ਵਾਲਾ ਹੈ। ੬। ਉਹ ਦੇਸਾਂ ਦਾ ਵਾਲੀ, ਵਡੇ ਤੋਂ ਵਡਾ ਖੂਬਸੂਰਤ ਤੇ ਕ੍ਰਿਪਾਲੂ ਹੈ। ੭। ਅਕਲ ਦਾ ਧਨੀ, ਗ੍ਰੀਬ ਨਿਵਾਜ਼ ਤੇ ਦੁਸ਼ਟ ਦਮਨ ਹੈ। ੮। ਧਰਮ ਦਾ ਰਾਖਾ, ਵਡਿਆਈ ਯੋਗ, ਅਸਲੀਅਤ ਤੇ ਧਰਮ ਗ੍ਰੰਥਾਂ ਦਾ ਗਿਆਤਾ ਹੈ। ੯। ਦ੍ਰਿੜ੍ਹ ਬੁਧੀ ਤੇ ਸੂਝ ਦਾ ਮਾਲਕ ਤੇ ਪ੍ਰਤੱਖ ਅਸਲੀ-ਅਤ ਨੂੰ ਸਮਝਣ ਵਾਲਾ ਹੈ। ੧੦। ਉਹ ਇਲਮ ਦਾ ਜਾਣੂ ਦੁਨੀਆਂ ਦਾ ਸੁਆਮੀ ਤੇ ਦੁਨਿਆਵੀ ਵਿਹਾਰਾਂ ਨੂੰ ਸੁਝਾਣ ਵਾਲਾ ਦਾਨਾ ਵੀ ਹੈ। ੧੧। ਸੰਸਾਰ ਦੇ ਵਡੇ ਵਡੇ ਕੰਮ ਕਰਨ ਵਾਲਾ ਤੇ ਵਡਿਆਂ ਦੇ ਇਲਮਾਂ ਦਾ ਵਾਕਫ, ਹਾਕਮ ਤੇ ਸਭ ਤੇ ਹੁਕਮ ਕਰਨ ਵਾਲਾ ਹੈ। ੧੨।

ਸਮਾਚਾਰ

ਮੇਰਾ ਇਕੋ ਇਕ ਅਕਾਲ ਪੁਰਖ ਗਵਾਹ ਹੈ ਮੈਨੂੰ ਇਸ ਸੁਗੰਦ ਤੇ ਇਤਬਾਰ ਨਹੀਂ। ੧੩। ਮੈਨੂੰ ਇਸ ਤੇਰੀ ਕਸਮ ਤੇ ਜਰਾ ਯਕੀਨ ਨਹੀਂ ਕਿਉਂਕਿ ਤੇਰੇ ਬਖਸ਼ੀ ਤੇ ਦੀਵਾਨ ਸਭ ਝੁਠੇ ਹਨ। ੧੪। ਜੇ ਆਦਮੀ (ਅਜੇਹੀ) ਕੁਰਾਨ ਦੀ ਸੁਗੰਦ ਤੇ ਯਕੀਨ ਕਰ ਬੈਠੇ, ਉਹ ਅੰਤ ਖੁਆਰ ਹੁੰਦਾ ਹੈ। ੧੫। (ਪਰ) ਜੇ ਹੁਮਾਂ ਦੇ ਪਰਛਾਵੇਂ ਤਲੇ ਆ ਜਾਵੇ, ਉਸ ਤੇ ਚਾਲਾਕ ਕਾਂ ਦਾ ਅਸਰ ਨਹੀਂ ਪੈਂਦਾ। ੧੬। ਜੇ ਸ਼ੇਰ ਦੀ ਸ਼ਰਣ ਆ ਪਵੇ, ਉਸਨੂੰ ਬੱਕਰੀ, ਭੇਡ, ਤੇ ਮ੍ਰਿਗ ਨਹੀਂ ਫੜ ਸਕਦੇ। ੧੭। ਅਯਰ ਮੈਂ ਵੀ ਅਜਿਹੀ ਫਰੇਬ-ਭਰੀ ਸੁਗੰਦ ਖਾਂਦਾ ਤਾਂ ਕਦੀ (ਪਹਾੜੀ) ਹੇਠ ਪੈਰ ਨ ਧਰਦਾ। ੧੮। ਭੁਖੇ ਚਾਲੀ ਆਦਮੀ ਕੀ ਕਰਦੇ, ਜੇ ਉਨ੍ਹਾਂ ਤੇ ਟਿੱਡੀ ਦਲ ਲਾ ਪਤਾ ਚੜ੍ਹ ਆਵੇ। ੧੯। ਉਹ ਵਾਅਦਾ ਸ਼ਿਕਨ ਛੇਤੀ ਆਏ ਤੇ ਉਨ੍ਹਾਂ ਤੇਗਾਂ, ਤੀਰ ਤੇ ਬੰਦੂਕਾਂ ਚਲੋਣੀਆਂ ਆ ਅਰੰਭੀਆਂ। ੨੦। ਮਜ਼ਬੂਰ ਹੋ ਕੇ ਮੈਂ ਵੀ ਸੰਗਮ ਵਿਚ ਆਇਆ ਤੇ ਤੀਰ ਬੰਦੂਕ ਦੀ ਬ੍ਰਿਧਿ ਵਰਤੀ। ੨੧। ਜਦੋਂ ਕੰਮ ਸਭ ਉਪਾਵਾਂ ਤੋਂ ਤੋੜ ਜਾਵੇ, ਉਸ ਵੇਲੇ ਤਲਵਾਰ ਫੜਨਾ ਜਾਇਜ਼ ਹੈ। ੨੨। ਮੈਂ ਕੁਰਾਨ ਦੀ ਸੋਂਹ ਤੇ ਕੀ ਇਤਬਾਰ ਕਰਾਂ? ਤੂੰ ਹੀ ਦਸ, ਮੈਨੂੰ ਅਜੇਹਾ ਕਰਨ ਦੀ ਕੀ ਲੋੜ ਸੀ। ੨੩। ਮੈਨੂੰ ਇਸ ਲੁਮੜ-ਨੀਡੀ (ਵਾਲੇ ਆਦਮੀ) ਦਾ ਪਤਾ ਨਹੀਂ ਸੀ—ਵਰਨਾ ਮੈਨੂੰ ਕੋਈ ਚੀਜ਼ ਇਸ ਰਾਹ ਤੇ ਨਹੀਂ ਲਿਆ ਸਕਦੀ ਸੀ। ੨੪। ਜੇ ਕੋਈ ਕੁਰਾਨ ਦੀ ਕਸਮ ਤੇ ਇਤਬਾਰ ਕਰ ਆਵੇ, ਉਸ ਨੂੰ ਫੜਨਾ ਯਾ ਮਾਰਨਾ ਨਹੀਂ ਚਾਹੀਦਾ। ੨੫। ਕਾਲੀਪੋਸ਼ ਫੌਜੀ ਮੱਖੀਆਂ ਵਾਂਗ ਆਏ ਤੇ ਸ਼ੇਰ ਮਚਾਉਣ ਲਗ ਪਏ। ੨੬। ਜੇ ਕੋਈ ਦਾਵਾਰ ਦੀ ਓਟ ਤੋਂ

ਬਾਹਰ ਹੋਇਆ ਉਹ ਇਕੋ ਹੀ ਤੀਰ ਨਾਲ ਲਹੂ ਵਿਚ ਡੋਬ ਦਿਤਾ ਗਿਆ । ੨੭ । ਉਸ
 ਓਟ ਤੋਂ ਫਿਰ ਕਈ ਆਦਮੀ ਬਾਹਰ ਨਾ ਆਇਆ, ਨਾ ਹੀ ਤੀਰ ਖਾ ਕੇ ਖੁਆਰ ਹੋਇਆ
 । ੨੮ । ਜਦੋਂ ਮੈਂ ਨਾਹਰ ਮਾਂ ਨੂੰ ਜੰਗ ਵਿਚ ਆਇਆ ਤੋਂਕਿਆ, ਉਸ ਨੇ ਫੋਰਨ ਇਕ
 ਤੀਰ ਦਾ ਸੁਆਦ ਚੋਖਿਆ । ੨੯ । ਅੰਤ ਸ਼ੇਖੀਖੋਰ ਖਾਨ ਰਣਭੂਮੀ ਵਿਚੋਂ ਭੱਜ ਨਿਕਲੇ
 ੩੦ । ਫਿਰ ਇਕ ਹੋਰ ਪਠਾਣ ਤੀਰ ਤੇ ਗੋਲੀ ਵਾਂਗ ਸੰਗ੍ਰਾਮ ਵਿਚ ਆਇਆ । ੩੧ । ਉਸ
 ਕਈ ਹਮਲੇ ਕੀਤੇ, ਸਮਝ ਨਾਲ ਤੇ ਬੇਵਕੂਫੀ ਨਾਲ ਵੀ । ੩੨ । ਕਈ ਹੱਲੇ ਕਰਕੇ ਕਈ
 ਚੋਟਾਂ ਭੀ ਖਾਧੀਆਂ, ਅੰਤ ਦੋ ਨੂੰ ਮਾਰ ਕੇ ਮਰ ਗਿਆ । ੩੩ । ਪਰ ਉਹ ਸੈਨਾ ਦਾ ਬੁਜ਼ਦਿਲ
 ਪਰਦਾਰ ਬਹਾਦਰਾਂ ਵਾਂਗ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ । ੩੪ । ਅਫਸੋਸ ! ਜੇ
 ਮੈਂ ਉਸਦਾ ਚੇਹਰਾ ਤੱਕਦਾ, ਜ਼ਰੂਰ ਇਕ ਤੀਰ ਉਸ ਨੂੰ ਬਖਸ਼ਦਾ । ੩੫ । ਅੰਤ ਤੀਰਾਂ ਤੇ
 ਬੰਦੂਕਾਂ ਦੀਆਂ ਚੋਟਾਂ ਨਾਲ ਦੋਵੇਂ ਪਾਸਿਆਂ ਦੇ ਸੂਰਮੇ ਮਾਰੇ ਗਏ । ੩੬ । ਤੀਰ ਬੰਦੂਕ ਦੀ
 ਇਤਨੀ ਬਾਰਸ਼ ਹੋਈ ਕਿ ਲਹੂ ਨਾਲ ਧਰਤੀ ਪੋਸਤ ਦੇ ਫੁਲ ਵਰਗੀ ਹੋ ਗਈ । ੩੭ । ਸਿਰਾਂ
 ਤੇ ਪੈਰਾਂ ਦੇ ਇਤਨੇ ਢੋਰ ਲਗ ਗਏ, ਮਾਨੋਂ ਸਾਰਾ ਚੋਗਾਨ ਖੁਦੇ ਖੂੰਡੀਆਂ ਨਾਲ ਭਰ ਗਿਆ
 । ੩੮ । ਇਨ੍ਹਾਂ ਤੀਰਾਂ ਬੰਦੂਕਾਂ ਦੇ ਕੜਾਕਿਆਂ ਨਾਲ ਦੁਨੀਆਂ ਵਿਚ ਇਕ ਕੁਰਲਾਹਟ ਮਚ
 ਗਈ । ੩੯ । ਪ੍ਰੰਗੀ ਤੀਰਾਂ ਨੇ ਐਸਾ ਜ਼ੋਰ ਮਚਾਇਆ ਕਿ ਵਡੇ ਵਡੇ ਬੀਰਾਂ ਦੇ ਵੀ ਹੋਸ਼ ਉਡ
 ਗਏ । ੪੦ । ਅਜੇਹੇ ਸਮੇਂ ਅੰਤ ਬੀਰਤਾ ਕਿੰਨਾਂ ਕੁ ਕਝ ਕਰ ਸਕਦੀ ਹੈ । ਜਦੋਂ ਕੇਵਲ
 ਚਾਲੀਆਂ ਉਤੇ ਬੇਅੰਤ ਟਿਡੀਦਲ ਆ ਚੜ੍ਹੇ । ੪੧ । ਜਦੋਂ ਦੁਨੀਆਂ ਦੇ ਦੀਵੇ (ਸੂਰਜ) ਨੇ
 ਮੂੰਹ ਢਕ ਲਿਆ, ਰਾਤ ਦਾ ਰਾਜਾ ਚੰਨ, ਜੋਸ਼ ਖਰੋਸ਼ ਨਾਲ ਆਇਆ । ੪੨ । ਜੋ ਕੋਈ
 ਕੁਰਾਨ ਦੀ ਕਸਮ ਤੇ ਇਤਬਾਰ ਕਰ ਕੇ ਆ ਵੀ ਜਾਂਦਾ ਹੈ (ਭਾਵੇਂ ਉਹ ਬੁਠੀ ਨਿਕਲੇ)
 ਉਸ ਦੀ ਅਗਵਾਈ ਖੁਦਾ ਆਪ ਕਰਦਾ ਹੈ । ੪੩ । ਜਰਾ ਵਾਲ ਵਿੰਗਾ ਨ ਹੋਇਆ, ਨ
 ਕੋਈ ਕਸਟ ਹੋਇਆ, ਸਾਨੂੰ ਮਾਰਖੋਰੇ ਵੈਰੀਆਂ ਵਿਚੋਂ ਉਹ ਆਪ ਕੱਢ ਲਿਆਇਆ । ੪੪।
 ਮੈਨੂੰ ਨਹੀਂ ਸੀ ਪਤਾ ਕਿ ਤੂੰ ਬਚਨ ਤੋੜ, ਮਾਇਆਵਾਦੀ ਤੇ ਬੇਦੀਨਾ ਹੈ । ੪੫ । ਨ ਤੂੰ
 ਧਰਮ ਪਾਲਕ, ਨਾ ਹੀ ਦੀਨਦਾਰ ਹੈ, ਨ ਤੈਨੂੰ ਮਾਲਕ ਦੀ ਪਛਾਣ ਤੇ ਨ ਹੀ ਤੇਰਾ ਹਜ਼ਰਤ
 ਮੁਹੰਮਦ ਸਾਹਿਬ ਤੇ ਠੀਕ ਭਰੋਸਾ ਹੈ । ੪੬ । ਜੇ ਕੋਈ ਸੱਚਾ ਧਰਮੀ ਹੈ, ਉਹ ਕਦੀ
 ਆਪਣੇ ਬਚਨ ਤੋਂ ਪਿਛੇ ਨਹੀਂ ਮੁੜਦਾ । ੪੭ । ਇਸ ਆਦਮੀ ਤੇ ਜਰਾ ਜਿੰਨਾਂ ਵੀ ਯਕੀਨ
 ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਦੇ ਲਈ ਕੁਰਾਨ ਦੀ ਕਸਮ ਤੇ ਇਕ ਅੱਲ੍ਹਾ
 ਦੀ ਜਾਤ ਕੀ ਹੈ । ੪੮ ।

ਜੇ ਤੂੰ ਕੁਰਾਨ ਦੀਆਂ ਸੁਗੰਦਾਂ ਚੁਕੀ ਜਾਵੇਂ, ਮੈਨੂੰ ਜਰਾ ਭਰੋਸਾ ਨਹੀਂ । ੪੯ ।
 ਅਗਰ ਤੈਨੂੰ ਭਰੋਸਾ ਆਉਂਦਾ ਤਾਂ ਤੂੰ ਲੱਕ ਬੰਨ੍ਹ ਕੇ ਸਾਹਮਣੇ ਆ ਨਿਕਲਦਾ । ੫੦ ।
 ਤੇਰੇ ਜ਼ਿੰਮੇ ਇਸ ਗੱਲ ਦਾ ਫਰਜ਼ (ਦਾ ਬੋਝ) ਆਉਂਦਾ ਹੈ, ਜੇ ਤੂੰ ਸੁਗੰਦ ਖਾ ਕੇ ਮੇਰੇ
 ਨਾਲ ਕੀਤੀ । ੫੧ । ਅਗਰ ਤੂੰ ਸਾਹਮਣੇ ਆ ਜਾਵੇਂ, ਤਾਂ ਸਾਰੀ ਅੰਦਰਲੀ ਗੱਲ ਜਾਹਰ
 ਹੋ ਜਾਵੇ । ੫੨ । ਤੇਰਾ ਧਰਮ ਉਸ ਕੰਮ ਨੂੰ ਨਿਭਾਉਣਾ ਹੈ ਜੇ ਤੂੰ ਲਿਖਤ ਵਿਚ ਲੈ ਆਂਦਾ

ਹੈ। ੫੩। ਜ਼ਬਾਨੀ ਕਿਹਾ ਤੇ ਤੇਰਾ ਲਿਖਿਆ ਸਾਨੂੰ ਪੁਜਿਆ, ਚਾਹੀਦਾ ਹੈ ਤੂੰ ਖੁਸ਼ੀ ਨਾਲ
 'ਇਸ ਨੂੰ ਸਿਰੇ ਚੜ੍ਹਾਵੇ'। ੫੪। ਮਰਦ ਬਚਨ ਦਾ ਪੱਕਾ ਹੋਣਾ ਚਾਹੀਦਾ ਹੈ, ਮੂੰਹ ਵਿਚ
 ਹੋਰ ਅਰੇ ਅੰਦਰ ਹੋਰ ਹੋਣਾ ਠੀਕ ਨਹੀਂ। ੫੫। ਜੇ ਕਾਜ਼ੀ ਨੇ ਮੈਨੂੰ ਕਿਹਾ, ਮੈਂ ਉਸ ਤੋਂ
 ਬਾਹਰ ਨਹੀਂ, ਪਰ ਜੇ ਤੂੰ ਵੀ ਠੀਕ ਰਸਤੇ ਤੇ ਆ ਜਾਵੇਂ। ੫੬। ਜੇਕਰ ਤੈਨੂੰ ਕੁਰਾਨ ਦੀ
 ਕਸਮ (ਜੋ ਲਿਖਤੀ ਮੇਰੇ ਪਾਸ ਮੌਜੂਦ ਹੈ) ਦੀ ਸਬੂਤ ਲਈ ਲੋੜ ਹੋਵੇ ਤਾਂ ਭੇਜ ਦਿਆਂ ? ੫੭
 ਤੁਸਾਂ ਲਿਖਿਆ ਸੀ, 'ਅਗਰ ਤੂੰ ਕਾਂਗੜ ਨਗਰ ਵਿਚ ਤਸ਼ਰੀਫ ਲਿਆਵੇਂ, ਪਰਸਪਰ
 ਮੁਲਾਕਾਤ ਹੋ ਸਕਦੀ ਹੈ। ੫੮। ਇਸ ਰਾਹ ਅੰਦਰ ਤੇਰੇ ਲਈ ਕੋਈ ਖ਼ਤਰਾ ਨਹੀਂ
 ਕਿਉਂਕਿ ਸਾਰੀ ਬੈਰਾਤ ਕੌਮ ਮੇਰੇ ਹੁਕਮ ਵਿਚ ਹੈ। ੫੯। ਤੂੰ ਮੇਰੇ ਕੋਲ ਆ, ਜ਼ਬਾਨੀ
 ਗੱਲਬਾਤ ਕਰ ਲਈਏ ਤੇ ਆਮੋ ਸਾਹਮਣੇ ਮਿਹਰਵਾਨੀ ਕਰੀਏ। ੬੦। ਇਕ ਵਧੀਆ ਘੋੜਾ
 ਤੇ ਇਕ ਹਜ਼ਾਰੀ ਦਾ ਮਨਸਬ ਜੇ ਆਓ ਤਾਂ ਤੁਹਾਨੂੰ ਦੇ ਦੇਈਏ। ੬੧। (ਇਹ ਸਰਕਾਰੀ
 ਪੇਸ਼ਕਸ਼ਾਂ ਦਾ ਹਵਾਲਾ ਦਿਤਾ ਹੈ)। ਅਸੀਂ ਸ਼ਾਹਾਂ ਦੇ ਸਾਹ (ਰੱਬ) ਦੇ ਚਾਕਰ ਹਾਂ ਤੇ ਉਸ
 ਦਾ ਹੁਕਮ ਹੋਵੇ ਤਾਂ ਜਾਨ ਤੋਂ ਹਾਜ਼ਰ ਹਾਂ। ੬੨। ਜੇ ਫੁਰਮਾਨ ਆਵੇ ਮੈਂ ਆ ਜਾਵਾਂਗਾ।
 ੬੩। ਜੇ ਤੂੰ ਸੱਚਾ ਹੱਕ ਪ੍ਰਸਤ ਹੀਂ, ਤਾਂ ਇਸ ਕੰਮ ਵਿਚ ਆਲਸ ਨਹੀਂ ਕਰਨੀ
 ਚਾਹੀਦੀ। ੬੪। ਤੈਨੂੰ ਖੁਦਾ ਦੀ ਪਛਾਣ ਕਰਨੀ ਚਾਹੀਦੀ ਹੈ, ਨਾ
 ਕਿਸੇ ਨੂੰ ਕੁਝ ਕਹਿੰ ਤੇ ਨ ਕਿਸੇ ਦੇ ਦਿਲ ਨੂੰ ਵਲ੍ਹਧਰੇ। ੬੫। ਤੂੰ ਦੁਨੀਆਂ ਦੀ ਰਾਜ
 ਗੱਦੀ ਤੇ ਬੈਠਣ ਵਾਲਾ ਹੈਂ ਪਰ ਤੇਰੀਆਂ ਇਨ੍ਹਾਂ ਇਨਸਾਫ ਵਾਲੀਆਂ ਖੂਬੀਆਂ ਤੇ ਮੈਨੂੰ
 (ਵਿਅੰਗ ਨਾਲ) ਹੈਰਾਨੀ ਹੈ। ੬੬। ਤੇਰਾ ਨਿਆਇ ਤੇ ਦੀਨਦਾਰੀ ਅਜੀਬ ਤਰ੍ਹਾਂ ਦੀ ਹੀ
 ਹੈ, ਇਸ ਬਾਦਸ਼ਾਹੀ ਤੇ ਲਾਨੂਤ ਹੈ। ੬੭। ਤੇਰੇ ਸ਼ਰਏ ਹੁਕਮਾਂ ਤੇ ਵੀ ਹੈਰਾਨੀ ਹੈ। ਸਚ
 ਬਿਨਾਂ ਕੁਝ ਕਹਿਣਾ ਨੁਕਸਾਨਦੇਹ ਹੈ। ੬੮। ਤਿਸ ਦੇ ਖੂਨ ਨਾ ਪਿਆਸਾ ਹੋ ਕੇ
 ਬੇਪ੍ਰਵਾਹੀ ਨਾਲ ਤੇਗ ਨ ਚਲਾ, ਅਸਮਾਨ ਤੇਰਾ ਵੀ ਲਹੂ ਤਲਵਾਰ ਨਾਲ ਵੀਟੇਗਾ। ੬੯।
 ਤੂੰ ਬੇਪਰਵਾਹ ਨ ਬਣ, ਰੱਬ ਦਾ ਜਾਣਕਾਰ ਹੈਂ। ੭੦। ਉਹ ਨਿਸ਼ਕਾਮ ਤੇ ਮਾਣ ਦੀ ਭਖ ਤੋਂ
 ਉਪਰ ਹੈ। ਉਹ ਧਰਤੀ ਅਸਮਾਨ ਦਾ ਸੱਚਾ ਬਾਦਸ਼ਾਹ ਤੇ ਨਿਰਭੈ ਹੈ। ੭੧। ਉਹ ਲੋਕ
 ਪਰਲੋਕ ਸਾਜਣ ਵਾਲਾ ਤੇ ਮਾਲਕ ਮਕਾਨ ਤੇ ਮਕਾਨਾਂ ਦਾ ਸਿਰਜਣਹਾਰ ਹੈ। 72।
 ਮਾਮੂਲੀ ਕੀੜੀ ਤੋਂ ਹਾਥੀ ਤਕ ਸਭ-ਦਾ ਪਾਲਕ ਹੈ, ਗਾਫਲਾਂ ਨੂੰ ਸੋਧਣ ਵਾਲਾ ਹੈ। 73।
 ਉਸ ਦਾ ਨਾਮ ਗ਼ੀਬ ਨਿਵਾਜ਼ ਹੈ ਉਹ ਲਾਲਚਾਂ ਤੇ ਖੁਸ਼ਮਦਾਂ ਤੋਂ ਉਚਾ ਹੈ। 74। ਉਹ
 ਲਾਸਾਨੀ ਵਡਿਆਰੀ ਵਾਲਾ ਤੇ ਰਾਹ ਦਿਖਾਉਣ ਵਾਲਾ ਆਗੂ ਵੀ ਉਹੋ ਹੈ। 75। ਤੇਰੇ
 ਸਿਰ ਤੇ ਉਸ ਸੁਗੰਧ ਦਾ ਭਾਰ ਹੈ ਤੇ ਤੂੰ ਆਪਣੇ ਬਚਨ ਨੂੰ ਪੂਰਾ ਕਰ। 76। ਤੈਨੂੰ
 ਸਿਆਣਪ ਨਾਲ ਕੰਮ ਨਜਿਠਣਾ ਚਾਹੀਦਾ ਹੈ ਤੇ ਆਪਣੀ ਪ੍ਰਤੀ ਸਮਰੱਥਾ ਵਰਤਣੀ ਚਾਹੀਦੀ
 ਹੈ। 77। ਕੀ ਹੋਇਆ ਜੇ ਤੂੰ ਮੇਰੇ ਚਾਰ ਬੱਚਿਆਂ ਨੂੰ ਸਹੀਦ ਕਰ ਦਿਤਾ। ਅਜੇ ਕੁੰਡਲ-
 ਦਾਰ ਭੁਝੰਗੀ (ਖਾਲਸਾ) ਤਾਂ ਬਾਕੀ ਹੈ। ੭੪। ਇਹ ਕੀ ਬੀਰਤਾ ਹੈ ਕਿ ਤੂੰ ਚੰਗਿਆਤੀਆਂ
 ਨੂੰ ਬੁਝਾਂਦਾ ਫਿਰੇਂ ਤੇ ਪ੍ਰਚੰਡ ਜਵਾਲਾ ਨੂੰ ਭੜਕਾਂਦਾ ਜਾਵੇਂ। 79। ਫਿਰਦੌਸੀ ਨੇ ਸੋਹਣੀ
 ਜ਼ਬਾਨ ਵਿਚ ਕਿਆ ਖੂਬ ਕਿਹਾ ਹੈ ਕਿ ਕਾਹਲੀ ਕਰਨਾ ਸ਼ੈਤਾਨਾਂ ਦਾ ਕੰਮ ਹੈ। 80।

ਅਸੀਂ ਤੇਰੇ ਰੱਬ ਦੇ ਦਰਬਾਰ ਤੋਂ ਹੀ ਆਏ ਹੋਏ ਹਾਂ, ਹਿਸਾਬ ਵਾਲੇ ਦਿਨ ਉਥੇ
 ਗਵਾਹ ਹੋਵਾਂਗੇ। 81। ਅਸ਼ਤ ਤੂ ਇਨਯਾਫ ਨੂੰ ਭੁਲਾ ਦਿਤਾ, ਰੱਬ ਤੈਨੂੰ ਵੀ ਭੁਲਾ
 ਦੇਵੇਗਾ। 82। ਇਸ ਕੰਮ ਤੇ ਜੋ ਲੱਖ ਪੰਨੇਗਾ, ਰੱਬ ਤੈਨੂੰ ਭਾਗ ਲਾਏਗਾ। 83। ਧਰਮ
 ਦੀ ਪਾਲਣਾ ਅੱਛਾ ਕੰਮ ਹੈ, ਰੱਬ ਦੀ ਪਛਾਣ ਉਸ ਤੋਂ ਵੀ ਅਛੇਰੀ ਹੈ। 84। ਮੇਰੀ ਜਾਚੇ
 ਤੂ ਰੱਬ ਦਾ ਪਛਾਣ ਨਹੀਂ, ਕਿਉਂ ਕਿ ਤੂ ਹਿਰਦੇ ਵੇਖ ਕੰਮ ਕੀਤੇ ਹਨ। 85। ਕ੍ਰਿਪਾਲੂ
 ਰੱਬ ਵੀ ਤੈਨੂੰ ਨਹੀਂ ਪਛਾਣੇਗਾ, ਨਾ ਹੀ ਉਹ ਤੇਰੀ ਦੌਲਤ ਨੂੰ ਚਾਹੇਗਾ। 86। ਹੁਣ ਤੂ
 ਅਗਰ ਸੌ ਕਸਮਾਂ ਵੀ ਖਾਵੇਂ, ਮੈਨੂੰ ਜ਼ਰਾ ਜਿੰਨਾ ਇਤਬਾਰ ਨਹੀਂ। 87। ਮੈਂ ਤੇਰੇ ਪਾਸ
 ਨਹੀਂ ਆ ਸਕਦਾ, ਤਿਸ ਰਾਹ ਮੈਂ ਟੁਰਨ ਲਈ ਤਿਆਰ ਨਹੀਂ ਹਾਂ। ਮੇਰਾ ਵਾਹਿਗੁਰੂ
 ਪਾਤਸ਼ਾਹ ਜਿਧਰ ਲਿਜਾਏਗਾ ਉਧਰ ਜਾਵਾਗਾ। 88। ਹੋ ਔਰੰਗਜ਼ੇਬ ਬਾਦਸ਼ਾਹ! ਤੂ
 ਭਾਗਵਾਨ ਹੁਸ਼ਿਆਰ ਫੁਰਤੀਲਾ ਘੋੜ ਸਵਾਰ ਹੈਂ। 89। ਖੁਬਸੂਰਤ, ਸਿਆਣਾ, ਦੇਸਾਂ ਤੋਂ
 ਅਮੀਰਾਂ ਦਾ ਸੁਆਮੀ ਵੀ ਤੂੰ ਹੈ। 90-4 ਚਤੁਰਾਈ ਵਾਲਾ, ਜੰਗੀ ਹੁਨਰਾਂ ਦਾ ਜਾਣੂ ਤੇ
 ਦੇਗ ਤੇਗ ਦਾ ਵੀ ਧਨੀ ਹੈਂ। 91। ਸਿਆਣਾ ਤੇ ਸੁੰਦਰ ਹੈਂ ਤੇ ਮਾਲ ਮੁਲਕ ਵੀ ਦਨ
 ਵਿਚ ਦੇਣ ਜੋਗਾ ਹੈਂ। 92। ਦਾਨਾਂ ਵਿਚ ਵਡਾ ਦਾਨੀ, ਸੰਗ ਵਿਚ ਪਰਥਤ ਸਾਮਾਨ ਹੈਂ, ਤੇਰੇ
 ਵਿਚ ਕਈ ਉਚੀਆਂ ਸਿਫਤਾਂ ਹਨ। 93। ਤੂੰ ਸੰਸਾਰ ਦਾ ਬਾਦਸ਼ਾਹ ਜ਼ਰੂਰ ਹੈਂ ਮਗਰ
 ਸਮੇਂ ਦਾ ਵਾਲੀ ਹੁੰਦਾ ਹੋਇਆ ਧਰਮ ਤੋਂ ਦੂਰ ਹੀ ਹੈਂ। 94। ਮੈਂ ਬੁਤਪ੍ਰਸਤ
 ਸ਼ਰਾਰਤੀ ਪਹਾੜੀਆਂ ਨੂੰ ਸੌਂਪਣ ਵਾਲਾ ਹਾਂ ਕਿਉਂਕਿ ਉਹ ਬੁਤ ਪ੍ਰਸਤ ਹਨ ਤੇ ਮੈਂ ਬੁਤ
 ਘਾਤਕ। 95। ਬੇਵਫਾ ਜ਼ਮਾਨੇ ਦੇ ਚੱਕਰ ਵਲ ਤਕ, ਜਿਸ ਪਾਸੇ ਪੈਂਦਾ ਹੈ, ਉਸ ਨੂੰ
 ਹਾਨੀ ਪਹੁੰਚਾਉਂਦਾ ਹੈ। 96। ਉਸ ਪਵਿਤਰ ਰੱਬ ਦੀ ਬਰਕਤ ਵੇਖ ਜੋ ਇਕ ਤੋਂ ਦਸ
 ਲੱਖ ਨੂੰ ਮਰਵਾ ਦੇਂਦਾ ਹੈ। 97। ਵੈਰੀ ਕੀ ਵਿਗੜ ਸਕਦਾ ਹੈ, ਅਗਰ 'ਰੱਬ ਮਿਤ'
 ਮੇਹਰਬਾਨ ਹੋਵੇ, ਕਿਉਂਕਿ ਉਸਦਾ ਕੰਮ ਬਖਸ਼ਿਸ਼ ਹੈ। 98। ਉਹ ਛੁਟਕਾਰਾ ਕਰਾਉਂਦਾ ਤੇ
 ਰਸਤਾ ਦਿਖਾਉਂਦਾ ਹੈ ਅਤੇ ਸਾਡੀ ਜ਼ਬਾਨ ਨੂੰ ਮਹਿਮਾ ਕਰਨ ਦਾ ਸੌਂਢ ਸਿਖਾਉਂਦਾ ਹੈ।
 99। ਉਹ ਮੌੜਾ ਪੇਣ ਤੇ ਵੈਤੀਆਂ ਨੂੰ ਅੰਨ੍ਹਿਆਂ ਕਰ ਦੇਂਦਾ ਹੈ ਤੇ ਅਨਾਥਾਂ ਨੂੰ ਬਿਨਾਂ
 ਤਕਲੀਫ਼ ਦੇ ਬਾਹਰ ਕਢ ਲੈਂਦਾ ਹੈ। 100। ਜੋ ਆਦਮੀ ਠੀਕ ਦਰੁਸਤ ਕੰਮ ਕਰਦਾ ਹੈ,
 ਦਿਆਲੂ ਰੱਬ ਉਸਤੇ ਮੇਹਰ ਕਰਦਾ ਹੈ। 101। ਜੋ ਇਲ ਜਾਨ ਨਾਲ ਉਸਦੀ ਸੇਵਾ ਵਿਚ
 ਆਵੇ, ਉਹ ਉਸਦੀ ਰਾਖੀ ਕਰਦਾ ਹੈ। 102। ਦੁਸ਼ਮਨ ਦੀ ਨੱਠ ਭੱਜ ਕੀ ਕਰ ਸਕਦੀ
 ਹੈ, ਜੇ ਰੱਬ ਉਸ ਉਤੇ ਕ੍ਰਿਪਾ ਕਰੇ। 103। ਅਗਰ ਇਕ ਆਦਮੀ ਤੇ ਬੇਅੰਦਾਜ਼ ਮੁਲਖਈਆ
 ਚੜ੍ਹ ਆਵੇ, ਉਸਦਾ ਰਾਖਾ ਕਰਤਾਰ ਹੁੰਦਾ ਹੈ। 104। ਜੇ ਤੇਰੀ ਨਜ਼ਰ ਫੌਜ ਤੇ
 ਧਨ ਹੈ ਤੇ ਤਾਂ ਸਾਡੀ ਟੇਕ ਕੇਵਲ ਵਾਹਿਗੁਰੂ ਤੇ ਹੈ। 105। ਜੇ ਤੈਨੂੰ ਮੁਲਕਾਂ ਤੇ ਦੌਲਤਾਂ ਦਾ
 ਮਾਣ ਹੈ, ਤਾਂ ਸਾਨੂੰ ਆਪਣੇ ਪ੍ਰਭੂ ਦੀ ਓਟ ਹੈ। 106। ਇਹ ਚਾਰ ਦਿਨ ਦੀ ਸਰਾਂ ਵਿਚ ਤੂੰ
 ਨਿਸਤੰਤ ਨ ਹੋ, ਥਾਂ ਥਾਂ ਸਭ ਦੁਨੀਆਂ ਟੁਰਦੀ ਜਾ ਰਹੀ ਹੈ। 107। ਬੇਵਫਾ ਸਮੇਂ ਦੇ
 ਚੱਕਰ ਨੂੰ ਵੇਖ, ਜੋ ਹਰ ਥਾਂ ਤੇ ਆਦਮੀ ਦੇ ਸਿਰ ਤੋਂ ਲੰਘਦਾ ਜਾ ਰਿਹਾ ਹੈ। 108। ਅਗਰ
 ਤੂ ਤਕੜਾ ਹੈਂ, ਤਾਂ ਗਰੀਬਾਂ ਨੂੰ ਤੰਗ ਨ ਕਰ ਤੇ ਆਪਣੀ ਸਹੁੰ ਨੂੰ ਤੇਸਿਆਂ ਨਾਲ ਨ ਛਿਲਾ।
 109। ਅਗਰ ਰੱਬ ਮਿਤ ਹੋਵੇ ਫਿਰ ਵੈਰੀ ਕੀ ਕਰ ਸਕਦਾ ਹੈ, ਭਾਵੇਂ, ਉਹ ਕਈ ਤਰ੍ਹਾਂ
 ਦੀ ਦੁਸ਼ਮਨੀ ਕਰੇ। 10। ਵੈਰੀ ਭਾਵੇਂ ਹਜ਼ਾਰਾਂ ਦੁਸ਼ਮਨੀਆਂ ਕਿਉਂ ਨਾ ਕਰੇ, ਉਸਦਾ
 ਇਕ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 111।

ਸਮਾਪਤ

ਅੰਤਿਕਾ —

ਜ਼ਫਰਨਾਮੇ ਤੋਂ ਪਹਿਲਾਂ ਇਕ ਸ਼ਤ ਮਾਫੀਵਾੜੇ ਤੋਂ ਗੁਰੂ ਜੀ ਵਲੋਂ ਔਰੰਗਜ਼ੇਬ ਵਲ ਲਿਖਣ ਦੀ ਸੂਹ ਮਿਲਦੀ ਹੈ। ਇਸਦਾ ਉਤਾਰਾ ਥਾਵਾ ਸੁਮੇਰ ਸਿੰਘ ਪਟਨਾ ਪਾਸ ਸੀ ਤੇ ਉਨ੍ਹਾਂ ਤੋਂ ਬਾਬੂ ਜਗਨਨਾਥ ਰਤਨਾਕਰ ਨੇ ਨੜਲ ਲਈ ਸੀ ਪਰ ਉਹ ਕਾਗਜ਼ ਭੰਨ ਪੈਣ ਕਾਰਣ ਚੂਰ ਚੂਰ ਹੋ ਚੁਕਾ ਸੀ। ਫਿਰ ਵੀ ਉਨ੍ਹਾਂ ਜਿਵੇਂ ਕਿਵੇਂ ਜੋੜ ਕੇ ਪੜ੍ਹਿਆ, ਉਹ ਇਹ ਸਾਢੇ ਤੇੜੀ ਸਿਅਰਾਂ ਦਾ ਪੱਤਰ ਸ. ਉਮਰਾਉ ਸਿੰਘ ਮਜੀਠੀਏ ਨੂੰ ਭੇਜ ਦਿਤਾ। ਭਾਈ ਵੀਰ ਸਿੰਘ ਜੀ ਨੇ ਜੁਲਾਈ ੧੯੪੨ ਵਿਚ ਖਾਲੜਾ ਸੁਮਾਚਾਰ ਵਿਚ ਛਾਪ ਦਿਤਾ। ਇਹ ਅਧੂਰਾ ਪੱਤਰ ਦਫਤਰ ਗ੍ਰੰਥ ਵਿਚ ਤਾਂ ਭਾਵੇਂ ਦਰਜ ਨਹੀਂ ਪਰ ਇਹ ਦਸਮੇਸ਼ ਜੀ ਦੀ ਕਲਮੋਂ ਹੀ ਸਮਝਿਆ ਗਿਆ ਹੈ। ਪਰ ਮੇਰੀ ਰਾਇ ਹੈ ਕਿ ਇਸਦੀ ਸ਼ੈਲੀ ਜ਼ਫਰਨਾਮੇ ਨਾਲ ਨਹੀਂ ਮਲਦੀ।

ਫਤਿਹਨਾਮਾ

ਬਨਾਮਿ ਖੁਦਾਵੰਦਿ ਤੇਗੋ ਤਬਰ। ਖੁਦਾਵੰਦਿ ਤੀਰੋ ਸਿਨਾਨੋ ਸਿਪਰ। ੧।

ਖੁਦਾਵੰਦਿ ਮਰਦਾਨਿ ਜੰਗ ਆਜ਼ਮਾ। ਖੁਦਾਵੰਦਿ ਅਸਪਾਨਿ ਪਾ ਦਰ ਹਵਾ। ੨।

ਹਮਾ ਕੁ ਤੁਰਾ ਪਾਤਸ਼ਾਹੀ ਬਿਦਾਦ। ਬਮਾ ਦੌਲਤੇ ਦੀਂ ਪਨਾਹੀ ਬਿਦਾਦ। ੩।

ਤੁਰਾ ਤੁਰਕ ਤਾਜੀ ਬਮਕਰੋ ਰਿਆ। ਮਰਾ ਚਾਰਹਸਾਜੀ ਬਸਿਦਕੋ ਸਫ਼ਾ। ੪।

ਨਾ ਜ਼ੇਬਦ ਤੁਰਾ ਨਾਮ ਅਉਰੰਗਜ਼ੇਬ। ਕਿ ਅਉਰੰਗਜ਼ੇਬਾਂ ਨਿਆਯਦ ਫਰੇਬ। ੫।

ਨ ਤਸਬੀਹਤ ਅਜ ਸਜੋ ਰਿਸ਼ਤਹਏ ਬੇਸ। ਕਜਾਂ ਦਾਨਾ ਸਾਜੀ ਵਜੋ ਦਾਨਾ ਖੇਸ। ੬।

ਤੂ ਖਾਕਿ ਪਿਦਰ ਰਾ ਬ ਕਿਰਦਾਰਿ ਜ਼ਿਸਤ। ਬਖੂਨਿ ਬਿਰਾਦਰ ਬਿਦਾਦੀ ਸਰਿਸਤ। ੭।

ਵਜਾ ਖਾਨਹਏ ਖਾਮ ਕਰਦੀ ਬਿਨਾ। ਬਰਾਇ ਦਰੋ ਦਉਲਤੇ ਖੇਸ ਰਾ। ੮।

ਮਨ ਅਕਨੂੰ ਬਅਫਜ਼ਾਲਿ ਪੁਰਸ਼ ਅਕਾਲ। ਕੁਨਮ ਆਬਿਆਹਨ ਚੁਨਾਂ ਬਰਸ਼ਿ ਕਾਲ। ੯।

ਕਿ ਹਰਗਿਜ਼ ਅਜਾਂ ਚਾਰ ਦੀਵਾਰ ਸੂਮ, ਨਿਸ਼ਾਨਿ ਨ ਮਾਨਦ ਬਰੀਂ ਪਾਕ ਬੂਮ। ੧੦।

ਜ਼ਿ ਕੋਹਿ ਦੌਕਨ ਤਿਸ਼ਨਾ ਕਾਮ ਆਮਦੀ। ਜ਼ਿ ਮੇਵਾੜ ਹਮ ਤਲਖ ਜਾਮ ਆਮਦੀ। ੧੧।

ਬਰੀਂ ਸੂ ਚੂੰ ਅਕਨੂੰ ਨਿਗਾਹਤ ਦਵਦ। ਕਿ ਆਂ ਤਲਖੀ ਓ ਤਿਸ਼ਨਗੀਯਤ ਰਵਦ। ੧੨।

ਚੁਨਾਂ ਆਤਸ਼ਿ ਸ਼ੇਰਿ ਨਾਅਲਤ ਨਿਹਮ। ਜ਼ਿ ਪੰਜਾਬ ਆਬਤ ਨ ਖੁਰਦਨ ਦਿਹਮ। ੧੩।

ਚਿ ਸੁਦ ਗਰ ਸ਼ਿਗਾਲਿ ਬਮਕਰਿ ਰਿਆ। ਹਮੀ ਕੁਸ਼ਤਹ ਦੋ ਬੱਚਹਾਏ ਸ਼ੇਰ ਰਾ। ੧੪।

ਚੁ ਸ਼ੇਰਿ ਜ਼ਿ ਆਂ ਜ਼ਿੰਦਾ ਮਾਨਦ ਹਮੀਂ। ਜ਼ਿ ਤੋ ਇੰਤਕਾਮਿ ਸਤਾਨਦ ਹਮੀ। ੧੫।

ਨ ਦੀਗਰ ਗਰਾਇਮ ਬਨਾਮਿ ਖੁਦਾਤ। ਕਿ ਦੀਦਮ ਖੁਦਾ ਓ ਕਲਾਮਿ ਖੁਦਾਤ। ੧੬।

ਬਜੋਗੰਦਿ ਤੋ ਇਅਤਬਾਇ ਨਮਾਂਦ। ਮਰਾ ਜੁਜ ਬ ਸਮਸ਼ੀਰ ਕਾਰਿ ਨਮਾਂਦ। ੧੭।

ਤੂ ਦੀ ਗੁਤੰਗ ਬਾਰਾਂ ਕਸੀਤਤ ਅਗਰ। ਨਿਹਮ ਨੀਜ਼ ਸ਼ੇਰਿ ਜ਼ਿ ਦਾਮਿ ਬਦਰ। ੧੮।

ਅਗਰ ਬਾਜ਼ ਗੁਫਤੋ ਸੁਨੀਦਤ ਬਮਾਸਤ। ਨੁਮਾਇਮ ਤੁਰਾ ਜਾਦਏ ਪਾਕ ਰਾਸਤ। ੧੯।

ਬਮੈਦਾਂ ਦੋ ਲਫਕਰ ਸਫਾ ਰਾ ਸਵੰਦ। ਜ਼ੂਦੀ ਬਹਮ ਆਸਕਾਰਾ ਸਵੰਦ। ੨੦।

ਮਿਆਨਿ ਦੋ ਮਾਨਦ ਵੰਫਰਸੰਗ ਰਾ। । ੨੧।

ਅਜਾਂ ਪਸ ਦਰ ਆਂ ਅਰਸਾਏ ਕਾਰਜਾਰ। ਮਨ ਆਯਮ ਜਤੀਦਹ ਤੂ ਬਾ ਦੋ ਸਵਾਰ। ੨੨।

ਤੂ ਅਜ ਨਾਜੋ ਨਿਅਮਤ ਸਮਰ ਖੁਰਦਹਈ। ਜ਼ਿ ਜੰਗੀ ਜਵਾਨਾਂ ਨ ਬਰਖੁਰਦਈ। ੨੩।

ਬਮੈਦਾਂ ਬਿਆ ਖੁਦ ਬਤੇਗੋ ਤਬਰ। ਮਕੁਨ ਖਲਕ ਖੱਲਾਕ ਜ਼ੇਰੋ ਜਬਰ। ੨੪।

ਫਤਿਹਨਾਮੇ ਦਾ ਪੰਜਾਬੀ ਰੂਪ

ਨਾਮ ਲੈ ਕੇ ਤਲਵਾਰ ਤੇ ਛਵੀਂ ਦੇ ਮਾਲਕ ਦਾ । ਅਤੇ ਤੀਰ ਅਣੀ ਅਤੇ ਢਾਲ ਦੇ ਮਾਲਕ ਦਾ । ੧ । ਜੰਗ ਵਿਚ ਹਿੰਦੇ ਹੋਏ ਸੂਰਮਿਆਂ ਦੇ ਵਾਲੀ ਦਾ, ਤੇ ਹਵਾ ਵਰਗੇ ਤੇਜ ਘੋੜਿਆਂ ਵਾਲੇ ਰੱਬ ਦਾ । ੨ । ਉਸਨੇ ਜਿਸ ਤੈਨੂੰ ਬਾਦਸ਼ਾਹੀ ਦਿਤੀ, ਸਾਨੂੰ ਧਰਮ-ਰੱਖਿਆ ਦਾ ਇਕਬਾਲ ਦਿਤਾ । ੩ । ਤੈਨੂੰ ਦਗੇ ਤੇ ਫਰੇਬ ਭਰੀ ਲੁਟਮਾਰ ਦੀ ਮੁਹਿੰਮ (ਦਿਤੀ) ਤੇ ਮਨੂੰ ਜਿਸ ਸਚਾਈ ਤੇ ਸਾਫ-ਦਲੀ ਵਾਲੀ ਤਦਬੀਰ (ਬਖਸ਼ੀ) । ੪ ।

ਅੰਗਰੇਜ਼ੀ ਨਾਮ ਤੈਨੂੰ ਫਬਦਾ ਨਹੀਂ, ਸ਼ਾਹੀ ਤਖਤਾਂ ਨੂੰ ਸੁਭਾਇਮਾਨ ਕਰਨ ਵਾਲਿਆਂ ਲਈ ਦਗੇ ਫਰੇਬ ਨਹੀਂ ਸੋਭਦੇ । ੫ । ਤੇਰੀ ਤਸਬੀ, ਮਣਕੇ ਧਾਗੇ ਤੋਂ ਵਧ (ਕੁਝ ਭੀ) ਨਹੀਂ ਕਿਉਂਕਿ ਤੂੰ ਉਨ੍ਹਾਂ ਮਣਕਿਆਂ ਨੂੰ ਚੋਗਾ-ਦਾਣਾ ਬਣਾਉਂਦਾ ਤੇ ਇਸ ਧਾਗੇ ਦਾ ਜਾਲ ਵਿਛਾਉਂਦਾ ਹੈ । ੬ । ਤੂੰ ਪਿਉ ਦੀ ਮਿਟੀ ਭੰਡੀਆਂ ਕਰਤੂਤਾਂ ਕਰਕੇ ਭਰਾ ਦੇ ਲਹੂ ਨਾਲ ਗੁੰਨੀ ਹੈ । ੭ । ਅਤੇ ਉਸ ਮਿਟੀ ਨਾਲ ਆਪਣੀ ਨਾਸ਼ਮਾਨ ਹਕੂਮਤ ਲਈ ਕੱਚੇ ਕੱਠੇ ਦੀ ਨੀਂਹ ਰਖੀ ਹੈ । ੮ । ਮੈਂ ਹੁਣ ਅਕਾਲ ਪੁਰਖ ਦੀ ਕ੍ਰਿਪਾ ਨਾਲ ਲੰਹੇ ਦੇ ਪਾਣੀ (ਤੇਗ ਦੀ ਧਾਰ) ਦੀ ਅਜੇਹੀ ਬਾਰਸ਼ ਕਰਾਂਗਾ । ੯ । ਕਿ ਇਸ ਪਵਿਤਰ ਧਰਤੀ ਉਤੇ ਉਸ ਭੈੜੀ ਬਸਤੀ ਦਾ ਨਿਸ਼ਾਨ ਨ ਰਹੇਗਾ । ੧੦ । ਦੱਖਣ ਦੇ ਪਹਾੜਾਂ ਤੋਂ ਤੂੰ ਪਿਆਸੀ ਸੂਰਤ ਵਿਚ ਅਸਫਲ ਮੁੜਿਆ ਤੇ ਮੇਵਾੜ ਤੋਂ ਵੀ ਕੌੜਾ ਘੁੱਟ ਭਰਕੇ ਆਇਆਂ ਹੈਂ । ੧੧ । ਹੁਣ ਜਦ ਤੇਰੀ ਨਜ਼ਰ ਇਸ ਪਾਸੇ ਦੌੜੀ ਹੈ, ਤਾਂ ਤੇਰੀ ਤਲਖੀ ਤੇ ਪਿਆਸ ਜ਼ਰੂਰ ਮਿਟ ਜਾਏਗੀ । ੧੨ । ਮੈਂ ਇਸ ਤਰ੍ਹਾਂ ਤੇਰੇ ਪੈਰਾਂ ਹੇਠ ਅੱਗ ਰਖਾਂਗਾ ਕਿ ਪੰਜਾਬ 'ਚੋਂ ਤੈਨੂੰ ਪਾਣੀ ਨਹੀਂ ਪੀਣੇ ਦਿਆਂਗਾ । ੧੩ । ਕੀ ਹੋਇਆ ਜੇ ਗਿੱਦੜ ਨੇ ਦਗੇ ਨਾਲ ਸ਼ੇਰ ਦੇ ਦੰਥੇ ਮਾਰ ਦਿਤੇ । ੧੪ । ਜਦੋਂ ਕਿ ਖੂਨੀ ਸ਼ੇਰ ਅਜੇ ਤਕ ਜੀਉਂਦਾ ਹੈ, ਉਹ ਤੇਰੇ ਪਾਸੋਂ ਬਦਲਾ ਲਏਗਾ । ੧੫ । ਮੈਂ ਮੁੜ ਤੇਰੀ ਖੁਦਾ (ਦੀ ਕਸਮ) ਤੇ ਕੋਈ ਯਕੀਨ ਨਹੀਂ ਰਖਾਂਗਾ ਕਿਉਂਕਿ ਮੈਂ ਇਸ ਨੂੰ ਵੇਖ ਲਿਆ ਹੈ । ੧੬ । ਤੇਰੀ ਸਹੁੰ ਉਤੇ ਮੈਨੂੰ ਰਤਾ ਯਕੀਨ ਨਹੀਂ ਰਿਹਾ, ਹੁਣ ਮੈਨੂੰ ਤੇਗ ਫੜਨ ਠਿਠਾ ਕੋਈ ਚਾਰਾ ਨਹੀਂ । ੧੭ । ਜੇ ਤੂੰ ਗੋਂ ਬਤਾ ਚਾਲਾਕ ਬਘਿਆੜ ਨਿਕਲਿਆ ਹੈ, ਮੈਂ ਭੀ (ਤੇਰੇ ਟਾਕਰੇ ਤੇ) ਪਿੰਜਰੇ ਚੋਂ ਇਕ ਸਰ (ਖਾਲਸਾ) ਛਡਾਂਗਾ । ੧੮ । ਜੇ ਫਿਰ ਮੇਰੇ ਨਾਲ ਤੇਰੀ ਗੱਲ ਬਾਤ ਹੋਈ, ਮੈਂ ਤੈਨੂੰ ਠੀਕ ਰਾਹ ਦਿਖਾਵਾਂਗਾ । ੧੯ । ਮੈਦਾਨ ਵਿਚ ਦੋ ਫੌਜਾਂ ਕਤਾਰ ਬੰਨ੍ਹ ਲੈਣ, ਛੇਤੀ ਹੀ ਆਪਸ ਵਿਚ ਸਨਮੁਖ ਹੋ ਜਾਣ । ੨੦ । ਦੋਹਾਂ ਦੇ ਵਿਚਕਾਰ ਦੋ ਫਰਸੰਗ ਦੀ ਵਿਥ ਰਹੇ । ੨੧ । ਇਸ ਤੋਂ ਬਾਦ ਉਸ ਮੈਦਾਨ ਜੰਗ ਵਿਚ ਮੈਂ ਇਕੱਲਾ ਆਵਾਂਗਾ ਤੇ ਤੂੰ ਦੋ ਘੋੜ-ਚੜ੍ਹੇ ਨਾਲ ਲੈ ਕੇ ਆਵੀਂ । ੨੨ । ਤੂੰ ਲਾਭ ਪਿਆਰ ਤੇ ਐਸ਼ ਆਰਾਮ ਦੇ ਮੈਵੇਂ ਤੋਂ ਖਾਧੇ ਹਨ, ਪਰ ਤੂੰ ਜੋਧੇ ਬੀਰਾਂ ਦੇ ਹੱਥ ਨਹੀਂ ਵੇਖੇ । ੨੩ । ਤੂੰ ਆਪ ਖੁਦ ਤਲਵਾਰ ਤੇ ਛਵੀਂ ਲੈ ਕੇ ਮੈਦਾਨ ਵਿਚ ਆ, ਖੁਦਾ ਦੀ ਖਲਕਭ ਤੂੰ ਨਾ ਮਰੇਵਾ । ੨੪ ।